

ਗੁਰਬਾਣੀ

ਵਿਆਕਰਣ

ਪੁਲਿੰਗ	ਇਸਤ੍ਰੀ ਲਿੰਗ
ਕਰਹ ਕਾਰਕ ਕਰ ਕਾਰਕ	ਧਨ, ਮਨ, ਜਗ੍ਨ ਧਨ, ਨਾਮ੍ਰ, ਕਾਗਦ
	ਧਨ, ਕਾਰ, ਸਾਧਨ ਧਨ, ਮੈਂਪ

ਇਕ-ਵਚਨ	ਬਹੁ-ਵਚਨ	ਅਤੁ-ਵਚਨ
ਉਤਮ ਪੁਰਖ ਮੱਧਮ ਪੁਰਖ ਅਨੇਕ ਪੁਰਖ	ਉਤਸੋਣੇ, ਉਤਿਚੌ ਉਤਸੋਣੇ, ਉਤਿਚੌ ਉਤਸੋਣੇ, ਉਤਿਚੌ	ਉਤਸੋਣੇ, ਉਤਿਚੌ ਦੋ ਉਤਸੋਣੇ, ਉਤਿਚੌ ਦੋ ਉਤਸੋਣੇ, ਉਤਿਚੌ ਦੋ

ਇਕ-ਵਚਨ	ਬਹੁ-ਵਚਨ
ਕਰਹ ਕਾਰਕ ਸੰਪੂਲ ਕਾਰਕ ਅਪਾਨ ਕਾਰਕ ਸੰਬੰਧ ਕਾਰਕ	ਸਭੁ ਸਭਸੁ, ਸਭਸੈ ਹਡਾਨੂੰ ਸਭਸੈ
	ਸਭਿ, ਸਭਨੀ
	ਹਡਾਨੂੰ ਸਭਨਾ

ਇਕ-ਵਚਨ	ਬਹੁ-ਵਚਨ	ਅਤੁ-ਵਚਨ
ਕਰਤਾ ਕਰਮ ਕਰਣ ਅਪਾਦਾਨ	ਕਾਰਕ	ਮਹਲ, ਧਨ
	"	ਬਖ਼ਨੀਸ, ਧਨਹਿ
	"	ਬਾਤਹਿ
	"	ਧਨਹਿ, ਧਨ
	"	ਕਪਾਹਹੁ, ਮਾਰਹ੍ਹੁ
ਸੰਬੰਧ		ਬਾਤੀ, ਗਲੀ, ਗਲੀ
ਅਧਿਕਰਣ		

ਕਾਰਕ-ਜੁਪ ਸਾਧਨਾ
ਕਰਹ ਕਾਰਕ ਕਰਮ ਕਾਰਕ ਸੰਬੰਧ ਕਾਰਕ ਅਪਾਦਾਨ ਕਾਰਕ

ਇਕ-ਵਚਨ	ਬਹੁ-ਵਚਨ	ਅਤੁ-ਵਚਨ
ਕਰਤਾ ਕਾਰਕ ਕਰਮ ਕਾਰਕ ਸੰਬੰਧ ਕਾਰਕ ਅਪਾਦਾਨ ਕਾਰਕ	ਹੇਠਾ, ਹਿਤੁ, ਹਿਤੁ ਹਿਤੁ, ਹਿਤੁ, ਹਿਤੁ ਹਿਤੁ ਹਿਤੁ, ਹਿਤੁ	ਹਿਤਿ, ਹਿਤਿ, ਹਿਤਿ ਹਿਤਿ, ਹਿਤਿ, ਹਿਤਿ, ਹਿਤਿ ਹਿਤਿ, ਹਿਤਿ, ਹਿਤਿ ਹਿਤਿ, ਹਿਤਿ, ਹਿਤਿ

ਪੁਲਿੰਗ	ਇਸਤ੍ਰੀ ਲਿੰਗ
ਕਰਹ ਕਾਰਕ ਕਰਮ ਕਾਰਕ ਸੰਬੰਧ ਕਾਰਕ ਅਪਾਦਾਨ ਕਾਰਕ	ਤਿਨੀ, ਤਿਸਹਿ, ਤਿਨੀ ਤਿਨੀ, ਤਿਸਹਿ, ਤਾਨੁ ਤਿਨੀ, ਤਿਨੀ, ਤਿਹ ਤਿਨੀ, ਤਿਸਹਿ, ਤੇ

ਪੁਲਿੰਗ	ਇਸਤ੍ਰੀ ਲਿੰਗ
ਸਾਰੇ ਪੁਰਖਾਂ ਵਾਸਤੇ ਇਕ-ਵਚਨ ਬਹੁ-ਵਚਨ	ਗਾਯੇ ਗਾਏ

ਪੁਲਿੰਗ	ਇਸਤ੍ਰੀ ਲਿੰਗ
ਸਾਰੇ ਪੁਰਖਾਂ ਵਾਸਤੇ ਇਕ-ਵਚਨ ਬਹੁ-ਵਚਨ	ਗਾਯੇ ਗਾਏ

ਪ੍ਰਫੈਸਰ ਸਾਹਿਬ ਸਿੰਘ

ਗੁਰਬਾਣੀ ਵਿਆਕਰਣ

ਏਸੇ ਕਲਮ ਤੋਂ :

ਬਾਬਾਣੀਆਂ ਕਹਾਣੀਆਂ, ਮੇਰੀ ਜੀਵਨ ਕਹਾਣੀ, ਸਿਮਰਨ ਦੀਆਂ ਬਰਕਤਾਂ, ਆਦਿ ਬੀੜ੍ਹ ਬਾਰੇ, ਸਦਾਚਾਰਕ ਲੇਖ, ਸਰਬੱਤ ਦਾ ਭਲਾ, ਧਰਮ ਤੇ ਸਦਾਚਾਰ, ਬੁਰਾਈ ਦਾ ਟਾਕਰਾ, ਸਿਖ ਸਿਦਕੁ ਨਾ ਹਾਰੇ, ਗੁਰਬਾਣੀ ਤੇ ਇਤਿਹਾਸ ਬਾਰੇ, ਜੀਵਨ ਬਿਤਾਂਤ ਗੁਰੂ ਨਾਨਕ ਦੇਵ ਜੀ, ਜੀਵਨ ਬਿਤਾਂਤ ਗੁਰੂ ਅੰਗਦ ਦੇਵ ਜੀ, ਜੀਵਨ ਬਿਤਾਂਤ ਗੁਰੂ ਅਮਰਦਾਸ ਜੀ, ਜੀਵਨ ਬਿਤਾਂਤ ਗੁਰੂ ਰਾਮਦਾਸ ਜੀ, ਜੀਵਨ ਬਿਤਾਂਤ ਗੁਰੂ ਅਰਜਨ ਦੇਵ ਜੀ, ਜੀਵਨ ਬਿਤਾਂਤ ਗੁਰੂ ਹਰਿਗੋਬਿੰਦ ਜੀ, ਜੀਵਨ ਬਿਤਾਂਤ ਗੁਰੂ ਹਰਿ ਰਾਇ ਜੀ, ਜੀਵਨ ਬਿਤਾਂਤ ਗੁਰੂ ਹਰਿ ਕਿਸ਼ਨ ਜੀ, ਜੀਵਨ ਬਿਤਾਂਤ ਗੁਰੂ ਤੇਗ ਬਹਾਦਰ ਜੀ, ਜੀਵਨ ਬਿਤਾਂਤ ਗੁਰੂ ਗੋਬਿੰਦ ਸਿੰਘ ਜੀ, ਬਾਰਹਮਾਹ ਤੁਖਾਗੀ ਤੇ ਮਾਝ ਸਟੀਕ, ਗੁਰ-ਇਤਿਹਾਸ ਪਾ: ੨ ਤੋਂ ਦੋ ਇਕੋ ਜਿਲਦਾ ਵਿਚ, ਸਲੋਕ ਗੁਰੂ ਅੰਗਦ ਸਾਹਿਬ ਸਟੀਕ, ਜਪੁ ਜੀ ਸਾਹਿਬ ਸਟੀਕ, ਆਸਾ ਦੀ ਵਾਰ ਸਟੀਕ, ਸੁਖਮਨੀ ਸਾਹਿਬ ਸਟੀਕ, ਨਿਤਨੇਮ ਸਟੀਕ, ਭੱਟਾਂ ਦੇ ਸਵਈਏ ਸਟੀਕ, ਸੱਤੇ ਬਲਵੰਡ ਦੀ ਵਾਰ ਸਟੀਕ, ਸਿਧ ਗੋਸਟਿ ਸਟੀਕ, ਰਾਮਕਲੀ ਮਦ ਸਟੀਕ, ਸਲੋਕ ਕਬੀਰ ਜੀ ਸਟੀਕ, ਭਗਤ ਬਾਣੀ ਸਟੀਕ (ਪੰਜ ਜਿਲਦਾ), ਸਲੋਕ ਫਰੀਦ ਜੀ ਸਟੀਕ, ਜਪੁ ਸਾਹਿਬ - ਸਵਈਏ - ਚੌਪਈ ਸਟੀਕ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ) ਦਸ ਜਿਲਦਾਂ, ਜਪੁਜੀ ਸਾਹਿਬ ਟੀਕਾ, ਆਸਾ ਕੀ ਵਾਰ ਟੀਕਾ, ਸੁਖਮਨੀ ਸਾਹਿਬ ਟੀਕਾ, ਨਿਤਨੇਮ ਟੀਕਾ ।

੧੯ ਸਤਿਗੁਰਪ੍ਰਸਾਦਿ ॥

ਗੁਰਬਾਣੀ ਵਿਆਕਰਣ

ਕਰਤਾ :

ਪ੍ਰੋ.ਫੈਸਰ ਸਾਹਿਬ ਸਿੰਘ
ਡੀ.ਲਿਟ.



ਸਿੰਘ ਬ੍ਰਾਹਮਨ
ਅੰਮ੍ਰਿਤਸਰ

ISBN 81-7205-005-4

ਪਹਿਲੀ ਵਾਰ 1939
ਬਾਚੁਵੀਂ ਵਾਰ ਮਈ 2001
ਤੇਰ੍ਹਵੀਂ ਵਾਰ ਜੁਲਾਈ 2002
ਚੌਥੇ ਵੀਂ ਵਾਰ ਜੁਲਾਈ 2003
ਪੰਜਵੀਂ ਵਾਰ ਸਤੰਬਰ 2004
ਸੋਲ੍ਹਵੀਂ ਵਾਰ ਦਸੰਬਰ 2007
ਸਤਾਚੁਵੀਂ ਵਾਰ ਜਨਵਰੀ 2011

ਮੁੱਲ : 120-00 ਰੁਪਏ

ਪ੍ਰਕਾਸ਼ਕ :

ਸਿੰਘ ਬ੍ਰਾਟਰਜ਼

ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ - 143 006

S.C.O. 223-24, ਸਿਟੀ ਸੈਂਟਰ, ਅੰਮ੍ਰਿਤਸਰ - 143 001

E-mail : singhbro@vsnl.com

Website : www.singhbrothers.com

ਛਾਪਕ :

ਪ੍ਰਿੰਟਵੈਲ, 146, ਇੰਡੀਸਟ੍ਰੀਅਲ ਫੋਕਲ ਪੁਆਇੰਟ, ਅੰਮ੍ਰਿਤਸਰ

ਤਤਕਰਾ

—Review by Dr. Siddheshwar Varma	੧੧
—ਧੰਨਵਾਦ	੨੦

ਭਾਗ ਪਹਿਲਾ

ਗੁਰਬਾਣੀ ਤੇ ਵਿਆਕਰਣ	੨੫
‘ਮਹਲਾ’ ਦਾ ਉੱਚਾਰਨ	੩੩
ਵਰਣ ਬੋਧ	੩੯
ਸੰਘੀ	੪੮

ਭਾਗ ਦੂਜਾ (ਵਾਕ-ਅੰਗ)

ਨਾਂਵ	੫੯
ਪੁਲਿੰਗ ਨਾਂਵ (ਮੁਕਤਾ-ਅੰਤ)	੬੨
ਕਰਤਾ ਕਾਰਕ, ਇਕ-ਵਚਨ	੬੪
ਕਰਤਾ ਕਾਰਕ, ਬਹੁ-ਵਚਨ	੭੧
ਕਰਮ ਕਾਰਕ, ਇਕ-ਵਚਨ	੭੭
ਕਰਮ ਕਾਰਕ, ਬਹੁ-ਵਚਨ	੭੯
ਕਰਣ ਕਾਰਕ, ਇਕ-ਵਚਨ	੮੩
ਕਰਣ ਕਾਰਕ, ਬਹੁ-ਵਚਨ	੮੫
ਸੰਪ੍ਰਦਾਨ ਕਾਰਕ, ਇਕ-ਵਚਨ	੮੮

ਸੰਪ੍ਰਦਾਨ ਕਾਰਕ, ਬਹੁ-ਵਚਨ	੯੦
ਅਪਾਦਾਨ ਕਾਰਕ, ਇਕ-ਵਚਨ	੯੧
ਅਪਾਦਾਨ ਕਾਰਕ, ਬਹੁ-ਬਚਨ	੯੪
ਸੰਬੰਧ ਕਾਰਕ, ਇਕ-ਵਚਨ	੯੪
ਸੰਬੰਧ ਕਾਰਕ, ਬਹੁ-ਵਚਨ	੯੬
ਅਧਿਕਰਣ ਕਾਰਕ, ਇਕ-ਵਚਨ	੧੦੧
ਅਧਿਕਰਣ ਕਾਰਕ, ਬਹੁ-ਵਚਨ	੧੦੩
ਸੰਬੋਧਨ, ਇਕ-ਵਚਨ	੧੦੭
ਸੰਬੋਧਨ, ਬਹੁ-ਵਚਨ	੧੦੮
ਲਫਜ਼ ਭੰਡੂ, ਕਲਤੂ	੧੦੮
(ਉ-ਅੰਤ) ਨਾਂਵ (ਪੁਲਿੰਗ)	੧੧੧
(ਤ-ਅੰਤ) ਨਾਂਵ (ਪੁਲਿੰਗ)	੧੧੮
(ੀ-ਅੰਤ) ਪੁਲਿੰਗ ਨਾਂਵ	੧੨੬
ਇਸਤ੍ਰੀ ਲਿੰਗ ਨਾਂਵ (ਮੁਕਤਾ-ਅੰਤ)	੧੨੯
(ਤ-ਅੰਤ)	੧੩੩
(ਫ-ਅੰਤ)	੧੩੪
(ੀ-ਅੰਤ)	੧੩੮
ਸੰਸਕ੍ਰਿਤ ਤੇ ਪ੍ਰਾਕ੍ਰਿਤ ਦੇ ਨਾਂਵ	੧੪੧
ਵਿਰੋਧਾਰਥਕ ਨਾਂਵ	੧੪੫
ਭਾਵ-ਵਾਚਕ ਨਾਂਵ	੧੪੬
ਅਲਪਾਰਥਕ ਨਾਂਵ	੧੫੦
ਵਿਸ਼ੇਸ਼ਣ	
ਗੁਣ ਵਾਚਕ ਵਿਸ਼ੇਸ਼ਣ	੧੫੯
ਸੰਖਿਅਕ ਵਿਸ਼ੇਸ਼ਣ	੧੬੨

ਨਿਸਚੇ-ਵਾਚਕ ਵਿਸ਼ੇਸ਼ਣ	੧੯੭
ਪੜਨਾਂਵੀ ਵਿਸ਼ੇਸ਼ਣ	੧੯੮
'ਨਾਂਵ' ਤੋਂ ਵਿਸ਼ੇਸ਼ਣ ਬਨਾਣਾ	੧੯੯
ਸਮਾਸ	੧੭੮
ਪੜਨਾਂਵ	
ਪੁਰਖ-ਵਾਚਕ ਪੜਨਾਂਵ	੧੮੧
ਸੰਬੰਧ-ਵਾਚਕ ਪੜਨਾਂਵ	੧੮੧
ਪ੍ਰਸ਼ਨ-ਵਾਚਕ ਪੜਨਾਂਵ	੧੮੮
ਨਿਸਚੇ-ਵਾਚਕ ਪੜਨਾਂਵ	੨੦੦
ਅਨਿਸਚਿਤ ਪੜਨਾਂਵ	੨੦੩
ਨਿਜ-ਵਾਚਕ ਪੜਨਾਂਵ	੨੦੯
ਕ੍ਰਿਆ	
ਵਰਤਮਾਨ ਕਾਲ	੨੧੫
ਭੂਤ ਕਾਲ	੨੩੩
ਭਵਿੱਖਤ ਕਾਲ	੨੪੨
ਹੁਕਮੀ ਭਵਿੱਖਤ ਕਾਲ	੨੬੩
ਕਰਮ ਵਾਚ	੨੭੨
ਭਾਵਾਰਥਕ ਕਾਰਦੰਤਕ	੨੭੯
ਪੂਰਬ ਪੂਰਣ ਕਾਰਦੰਤਕ	੨੮੪
ਪ੍ਰੇਰਣਾਰਥਕ ਕ੍ਰਿਆ	੨੮੯
ਨਾਂਵ-ਧਾਰੂ	੨੯੦
ਸੰਬੰਧਕ	੨੯੧
ਕ੍ਰਿਆ ਵਿਸ਼ੇਸ਼ਣ	੩੧੧
ਕ੍ਰਿਆ ਵਿਸ਼ੇਸ਼ਣਕਤੀ	੩੧੩

ਵੀਪਸਾ	੩੧੮
ਯੋਜਕ	੩੧੯
ਵਿਸਮਿਕ	੩੨੨

ਭਾਗ ਤੀਜਾ (ਵਾਕ-ਰਚਨਾ ਵਿਚਾਰ)

ਕਾਰਕ-ਰੂਪ ਸਾਧਨਾ	੩੨੯
ਲਿੰਗ	੩੪੬
ਵਿਸ਼ੇਸ਼ਣ	੩੫੫
ਪੜਨਾਂਵ	੩੫੯
ਕ੍ਰਿਆ ਵਿਸ਼ੇਸ਼ਣ	੩੭੧
ਸੰਬੰਧਕ	੩੭੮

ਭਾਗ ਚੌਥਾ (ਛੁਟਕਲ)

ਸ਼ਬਦ-ਜੋੜ	੩੮੫
ਪੰਜਾਬੀ ਮੁਹਾਵਰੇ	੩੯੦
ਨਾਂਵੋਕਤੀ	੩੯੬
ਛੰਦ	੩੯੯
ਸ਼ਬਦ-ਜੋੜ-ਨਿਰਨਾ	੪੦੨
ਬਹੁ-ਵਾਕਾਂਗ ਸ਼ਬਦ	੪੨੬
ਬਹੁ-ਅਰਥਕ ਸ਼ਬਦ	੪੩੫

ਦੂਜੀ ਡਾਪ

ਗੁਰਬਾਣੀ ਵਿਆਕਰਣ ਦੀ ਜੋ ਕਦਰ ਬਾਣੀ ਦੇ ਰਸੀਏ ਸੱਜਣਾਂ ਨੇ ਕੀਤੀ ਹੈ, ਮੈਂ ਉਸ ਲਈ ਦਿਲੋਂ ਧੰਨਵਾਦੀ ਹਾਂ। ਮੈਨੂੰ ਇਹ ਨਿਸਚਾ ਸੀ ਕਿ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਨ ਵਾਲੇ ਸੱਜਣਾਂ ਨੂੰ ਇਹ ਪੁਸਤਕ ਨਿੱਗਰ ਸਹਾਇਤਾ ਦੇਵੇਗੀ ਤੇ ਗੁਰਬਾਣੀ ਬਾਰੇ ਪਾਏ ਅਨੇਕਾਂ ਭੁਲੇਖੇ ਇਸ ਦੀ ਮਦਦ ਨਾਲ ਦੂਰ ਹੋਣਗੇ। ਪਾਠਕਾਂ ਦੀ ਕੀਤੀ ਕਦਰ ਨੇ ਹੀ ਮੈਨੂੰ ਇਹ ਉਤਸ਼ਾਹ ਦਿੱਤਾ ਕਿ ਉਨ੍ਹਾਂ ਦੀ ਸਹੂਲਤ ਵਾਸਤੇ ਇਸ ਵਿਆਕਰਣ ਨੂੰ ਵਰਤ ਕੇ ਮੈਂ ਕਈ ਬਾਣੀਆਂ ਦੇ ਟੀਕੇ ਕਰ ਦਿੱਤੇ, ਜਿਨ੍ਹਾਂ ਵਿਚੋਂ ਕਈ ਛਾਪ ਚੁਕੇ ਹਨ, ਤੇ ਪਾਠਕਾਂ ਦੇ ਪਿਆਰ ਦੇ ਪਾਤਰ ਬਣ ਚੁਕੇ ਹਨ। ਕਾਲਜ ਵਿਚ ਵੀਹ-ਬਾਈ ਸਾਲ ਗੁਰਬਾਣੀ ਪੜ੍ਹਾਣ ਦੇ ਜਾਤੀ ਤਜਰਬੇ ਨੇ ਮੈਨੂੰ ਯਕੀਨ ਦਿਵਾ ਦਿੱਤਾ ਕਿ ਜੇ ਸਿਖ ਨੌਜ਼ਾਨਾਂ ਦੇ ਸਾਹਮਣੇ ਗੁਰਬਾਣੀ ਨੂੰ ਵਿਆਕਰਣ ਦੇ ਨਿਯਮਾਂ ਅਨੁਸਾਰ ਸਹੀ ਤੇ ਸਮਝ-ਗੋਚਰੇ ਰੂਪ ਵਿਚ ਪੇਸ਼ ਕੀਤਾ ਜਾਏ ਤਾਂ ਉਹਨਾਂ ਦੇ ਅੰਦਰ ਬਾਣੀ ਵਾਸਤੇ ਦਿਲਚਸਪੀ ਵਧ ਸਕਦੀ ਹੈ। ਖਾਲਸਾ ਸਕੂਲਾਂ ਤੇ ਕਾਲਜਾਂ ਵਿਚ ਗੁਰਬਾਣੀ ਪੜ੍ਹਾਣ ਵਾਲੇ ਸੱਜਣ ਜੇ ਇਸ ਪਾਸੇ ਧਿਆਨ ਦੇਣ ਤਾਂ ਉਹ ਸਹਿਜੇ ਹੀ ਪੰਥ ਦੀ ਵੱਡ-ਮੁੱਲੀ ਸੇਵਾ ਕਰ ਸਕਦੇ ਹਨ।

ਇਹ ਪੁਸਤਕ ਲਿਖੀ ਤਾਂ ਅਕਤੂਬਰ ੧੯੩੨ ਤਕ ਹੀ ਗਈ ਸੀ, ਪਰ ਛਾਪ ਕੇ ਮੁਕੰਮਲ ਹੋਈ ਅਪੈਲ ੧੯੩੯ ਵਿਚ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਨੇ ਆਪਣੇ ੧੯੩੧ ਦੇ ਐਲਾਨ ਅਨੁਸਾਰ ਮੈਨੂੰ ੧੩ ਸਤੰਬਰ ੧੯੩੯ ਨੂੰ ਇਕ ਹਜ਼ਾਰ ਰੁਪਿਆ ਇਨਾਮ ਤੇ ਸਿਰੋਪਾ ਬਖਸ਼ਿਆ। ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਮੇਰੀ ਬਾਰ੍ਤਾ-ਤੇਰ੍ਹਾਂ ਸਾਲ ਦੀ ਕੀਤੀ ਮਿਹਨਤ ਨਾਲ ਪਿਆਰ ਕਰ ਕੇ ਮੈਨੂੰ ਗੁਰਬਾਣੀ ਬਾਰੇ ਹੋਰ ਥੋੜ੍ਹ-ਵਿਚਾਰ ਕਰਨ ਦਾ ਉਤਸ਼ਾਹ ਦਿਤਾ।

ਚੋਖੇ ਚਿਰ ਤੋਂ ਪਹਿਲੀ ਐਡੀਸ਼ਨ ਮੁੱਕ ਚੁਕੀ ਹੋਈ ਹੈ। ਨੌਜ਼ਾਨਾਂ ਦੀ ਨਵੀਂ ਵਧਦੀ ਦਿਲਚਸਪੀ ਤੋਂ ਉਤਸ਼ਾਹਿਤ ਹੋ ਕੇ ਮੈਂ ਗੁਰਬਾਣੀ ਵਿਆਕਰਣ ਦੀ ਇਹ ਦੂਜੀ ਡਾਪ ਪੇਸ਼ ਕਰ ਰਿਹਾ ਹਾਂ।

ਚੌਥੀ ਡਾਪ

ਗੁਰਬਾਣੀ ਵਿਆਕਰਣ ਦੀ ਤੀਜੀ ਡਾਪ 'ਸਿੰਘ ਬ੍ਰਦਰਜ਼' ਨੇ ੧੯੬੬ ਵਿਚ ਛਪਵਾਈ ਸੀ। ਹੁਣ ਉਹ ਇਸ ਦੀ ਚੌਥੀ ਡਾਪ ਪਾਠਕਾਂ ਦੇ ਸਾਹਮਣੇ, ਪੇਸ਼ ਕਰ ਰਹੇ ਹਨ। ਗੁਰਬਾਣੀ ਦੇ ਵੱਖ ਵੱਖ ਟੀਕੇ ਅਤੇ ਗੁਰਮਤਿ ਬਾਰੇ ਮੇਰੀਆਂ ਹੋਰ ਪੁਸਤਕਾਂ 'ਸਿੰਘ ਬ੍ਰਦਰਜ਼' ਹੀ ਡਾਪ ਰਹੇ ਹਨ।

ਪਹਿਲਾਂ ਤਾਂ ਇਸ ਵਿਆਕਰਣ ਅਨੁਸਾਰ ਕੁਝ ਕੁ ਬਾਣੀਆਂ ਦੇ ਟੀਕੇ ਪਾਠਕਾਂ ਦੇ ਸਾਹਮਣੇ ਪੇਸ਼ ਕੀਤੇ। ਪਰ ਫਿਰ ਗੁਰੂ ਪਾਤਿਸ਼ਾਹ ਨੇ ਮਿਹਰ ਕਰ ਕੇ ਹੌਸਲਾ, ਹਿੰਮਤ ਤੇ ਸਿਹਤ ਬਖਸ਼ੀ, ਤਾਂ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਇਸ ਵਿਆਕਰਣ ਅਨੁਸਾਰ ਤਿਆਰ ਹੋ ਗਿਆ। ਉਹ ਟੀਕਾ (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ) ਦਸ ਪੋਥੀਆਂ ਵਿਚ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਅੱਪੜ ਚੁਕਾ ਹੈ, ਜੋ ਆਸ ਤੋਂ ਵੀ ਵੱਧ ਅਪਣਾਇਆ ਜਾ ਰਿਹਾ ਹੈ, ਜਿਸ ਲਈ ਸੁਹਿਰਦ ਪਾਠਕਾਂ ਦਾ ਦਿਲੋਂ ਧੰਨਵਾਦੀ ਹਾਂ।

੪੯੪, ਅਜੀਤ ਨਗਰ,
ਪਟਿਆਲਾ
੧੦ ਮਈ, ੧੯੭੦

ਸਾਹਿਬ ਸਿੰਘ

REVIEW

Prof. Sahib Singh : GURBANI VIAKARAN

(in Panjabi : Gurmukhi Script)

Amritsar, 1951

That this thoughtful and thought-provoking book emanates from the pen of a thinker, will be evident from the following observations :

(1) A human approach to Grammar

That Grammar is a dry subject, has become almost a proverb. Even in Sanskrit there is a saying which means : "Grammar is a disease-producing subject" (*Vyaakarṇam Vyaadhikarṇam*). But perhaps for the first time in any Grammar written in India about an Indian language, this book, which is a Grammar of the language of the Sikh Scriptures, starts (page 25) with the expressive nature of human language, beginning first with facial expressions, then through gestures, to speech-sounds on their way to connected speech, the sphere of Grammar proper. This methodology is bound to stir an interest for the subject, which is essentially not a tyranny of rules and prescriptions, but a description of the natural phenomena of language.

(2) A rational approach to the study of Scriptures

All Scriptures have a mystical aspect, which can be really expressed only in an "inner language", but in view of the well-known English verse :

"Wings for the angels but feet for the men," human language has to be used for communicating these truths to mankind in general. But this language has its laws, which must be carefully understood if a rational interpretation of the Scriptures is desired. In view of this, the author has thoroughly brought their language into the sphere of Grammatical patterns. For instance, on page 331, as an illustration of the Direct and Indirect object, sentences like the following have been exemplified : "The Guru imparts instruction to the disciple" (*Gursikh Gurū upadesu sunāvai*), in which *Gursikh* is the indirect and *Upadesu* the direct object.

(3) The Rhetorical adjuncts of Grammar

Great master-minds, both in the past and the present, tell us that Grammar can never be entirely dissociated from Rhetorics, Metrics and Music. The author, fortunately gifted with this synthetic insight, has freely brought to bear the phenomena of Rhetorics in order to explain Grammatical phenomena. For instance, on page 34 he happily explains *Mahalā* (ਮਹਾਲਾ), being a term for any of the Sikh Gurus, as literally denoting "body"; so the sense of "body" has been figuratively extended to that of a Guru. How? The second *Mahalā*, viz., Guru Angad, was so called because he was

considered to be the second body of Guru Nanak. Nobody could dream that a book on Grammar should contain such a charming matter !

(4) Subtle penetration of treatment

The author's profoundly discerning acumen has read the distinctive significance of 'n' and 'ɳ' in *kabani* (ਕਹਨਿ) and *kahāṇi* (ਕਹਣਿ); while *kahāṇi* (ਕਹਣਿ) is verbal form, embedding a Sanskrit suffix '-nti'; *kabani* (ਕਹਨਿ) is a noun, from the infinitive *kabani* (ਕਹਨਿ) (p. 225). Historians of Indian languages tell us that Sanskrit consonant-duster '-nt' has become 'n' in certain contexts in modern Indian languages, while pure 'n', in the middle of two vowels, has become 'ɳ'.

(5) Historical visualization

The author's modernity of approach is revealed by the emphasis he has laid on the historical aspects of the language of the Sikh Scriptures. With copious examples he shows how words like *ghar* (ਘਰ) and *gharu* (ਘਰੁ) occurring in the same verse reveal different historical phases of the language (p. 30). Just as the ruins of Harappa indicate seven different cultures, one over the other, or of Taxila four different cultures, so the language of these scriptures will reveal to the scientific observer many layers of dialects one over the other. This observation on the part of the author is one on which the historical linguist should jump, for it will at once suggest to him that for the corroboration of variants in

the Sikh Scriptures the time has come for an immediate survey of the dialects of the day adjoining the areas in which these Scriptures were written.

(6) A challenge to stupidity about Metre

By far the most valuable remark in this book is the one about Metre on page 399. Regarding the age-long Prosodial tyrannies of long-short or syllabic measurements, the author says that a Poet rises above the bondages of these measures whenever he finds them to be an obstruction to the flow of his natural rhythm. Future generations will appreciate this statement as the first protest from an Indian against the myth of metrical rigidities. Authorities on Phonetics tell us that the phenomenon of Rhythm is primarily an instinctive, natural and universal phenomenon. Cf. Sonnenschein, *What is Rhythm?* Oxford, 1925, page 31 : "The element that is common to music and verse is Rhythm; and rhythm is one and the same thing whatever be the medium in which it is manifested." But the universal phenomenon in rhythm is that of rise-fall or fall-rise of voice in various permutations and combinations, it is to this gradation that long-short, or syllabication absolutely submits from moment to moment; no human prescriptions dare to interfere with it. Time has come to revolutionize all our rotten views about metre. Who knows our author's divining statement is a precursor of the "shape of things to come" in Indian metre during this decade of "challenge, change and opportunity", as a British writer puts it?

(7) The agent-case revelation

Very interesting indeed is the author's explanation of the i-suffix attached to nouns functioning, historically, as agent-case with transitives in the Past Tense, e.g. Nānki (ਨਾਨਕਿ) (page 66), literally "by Nanak". This finding would give to a reflective reader a flood of suggestions e.g. (1) this i-suffix was absolutely independent; it never required a post position like 'ne' as is used in Hindi or literary Panjabi, though it is absent in Dogri or Pothohari. (2) This 'i'—being parallel to Hindi—modern literary Panjabi—'e', was either a literary modification of dialectical 'e'—still spoken—or induced by rhythmical requirements, for which investigation is necessary.

(8) Curiosities of Pronouns

Most interesting is the entire absence (as will be evident from page 182-183) of *mainū* (ਮੈਨੂੰ), *sānū* (ਸਾਨੂੰ) "to me, to us" established literary Panjabi forms these days in the language concerned, being represented by *mobi* (ਮੋਬੀ), *mujhe* (ਮੁੜੇ) etc., in the singular and *hambu* (ਹਮਹੁ), *ham* (ਹਮ) in the plural. Now according to linguistic authorities, the Pronouns of a language are the greatest determinants of the structure of that language, for there is hardly a sentence in which they are not used. If these most fundamental Pronouns, spoken at the present day, were absent in the language of the Sikh Scriptures, we are faced with the problem of determining the exact ratio of Panjabi in the language concerned. Only a Frequency Statistics Survey, like the one done by Soviet in Russian, could help us to solve the problem.

(9) A precursor of Pronominal Suffixes

Pronominal Suffixes are a bug-bear for the teacher of literary Panjabi and Hindi. But page 237 gives us a startling form, viz., *sudbos* (ਸੁਧੋਸ) "searched for him", for according to the author, 's' means "him". In colloquial Panjabi, two Pronominal or extra-Pronoun suffixes are quite common, viz., 3rd Person 'su' (Lahndas), e.g. *mārsu* (ਮਾਰਸੁ), beat him and 2nd person 'i' is in 'aia i' he has come, oh you! It is hoped that the author will some day be able to produce further material on this exciting problem.

(10) Illuminating approach to Conjugation

The treatment of Conjugation has rebelled against the atrocious mechanization of routinized Grammars, it has entirely discarded the start from terminations and begins the modernized forms, viz., patterns on page 216, e.g. *basai* (ਬਸਈ) resides, *jīvai* (ਜੀਵਈ) lives. The conjugation of verbs concerned in Sanskrit, Prakrit and Apabhramsa side by side has also been given. This comparative method makes both the teaching and the learning life-like (pp. 216-217). This historical approach has been persistently kept up. e.g. on page 217, the 2nd person plural 'h' has been rightly traced to 'th'. (Cf. G.V. Tagare, *Historical Grammar of Apabhramsa*, Poona, 1948, page 286). Similarly, the third person plural 'hi', on page 223, has been connected with Braj 'ahi' in *gāvabi* (गावहि) they "sing". Tagare (*Ibid*, p. 290) tells us that '-ahi' is the real Apabhramsa development and

Dr. Babu Ram Seksena in his *Evolution of Awadhi*, Allahabad, 1938, page 124, finds the same—'ahi' in Jayasi, though in Tulasi—'ai' also occurs secondarily. This suggests that the nasality has been dropped in this case in the language of the Sikh Scriptures. On pp. 249-250, an interesting parallel to the 'v-' causative, as in *dikhāvā* (दिखावा) has been rightly connected with Awadhi forms, Cf. Awadhi (dekha: vab) illustrated by Babu Ram Seksena, Ibid, p. 289. Cf. in this connection the interesting remark of Tagare (Ibid, p. 284) that "Causative formations in Apabhramsa take the augment '-ava' in South West Apabhramsa, and 'aba' in East Apabhramsa."

LIMITATIONS

With so many new perspectives, as on Metre and Pronominal suffixes, revealed to us by this valuable work, it will be insolence to point out any shortcoming therein. But the synthetic outlook of the author, who would never be tired until perfection is achieved, has compelled the present reviewer to make the following observations :

(1) Vertical Comparisons

On pp. 41, comparative vocabularies have been given by mere juxtaposition of Panjabi and Sanskrit forms; thus Panjabi *nere* (ਨੇੜੇ) has been connected with Sanskrit *nikāta* (निकट). Such a presentation was current during the last generation but the rising intellectuality of

the present generation clamours for much more. For instance, if one could consult Turner's Nepali Dictionary regarding this Panjabi word *nere* (ਨੇਰੇ), he would first descend from Skt. *nikāta* to Prakrit *niada*, to which West Pahari Kishtwari *nioru* and Pangai *nir* could somehow correspond, by virtue of the retention of 'i' of *nikeṭa*, but the 'e' of *nere*, found also in Gujarati *nede* and Marathi *neti* has compelled Professor Turner to set up a hypothetical Sanskrit from *naikatya*. Mere vertical comparisons (Sanskrit—Prakrit—modern Indo-Aryan) will not be enough; horizontal (modern Indian languages parallels) will be also indispensable.

(2) Cases unessential

The whole portion relating to cases from pages 59 to 169 has got to be boiled down, for it is disastrously based on Sanskrit cases. Modern Indo-Aryan languages have ruthlessly kicked off most of the Sanskrit cases. At the most one could speak of two cases in a few types of Panjabi nouns, e.g. in *ghorā* (ਘੜਾ) and plural oblique of *lubār* (ਲੁਬਾਰ). Otherwise there is only one case in Panjabi in frequent use, except the vocative which is used in rare cases. (Cf. The Government of India Publication : *A Basic Grammar of Modern Hindi*, 1950, pages 27-28).

(3) Phonetic portion to be recast

The phonetic portion on pages 36-38, has to be entirely recast. To name it "varaṇabodh (orthography)"

would be incorrect both in Hindi and English, and to call 'a' and K-varge sounds as gutturals is a baseless view propounded by the Siddhanta Kaumudi for which the ancient Pratishakhya-s, not to speak of the moderns, had entirely different views. According to modern Phonetics only three sounds are produced specifically from the throat, viz. the two kinds of 'h' and the glottal stop. (Cf. *Principles of the International Phonetic Association*, 1949, page 10).

CONCLUSION

It is ardently hoped that this promising work, with its vast potentialities, will be further improved in the light of the jumps which Linguistic Science has made during these days and that the awakened country will avail of the rare gifts of the author by offering him facilities in various ways, such as teams of assistants for a statistical survey, appliances for determining Rhythm and opportunities for travels in various regions.

Dr. Siddheshwar Varma

Honorary Incharge,

Vishveshvaranand Vedic Research Institute,

Sub-Office : Chandigarh

16-12-1961

ਧੰਨਵਾਦ

ਮਈ ੧੯੧੭ ਵਿਚ ਮੈਨੂੰ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲੇ ਵਿਚ ਸੰਸਕ੍ਰਿਤ ਤੇ ਗੁਰਬਾਣੀ ਪੜਾਣ ਦੀ ਸੇਵਾ 'ਤੇ ਲਾਇਆ ਗਿਆ। ਡਰਵਰੀ ੧੯੨੦ ਤਕ ਸਾਧਾਰਨ ਤੌਰ 'ਤੇ ਕੰਮ ਤੁਰਿਆ ਗਿਆ, ਪਰ ਅਜੇ ਤਾਈਂ ਮੈਨੂੰ ਗਹੁ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਗੀ ਬਾਣੀ ਦੀ ਵਿਚਾਰ ਕਰਨ ਦਾ ਮੌਕਾ ਕਿਤੇ ਨਹੀਂ ਸੀ ਲੱਭਾ।

ਡਰਵਰੀ ੧੯੨੦ ਵਿਚ ਸ: ਜੋਧ ਸਿੰਘ ਜੀ ਐਮ.ਏ. ਕਾਲਜ ਦੇ ਪਿੰਸੀਪਲ ਬਣ ਕੇ ਆਏ। ਉਹਨਾਂ ਦੇ ਉਪਦੇਸ਼ ਤੇ ਸਹਾਇਤਾ ਨਾਲ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸ਼ੁਰੂ ਕੀਤੀ। ਸੋ, ਉਹਨਾਂ ਦੀ ਇਸ ਮਿਹਰ ਦਾ ਸਦਕਾ ਮੈਂ ਉਹਨਾਂ ਦਾ ਜਿਤਨਾ ਭੀ ਧੰਨਵਾਦ ਕਰਾਂ, ਥੋੜਾ ਹੈ।

ਉਸੇ ਸਾਲ ਦੇ ਦਸੰਬਰ ਵਿਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ 'ਤੇ ਖਾਲਸਾ ਸਕੂਲ ਗੁਜਰਾਂਵਾਲੇ ਦੇ ਗੁਰਦੁਆਰੇ ਵਿਚ ਅਖੰਡ ਪਾਠ ਰੱਖਿਆ ਗਿਆ ਅਤੇ ਮੈਨੂੰ ਭੀ ਪਾਠ ਕਰਨ ਦਾ ਸਮਾ ਦਿੱਤਾ ਗਿਆ। ਪਾਠ ਕਰਦਿਆਂ ਕਰਦਿਆਂ ਦੇ ਤਿੰਨ ਤੁਕਾਂ ਦੀ ਵਿੱਥ ਤੇ ਹੀ ਲਫਜ਼ 'ਸਬਦ' ਤਿੰਨ ਰੂਪਾਂ ਵਿਚ ਆ ਗਿਆ—'ਸਬਦੁ', 'ਸਬਦਿ' ਅਤੇ 'ਸਬਦ'। ਸੁਤੇ ਹੀ ਇਹ ਖਿਆਲ ਮੇਰੇ ਮਨ ਵਿਚ ਪੈਦਾ ਹੋਇਆ ਕਿ ਇਕੋ ਹੀ ਲਫਜ਼ ਦੇ ਇਹ ਤੈਂਵੱਖਰੇ ਵੱਖਰੇ ਰੂਪ ਹਨ। ਗੁਰੂ ਨੇ ਮਿਹਰ ਕੀਤੀ ਤੇ ਕੁਝ ਕੁਝ ਸੂਝ ਪੈ ਗਈ। ਉਹੀ ਲਗਾਂ-ਮਾਤ੍ਰਾਂ ਜਿਨ੍ਹਾਂ ਵਲ ਪਹਿਲਾਂ ਕਦੇ ਧਿਆਨ ਨਹੀਂ ਸੀ ਦਿੱਤਾ, ਹੁਣ ਖਾਸ ਲੋੜੀਂਦੀਆਂ ਜਾਪਣ ਲੱਗ ਪਈਆਂ। ਹੁਣ ਮੇਰੇ ਰਾਹ ਵਿਚ ਇਕ ਔਕੜ ਆ ਪਈ। ਲਗਾਂ-ਮਾਤ੍ਰਾਂ ਨੂੰ ਸਮਝਣ ਦਾ ਸੌਂਕ ਆ ਪਿਆ, ਪਰ ਸਮਝਾਵੇ ਕੌਣ?

ਜੁਲਾਈ ੧੯੨੧ ਵਿਚ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲੇ ਤੋਂ ਹਟ ਕੇ ਮੈਂ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਿਚ ਮੀਤ ਸਕੱਤਰ ਦੀ ਸੇਵਾ 'ਤੇ ਆ ਲੱਗਾ। ਇਥੇ ਉਹਨੀਂ ਦਿਨੀਂ ਭਾਵੇਂ ਝੰਮੇਲੇ ਬਹੁਤ ਸਨ, ਪਰ ਮੈਂ ਫਿਰ ਭੀ ਕਿਸੇ ਅਜਿਹੇ ਸੱਜਣ ਦੀ ਭਾਲ ਕਰਦਾ ਰਿਹਾ,

ਜੋ ਮੈਨੂੰ ਗੁਰਬਾਣੀ ਦੇ ਅਰਥ ਵਿਆਕਰਣ ਅਨੁਸਾਰ ਕਰਾਏ। ਜੁਲਾਈ ੧੯੨੧ ਤੋਂ ਸਤੰਬਰ ੧੯੨੨ ਤਕ ਛੇ ਸਾਲ ਵਿਚ ਕੋਈ ਅਜਿਹਾ ਪਰਬੰਧ ਨਾ ਹੋ ਸਕਿਆ।

੧੯੨੨ ਵਿਚ ਮੈਂ ਫਿਰ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲੇ ਪਹਿਲੀ ਹੀ ਸੇਵਾ 'ਤੇ ਚਲਾ ਗਿਆ। ਫਰਵਰੀ ੧੯੨੩ ਵਿਚ ਸਤਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਇਥੇ ਇਕ ਨਿੱਕਾ ਜਿਹਾ ਸਤਸੰਗ ਬਣ ਗਿਆ, ਜਿਸ ਦੇ ਅਸੀਂ ਪਹਿਲਾਂ ਪਹਿਲਾਂ ਚਾਰ ਮੈਂਬਰ ਬਣੇ :

- (੧) ਸ਼੍ਰੀ ਮਾਨ ਬਾਬਾ ਤੇਜਾ ਸਿੰਘ ਜੀ ਬੇਦੀ ਰੀਟਾਇਰਡ ਏ.ਟੀ.ਐਸ।
- (੨) ਮਾ: ਡਾਹਿਬਰ ਸਿੰਘ ਹੈਡਮਾਸਟਰ ਉਪਦੇਸ਼ਕ ਕਾਲਜ ਘਰਜਾਖ।
- (੩) ਭਾ: ਹਿੰਮਤ ਸਿੰਘ ਜੀ ਗਿਆਨੀ ਅਧਿਆਪਕ ਉਪਦੇਸ਼ਕ ਕਾਲਜ।
- (੪) ਲੇਖਕ।

ਇਹ ਸਤਸੰਗ ਉਪਦੇਸ਼ਕ ਕਾਲਜ ਦੇ ਨਵੇਂ ਗੁਰਦੁਆਰੇ ਵਿਚ ਰੋਜ਼ ਲੌਂਦੇ ਵੇਲੇ ਜੁੜਦਾ ਰਿਹਾ। ਜਿਤਨੇ ਟੀਕੇ ਤੇ ਪ੍ਰਯਾਸ ਆਦਿਕ ਮਿਲ ਸਕਦੇ ਸਨ, ਉਹ ਸਭ ਸਾਡੇ ਪਾਸ ਸਨ। ਉਹਨਾਂ ਦੀ ਸਹਾਇਤਾ, ਭਾਈ ਹਿੰਮਤ ਸਿੰਘ ਜੀ ਦੇ ਸੰਪ੍ਰਦਾਈ ਅਰਥਾਂ ਦੀ ਮਦਦ ਅਤੇ ਬਾਬਾ ਜੀ ਦੀ ਉੱਚ ਦਰਜੇ ਦੀ ਸੁਅੱਛ ਬੁੱਧੀ ਦੇ ਨਾਲ ਨਾਲ ਪ੍ਰੀਤਮ ਸਤਿਗੁਰੂ ਜੀ ਦੀ ਧੁਰੋਂ ਬਖਸ਼ਿਸ਼ ਨੇ ਅਜਥ ਰੰਗ ਬਣਾਇਆ। ਸਾਡਾ ਜਤਨ ਇਹ ਸੀ ਕਿ ਜਿਥੋਂ ਤਾਈਂ ਹੋ ਸਕੇ, ਜਿਤਨਾ ਕੁਲਗਾਂ-ਮਾਤ੍ਰਾਂ ਦਾ ਬੋਧ ਤਦੋਂ ਤਾਈਂ ਹੋ ਚੁਕਿਆ ਸੀ, ਉਹਨਾਂ ਦੇ ਅਨੁਸਾਰ, ਬਿਨਾ ਕਿਸੇ ਪਹਿਲੇ ਬਣੇ ਹੋਏ ਖਿਆਲ ਦੀ ਰੁਕਾਵਟ ਦੇ, ਅਰਥ ਸਮਝਣ ਦਾ ਉੱਦਮ ਕੀਤਾ ਜਾਏ।

ਅਜੇ ਥੋੜੇ ਹੀ ਮਹੀਨੇ ਕਾਰਜ ਅੰਭਿਆਂ ਹੋਏ ਸਨ ਕਿ ਸਤਿਗੁਰੂ ਜੀ ਦੀ ਆਪਣੀ ਹੀ ਪ੍ਰੇਰਨਾ ਨਾਲ ਸਹਿਜੇ ਸਹਿਜੇ ਇਸ ਸਤਸੰਗ ਵਿਚ ਹੇਠ-ਲਿਖੇ ਹੋਰ ਸੱਜਣ ਆ ਰਲੇ, ਜਿਸ ਕਰਕੇ ਸਾਡਾ ਦੋ ਸਾਲ ਦਾ ਸਮਾ ਬੜੇ ਅਨੰਦ ਨਾਲ ਬਤੀਤ ਹੋਇਆ :

- (੧) ਪ੍ਰੇ: ਨਰੈਣ ਸਿੰਘ ਜੀ ਐਮ.ਏ. ਗੁਰੂ ਨਾਨਕ ਖਾਲਸਾ ਕਾਲਜ, ਗੁਜਰਾਂਵਾਲਾ।
- (੨) ਪ੍ਰੇ: ਸ਼ੇਰ ਸਿੰਘ ਜੀ ਐਮ.ਐਸ-ਸੀ।
- (੩) ਪ੍ਰੇ: ਸੁੰਦਰ ਸਿੰਘ ਜੀ ਐਮ.ਐਸ-ਸੀ।
- (੪) ਡਾ: ਰਣ ਸਿੰਘ ਜੀ ਸਪੁੱਤਰ ਬਾਬੂ ਤੇਜਾ ਸਿੰਘ ਜੀ ਭਸੌੜ।
- (੫) ਭਾਈ ਨੰਦ ਸਿੰਘ ਜੀ ਦੁਕਾਨਦਾਰ ਸ਼ਹਿਰ ਗੁਜਰਾਂਵਾਲਾ।

ਇਸ ਸਤਸੰਗ ਦੀ ਹੀ ਬਰਕਤ ਹੈ, ਜਿਸ ਵਿਚ ਰੱਖ ਕੇ ਪ੍ਰੀਤਮ ਸਤਿਗੁਰੂ ਜੀ ਨੇ ਮੈਨੂੰ ਅੱਜ ਇਹ ਮਹਾਨ ਅੰਖਾ ਕੰਮ ਅਰੰਭ ਕਰਨ ਦਾ ਹੋਸਲਾ ਬਖਸ਼ਿਆ ਹੈ। ਪਰ ਜਿਥੇ ਇਹ ਕੰਮ ਸ਼ੁਰੂ ਕਰਨ ਵੇਲੇ ਭੁਸ਼ੀ ਹੈ, ਉਥੇ ਹਿਰਦੇ ਵਿਚ ਇਕ ਡੂੰਘੀ ਖੋ ਵੀ ਪੈ ਰਹੀ ਹੈ। ਸਾਡੇ ਉਸ ਸਤਸੰਗ ਦੇ ਦੋ ਸੋਹਣੇ ਰਤਨ ਬਾਬਾ ਤੇਜਾ ਸਿੰਘ ਜੀ ਅਤੇ ਡਾਕਟਰ ਰਣ ਸਿੰਘ ਜੀ ਮਾਲਕ ਦੀ ਰੜਾ ਵਿਚ ਸਾਥੋਂ ਵਿਛੜ ਚੁਕੇ ਹਨ। ਦੋਵੇਂ ਪਿਆਰੇ ੧੯੩੧ ਦੇ ਅਪੈਲ ਤੇ ਮਈ ਵਿਚ ਸਰੀਰਕ ਚੌਲਾ ਛੱਡ ਗਏ। ਦੋਵੇਂ ਲਾਲ ਗੁਰਬਾਣੀ ਦੇ ਅਤਿ ਦਰਜੇ ਦੇ ਰਸੀਏ ਸਨ। ਪ੍ਰੀਤਮ ਸਤਿਗੁਰੂ ਉਹਨਾਂ ਦੇ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।

ਇਹ ਕੰਮ ਖਬਰੇ ਮੈਂ ਅਜੇ ਕਿਤਨਾ ਚਿਰ ਹੋਰ ਨਾ ਸ਼ੁਰੂ ਕਰਦਾ, ਪਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੀ ਪ੍ਰਬੰਧਕ ਕਮੇਟੀ ਦੇ ਪਿਛਲੇ ਸਾਲ (੧੯੩੧) ਦੇ ਐਲਾਨ ਤੇ ੧੦੦੦) ਇਨਾਮ ਨੇ ਮੈਨੂੰ ਉਤਸ਼ਾਹ ਦਿੱਤਾ ਕਿ ਪੰਥ ਵਿਚ ਇਸ ਚੀਜ਼ ਦੀ ਲੋੜ ਅਨੁਭਵ ਹੋ ਰਹੀ ਹੈ, ਸੋ ਵਿਤ ਅਨੁਸਾਰ ਸੇਵਾ ਕਰਨਾ ਫਰਜ਼ ਹੈ।

ਪੁਰਾਤਨ ਪੰਜਾਬੀ ਦਾ ਵਿਆਕਰਣ ਲਿਖਣਾ ਇਕ ਨਵਾਂ ਕੰਮ ਹੈ। ਹੋ ਸਕਦਾ ਹੈ ਕਿ ਇਸ ਪੁਸਤਕ ਵਿਚ ਅਜੇ ਕਈ ਉਣਤਾਈਆਂ ਹੋਣ। ਉਵੇਂ ਭੀ ਇਹੋ ਜਿਹੇ ਕੰਮ ਨਿਰੇ ਇਕ ਦੋ ਮਨੁੱਖਾਂ ਦੇ ਉੱਦਮ ਨਾਲ ਪੂਰਨ ਤੌਰ 'ਤੇ ਸਿਰੇ ਨਹੀਂ ਚੜ੍ਹ ਜਾਇਆ ਕਰਦੇ।

ਸੋ, ਪੰਥ ਦੇ ਵਿਦਵਾਨ ਸੱਜਣਾਂ ਦੀ ਸੇਵਾ ਵਿਚ, ਆਪਣੀਆਂ ਉਕਾਈਆਂ ਸੰਬੰਧੀ ਖਿਮਾ ਦਾ ਜਾਚਕ ਹੁੰਦਿਆਂ ਹੋਇਆਂ, ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਕੰਮਲ ਵਿਆਕਰਣ ਤਿਆਰ ਕਰਨਾ ਇਕ ਜ਼ਰੂਰੀ ਕਾਰਜ ਤੇ ਆਪਣਾ ਪਰਮ ਧਰਮ ਜਾਣ ਕੇ ਵਧੀਕ ਹੰਭਲਾ ਮਾਰੀ ਜਾਣ, ਤਾਕਿ ਸਾਡੀ ਆਉਣ ਵਾਲੀ ਸੰਤਾਨ ਦੇ ਦਿਲਾਂ ਵਿਚ ਸਤਿਗੁਰੂ ਜੀ ਦੀ ਬਾਣੀ ਦਾ ਬੋਧ ਅਤੇ ਪਿਆਰ ਦਿਨੋਂ ਦਿਨ ਵਧਦਾ ਜਾ ਸਕੇ।

—ਦਾਸ

ਖਾਲਸਾ ਕਾਲਜ, ਅੰਮ੍ਰਿਤਸਰ
੪ ਅਕਤੂਬਰ, ੧੯੩੨

ਸਾਹਿਬ ਸਿੰਘ

ਭਾਰਤ ਪਹਿਲਾ

ਗੁਰਬਾਣੀ ਤੇ ਵਿਆਕਰਣ

ਸੰਸਾਰ ਵਿਚ ਜਿਤਨੇ ਜੀਵ ਹਨ, ਉਹਨਾਂ ਸਾਰਿਆਂ ਦੇ ਮਨ ਵਿਚ ਸਮੇ ਸਮੇ ਕੋਈ ਨਾ ਕੋਈ ਭਾਵ ਉਤਪਨ੍ਨ ਹੁੰਦੇ ਰਹਿੰਦੇ ਹਨ। ਉਹਨਾਂ ਭਾਵਾਂ ਨੂੰ ਉਹ ਜੀਵ ਕਿਸੇ ਨਾ ਕਿਸੇ ਪ੍ਰਕਾਰ ਦੇ ਸੰਕੇਤ ਜਾਂ ਨਾਦ ਦੁਆਰਾ ਪਰਗਟ ਕਰਦੇ ਰਹਿੰਦੇ ਹਨ। ਬਾਂਦਰ, ਕੁੱਤੇ, ਬੈਲ ਅਤੇ ਘੋੜੇ ਆਦਿਕਾਂ ਵਿਚ ਤਾਂ ਇਹ ਜਤਨ ਆਮ ਤੌਰ 'ਤੇ ਨਿੱਤ ਹੀ ਵੇਖਣ ਵਿਚ ਆਉਂਦਾ ਹੈ, ਪਰ ਵਿਦਵਾਨਾਂ ਨੇ ਸੁਖਮ ਦ੍ਰਿਸ਼ਟੀ ਨਾਲ ਤੱਕ ਕੇ ਇਹ ਲੱਭ ਲਿਆ ਹੈ ਕਿ ਕੀਝਿਆਂ ਅਤੇ ਮੱਖੀਆਂ ਵਿਚ ਭੀ ਇਹ ਉੱਦਮ ਮਿਲਦਾ ਹੈ।

ਮਨੁੱਖ ਇਹਨਾਂ ਪਸੂ ਆਦਿਕਾਂ ਨਾਲੋਂ ਬਹੁਤ ਉਚੇਰਾ ਹੈ। ਇਸ ਦੇ ਸਰੀਰ ਦੀ ਬਣਤਰ ਭੀ ਇਹਨਾਂ ਨਾਲੋਂ ਵਧੀਕ ਪੂਰਨ ਹੈ। ਪਰ ਜੇ ਥੋੜੇ ਚਿਰ ਲਈ ਮਨੁੱਖ ਦੀ ਇਸ ਉੱਚਤਾ ਨੂੰ ਵੱਖਰੇ ਰੱਖ ਦੇਈਏ, ਤਾਂ ਅਨੇਕਾਂ ਗੱਲਾਂ ਵਿਚ ਇਸ ਦਾ ਆਪਣੇ ਮਨ ਦੇ ਭਾਵ ਨੂੰ ਪਰਗਟ ਕਰਨ ਦਾ ਤਰੀਕਾ ਪਸੂ ਦੇ ਤਰੀਕੇ ਨਾਲ ਮਿਲਦਾ ਹੈ।

ਜਦੋਂ ਮਨੁੱਖ ਦੇ ਅੰਦਰ ਕੋਈ ਸਾਧਾਰਨ ਜਜ਼ਬਾ ਤੇਜ਼ ਹੋ ਜਾਂਦਾ ਹੈ, ਤਾਂ ਉਸ ਦੀਆਂ ਨਾੜਾਂ ਤੇ ਹਿਰਦੇ ਦੀ ਚਾਲ ਭੀ ਤੇਜ਼ ਹੋ ਜਾਂਦੀ ਹੈ। ਜੇ ਇਹ ਜਜ਼ਬਾ ਹੋਰ ਵਧੀਕ ਤੇਜ਼ ਹੋ ਜਾਏ, ਤਾਂ ਉਸ ਦੇ ਹੱਥ ਪੈਰ ਆਦਿਕ ਅੰਗ ਕੰਬਣ ਲੱਗ ਪੈਂਦੇ ਹਨ। ਜੇ ਇਹ ਤੇਜ਼ੀ ਹੋਰ ਭੀ ਵਧ ਜਾਏ, ਤਾਂ ਅੰਗਾਂ ਦਾ ਕੰਬਣਾ ਬੰਦ ਹੋ ਜਾਂਦਾ ਹੈ, ਅਤੇ ਕਦੇ ਕਦੇ ਹਿਰਦੇ ਦੀ ਚਾਲ ਭੀ ਬੰਦ ਹੋ ਜਾਂਦੀ ਹੈ।

ਜਿਵੇਂ ਜਜ਼ਬਿਆਂ ਦਾ ਪ੍ਰਭਾਵ ਹੋਰ ਅੰਗਾਂ ਉਤੇ ਪੈਂਦਾ ਹੈ, ਤਿਵੇਂ ਮੂੰਹ ਅਤੇ ਚਿਹਰੇ ਉਤੇ ਭੀ ਪੈਂਦਾ ਹੈ। ਜਦੋਂ ਮਨੁੱਖ ਕੋਈ ਮਿੱਠੀ ਖੱਟੀ ਜਾਂ ਕੌੜੀ ਚੀਜ਼ ਖਾਂਦਾ ਹੈ, ਤਾਂ ਆਮ ਤੌਰ 'ਤੇ ਉਸ ਦੇ ਚਿਹਰੇ ਤੋਂ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਜੋ ਚੀਜ਼ ਉਹ ਖਾ ਰਿਹਾ ਹੈ, ਉਸ ਦਾ ਸੁਆਦ ਕੀ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਦੇ ਮਨ ਵਿਚ ਸ਼ੋਕ, ਕ੍ਰੋਧ, ਦਇਆ, ਅਨੰਦ ਜਾਂ ਵੈਰਾਗ ਆਦਿਕ ਦਾ ਤਰੰਗ

ਉੱਠਦਾ ਹੈ, ਤਦੋਂ ਭੀ ਉਸ ਦੇ ਮੂੰਹ ਉਤੇ ਉਸ ਦੇ ਹਿਰਦੇ ਦਾ ਭਾਵ ਝਲਕਣ ਲੱਗ ਪੈਂਦਾ ਹੈ।

ਇਸ ਵਿਚਾਰ ਦਾ ਭਾਵ ਇਹ ਹੈ ਕਿ ਪਹਿਲਾਂ ਮਨੁੱਖ ਦੇ ਮਨ ਵਿਚ ਕਿਸੇ ‘ਭਾਵ’ ਦੀ ਉਤਪੱਤੀ ਹੁੰਦੀ ਹੈ, ਫਿਰ ਅੰਗਾਂ ਦੇ ਫਰਕਣ ਜਾਂ ਮੂੰਹ ਦੀ ਚੇਸ਼ਟਾ ਦੀ ਰਾਹੀਂ ਉਸ ਅੰਦਰਲੇ ‘ਭਾਵ’ ਦਾ ਬਾਹਰਲਾ ਰੂਪ ਪਰਗਟ ਹੁੰਦਾ ਹੈ, ਇਸ ਫਰਕਣ ਜਾਂ ਚੇਸ਼ਟਾ ਦੇ ਨਾਲ ਹੀ ਮੂੰਹ ਵਿਚੋਂ ਕਿਸੇ ਤਰ੍ਹਾਂ ਦਾ ‘ਨਾਦ’ (ਅਵਾਜ਼) ਭੀ ਨਿਕਲ ਪੈਂਦਾ ਹੈ। ਸੋ ਪਹਿਲਾਂ ‘ਭਾਵ’, ਅੰਗ-ਫਰਕਣ ਜਾਂ ਚੇਸ਼ਟਾ; ਉਸ ਤੋਂ ਪਿਛੋਂ ‘ਨਾਦ’, ਅਥੀਰ ਵਿਚ ਦੂਜੇ ਮਨੁੱਖਾਂ ਪਾਸੋਂ ਸਿੱਖ ਸਿੱਖ ਕੇ ‘ਬੋਲੀ’ ਪਰਗਟ ਹੁੰਦੀ ਹੈ।

ਬੂਗੋਲਿਕ ਹਾਲਤ ਅਤੇ ਜਲ-ਵਾਯੂ ਦੇ ਅਨੁਸਾਰ ਹਰੇਕ ਦੇਸ ਦੀ ਆਪੋ ਆਪਣੀ ਬੋਲੀ ਹੈ, ਪਰ ਹਰੇਕ ‘ਬੋਲੀ’ ਸਮੇਂ ਅਨੁਸਾਰ ਸਦਾ ਬਦਲਦੀ ਆਈ ਹੈ। ਜੇ ਅੱਜ ਤੋਂ ਵੀਹ ਸਦੀਆਂ ਪਹਿਲਾਂ ਕਿਸੇ ਪਦਾਰਥ ਦਾ ਕੋਈ ਨਾਂ ਕਿਸੇ ਦੇਸ ਵਿਚ ਪ੍ਰਚਲਤ ਸੀ, ਤਾਂ ਅੱਜ ਉਹ ਨਾਂ ਜਾਂ ਤਾਂ ਉੱਕਾ ਹੀ ਵਰਤੋਂ ਵਿਚ ਨਹੀਂ ਰਿਹਾ, ਜਾਂ ਉਸ ਸ਼ਬਦ ਦਾ ਰੂਪ ਬਦਲ ਗਿਆ ਹੈ। ਇਸੇ ਤਰ੍ਹਾਂ ਇਹਨਾਂ ਸ਼ਬਦਾਂ ਨੂੰ ਆਪੋ ਵਿਚ ਰਲਾ ਕੇ ਵਾਕ ਦੀ ਸ਼ਕਲ ਵਿਚ ਲਿਆ ਕੇ, ਬੋਲਣ ਤੇ ਲਿਖਣ ਦਾ ਤਰੀਕਾ ਭੀ ਸਦਾ ਬਦਲਦਾ ਆਇਆ ਹੈ।

ਸਾਡੇ ਦੇਸ਼ ਵਿਚ ਕਈ ਸਦੀਆਂ ਪਹਿਲਾਂ ਇਕ ਸਮਾ ਸੀ, ਜਦੋਂ ਪ੍ਰਚਲਤ ਬੋਲੀ ਅਨੁਸਾਰ ਰਿਸ਼ੀਆਂ ਨੇ ਵੇਦ ਮੰਤ੍ਰ ਉਚਾਰੇ। ਉਸ ਬੋਲੀ ਨੂੰ ਅਸੀਂ ਪੁਰਾਣੀ ਸੰਸਕ੍ਰਿਤ ਆਖਦੇ ਹਾਂ। ਉਹ ਪੁਰਾਣੀ ਸੰਸਕ੍ਰਿਤ ਬਦਲਦੀ ਗਈ ਤੇ ਸਿੰਮਿਤੀਆਂ ਤੇ ਪੁਰਾਣ ਆਦਿਕ ਪੁਸਤਕਾਂ ਜਾਂ ਉਹਨਾਂ ਤੋਂ ਹੋਰ ਪਿਛਲੇਰੇ ਸਮੇਂ ਦੀਆਂ ਨਵੀਨ ਸੰਸਕ੍ਰਿਤ ਪੁਸਤਕਾਂ ਦੀ ਬੋਲੀ ਹੋਰ ਹੋ ਗਈ। ਇਸ ਨਵੀਨ ਸੰਸਕ੍ਰਿਤ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਮਨੁੱਖ ਜੋ ‘ਰਿਗਵੇਦ’ ਦਾ ਪਾਠ ਕਰਨ ਲੱਗੇ, ਤਾਂ ਉਸ ਨੂੰ ਵੇਖ ਕੇ ਹੈਰਾਨੀ ਆਉਂਦੀ ਹੈ ਕਿ ਰਿਗਵੇਦ ਦੀ ਬੋਲੀ ਉਸ ਦੀ ਸਮਝ ਤੋਂ ਪਰੇ ਹੈ।

ਵੇਦਾਂ ਵਿਚ ‘ਗਾਥਾ’ ਨਾਂ ਦੇ ਜੋ ਛੰਦ ਮਿਲਦੇ ਹਨ, ਉਹਨਾਂ ਦੀ ਬੋਲੀ ਪੁਰਾਣੀ ਸੰਸਕ੍ਰਿਤ ਨਾਲੋਂ ਵੱਖਰੀ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਵੇਦਾਂ ਦੇ ਸਮੇਂ ਭੀ ਬੋਲਣ ਦੀ ਇਕ ਵੱਖਰੀ ‘ਭਾਸ਼ਾ’ ਸੀ। ਵਿਦਵਾਨਾਂ ਨੇ ਵੇਦਿਕ ਸਮੇਂ ਦੀ ਇਸ ਬੋਲੀ ਦਾ ਨਾਂ ‘ਪਹਿਲੀ ਪ੍ਰਕ੍ਰਿਤ’ ਰੱਖਿਆ ਹੈ। ਅਸੋਕ ਦੇ ਲੇਖ ਆਦਿਕਾਂ

ਵਿਚ ਜੋ ਬੋਲੀ ਮਿਲਦੀ ਹੈ, ਉਸ ਨੂੰ 'ਦੂਜੀ ਪ੍ਰਾਕ੍ਰਿਤ' ਜਾਂ 'ਪਾਲੀ' ਆਖਦੇ ਹਨ। 'ਪਹਿਲੀ ਪ੍ਰਾਕ੍ਰਿਤ' ਦੇ ਪਰਚਾਰ ਤੋਂ ਕਈ ਸੌ ਸਾਲ ਪਿਛੋਂ 'ਦੂਜੀ ਪ੍ਰਾਕ੍ਰਿਤ' ਦਾ ਜਨਮ ਹੋਇਆ। ਵੇਦਿਕ ਸਮੇਂ ਦੇ ਵਿਦਵਾਨਾਂ ਨੇ 'ਵੇਦਿਕ ਭਾਸ਼ਾ' ਨੂੰ ਆਮ ਬੋਲਚਾਲ ਦੀ ਬੋਲੀ ਤੋਂ ਬਚਾ ਕੇ ਰੱਖਣ ਲਈ ਇਸ ਦੇ ਵਿਆਕਰਣ ਰਚੇ ਅਤੇ ਆਪਣੀ ਇਸ ਸਾਂਭ ਕੇ ਰੱਖੀ ਹੋਈ ਬੋਲੀ ਦਾ ਨਾਂ 'ਸੰਸਕ੍ਰਿਤ' ਰੱਖ ਲਿਆ। ਸੋ, ਇਹ 'ਸੰਸਕ੍ਰਿਤ' ਭੀ 'ਪਹਿਲੀ ਪ੍ਰਾਕ੍ਰਿਤ' ਦੀ ਕਿਸੇ ਸ਼ਾਬਦ ਤੋਂ ਸੁਧਾਰ ਹੋ ਕੇ ਬਣੀ ਸੀ।

'ਦੂਜੀ ਪ੍ਰਾਕ੍ਰਿਤ' ਵਿਚ 'ਪਹਿਲੀ ਪ੍ਰਾਕ੍ਰਿਤ' ਦੇ ਉਹ ਵਿਆੰਜਨ (Consonants) ਘਟ ਗਏ, ਜੋ ਕੰਨਾਂ ਨੂੰ ਖਰੂਵੇ ਲੱਗਦੇ ਸਨ, ਅਤੇ ਉਹਨਾਂ ਦੇ ਥਾਂ 'ਸੂਰ' (Vowels) ਵਰਤੇ ਜਾਣ ਨਾਲ ਬੋਲੀ ਅੱਗੇ ਨਾਲੋਂ ਮਿੱਠੀ ਤੇ ਸੌਖੀ ਹੋ ਗਈ। ਇਸ 'ਦੂਜੀ ਪ੍ਰਾਕ੍ਰਿਤ' ਜਾਂ 'ਪਾਲੀ' ਦੀਆਂ ਸਣੇ ਸਣੇ ਕਈ ਸ਼ਾਬਦਾਂ ਬਣ ਗਈਆਂ, ਜਿਨ੍ਹਾਂ ਵਿਚੋਂ 'ਮਾਗਧੀ', 'ਸ਼ਉਰਸੇਨੀ' ਅਤੇ 'ਮਹਾਰਾਸ਼ਟਰੀ' ਮੁੱਖ ਹਨ। 'ਮਾਗਧੀ' ਦਾ ਪਰਚਾਰ ਮਗਧ ਜਾਂ ਬਿਹਾਰ ਵਿਚ ਸੀ; 'ਸ਼ਉਰਸੇਨੀ' ਦਾ 'ਸੰਯੁਕਤ ਪ੍ਰਾਂਤ' (U.P.) ਵਿਚ, ਅਤੇ 'ਮਹਾਰਾਸ਼ਟਰੀ' ਦਾ ਮਹਾਰਾਸ਼ਟਰ ਪ੍ਰਾਂਤ ਵਿਚ। ਜਿਸ ਇਲਾਕੇ ਵਿਚ ਮਾਗਧੀ ਅਤੇ ਸ਼ਉਰਸੇਨੀ ਦਾ ਮੇਲ-ਜੋਲ ਹੁੰਦਾ ਸੀ, ਉਥੇ ਦੋਹਾਂ ਦੇ ਮੇਲ ਤੋਂ ਇਕ ਨਵੀਂ ਜਿਹੀ ਬੋਲੀ ਪੈਦਾ ਹੋ ਗਈ, ਜਿਸ ਦਾ ਨਾਂ 'ਅਰਧ ਮਾਗਧੀ' ਪੈ ਗਿਆ।

ਸਹਿਜੇ ਸਹਿਜੇ ਇਹਨਾਂ ਪ੍ਰਾਕ੍ਰਿਤਾਂ ਨੇ ਭੀ ਸੰਸਕ੍ਰਿਤ ਵਾਂਗ ਸਾਹਿਤਕ ਰੂਪ ਧਾਰ ਲਿਆ ਅਤੇ ਬੋਲ-ਚਾਲ ਦੀ 'ਭਾਸ਼ਾ' ਇਹਨਾਂ ਤੋਂ ਵੱਖਰੀ ਹੋ ਗਈ। ਇਸ ਬੋਲ-ਚਾਲ ਦੀ ਭਾਸ਼ਾ ਦਾ ਨਾਂ 'ਅਪਭ੍ਰੰਸ਼' ਪੈ ਗਿਆ। ਵਿਦਵਾਨਾਂ ਦਾ ਖਿਆਲ ਹੈ ਕਿ ਵੱਖੋਂ ਵੱਖਰੇ ਸੂਬਿਆਂ ਵਿਚ ਵੱਖੋਂ ਵੱਖਰੀ 'ਅਪਭ੍ਰੰਸ਼' ਬੋਲੀ ਜਾਂਦੀ ਸੀ।

ਜਦੋਂ ਇਹਨਾਂ 'ਅਪਭ੍ਰੰਸ਼' ਵਿਚ ਭੀ ਕਾਵਿ ਦੀ ਰਚਨਾ ਹੋਣ ਲੱਗ ਪਈ, ਤਾਂ ਹੁਣ ਦੀਆਂ ਬੋਲੀਆਂ ਦਾ ਜਨਮ ਅਰੰਭ ਹੋਇਆ। ਅਪਭ੍ਰੰਸ਼ ਦੇ ਪਰਚਾਰ ਦਾ ਠੀਕ ਠੀਕ ਸਮਾ ਅਜੇ ਤਾਈਂ ਨਹੀਂ ਲੱਭਾ; ਪਰ ਜੋ ਪ੍ਰਮਾਣ ਮਿਲਦੇ ਹਨ, ਉਹਨਾਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਈਸਵੀ ਯਾਕੂਬੀ ਸਦੀ ਤਾਈਂ ਅਪਭ੍ਰੰਸ਼ ਭਾਸ਼ਾ ਵਿਚ ਕਵਿਤਾ ਹੁੰਦੀ ਰਹੀ। ਪ੍ਰਾਕ੍ਰਿਤ ਬੋਲੀ ਦੇ ਅਖੀਰਲੇ ਵਿਆਕਰਣ-ਕਰਤਾ 'ਹੋਮਚੰਦ' ਨੇ, ਜੋ ਯਾਕੂਬੀ ਸਦੀ ਵਿਚ ਹੋਇਆ ਸੀ, ਆਪਣੇ ਵਿਆਕਰਣ ਵਿਚ ਅਪਭ੍ਰੰਸ਼ ਦੇ ਨਮੂਨੇ ਦਿਤੇ ਹਨ।

ਬੋਲੀ ਇਸ ਤਰ੍ਹਾਂ ਬਦਲਦੀ ਚਲੀ ਆ ਰਹੀ ਹੈ। ਪਰ ਸਮੇਂ ਦੇ ਸਿਆਣੇ

ਮਨੁੱਖਾਂ ਨੇ ਆਪਣੇ ਆਪਣੇ ਵੇਲੇ ਦੀਆਂ ਲਿਖੀਆਂ ਪੁਸਤਕਾਂ ਨੂੰ ਠੀਕ ਤਰ੍ਹਾਂ ਸਮਝੇ ਜਾਣ ਲਈ ਢੰਗ ਲੱਭ ਲਏ। ਜਿਵੇਂ ਕਾਦਰ ਦੀ ਕੁਦਰਤ ਵਿਚ ਕਿਤੇ ਭੀ ਕੋਈ ਕੰਮ ਬੇ-ਨਿਯਮਾ ਨਹੀਂ ਹੋ ਰਿਹਾ, ਜਿਵੇਂ ਕਰਤਾਰ ਨੇ ਜੋ ਜਗਤ-ਰਚਨਾ ਕੀਤੀ ਹੈ, ਖਾਸ ਨਿਯਮਾਂ ਅਨੁਸਾਰ ਹੈ, ਤਿਵੇਂ ਸਮੇਂ ਸਮੇਂ ਜੋ ਜੋ ‘ਬੋਲੀ’ ਬੋਲੀ ਜਾਂਦੀ ਰਹੀ ਹੈ, ਉਹ ਭੀ ਨਿਯਮਾਂ ਵਿਚ ਹੀ ਰਹੀ ਹੈ। ਸਿਆਣਿਆਂ ਨੇ ਉਹ ਨਿਯਮ ਲੱਭ ਲਏ, ਉਹਨਾਂ ਨੂੰ ਵਿਉਂਤ ਨਾਲ ਤਰਤੀਬ ਦੇ ਕੇ ਉਹਨਾਂ ਨਿਯਮਾਂ ਦੇ ਸੰਗ੍ਰਹਿ ਦਾ ਨਾਂ ‘ਵਿਆਕਰਣ’ ਰੱਖ ਦਿੱਤਾ। ਭਾਵੇਂ ਐਸ ਵੇਲੇ ਵੇਦਾਂ ਦੀ ਸੰਸਕ੍ਰਿਤ ਕਿਤੇ ਬੋਲੀ ਨਹੀਂ ਜਾਂਦੀ, ਪਰ ‘ਵਿਆਕਰਣ’ ਦੀ ਬਰਕਤ ਨਾਲ ਐਸ ਵੇਲੇ ਦੇ ਸੰਸਕ੍ਰਿਤ ਜਾਣਨ ਵਾਲੇ ਵਿਦਵਾਨ ਉਹਨਾਂ ਨੂੰ ਠੀਕ ਤਰ੍ਹਾਂ ਸਮਝ ਲੈਂਦੇ ਹਨ। ਹਰੇਕ ਦੇਸ ਦੀ ਹਰੇਕ ਬੋਲੀ ਦਾ ਇਹੀ ਹਾਲ ਸਮਝੋ।

ਹਿੰਦੂ ਸੱਜਣ ਵੇਦਾਂ ਨੂੰ ‘ਆਕਾਸ਼ ਬਾਣੀ’ ਮੰਨਦੇ ਚਲੇ ਆ ਰਹੇ ਹਨ, ਪਰ ਕਦੇ ਕਿਸੇ ਵਿਦਵਾਨ ਨੇ ਇਹ ਇਤਰਾਜ਼ ਨਹੀਂ ਕੀਤਾ ਕਿ ਇਸ ‘ਆਕਾਸ਼ ਬਾਣੀ’ ਦਾ ‘ਵਿਆਕਰਣ’ ਨਹੀਂ ਹੋ ਸਕਦਾ ਜਾਂ ਨਹੀਂ ਹੋਣਾ ਚਾਹੀਦਾ। ਸਗੋਂ, ਇਸ ‘ਆਕਾਸ਼ ਬਾਣੀ’ ਨੂੰ ਸਦਾ ਠੀਕ ਤਰ੍ਹਾਂ ਸਮਝਣ ਲਈ ਜਿਥੇ ਵੱਡੇ ਵੱਡੇ ਮਹਾਂ ਰਿਸ਼ੀ ਵੇਦਾਂ ਦੇ ਅਰਥ ਲਿਖਦੇ ਰਹੇ, ਉਥੇ ਉਹਨਾਂ ਨੇ ਵੇਦਾਂ ਦੀ ਸੰਸਕ੍ਰਿਤ ਦਾ ਵਿਆਕਰਣ ਭੀ ਬਣਾ ਦਿੱਤਾ।

ਜੇ ਪੁਰਾਤਨ ਰਿਸ਼ੀ ਇਹ ਖਿਆਲ ਕਰਦੇ ਕਿ ਵੇਦਾਂ ਦਾ ਵਿਆਕਰਣ ਲਿਖਣਾ ‘ਆਕਾਸ਼ ਬਾਣੀ’ ਦੀ ਨਿਰਾਦਰੀ ਹੈ, ਤਾਂ ਅੱਜ ਉਹਨਾਂ ਵੇਦਾਂ ਨੂੰ ਸਮਝਣਾ ਅਸੰਭਵ ਹੁੰਦਾ। ਬੋਲੀ ਸਦਾ ਬਦਲਦੀ ਆਈ ਹੈ। ਅੱਜ ਦੀ ਪੰਜਾਬੀ ਉਹ ਨਹੀਂ, ਜੋ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਪੰਜਾਬੀ ਬੋਲੀ ਵਿਚ ਉੱਚਾਰਨ ਕੀਤੀ ਗਈ ਹੈ, ਜੋ ਉਸ ਵੇਲੇ ਪ੍ਰਚਲਤ ਸੀ। ਤਦੋਂ ਦਾ ‘ਕੋਸ਼’ ਅੱਜ ਦੇ ਕੋਸ਼ ਤੋਂ ਕੁਝ ਵੱਖਰਾ ਸੀ, ਤਦੋਂ ਦਾ ‘ਵਿਆਕਰਣ’ ਭੀ ਅੱਜ ਦੇ ਵਿਆਕਰਣ ਨਾਲੋਂ ਵਿਲੱਖਣ ਸੀ।

ਗੁਰਬਾਣੀ ਦਾ ਵਿਆਕਰਣ ਲਿਖਣ ਦਾ ਉੱਦਮ ਕਰਨ ਵਾਲਿਆਂ ਵਿਰੁੱਧ ਇਤਰਾਜ਼ ਕੀਤਾ ਜਾਂਦਾ ਹੈ ਤੇ ਆਖਿਆ ਜਾਂਦਾ ਹੈ ਕਿ ਗੁਰਬਾਣੀ ਅਗਾਧ ਹੈ, ਇਸ ਦੀ ਬਾਹ ਕੋਈ ਨਹੀਂ ਪਾ ਸਕਦਾ। ਇਸ ਦਾ ਵਿਆਕਰਣ ਲਿਖਣਾ ਇਉਂ ਹੈ ਜਿਵੇਂ ਸਮੁੰਦਰ ਨੂੰ ਕੁੱਜੇ ਵਿਚ ਪਾਣ ਦਾ ਜਤਨ ਕਰਨਾ। ਇਹ ਇਤਰਾਜ਼ ਕਰਨ ਵਾਲੇ ਸੱਜਣਾਂ ਜੋਗ ਇਹ ਸੂਚਨਾ ਕਰ ਦੇਣੀ ਕਾਢੀ ਹੈ ਕਿ ‘ਬਾਣੀ’ ਦੇ ਦੋ ਰੂਪ ਹਨ—‘ਵਰਣਾਤਮਕ ਜਾਂ ਉੱਚਾਰਨਾਤਮਕ’ ਰੂਪ ਅਤੇ ‘ਭਾਵਾਤਮਕ’

ਰੂਪ। ਇਤਿਹਾਸ ਵਿਚ ਕਈ ਬਾਈਂ ਲਿਖਿਆ ਮਿਲਦਾ ਹੈ ਕਿ ਜਦ ਕਦੇ ਗੁਰੂ ਨਾਨਕ ਦੇਵ ਜੀ ਕਿਸੇ ਪਿਆਰ ਆਦਿਕ ਦੇ ਵਲਵਲੇ ਵਿਚ ਜੁੜਦੇ ਸਨ ਤਾਂ ਭਾਈ ਮਰਦਾਨੇ ਨੂੰ ਕਹਿੰਦੇ ਸਨ : “ਮਰਦਾਨਿਆ, ਵਜਾ ਰਬਾਬ, ਬਾਣੀ ਆਈ ਏ।” ਫਿਰ ਉਹ ਬਾਣੀ ਕਦੇ ਛਾਰਸੀ ਅੱਖਰਾਂ ਦੀ ਪੋਸ਼ਾਕ ਵਿਚ, ਕਦੇ ਸਹਸ਼ਕਿਤੀ ਅੱਖਰਾਂ ਦੇ ਵੇਸ ਵਿਚ ਅਤੇ ਕਦੇ ਠੇਠ ਪੰਜਾਬੀ ਦੇ ਬਾਣੇ ਵਿਚ ਪਰਗਟ ਹੁੰਦੀ ਸੀ। ਬਾਹਰਲਾ ਰੂਪ ਭਾਵੇਂ ਕੋਈ ਹੁੰਦਾ ਸੀ, ਪੁਰ ਅੰਦਰ ਜਜ਼ਬਾ ਇਕੋ ਹੀ ਸੀ, ਪੁਰ ਅੰਦਰਲੀ ਬਾਣੀ ਇਕੋ ਹੀ ਹੁੰਦੀ ਸੀ, ਉਸੇ ਪੁਰ ਅੰਦਰਲੀ, ਉਸੇ ‘ਗੁਪਤੀ ਬਾਣੀ’, ਕੇਵਲ ਉਸੇ ਰੱਬੀ ਵਲਵਲੇ ਬਾਬਤ ਹੀ ਸਾਹਿਬ ਲਿਖਦੇ ਹਨ :

ਬਾਣੀ ਬਿਰਲਾਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥

(ਰਾਮਕਲੀ ਮ: ੧ ਦਖਣੀ, ਓਕੰਕਾਰੂ, ਪੰਨਾ ੯੩੫)

ਇਸ ‘ਗੁਪਤੀ ਬਾਣੀ’ ਨੂੰ ਉਹੀ ਵਿਚਾਰ ਸਕਦਾ ਹੈ, ਉਹੀ ਅਨੁਭਵ ਕਰ ਸਕਦਾ ਹੈ ਜੋ ਗੁਰੂ ਮਹਾਂ ਪੁਰਖ ਵਿਚ ਲੀਨ ਹੈ, ਨਹੀਂ ਤਾਂ ਜਿਸ ਦੇ ਅੰਦਰ ਇਹ ਵਲਵਲਾ ਨਹੀਂ ਉੱਠਿਆ, ਇਹ ਲਹਿਰ ਨਹੀਂ ਚੱਲੀ, ਉਹ ਇਸ ਵਲਵਲੇ ਤੇ ਤਰੰਗ ਦੀ ਸਾਰ ਕੀ ਜਾਣ ਸਕਦਾ ਹੈ ?

ਸੌ ਕਤ ਜਾਣੈ ਪੀਰ ਪਰਾਈ ॥

ਜਾ ਕੈ ਅੰਤਰਿ ਦਰਦ੍ਹ ਨ ਪਾਈ ॥

(ਸੂਹੀ ਗਵਦਾਸ ਜੀ, ਪੰਨਾ ੧੯੩)

ਪਰ ਇਹ ਤੂੰਘਾਈ ਤੇ ਅਗਾਧਤਾ ਕੇਵਲ ‘ਭਾਵਾਤਮਕ’ ਬਾਣੀ ਵਾਸਤੇ ਹੈ, ਕੇਵਲ ਅੰਦਰਲੇ ਉੱਚੇ ਜਜ਼ਬੇ ਵਾਸਤੇ ਹੈ। ਵਿਆਕਰਣ ਦਾ ਸੰਬੰਧ ‘ਵਰਣਾਤਮਕ ਰੂਪ’ ਨਾਲ ਹੈ, ‘ਬੋਲੀ’ ਨਾਲ ਹੈ।

ਬਾਣੀ ਦੇ ‘ਵਰਣਾਤਮਕ ਰੂਪ’ ਤੋਂ ਨਾਵਾਕਿਫ਼ ਕਈ ਸੱਜਣ ਇਹ ਭੀ ਆਖਦੇ ਸੁਣੀਦੇ ਹਨ ਕਿ ਗੁਰਬਾਣੀ ਦੀਆਂ ਲਗਾਂ-ਮਾੜਾਂ ਇਕ ਵਾਪੂ ਤੇ ਵਿਅਰਥ ਮਿਹਨਤ ਹੈ, ਇਹ ਬੰਧਨ ਹਟਾ ਦੇਣੇ ਚਾਹੀਦੇ ਹਨ।

ਉਪਰਲੇ ਦੋਹਾਂ ਕਿਸਮਾਂ ਦੇ ਇਤਰਾਜ਼ਾਂ ਵਾਲਿਆਂ ਦੀ ਤਸੱਲੀ ਵਾਸਤੇ ਹੇਠਾਂ ਨਮੂਨੇ ਮਾੜ੍ਹ ਕੁਝ ਪ੍ਰਮਾਣ ਦਿਤੇ ਜਾਂਦੇ ਹਨ, ਜਿਨ੍ਹਾਂ ਤੋਂ ਇਹ ਸਾਡ ਸਿੱਧ ਹੋ ਜਾਂਦਾ ਹੈ ਕਿ ਇਹਨਾਂ ਲਗਾਂ-ਮਾੜਾਂ ਦਾ ਸੰਬੰਧ ਕਿਸੇ ‘ਵਿਆਕਰਣ’ ਨਾਲ ਹੈ :

- (੧) ਜਨ 'ਨਾਨਕ' ਅੜ੍ਹਣ ਧਨੁ ਪਾਇਆ
ਹਰਿਨਾਮਾ ਹਰਿ ਧਨੁ ਮਾਲੁ ॥੨॥੫॥
ਜਨ 'ਨਾਨਕ' ਕੇ ਪ੍ਰਭ ਆਇ ਮਿਲੁ
ਹਮ ਰਾਵਹ ਹਰਿ ਗੁਣ ਛੰਤ ॥੧॥੬॥
(M: ੪, ਕਾਨੜੇ ਕੀ ਵਾਰ, ਪੰਨਾ ੧੩੧੫)
- (੨) 'ਘਰ' ਮਹਿ 'ਘਰੁ' ਦਿਖਾਇ ਦੇਇ
ਸੋ ਸਤਿਗੁਰੁ ਪੁਰਖੁ ਸੁਜਾਣੁ ॥੧॥੨॥
(ਪੰਨਾ ੧੨੯੦)
- (੩) ਦੇਸ ਦਿਸੰਤਰ ਭਵਿ ਥਕੇ ਭੁਧੁ ਅੰਦਰਿ 'ਆਪੁ' ਲੁਕਾਇਆ ॥
ਗੁਰ ਕਾ ਸਬਦੁ ਰਤੰਨੁ ਹੈ ਕਰਿ ਚਾਨਣੁ 'ਆਪਿ' ਦਿਖਾਇਆ ॥੨੫॥
(ਪੰਨਾ ੧੨੯੦)
- (੪) ਅੰਧੀ ਕੰਮੀ ਅੰਧੁ 'ਮਨੁ' 'ਮਨਿ' ਅੰਧੈ ਤਨੁ ਅੰਧੁ ॥
(ਪੰਨਾ ੧੨੯੧)
- (੫) ਦੂਜੈ ਸਭੁ ਕੌ ਲਗਿ ਵਿਗੁਤਾ ਬਿਨੁ 'ਸਤਿਗੁਰ' ਬੁਝ ਨ ਪਾਈ ॥
'ਸਤਿਗੁਰੁ' ਸੇਵੇ ਸੋ ਸੁਖੁ ਪਾਏ ਜਿਸ ਨੇ ਕਿਰਪਾ ਕਰੇ ਰਜਾਈ ॥੨੦॥
(ਪੰਨਾ ੧੨੯੧)
- (੬) 'ਮਨੁ' ਤਨੁ ਸਚਾ ਸਚੁ 'ਮਨਿ' ਸਚੇ ਸਚੀ ਸੋਇ ॥੧॥੧੯॥
(ਪੰਨਾ ੧੨੯੫)
- (੭) ਨਦਰਿ ਕਰੇ ਜੇ ਆਪਣੀ ਤਾਂ 'ਸਤਿਗੁਰੁ' ਮਿਲੇ ਸੁਭਾਇ ॥
ਨਾਨਕ 'ਸਤਿਗੁਰ' ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥੧੫॥
(ਪੰਨਾ ੧੨੯੮)
- (੮) ਇਹੁ 'ਜਲੁ' ਮੇਰਾ ਜੀਉ ਹੈ 'ਜਲ' ਬਿਨੁ ਰਹਣੁ ਨ ਜਾਇ ॥੨॥੧੨॥
(ਪੰਨਾ ੧੨੯੩)
- (੯) ਨਾਨਕ ਇਹੁ ਜਗਤੁ ਸਭੁ 'ਜਲੁ' ਹੈ 'ਜਲ' ਹੀ ਤੇ ਸਭ ਕੋਇ ॥੨॥੧੧॥
(ਮਲਾਰ ਕੀ ਵਾਰ, ਪੰਨਾ ੧੨੯੩)
- (੧੦) 'ਜਗਿ' ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥.....
ਕਹਿ ਕਬੀਰ 'ਜਗ' ਜੀਵਨੁ ਐਸਾ ਦੁਤੀਅ ਨਹੀ ਕੋਇ ॥੩॥੫॥੨॥
(ਆਸਾ ਕਬੀਰ ਜੀ, ਪੰਨਾ ੪੯੨)
- (੧੧) ਜਿਉ 'ਜਲੁ' 'ਜਲ' ਮਹਿ ਪੈਸਿ ਨ ਨਿਕਸੈ ਤਿਉ ਚੁਰਿ ਮਿਲਓ ਜੁਲਾਹੋ ॥
(ਧਨਾਸਰੀ ਕਬੀਰ ਜੀ, ਪੰਨਾ ੬੯੨)

ਇਹਨਾਂ ਉੱਪਰ-ਦਿੱਤੇ ਪ੍ਰਮਾਣਾਂ ਵਿਚ ਇਕੋ ਹੀ ਲਫਜ਼ ਦੇ ਵੱਖਰੇ ਵੱਖਰੇ ਰੂਪ ਸਾਡ ਪਰਗਟ ਕਰਦੇ ਹਨ ਕਿ ਇਸ ਤਬਦੀਲੀ ਦਾ ਕਾਰਨ ਕੋਈ 'ਵਿਆਕਰਣ' ਹੈ।

ਵੇਖੋ :

ਨਾਨਕਿ	ਘਰ	ਆਪੁ	ਮਨੁ
ਨਾਨਕ	ਘਰੁ	ਆਪਿ	ਮਨਿ
ਸਤਿਗੁਰ	ਜਲੁ	ਜਗਿ	
ਸਤਿਗੁਰੁ	ਜਲ	ਜਗ	

ਜੇ ਸੱਜਣ ਰਤਾ ਗਹੁ ਨਾਲ ਗੁਰਬਾਣੀ ਦੇ ਲਫਜ਼ਾਂ ਦੀ ਬਨਾਵਟ ਨੂੰ ਵੇਖਣਗੇ, ਉਹਨਾਂ ਨੂੰ ਹਜ਼ਾਰਾਂ ਹੋਰ ਅਜਿਹੇ ਪ੍ਰਮਾਣ ਮਿਲਣਗੇ।

ਕਈ ਸੱਜਣ ਗੁਰਬਾਣੀ ਦੇ ਵਿਆਕਰਣ ਤੋਂ ਇਨਕਾਰ ਕਰਦੇ ਹੋਏ ਆਪਣੇ ਝਿਆਲ ਦੀ ਪੁਸ਼ਟੀ ਵਾਸਤੇ ਸ਼ਬਦ 'ਮਤਿ', 'ਮਤ' ਅਤੇ 'ਮਤੁ' ਪੇਸ਼ ਕਰ ਕੇ ਆਖਦੇ ਹਨ ਕਿ ਇਹਨਾਂ ਦਾ ਅਰਥ ਇਕੋ ਹੀ ਹੈ। ਪਰ ਰੂਪ ਵੱਖੋ-ਵੱਖਰੇ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਬਾਣੀ ਦਾ 'ਵਿਆਕਰਣ' ਕੋਈ ਨਹੀਂ ਹੈ। ਕੁਝ ਹੋਰ ਸੱਜਣ ਇਹ ਇਤਰਾਜ਼ ਕਰਦੇ ਹਨ ਕਿ ਵਿਆਕਰਣ ਦੇ ਹੁਣ ਤਾਈਂ ਲੱਭੇ ਹੋਏ ਨਿਯਮ ਹਰ ਥਾਂ ਪੂਰੇ ਨਹੀਂ ਉਤਰਦੇ, ਜਿਸ ਤੋਂ ਸਿੱਟਾ ਇਹ ਕੱਢਣਾ ਪੈਂਦਾ ਹੈ ਕਿ ਵਿਆਕਰਣ ਇਕ ਮਨ-ਘੜਤ ਝਿਆਲ ਹੈ।

ਇਹੋ ਜਿਹੇ ਇਤਰਾਜ਼ ਕਰਨ ਵਾਲੇ ਸੱਜਣਾਂ ਦੀ ਸੇਵਾ ਵਿਚ ਪ੍ਰਾਰਥਨਾ ਹੈ ਕਿ ਉਹ ਇਸ ਪੁਸਤਕ ਦਾ 'ਵਰਣ ਬੋਧ' ਦਾ ਅਧਿਆਇ ਰਤਾ ਗਹੁ ਨਾਲ ਪੜ੍ਹਨ। ਸੰਸਾਰ ਦੀਆਂ ਬੌਲੀਆਂ ਦੇ ਇਤਿਹਾਸ ਪੜ੍ਹਨ ਨਾਲ ਇਹ ਗੱਲ ਸਾਡ ਸਮਝ ਆ ਜਾਂਦੀ ਹੈ ਕਿ ਕੁਦਰਤ ਦੇ ਕਈ ਨਿਯਮਾਂ ਅਨੁਸਾਰ ਬੌਲੀ ਸਦਾ ਬਦਲਦੀ ਰਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੱਡੀ ਗੁਰ-ਮਹਲਾਂ ਨੇ ਵੱਖੋ-ਵੱਖਰੇ ਸਮੇਂ ਅਤੇ ਇਲਾਕਿਆਂ ਵਿਚ ਉਚਾਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਹਿੰਦੀ ਅਤੇ ਉਗਦੂ ਦਾ ਭੀ ਪੰਜਾਬੀ ਉਤੇ ਕਾਫੀ ਪ੍ਰਭਾਵ ਪੈ ਚੁਕਿਆ ਸੀ, ਇਸ ਕਰਕੇ ਇਹ ਕੁਦਰਤੀ ਸਿੱਟਾ ਨਿਕਲਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬੀ ਵੱਖੋ-ਵੱਖਰੀ ਅਵਸਥਾ ਦੀ ਹੋਵੇ। ਜਿਉਂ ਜਿਉਂ ਸਮਾ ਬੀਤਦਾ ਆਇਆ, ਪੰਜਾਬੀ ਦੇ ਪੁਰਾਣੇ ਅਪੰਨੇ ਸ਼ਬਦਾਂ ਵਾਲੇ ਕਾਰਕ-ਚਿਹਨ ਮਿਟਦੇ ਮਿਟਦੇ ਆਖਰ ਨਵੀਨ ਪੰਜਾਬੀ ਦੇ ਨੇੜੇ ਅੱਪੜ ਕੇ ਕਾਰਕਾਂ ਦੇ ਥਾਂ ਸੰਬੰਧਕਾਂ ਪਾਸੋਂ ਹੀ ਕੰਮ ਲਿਆ ਜਾਣ ਲੱਗ ਪਿਆ।

‘ਮਤਿ’, ‘ਮਤ’, ‘ਮਤੁ’ ਆਦਿਕ ਸ਼ਬਦ ਪੇਸ਼ ਕਰ ਕੇ ਵਿਆਕਰਣ ਦੀ ਹੋਂਦ ਤੋਂ ਇਨਕਾਰ ਕਰਨਾ ਭੀ ਉਚਿਤ ਨਹੀਂ ਹੈ। ‘ਵਰਣ ਬੋਧ’ ਵਾਲੇ ਭਾਗ ਵਿਚ ਪ੍ਰਮਾਣ ਦੇ ਕੇ ਦੱਸਿਆ ਗਿਆ ਹੈ ਕਿ ਕਿਵੇਂ ਸੰਸਕ੍ਰਿਤ ਸ਼ਬਦਾਂ ਦਾ ਰੂਪ ਸਹਿਜੇ ਸਹਿਜੇ ਵਟੀਜ ਕੇ ਪ੍ਰਾਕ੍ਰਿਤ, ਅਪਭ੍ਰਨ ਦੀ ਰਾਹੀਂ ਪੰਜਾਬੀ ਵਿਚ ਹੋਰ ਦਾ ਹੋਰ ਹੋ ਗਿਆ। ਇਸ ਵਾਸਤੇ ਇਹ ਕੋਈ ਅਨੋਖੀ ਗੱਲ ਨਹੀਂ ਹੈ ਕਿ ਇਕੋ ਹੀ ਸ਼ਬਦ ਦੇ ਇਹ ਉਪਰਲੇ ਤ੍ਰੈਵੇਂ ਰੂਪ ਵਰਤੋਂ ਵਿਚ ਆਉਂਦੇ ਰਹੇ। ਨਿਰੇ ਇਹ ਨਹੀਂ, ਗੁਰੂ ਗ੍ਰੰਥ ਸਾਹਿਬ ਵਿਚ ਕਈ ਹੋਰ ਸ਼ਬਦ ਭੀ ਮਿਲਦੇ ਹਨ, ਜਿਨ੍ਹਾਂ ਦੇ ਵੱਖੋ-ਵੱਖਰੋਂ ਰੂਪ ਅਤੇ ਲਿੰਗ ਮਿਲਦੇ ਹਨ। ਨਮੂਨੇ ਦੇ ਤੌਰ 'ਤੇ ਅਜਿਹੇ ਕੁਝ ਸ਼ਬਦ ਹੇਠ ਪੇਸ਼ ਕੀਤੇ ਜਾਂਦੇ ਹਨ :

ਭਿਸਤੁ (ਪੁਲਿੰਗ), ਭਿਸਤਿ (ਇਸਤ੍ਰੀ ਲਿੰਗ) :

ਭਿਸਤੁ ਨਜੀਕ ਰਾਖੁ ਰਹਮਾਨਾ ॥੮॥੧੫॥ (ਭੈਰਉ ਕਬੀਰ ਜੀ, ਪੰਨਾ ੧੧੬੧)

ਉਨਿ ਭਿ ਭਿਸਤਿ ਘਨੇਰੀ ਪਾਈ ॥੨॥੧੫॥ (ਭੈਰਉ ਕਬੀਰ ਜੀ, ਪੰਨਾ ੧੧੬੧)

ਇਹਨਾਂ ਦੋਹਾਂ ਰੂਪਾਂ ਦਾ ਇਕੋ ਹੀ ਸ਼ਬਦ ਵਿਚ ਹੋਣਾ ਸਾਫ਼ ਪਰਗਟਾਂ ਕਰਦਾ ਹੈ ਕਿ ਦੋਵੇਂ ਰੂਪ ਪ੍ਰਚਲਤ ਸਨ।

ਇਸੇ ਤਰ੍ਹਾਂ ‘ਕਿਰਣਿ’ ਅਤੇ ‘ਕਿਰਣ’, ‘ਸਰਣਿ’ ਅਤੇ ‘ਸਰਣ’, ‘ਉਪਰਿ’ ਅਤੇ ‘ਉਪਰ’ ਦੋਵੇਂ ਰੂਪ ਪ੍ਰਚਲਤ ਮਿਲਦੇ ਹਨ।

ਨਾਨਕ ਚਿੰਤਾ ‘ਮਤਿ’ ਕਰਹੁ ਚਿੰਤਾ ਤਿਸ ਹੀ ਹੋਏ॥

ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥.....

ਵਿਚਿ ਉਪਾਇ ਸਾਇਗਾ ਤਿਨਾ ਭਿ ਸਾਰ ਕਰੇਇ॥

ਨਾਨਕ ਚਿੰਤਾ ‘ਮਤ’ ਕਰਹੁ ਚਿੰਤਾ ਤਿਸ ਹੀ ਹੋਇ॥੧॥੧੯॥

(ਸਲੋਕ ਮ: ੨, ਰਾਮਕਲੀ ਕੀ ਵਾਰ ਮ: ੩, ਪੰਨਾ ੯੫੫)

ਉਪਰ-ਲਿਖੇ ਇਕੋ ਹੀ ਸਲੋਕ ਦੀ ਪਹਿਲੀ ਤੁਕ ਵਿਚ ‘ਮਤਿ’ (f-ਅੰਤ) ਅਤੇ ਅਖੀਰਲੀ ਤੁਕ ਵਿਚ ‘ਮਤ’ (ਮੁਕਤਾ-ਅੰਤ) ਵਰਤਿਆ ਗਿਆ ਹੈ। ਇਸ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਦੋਵੇਂ ਰੂਪ ਪ੍ਰਚਲਤ ਹੋ ਗਏ ਸਨ।

ਮਰਣੁ ਮੁਣਸਾ ਸੁਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੇ॥

ਸੁਰੇ ਸੇਈ ਆਗੇ ਆਖੀਐਹਿ ਦਰਗਹ ਪਾਵਹਿ ਸਾਚੀ ਮਾਣੇ॥.....

ਮਰਣੁ ਮੁਣਸਾਂ ਸੁਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੇ॥੩॥੨॥

(ਵਡਹੋਸ ਮ: ੧, ਅਲਾਹਣੀਆ, ਪੰਨਾ ੫੭੯)

ਇਸ ਸ਼ਬਦ ਦੀ ਪਹਿਲੀ ਤੁਕ ਵਿਚ ਕੇਵਲ ਇਕ ਅੱਖਰ ਦਾ ਛਰਕ ਹੈ—ਪਹਿਲੀ ਵਿਚ ਸ਼ਬਦ ‘ਮਰਨਿ’ ਹੈ ਤੇ ਅੱਖੀਰਲੀ ਵਿਚ ‘ਮਰਹਿ’ ਹੈ। ਵਿਆਕਰਣ ਦੱਸਦਾ ਹੈ ਕਿ ‘ਮਰਨਿ’ ਤੇ ‘ਮਰਹਿ’ ਦੋਵੇਂ ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ (Present Tense, Third person, Plural Number) ਦੇ ਰੂਪ ਹਨ, ਅਤੇ ਪੁਰਾਤਨ ਪੰਜਾਬੀ ਵਿਚ ਇਕੋ ਜਿਹੇ ਪ੍ਰਚਲਤ ਸਨ।

ਲਡਲੀ ‘ਮਹਲਾ’ ਦਾ ਉੱਚਾਰਨ

ਸ਼ਬਦ ‘ਮਹਲਾ’ ਦੇ ਉੱਚਾਰਨ ਅਤੇ ਅਰਥ ਸੰਬੰਧੀ ਕਈ ਮਤ-ਭੇਦ ਹਨ। ‘ਉੱਚਾਰਨ’ ਦਾ ਸੰਬੰਧ ਵਿਅਕਾਰਣ ਨਾਲ ਹੋਣ ਕਰਕੇ ਇਸ ਸ਼ਬਦ ਦੀ ਵਿਚਾਰ ਇਥੇ ਕੀਤੀ ਜਾਂਦੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ‘ਮਹਲ’, ‘ਮਹਲੁ’ ਅਤੇ ‘ਮਹਲਾ’ ਕਈ ਵਾਰ ਆਉਂਦੇ ਹਨ। ਇਕ ਦੋ ਥਾਂ ਉਲੰਘਣ ਤੋਂ ਬਿਨਾ ਕਿਤੇ ਭੀ ਇਹਨਾਂ ਦਾ ਉੱਚਾਰਨ ‘ਮਹੱਲ’ ਅਤੇ ‘ਮਹੱਲਾ’ ਨਹੀਂ ਹੈ। ਸੋ, ਜਦੋਂ ਇਹੀ ‘ਮਹਲਾ’ ਸ਼ਬਦ ਗੁਰ-ਵਿਅਕਤੀ ਸੰਬੰਧੀ ਆਵੇ, ਤਦੋਂ ਇਸ ਦਾ ਉੱਚਾਰਨ ਉਚੇਚੇ ਤੌਰ ‘ਤੇ ‘ਮਹੱਲਾ’ ਕਰਨਾ ਅਸ਼ੁਧ ਹੈ। ਇਹ ਗੱਲ ਹੋਰ ਭੀ ਵਧੀਕ ਸਾਫ਼ ਹੋ ਜਾਂਦੀ ਹੈ, ਜਦੋਂ ਅਸੀਂ ਇਸ ਸ਼ਬਦ ਦੇ ਅਰਥ ਨੂੰ ਗਹੁ ਨਾਲ ਵਿਚਾਰਦੇ ਹਾਂ।

ਸ਼ਬਦ ‘ਮਹਲਾ’ ਨੂੰ ਸੰਸਕ੍ਰਿਤ ‘ਮਹਿਲਾ’ (ਮਹਿਲਾ) ਦਾ ਰੂਪ ਦੱਸ ਕੇ ਇਸ ਦਾ ਅਰਥ ‘ਇਸਤ੍ਰੀ’ ਕਰਨਾ ਉੱਕਾ ਹੀ ਨਿਰਮੂਲ ਹੈ, ਕਿਉਂਕਿ ਕਈ ਥਾਈਂ ਸਪੱਸ਼ਟ ਤੌਰ ‘ਤੇ ਇਸ ਦੇ ਨਾਲ ‘ਪਹਿਲਾ’, ‘ਦੂਜਾ’, ‘ਤੀਜਾ’, ਆਦਿਕ ਸ਼ਬਦ ਵਰਤੇ ਹੋਏ ਹਨ, ਜੋ ‘ਪੁਲਿੰਗ’ ਹਨ। ਜੇ ‘ਮਹਲਾ’ ਇਸਤ੍ਰੀ ਵਾਚਕ ਹੁੰਦਾ, ਤਾਂ ‘ਪਹਿਲਾ’, ‘ਦੂਜਾ’ ਆਦਿਕ ਦੀ ਥਾਂ ‘ਪਹਿਲੀ’, ‘ਦੂਜੀ’, ‘ਤੀਜੀ’ ਆਦਿਕ ਹੁੰਦਾ।

ਸ਼ਬਦ ‘ਮਹਲ’ ਅਤੇ ‘ਮਹਲਾ’ ਦੇ ਅਰਥ ਅਨੁਸਾਰ ਪ੍ਰਮਾਣਾਂ ਦੀ ਵੰਡ ਚਾਰ ਹਿੱਸਿਆਂ ਵਿਚ ਕੀਤੀ ਜਾ ਸਕਦੀ ਹੈ :

(੧) ਮਹਲ—ਇਸਤ੍ਰੀ।

‘ਮਹਲ’ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥੧॥ਪਾ॥

(ਸਲੋਕ ਮ: ੧, ਮਾਤ੍ਰ ਕੀ ਵਾਰ ਮ: ੩, ਪੰਨਾ ੧੦੯੮)

- (੨) ਮਹਲੁ—ਘਰ, ਟਿਕਾਣਾ, ਨਿਵਾਸ-ਅਸਥਾਨ, ਉਹ ਅਸਥਾਨ ਜਿਥੇ
ਅਕਾਲ ਪ੍ਰਖ ਸਾਖਿਆਤ ਹੋ ਜਾਂਦਾ ਹੈ।

ਬੇਜਤ ਬੇਜਤ ਦੁਆਰੇ ਆਇਆ ॥

ਤਾ ਨਾਨਕ ਜੋਗੀ 'ਮਹਲੁ' ਘਰੁ ਪਾਇਆ ॥੪॥੧੨॥

(ਰਾਮਕਲੀ ਮ: ੫, ਪੰਨਾ ੮੯੬)

ਬੇਲਿ ਕਿਵਾਰਾ 'ਮਹਲਿ' ਭੁਲਾਇਆ ॥ (ਰਾਮਕਲੀ ਮ: ੫, ਪੰਨਾ ੮੯੭)
ਮਹਲਿ—ਮਹਲ ਵਿਚ।

ਗੁਰ ਪ੍ਰਸਾਦਿ ਕੇ ਇਹੁ 'ਮਹਲੁ' ਪਾਵੈ ॥੩॥੨੦॥

(ਰਾਮਕਲੀ ਮ: ੫, ਪੰਨਾ ੮੯੮)

ਦੁਬਿਧਾ ਰਾਤੇ 'ਮਹਲੁ' ਨ ਪਾਵਹਿ ॥੨॥੪॥ (ਰਾਮਕਲੀ ਮ: ੧, ਪੰਨਾ ੯੦੪)

ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ 'ਮਹਲੁ' ਸਿਵਾਪੈ ॥੫॥

(ਓਅੰਕਾਰੁ, ਪੰਨਾ ੯੩੦)

- (੩) ਮਹਲ, ਮਹਲਾ—ਵੱਡੀਆਂ ਵੱਡੀਆਂ ਇਮਾਰਤਾਂ, ਪੱਕੇ ਘਰ।

ਦਾਤਾ ਦਾਨੁ ਕਰੇ ਤਹ ਨਾਹੀ 'ਮਹਲੁ' ਉਸਾਰਿ ਨ ਬੇਠਾ ॥੨॥੧॥

(ਰਾਮਕਲੀ ਮ: ੧, ਪੰਨਾ ੯੦੨)

ਗੜ ਮੰਦਰ 'ਮਹਲਾ' ਕਹਾ ਜਿਉ ਬਾਜੀ ਦੀਬਾਣੁ ॥੪੨॥

(ਓਅੰਕਾਰ, ਪੰਨਾ ੯੩੬)

ਅਪੇ ਕੁਦਰਤਿ ਸਾਜੀਅਨੁ ਕਰਿ 'ਮਹਲੁ' ਸਰਾਈ ॥੧॥

(ਰਾਮਕਲੀ ਕੌ ਵਾਰ ਮ: ੩, ਪੰਨਾ ੯੪੭)

- (੪) ਮਹਲਾ—ਕਾਇਆਂ।

ਸਥਦੇ ਪਤੌਜੈ ਅੰਕੁ ਭੀਜੈ ਸੁ ਮਹਲੁ 'ਮਹਲੁ' ਅੰਤਰੇ ॥

ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥੮॥੫॥

(ਸੁਹੀ ਛੰਤ ਮ: ੧, ਪੰਨਾ ੨੬੭)

'ਮਹਲਾ' ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਰੇ ॥੧੮॥੫॥੧੮॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੫੮)

ਉਹੁ ਅਬਿਨਾਸੀ ਰਾਇਆ ॥

ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥੧॥ਰਹਾਉ॥

ਏਕ 'ਮਹਲ' ਤੂੰ ਹੋਹਿ ਅਫਾਰੋ ਏਕ 'ਮਹਲ' ਨਿਮਾਨੇ ॥
 ਏਕ 'ਮਹਲ' ਤੂੰ ਆਪੇ ਆਪੇ ਏਕ 'ਮਹਲ' ਗਰੀਬਾਨੇ ॥੧॥
 ਏਕ 'ਮਹਲ' ਤੂੰ ਪੰਡਿਤੁ ਬਕਤਾ ਏਕ 'ਮਹਲ' ਖਲੁ ਹੋਤਾ ॥
 ਏਕ 'ਮਹਲ' ਤੂੰ ਸਭ ਕਿਛੁ ਗ੍ਰਾਹਜੁ ਏਕ 'ਮਹਲ' ਕਛੁ ਨ ਲੇਤਾ ॥੨॥੪॥੧੨੯॥

(ਗਊੜੀ ਮਹਲਾ ੫, ਪੰਨਾ ੨੦੬)

ਮਹਲ—ਸਰੀਰ। ਮਹਲਿ—ਸਰੀਰ ਵਿਚ।

ਉੱਚਾਰਨ ਸੰਬੰਧੀ ਤਾਂ ਅਗੇ ਹੀ ਲਿਖਿਆ ਜਾ ਚੁਕਿਆ ਹੈ ਕਿ ਉੱਚਾਰਨ 'ਮਹੱਲਾ' ਨਹੀਂ ਹੈ, ਜਿਵੇਂ ਸਾਧਾਰਨ ਤੌਰ 'ਤੇ ਸ਼ਬਦ 'ਰਹਤ' 'ਬਹਰੇ', 'ਬਹਲੇ', 'ਸਹਜ' ਆਦਿਕ ਦਾ ਉੱਚਾਰਨ ਕਰਦੇ ਹਾਂ, ਤਿਵੇਂ ਸ਼ਬਦ 'ਮਹਲਾ' ਦਾ ਭੀ ਕਰਨਾ ਚਾਹੀਦਾ ਹੈ।

ਊੱਪਰ ਦਿੱਤੇ ਗਏ ਸਾਰੇ ਪ੍ਰਮਾਣਾਂ ਨੂੰ ਗਹੁ ਨਾਲ ਵਿਚਾਰਿਆਂ ਸ਼ਬਦ 'ਮਹਲਾ' ਦਾ ਅਰਥ ਭੀ ਸਾਫ਼ ਸੁੱਝ ਪੈਂਦਾ ਹੈ। ਸਤਿਗੁਰੂ ਜੀ ਦੀ ਉੱਚਾਰੀ ਹੋਈ ਬਾਣੀ ਵਿਚ ਨਾਮ ਕੇਵਲ 'ਨਾਨਕ' ਹੀ ਆਉਂਦਾ ਹੈ। ਇਹ ਨਿਰਣਾ ਕਰਨ ਲਈ ਕਿ ਅਮੁਕੀ ਬਾਣੀ ਕਿਸ ਗੁਰ-ਵਿਅਕਤੀ ਦੀ ਹੈ, ਸ਼ਬਦ 'ਮਹਲਾ' ਵਰਤਿਆ ਗਿਆ ਹੈ, ਜਿਸ ਦਾ ਅਰਥ ਹੈ 'ਵਿਅਕਤੀ', 'ਕਾਇਆਂ'; ਜਿਵੇਂ ਊੱਪਰ-ਦਿੱਤੇ ਗਏ ਪ੍ਰਮਾਣਾਂ ਦੇ ਅੰਕ ਨੰ: ੪ ਵਿਚ ਸ਼ਬਦ 'ਮਹਲਾ' ਦਾ ਅਰਥ 'ਕਾਇਆਂ' ਹੈ।

ਸੋ

'ਮਹਲਾ ਪਹਿਲਾ' ਦਾ ਅਰਥ ਹੈ 'ਗੁਰੂ ਨਾਨਕ' ਪਹਿਲਾ ਜਿਸਮ।

'ਮਹਲਾ ਦੂਜਾ' ਦਾ ਅਰਥ ਹੈ 'ਗੁਰੂ ਨਾਨਕ' ਦੂਜਾ ਸਰੀਰ।

'ਮਹਲਾ ਤੀਜਾ' ਦਾ ਅਰਥ ਹੈ 'ਗੁਰੂ ਨਾਨਕ' ਤੀਜਾ ਸਰੀਰ।

ਇਤਿਆਦਿਕ।

ਸੱਤੇ ਬਲਵੰਡ ਦੀ ਵਾਰ ਵਿਚ ਇਹ ਗੱਲ ਹੋਰ ਭੀ ਵਧੀਕ ਖੁਲ੍ਹੇ ਜਾਂਦੀ ਹੈ, ਜਦੋਂ ਉਹ ਲਿਖਦੇ ਹਨ ਕਿ 'ਜੋਤਿ' ਤਾਂ ਸਭ ਗੁਰ-ਮਹਲਾਂ ਵਿਚ ਗੁਰੂ ਨਾਨਕ ਦੇਵ ਵਾਲੀ ਹੈ, ਕੇਵਲ 'ਕਾਇਆਂ' ਹੀ ਪਲਟੀ ਹੈ :

ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ ॥

ਜੋਤਿ ਓਹ ਚੁਗਤਿ ਸਾਇ, ਸਹਿ 'ਕਾਇਆ' ਫੇਰਿ ਪਲਟੀਐ ॥੨॥

(ਪੰਨਾ ੬੬੬)

ਭਾਈ ਗੁਰਦਾਸ ਜੀ ਭੀ ਵਾਰਾਂ ਵਿਚ ਇਹ ਖਿਆਲ ਪਰਗਟ ਕਰਦੇ ਹਨ :

ਅਰਜਨੁ 'ਕਾਇਆ' ਪਲਾਟ ਕੈ ਮੁਰਤਿ ਹਰਿ ਗੋਬਿੰਦ ਸਵਾਰੀ ॥੪੮॥੧॥

ਗੁਰਬਾਣੀ ਵਿਚ ਸ਼ਬਦਾਂ ਦੇ ਸਿਰ-ਲੇਖ ਵਿਚ ਨਿਰਾ ਲਫਜ਼ 'ਮਹਲਾ' ਹੀ ਨਹੀਂ ਵਰਤਿਆ ਮਿਲਦਾ, ਦੋ ਥਾਂ ਲਫਜ਼ 'ਮਹਲੁ' ਭੀ ਆਇਆ ਹੈ, ਵੇਖੋ ਸਿਰੀ ਰਾਗ ਦੀ ਥਾਣੀ ਪੰਨਾ ੧੬, ਸ਼ਬਦ ਨੰ: ੬, ਅਤੇ ਪੰਨਾ ੧੯, ਸ਼ਬਦ ਨੰ: ੧੨।

ਜੇ ਲਫਜ਼ 'ਮਹਲਾ' ਦਾ ਉੱਚਾਰਨ 'ਮਹੱਲਾ' ਹੁੰਦਾ ਤਾਂ 'ਮਹਲੁ' ਨੂੰ ਭੀ 'ਮਹੱਲੁ' ਆਖਣਾ ਪਏਗਾ, ਇਸ ਤਰ੍ਹਾਂ ਲਫਜ਼ 'ਮਹੱਲਾ' ਤੇ 'ਮਹੱਲੁ' ਦੋ ਵੱਖੋ-ਵੱਖਰੇ ਅਰਥਾਂ ਵਾਲੇ ਹੋ ਗਏ। ਸੋ ਇਹ ਉੱਚਾਰਨ ਠੀਕ ਨਹੀਂ ਹੈ।

ਵਰਣ ਬੋਧ (Orthography)

'ਬੋਲੀ' ਦੇ ਦੋ ਅੰਕ ਹੁੰਦੇ ਹਨ—'ਉੱਚਾਰਨ' ਵਿਸ਼ਿਆਕ ਅਤੇ 'ਭਾਵ' ਵਿਸ਼ਿਆਕ, ਭਾਵ 'ਵਰਣਾਤਮਕ' ਤੇ 'ਭਾਵਾਤਮਕ'।

ਸੰਸਾਰ ਦੇ ਅਨੇਕਾਂ ਪਦਾਰਥਾਂ ਵਾਂਗ ਬੋਲੀ ਦਾ ਭੀ 'ਜਨਮ', 'ਵਿਕਾਸ' ਅਤੇ 'ਨਾਸ' ਹੁੰਦਾ ਹੈ। ਕੁਝ ਕਾਰਨਾਂ ਕਰਕੇ ਬੋਲੀ ਦਾ ਜਨਮ ਹੁੰਦਾ ਹੈ, ਕੁਝ ਖਾਸ ਹਾਲਤਾਂ ਵਿਚ ਉਹ ਵਧਦੀ-ਫੁਲਦੀ ਹੈ ਅਤੇ ਫਿਰ ਸਮਾ ਪਾ ਕੇ ਉਸ ਦਾ ਨਾਸ ਹੋ ਜਾਂਦਾ ਹੈ।

ਬੋਲੀ ਅਤੇ ਨਦੀ ਵਿਚ ਕਈ ਗੱਲਾਂ ਮਿਲਦੀਆਂ ਹਨ। ਜਿਵੇਂ ਸੋਮੇ ਦੇ ਕੋਲ ਨਦੀ ਦਾ ਰਸਤਾ ਬਹੁਤ ਵਿੰਗਾ, ਤੰਗ ਅਤੇ ਛੋਟਾ ਜਿਹਾ ਹੁੰਦਾ ਹੈ, ਤਿਵੇਂ ਅਰੰਭਕ ਅਵਸਥਾ ਵਿਚ ਬੋਲੀ ਦੀ ਚਾਲ ਵੀ ਬੇ-ਢੰਗੀ ਜਿਹੀ ਹੁੰਦੀ ਹੈ। ਖੁਲ੍ਹੇ ਮੈਦਾਨ ਵਿਚ ਅੱਪੜ ਕੇ ਨਦੀ ਦਾ ਪ੍ਰਵਾਹ ਕੁਝ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ, ਨਦੀ ਵਿਚ ਜਲ ਭੀ ਵਧੀਕ ਹੋ ਜਾਂਦਾ ਹੈ ਅਤੇ ਢੂੰਘਾਈ ਭੀ ਵਧੀਕ। ਮੈਦਾਨ ਵਿਚ ਨਦੀ ਸਹਿਜੇ ਸਹਿਜੇ ਅਤੇ ਸਿੱਧੀ ਵਗਦੀ ਹੈ। ਇਹੀ ਹਾਲਤ ਬੋਲੀ ਦੀ ਹੁੰਦੀ ਹੈ। ਜਿਵੇਂ ਨਦੀਆਂ ਵਿਚ ਲਾਂਭ ਦਾ ਪਾਣੀ ਆ ਰਲਦਾ ਹੈ, ਤਿਵੇਂ ਬੋਲੀ ਵਿਚ ਭੀ ਏਧਰੋਂ ਉਧਰੋਂ ਨਵੇਂ ਸ਼ਬਦ ਆ ਰਲਦੇ ਹਨ। ਨਦੀ ਦੇ ਜਲ ਵਾਂਗ ਖਾਸ ਖਾਸ ਨਿਯਮਾਂ ਅਨੁਸਾਰ ਹੀ ਨਵੇਂ ਸ਼ਬਦ ਬੋਲੀ ਵਿਚ ਆ ਕੇ ਮਿਲ ਸਕਦੇ ਹਨ। ਜਿਵੇਂ ਅਨੁਕੂਲ ਧਰਤੀ ਦੇ ਮੁੱਕ ਜਾਣ 'ਤੇ ਨਦੀ ਕਿਸੇ ਦੂਜੀ ਨਦੀ ਵਿਚ ਜਾਂ ਸਮੁੰਦਰ ਵਿਚ ਜਾ ਪੈਂਦੀ ਹੈ, ਤਿਵੇਂ ਬੋਲੀ ਭੀ ਆਪਣੇ ਬੌਲਣ ਵਾਲਿਆਂ ਦੇ ਨਸ਼ਟ ਹੋ ਜਾਣ 'ਤੇ ਜਾਂ ਕੋਈ ਹੋਰ ਵਿਘਨ ਪੈ ਜਾਣ 'ਤੇ ਮੁੱਕ ਜਾਂਦੀ ਹੈ।

ਬੋਲੀ ਅਸਲ ਵਿਚ ਰੱਬ ਦੀ ਦਿਤੀ ਹੋਈ ਇਕ ਸ਼ਕਤੀ ਹੈ। ਇਸ ਦਾ ਅਰੰਭ ਤੇ ਪ੍ਰਛੁੱਲਤਾ ਆਦਿਕ ਭੀ ਕੁਦਰਤੀ ਤੌਰ 'ਤੇ ਹੀ ਹੁੰਦੇ ਹਨ; ਮਨੁੱਖ ਆਪਣੇ ਆਪ ਜਾਣ ਬੁਝ ਕੇ ਉਸ ਵਿਚ ਕੋਈ ਵਧਾ ਘਟਾ ਨਹੀਂ ਕਰ ਸਕਦੇ।

ਦੇਸ਼ਾਂ ਦੀ ਭੂਗੋਲਿਕ ਹਾਲਤ ਨਾਲ ਵੀ ਬੋਲੀ ਦਾ ਸੰਬੰਧ ਹੁੰਦਾ ਹੈ, ਇਥੋਂ ਤਾਈਂ ਕਿ ਜਲ-ਵਾਯੂ ਦਾ ਭੀ ਬੋਲੀ ਉਤੇ ਬੜਾ ਅਸਰ ਪੈਂਦਾ ਹੈ। ਕਿਸੇ ਦੇਸ਼ ਦੇ ਲੋਕ 'ਟ' ਦਾ ਉੱਚਾਰਨ ਨਹੀਂ ਕਰ ਸਕਦੇ, ਅਤੇ ਕਈ ਦੇਸ਼ਾਂ ਦੇ ਮਨੁੱਖਾਂ ਦੇ ਮੂੰਹੋਂ 'ਤ' ਨਹੀਂ ਨਿਕਲਦਾ। ਸਮਾਂ ਪਾ ਕੇ ਲੋਕ ਅਨੇਕਾਂ ਪੁਰਾਣੇ ਉੱਚਾਰਨ ਭੁੱਲ ਜਾਂਦੇ ਹਨ ਅਤੇ ਨਵੇਂ ਉੱਚਾਰਨ ਕਰਨ ਲਗ ਪੈਂਦੇ ਹਨ।

ਮਨੁੱਖ ਫੇਫੜਿਆਂ ਦੀ ਰਾਹੀਂ ਸਾਹ ਲੈ ਕੇ 'ਅਵਾਜ਼' (ਨਾਦ) ਪੈਦਾ ਕਰਦਾ ਹੈ। ਫੇਫੜਿਆਂ ਦੀ ਹਵਾ ਨੂੰ ਵੱਖੋ-ਵੱਖ ਤਰੀਕਿਆਂ ਨਾਲ 'ਨਾਦ-ਯੰਤਰਾਂ' ਦੀ ਰਾਹੀਂ ਦਬਾਅ ਕੇ ਬਾਹਰ ਕੱਢਿਆਂ ਵਿਅਕਤ-ਨਾਦ ਦੀ ਉਤਪਤੀ ਹੁੰਦੀ ਹੈ। ਜਦੋਂ ਸਾਹ ਫੇਫੜਿਆਂ ਤੋਂ ਕੰਠ-ਨਾਲੀ ਵਿਚ ਆਉਂਦਾ ਹੈ, ਤਦੋਂ ਉਸ ਨਾਲੀ ਦੀਆਂ 'ਸੁਰ-ਤੰਤੀਆਂ' ਵਿਚ ਕਾਂਬਾ ਪੈਦਾ ਹੁੰਦਾ ਹੈ। ਇਹ ਕਾਂਬਾ ਬਾਹਰ ਨਿਕਲਦੇ ਸਾਹ ਦੇ ਨਾਲ ਮਿਲ ਜਾਂਦਾ ਹੈ। ਕੰਠ ਦੇ ਉਪਰਲੇ ਹਿੱਸੇ ਵਿਚ ਅੱਪੜ ਕੇ ਸਾਹ ਨੱਕ ਦੇ ਰਾਹੀਂ ਬਾਹਰ ਨਿਕਲਦਾ ਹੈ। ਜੇ ਮੂੰਹ ਬੰਦ ਰਹੇ, ਤਾਂ ਸਾਹ ਦੇ ਬਾਹਰ ਨਿਕਲਣ ਦਾ ਰਸਤਾ ਕੇਵਲ ਨੱਕ ਹੀ ਹੈ।

ਨੱਕ ਦੇ ਰਸਤੇ ਸਾਹ ਨੂੰ ਬਾਹਰ ਕੱਢਣ ਲਈ ਇਹ ਜ਼ਰੂਰੀ ਹੈ ਕਿ ਤਾਲੂ ਦਾ ਮੁਲਾਇਮ ਹਿੱਸਾ ਅਤੇ ਸੰਘ ਦੀ ਘੰਡੀ ਸਿੱਧੀ ਪਲਮਦੀ ਰਹੇ। ਜੇ ਇਹ ਦੋਵੇਂ ਪਿਛੇ ਹਟਾ ਲਏ ਜਾਣ ਤਾਂ ਸਾਹ ਮੂੰਹ ਵਿਚ ਆ ਜਾਂਦਾ ਹੈ। ਪਰ ਅਜੇ ਤਾਈਂ ਇਹ 'ਵਿਅਕਤ ਨਾਦ' (Audible Sound) ਨਹੀਂ ਬਣਿਆ। ਅੱਗੇ ਇਸ ਦੇ ਰਾਹ ਵਿਚ ਜੀਭ ਕਈ ਬਾਈਂ ਰੁਕਾਵਟਾਂ ਪਾਂਦੀ ਹੈ; ਪਹਿਲਾਂ ਮੁਲਾਇਮ ਤਾਲੂ ਉਤੇ, ਫੇਰ ਖਰੂਵੇ ਤਾਲੂ ਉਤੇ ਅਤੇ ਅਖੀਰ ਵਿਚ ਉਪਰਲੇ ਦੰਦਾਂ ਦੇ ਮਸੂੰਕਿਆਂ ਉਤੇ। ਜਦੋਂ ਅਸੀਂ 'ਕ', 'ਚ', 'ਤ' ਆਦਿਕ ਅੱਖਰਾਂ ਦਾ ਸਹਿਜੇ ਸਹਿਜੇ ਉੱਚਾਰਨ ਕਰਦੇ ਹਾਂ, ਤਾਂ ਜੀਭ ਦੀਆਂ ਰੁਕਾਵਟਾਂ ਦੀ ਪ੍ਰਤੱਖ ਸਮਝ ਆ ਜਾਂਦੀ ਹੈ।

ਜੀਭ ਦੀਆਂ ਇਹਨਾਂ ਰੁਕਾਵਟਾਂ ਦੇ ਕਾਰਨ ਵਿਦਵਾਨਾਂ ਨੇ ਸਾਰੇ ਅੱਖਰਾਂ ਦੇ ਹੇਠ-ਲਿਖੇ ਹਿੱਸੇ ਕੀਤੇ ਹੋਏ ਹਨ :

(੧) ਉਹ ਅੱਖਰ ਜਿਨ੍ਹਾਂ ਦਾ ਉੱਚਾਰਨ 'ਕੰਠ' (ਸੰਘ) ਵਿਚ ਹੁੰਦਾ ਹੈ :
ਅ, ਹ, ਕ, ਖ, ਗ, ਘ।

(੨) ਮੁਲਾਇਮ ਤਾਲੂ ਨਾਲ ਜੀਭ ਦੇ ਲੱਗਿਆਂ ਉੱਚਾਰੇ ਜਾਣ ਵਾਲੇ ਅੱਖਰ :

ਈ, ਯ, ਸ਼, ਚ, ਡ, ਝ, ਜ, ਝ।

(੩) ਖਰਵੇ ਤਾਲੂ ਤੌਂ : ਰ, ਟ, ਠ, ਡ, ਢ, ਝ।

(੪) ਦੰਦਾਂ ਤੌਂ : ਲ, ਸ, ਤ, ਥ, ਦ, ਧ।

(੫) ਹੋਠਾਂ ਤੌਂ : ਓ, ਵ, ਪ, ਫ, ਬ, ਭ।

ਨੌਟ: ਛ, ਵ, ਣ, ਨ ਅਤੇ ਮ ਦਾ ਉੱਚਾਰਨ ਉਪਰ-ਲਿਖੇ ਅਸਥਾਨਾਂ ਦੇ ਨਾਲ ਨੱਕ ਵਿਚੋਂ ਦੀ ਕੱਢਿਆਂ ਹੁੰਦਾ ਹੈ।

ਬੋਲਣ ਵੇਲੇ 'ਕੰਠ-ਨਾਲੀ' ਦੀਆਂ 'ਸੁਰ-ਤੰਤੀਆਂ' ਮੁਲਾਇਮ ਅਤੇ ਖਰਵੇ ਤਾਲੂ, ਦੰਦਾਂ ਅਤੇ ਜੀਭ ਦਾ ਆਪੇ ਵਿਚ ਮਿਲਵਾਂ ਅਤੇ ਛੁੱਘਾ ਸੰਬੰਧ ਪੈਣ ਕਰਕੇ ਇਨ੍ਹਾਂ ਪੰਜਾਂ ਹੀ ਵਰਗਾਂ ਦੇ ਅੱਖਰ ਆਪਣੇ ਆਪਣੇ ਵਰਗ (Class) ਵਿਚ ਭੀ ਅਤੇ ਦੂਜੇ ਵਰਗਾਂ ਦੇ ਅੱਖਰਾਂ ਨਾਲ ਭੀ ਬਦਲਦੇ ਰਹਿੰਦੇ ਹਨ। ਸਮੇਂ ਦੀ ਤਬਦੀਲੀ ਅਤੇ ਦੇਸ਼ ਦੀ ਭੂਗੋਲਿਕ ਹਾਲਤ ਦਾ ਭੀ ਅਸਰ ਪੈਂਦਾ ਰਹਿੰਦਾ ਹੈ। ਦੂਜੇ ਦੇਸ਼ਾਂ ਤੋਂ ਆ ਕੇ ਵਸਣ ਵਾਲੇ ਲੋਕਾਂ ਦੀ ਬੋਲੀ ਭੀ ਸਹਿਜੇ ਸਹਿਜੇ ਆਪਣਾ ਪ੍ਰਭਾਵ ਪਾ ਲੈਂਦੀ ਹੈ। ਇਹੋ ਜਿਹੇ ਕਈ ਕਾਰਨ ਮਿਲਣ ਕਰਕੇ ਸ਼ਬਦਾਂ ਦਾ ਉੱਚਾਰਨਾਤਮਕ ਰੂਪ ਬਦਲਦਾ ਰਹਿੰਦਾ ਹੈ।

ਪੁਰਾਣੀ ਪ੍ਰਾਕ੍ਰਿਤ, ਨਵੀਨ ਪ੍ਰਾਕ੍ਰਿਤ ਅਤੇ ਅਪੰਨੀ ਵਿਚੋਂ ਦੀ 'ਹ', 'ਕ' ਪੁਰਾਤਨ ਪੰਜਾਬੀ ਵਿਚ ਕਿਵੇਂ ਸ਼ਬਦਾਂ ਦਾ ਉੱਚਾਰਨ-ਆਤਮਕ ਰੂਪ ਬਦਲਦਾ ਗਿਆ—ਇਸ ਗੱਲ ਨੂੰ ਸਮਝਣ ਵਾਸਤੇ ਕੁਝ ਨਿਯਮ ਅਤੇ ਉਦਾਹਰਣ ਦਿੱਤੇ ਜਾਂਦੇ ਹਨ।

(੧) ਸੰਸਕ੍ਰਿਤ ਸ਼ਬਦ ਦੇ ਅੰਦਰਲੇ ਹਿੱਸੇ ਵਿਚ ਆਇਆ ਹੋਇਆ ਕਿਸੇ ਵਰਗ ਦਾ ਦੂਜਾ ਜਾਂ ਚੌਥਾ ਅੱਖਰ (ਖ, ਘ, ਠ, ਥ, ਧ ਆਦਿਕ) ਅਤੇ ਮੂਰਧਨੀ 'ਸ' (ਸੰ: ਥ) ਪ੍ਰਾਕ੍ਰਿਤ ਅਤੇ ਪੰਜਾਬੀ ਵਿਚ 'ਹ' ਹੋ ਜਾਂਦਾ ਹੈ।

ਪੰਜਾਬੀ	ਪ੍ਰਾਕ੍ਰਿਤ	ਸੰਸਕ੍ਰਿਤ	ਪੰਜਾਬੀ	ਪ੍ਰਾਕ੍ਰਿਤ	ਸੰਸਕ੍ਰਿਤ
ਹੁਣ	ਅਪੁਨਾ	(ਅਧੂਨਾ)	ਬਹੁਤ	ਪ੍ਰਭੂਤੰ	(ਪ੍ਰਭੂਤਾਂ)
ਪੁਹਮਿ	ਪਿ੍ਰਥਮਿ	(ਪ੃ਥਵੀ)	ਸੁਹਾਗ	ਸੈਭਾਗਯ	(ਸੌਭਾਗਿਆਂ)
ਜੀਹ	ਜੀਭ	(ਜਿਵਾ)	ਕਾਹਨ	ਕਿਸ਼ਨ	(ਕੁਣਾ)
ਸੁਰਹੀ	ਸੁਰਭਿ	(ਸੁਰਭਿ)	ਕੁਹਾੜਾ	ਕੁਠਾਰ	(ਕੁਠਾਰ)
ਅਉਹਟ	ਅਵਘਟ	(ਅਵਘਟ)	ਬਹਿਰਾ (ਬੋਲਾ)	ਬਹਿਰ	(ਬਹਿਰ)

ਪੰਜਾਬੀ	ਪ੍ਰਾਕ੍ਰਿਤ	ਸੰਸਕ੍ਰਿਤ	ਪੰਜਾਬੀ	ਪ੍ਰਾਕ੍ਰਿਤ	ਸੰਸਕ੍ਰਿਤ
ਪਹੁੰਚ	ਪੁਸ਼ਪ	(ਪੁ਷्ट)	ਵੀਹੀ (ਗਲੀ)	ਵੀਬੀ	(ਬੀਥੀ)
ਨਹੁੰ	ਨਖ	(ਨਖ)	ਜਲਹਰ	ਜਲਪਰ	(ਜਲਧਰ)
ਖੋਹ	ਖੋਯ	(ਕ્ਸ਼ੋਮ)	ਪੈਓਹਰੀ	ਪਯੋਪਰੀ	(ਫ਼ਯੋਧਰੀ)
ਪੋਹ (ਪੁ-ਦੁਆਲਾ)	ਪ੍ਰਭਾ	(ਪ੍ਰਭਾ)	ਬਲਹਰ	ਵਲਿਪਰ	(ਵਲਿਧਰ)
ਸੁਹਾਵਾ	ਸੁਖਾਵਹ	(ਸੁਖਾਵਹ)	ਸਾਹੂ (-ਕਾਰ)	ਸਾਧੂ	(ਸਾਧੁ)

(੨) ਜੇ ਸ਼ਬਦ ਦੇ ਮੁੱਢ ਵਿਚ ਦੁੱਤ ਅੱਖਰ ਹੋਵੇ, ਜਿਸ ਦੁੱਤ ਦਾ ਪਹਿਲਾ ਅੱਖਰ 'ਸ' ਹੋਵੇ, ਤਾਂ ਪੰਜਾਬੀ ਵਿਚ ਉਸ ਦੇ ਪਹਿਲਾਂ 'ਅ' ਹੋਰ ਵਧਾਇਆ ਜਾਂਦਾ ਹੈ, ਜਾਂ 'ਸ' ਉੱਡ ਜਾਂਦਾ ਹੈ, ਜਿਵੇਂ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਅਸਨਾਨ, ਨਾਨ	ਸ੍ਰਾਨ (ਸਨਾਨ)	ਅਸਰੂਪ, ਰੂਪ	ਸੂਰਪ (ਸ਼ਵਰੂਪ)
ਅਸਬੰਡ, ਬੰਡ	ਸੁੰਡ (ਸਤਮਭ)	ਅਸਨਾਈ, ਨਾਈ	ਸੂਏ (ਅਰਬੀ)
ਅਸਥਾਨ, ਥਾਂ	ਸਥਾਨ (ਸਥਾਨ)	ਅਸਥਿਰੁ, ਥਿਰ	ਸਥਿਰ (ਸਥਿਰ)
ਅਸਨੇਹ, ਨੇਹ	ਸ੍ਰੋਹ (ਸ਼ੇਹ)	ਅਸਥਲ, ਥਲ	ਸਥਲ (ਸਥਲ)

ਪਰ ਜੇ ਦੁੱਤ ਅੱਖਰ ਦਾ ਪਹਿਲਾ ਅੱਖਰ 'ਸ' ਤੇ ਦੂਜਾ ਅੱਖਰ 'ਤ' ਹੋਵੇ ਤਾਂ 'ਅ' ਪਹਿਲਾਂ ਵਧਾਣ ਦੇ ਥਾਂ ਦੁੱਤ ਦੇ ਵੱਟੇ 'ਬ' ਹੋ ਜਾਂਦਾ ਹੈ। ਜੇ ਇਹ 'ਦੁੱਤ', ਸ਼ਬਦ ਦੇ ਵਿਚਕਾਰ ਆਵੇ ਤਾਂ ਭੀ ਇਹੀ ਤਬਦੀਲੀ ਹੁੰਦੀ ਹੈ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਬੋੜਾ	ਸ੍ਰੋਕ (ਸ਼ਤੋਕ)	ਆਥਿ	ਅਸਤਿ (ਅਸ਼ਿਤ)
ਵੱਖੁ	ਵਸਤੁ (ਵਸਤੁ)	ਬੰਡ	ਸੁੰਡ (ਸਤਮਭ)
ਹੱਥੁ	ਹਸਤ (ਹਸਤ)	ਪੱਥਰ	ਪ੍ਰਸੁਰ (ਪ੍ਰਸਤਰ)
ਹਾਬੀ	ਹਸਤਿ (ਹਸਤਿ)	ਬੱਬਾ	ਸੁਬਕ (ਸ਼ਤਕ)
ਬਣ	ਸੁਨ (ਸਤਨ)		

(੩) ਸੰਸਕ੍ਰਿਤ ਸ਼ਬਦ ਦੇ ਵਿਅੰਜਨ (ਜੋ ਸ਼ਬਦ ਦੇ ਅੰਤ ਵਿਚ ਨਾ ਹੋਵੇ) ਦੇ ਥਾਂ ਪ੍ਰਾਕ੍ਰਿਤ ਤੇ ਪੰਜਾਬੀ ਵਿਚ ਸੁਰ ਅੱਖਰ ਦੇ ਵਟਾਂਦਰੇ ਦਾ ਰਿਵਾਜ ਬਹੁਤ ਵਧੀਕ ਵਧ ਗਿਆ। ਕਈਆਂ ਸ਼ਬਦਾਂ ਵਿਚ ਇਤਨੇ ਵਿਅੰਜਨ ਹਟ ਕੇ ਸੁਰ ਹੋ ਜਾਂਦੇ ਹਨ ਕਿ ਸ਼ਬਦ ਦਾ ਨਵਾਂ ਰੂਪ ਹੋਰ ਦਾ ਹੋਰ ਹੀ ਹੋ ਜਾਂਦਾ ਹੈ :

ਪੰਜਾਬੀ	ਪ੍ਰਾਕ਼ਤ	ਸੰਸਕ੍ਰਿਤ
ਇਆਣੀ	(ਇਆਇਣਿ)	ਏਕਾਕਿਨੀ
ਚਿਤੇਰਾ	(ਚਿੱਤਅਰੋ)	(ਚਿਤ੍ਰਕਰ)
ਜੂਆਰੀ	(ਜੂਆਰ)	(ਦਯੂਤਕਰ)
ਡੈਣ	(ਡਾਇਨੀ)	ਡਾਕਿਨੀ (ਡਾਕਿਨੀ)
ਰਾਵਲ	(ਰਾਉਲ)	ਰਾਜਕੁਲ (ਰਾਜਕੁਲ)
ਸੋਹਲ	(ਸੋਅਲ)	(ਸੁਕੁਮਾਰ)
ਨਿਓਲ	(ਨਉਲ)	ਨਕੁਲ (ਨਕੁਲ:)
ਸਚਿਆਰ		ਸਤਿਗਕਰ (ਸਤਿਕਰ)
ਵਾੜ	(ਪਾਆਰ)	(ਪ੍ਰਾਕਾਰ)
ਮੈਗਲ	(ਮਾਅਗਲ)	(ਮਦਕਲ)
ਜਲੌੜ੍ਹਾ	(ਜਲਅਰੋ)	(ਜਲਚਰ)
ਸਾਇਰ	(ਸਾਅਰੋ)	(ਸਾਗਰ)
ਕੰਘਾ (ਕੱਘਾ)	(ਕਾਰੱਗਾ)	(ਕਚੱਗ੍ਰਹ)
ਸੀਅਲਾ		ਸੀਤਲ (ਸੀਤਲ)
ਵੈੜਾ	(ਵਿਅੜ)	ਵਿਕਟ (ਵਿਕਟ)
ਕੋਇਲ		ਕੋਕਿਲ (ਕੋਕਿਲ)
ਰੈਣਿ	ਰਾਫਣਿ (ਰਅਣਿ)	ਰਜਨਿ (ਰਜਨਿ)
ਭੈਣ	ਭਾਫਣ	ਭਗਿਨੀ (ਭਗਿਨੀ)
ਗੈਣ	ਗਾਫਣ	ਗਾਗਨ (ਗਾਗਨ)
ਵੈਣ	ਵਾਫਣ	ਵਚਨ (ਵਚਨ)
ਨੈਣ	ਨਾਫਣ	ਨਯਨ (ਨਯਨ)
ਭੈਣ	ਭਾਫਣ	ਭਵਨ (ਭਵਨ)
ਨੈ	ਨਾਇ	ਨਦੀ (ਨਦੀ)
ਜੇ	ਜਾਇ	ਯਾਦਿ (ਯਾਦਿ)

(8) ਜੀਭ ਦੀ ਸਹਾਇਤਾ ਨਾਲ ਮੁਲਾਇਮ ਤਾਲੂ ਅਤੇ ਖੁਵੇਂ ਤਾਲੂ ਤੋਂ ਉੱਚਾਰੇ ਹੋਏ ਅੱਖਰ ਆਪੇ ਵਿਚ ਵਟੀਜ ਜਾਂਦੇ ਹਨ, ਭਾਵ 'ਤ'-ਵਰਗ ਦੇ ਥਾਂ 'ਟ'-ਵਰਗ ਹੋ ਜਾਂਦਾ ਹੈ, ਜਿਵੇਂ :

ਪੰਜਾਬੀ	ਪ੍ਰਾਕਿਤ	ਸੰਸਕ੍ਰਿਤ
ਸੁਹੰਦਣਾ	ਸੁਹਦ	ਸੁਖਦ (ਸੁਖਦ)
ਬਾਂ, ਠਾਉ	ਠਾਣ	ਸਥਾਨ (ਸਥਾਨ)
ਬਟੂਆ		ਵਰਤੂਲ (ਵਰਤੂਲ)
ਪਨਕਤ	ਪਨ-ਘਟ	
ਨਾਸੇ ('ਸ' 'ਤ'-ਵਰਗੀ)	ਨਾਠੇ	
ਬਿਨਸੀ ('ਸ' 'ਤ'-ਵਰਗੀ)	ਬਿਨਠੀ	
ਢੀਠ		ਪ੍ਰਿਸਟ (ਧ੍ਰ਷ਟ)
ਡੰਡ		ਦੰਡ (ਦਣਡ)
ਕਿਥੈ	ਕੈਠੈ	ਕੁੱਝ (ਕੁਤ੍ਰ)

(੫) ਇਕੋ ਵਰਗ ਦੇ ਅੱਖਰ ਸੰਸਕ੍ਰਿਤ ਤੋਂ ਪ੍ਰਾਕਿਤ ਵਿਚ ਆਉਂਦੇ ਆਉਂਦੇ ਆਪੋ ਵਿਚ ਵੱਟੇ ਜਾਂਦੇ ਹਨ, ਜਿਵੇਂ : 'ਪ' ਦੇ ਬਾਂ 'ਵ' ਜਾਂ 'ਊ', 'ਮ' ਦੇ ਬਾਂ 'ਵ', 'ਵ' ਦੇ ਬਾਂ 'ਮ', 'ਘ' ਦੇ ਬਾਂ 'ਕ', 'ਪ' ਦੇ ਬਾਂ 'ਬ'। ਜਿਵੇਂ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਜਾਦਮ ਰਾਇਆ	ਜਾਦਵ (ਯਾਦਵ)	ਬਹੁਤ	ਪ੍ਰਭੂਤੰ (ਪ੍ਰਭੂਤਾਂ)
ਨਾਵ	ਨਾਮ (ਨਾਮ)	ਅਸ ਗਾ	ਅਸ ਕਾ
ਸਉਤੁ (ਸਵੁਤੁ)	ਸਪੁਤ੍ਰ (ਸਪੁਤ੍ਰ)	ਊਸ ਗਾ	ਊਸ ਕਾ
ਅਉਤੁ (ਅਵੁਤੁ)	ਅਪੁਤ੍ਰ (ਅਪੁਤ੍ਰ)	ਮੈਗਲ	ਮਦਗਲ (ਮਦਕਲ:)
ਪੁਹਿਮ	ਪਿਥਵੀ (ਪ੃ਥਕੀ)	ਅਨਿਗ	ਅਨਿਕ (ਅਨੇਕ)
ਮੰਡੂਆ (ਪ੍ਰ: ਮੰਡੋਵੇ)	(ਸੰ: ਮੰਡੁਪ)	ਵਾੜ	ਪ੍ਰਾਕਾਰ
ਸਿਲ-ਵੱਟਾ	ਸਿਲਾਪੱਟਕ (ਸ਼ਿਲਾਪਵੁਕ:)	ਪਨਕਤ	ਪਨਘਟ
ਕਉਲ (ਪ੍ਰਾ: ਕਵਾਲ) (ਸੰ: ਕਪਾਲ)		ਕਰਵੱਤ	ਕਰਪੱਤ੍ਰ (ਕਰਪਤਰ)

(੬) ਸੰਸਕ੍ਰਿਤ ਦਾ 'ਟ' (ਜੋ ਸ਼ਬਦ ਦੇ ਅੰਦਰ ਵਿਚ ਨਾ ਹੋਵੇ) ਪੰਜਾਬੀ ਵਿਚ 'ੜ' ਹੋ ਜਾਂਦਾ ਹੈ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਕੀੜਾ	ਕੀਟਕ (ਕੀਟਕ:)	ਵਾੜੀ	ਵਾਟਿਕਾ (ਵਾਟਿਕਾ)
ਕਉੜਾ (ਕੌੜਾ)	ਕਟੁਕ (ਕਟੁਕ:)	ਨੇੜੇ	ਨਿਕਟਿ (ਨਿਕਟਿ)
ਤ੍ਰਿਉੜੀ	ਤ੍ਰਿਕੁਟਿ (ਤ੍ਰਿਕੁਟਿ)	ਚਪੇੜ	ਚਪੇਟ (ਚਪੇਟ)

(੨) ਯ, ਵ :

ਸੰਸਕ੍ਰਿਤ ਦਾ 'ਯ' ਦੋ ਸੂਰਾਂ ('ਈ' ਤੇ 'ਅ') ਦੇ ਜੋੜ ਤੋਂ ਬਣਿਆ ਹੈ, ਅਤੇ 'ਵ' ਦੋ ਸੂਰਾਂ (ਉ ਤੇ ਆ) ਦੇ ਜੋੜ ਤੋਂ। ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਜਿਥੇ ਦੁੱਤ ਅੱਖਰ ਨਿਖੜ ਕੇ ਵਰਤਣ ਦਾ ਰਿਵਾਜ ਸੀ, ਉਥੇ ਇਸ 'ਵ' ਅਤੇ 'ਯ' ਦੇ ਸੂਰ ਭੀ ਵੱਖੋ-ਵੱਖ ਕੀਤੇ ਜਾਣ ਲੱਗ ਪਏ। ਦੁੱਤ ਅੱਖਰ ਵਿਚ ਵਰਤਿਆ ਹੋਇਆ 'ਵ' ਤੇ 'ਯ' ਤਾਂ ਆਮ ਤੌਰ 'ਤੇ ਸੂਰ ਵਿਚ ਬਦਲਿਆ ਜਾਂਦਾ ਸੀ।

ਪੰਜਾਬੀ	ਵ	ਸੰਸਕ੍ਰਿਤ	ਪੰਜਾਬੀ	ਯ	ਸੰਸਕ੍ਰਿਤ
ਅਉਗੁਣ	ਅਵਗੁਣ	(ਅਵਗੁਣ)	ਬਿਸਨੁ	ਵਜਸਨ	(ਵਿਸਨ)
ਅਉਹਠ	ਅਵਘਟ	(ਅਵਘਟ)	ਦਇਆਲੁ	(ਦੈਆਲੁ)	
ਸਰਬਸੁ	ਸਰਵਸੁ	(ਸਰਵਸਵ)		ਦਯਾਲੁ	(ਦਯਾਲੁ)
ਚਤੁਆਰੇ	ਚਤ੍ਵਾਰ	(ਚਤ੍ਵਾਰ)	ਭਇਆਨ	(ਭੈਆਨ)	
ਬਿਸੁਆਸ	ਵਿਸ੍ਤਾਸ	(ਵਿਸ਼ਵਾਸ)		ਭਯਾਨ	(ਭਯਾਨ)
ਅਉਤੁ	(ਪ੍ਰਾ: ਅਵੁਤੁ)	(ਸੰ: ਅਪੁਤ੍ਰ)	ਬ੍ਰਿਤਿਆ	ਪਿੰਅ	
ਸਉਤੁ	(ਪ੍ਰ: ਸਵੁਤੁ)	(ਸੰ: ਸਪੁਤ੍ਰ)		ਭਿਤਜ	ਪਿੰਯੰ (ਭੁਤਪ੍ਰਿਯ)
ਰੁਖ	ਵਿਖਯ	(ਵ੃ਕਥ)	ਅਖਇਓ	ਅਖਯਯ	(ਅਕਥਧ)
ਲੂਣ	ਲਵਣ	(ਲਵਣ)	ਭੁਇੰਗਮ	ਭੁਯੰਗਮ	(ਭੁਧਗਮ)
ਦਿਓਰ	ਦੇਵਰ	(ਦੇਵਰ)	ਜਖ੍ਤੁ	ਯਖਯ	(ਯਕਥ)
ਦੂਈਆ	(ਪ੍ਰਾ: ਦੁਇਓ)	(ਸੰ: ਦ੍ਰਿਤੀਯ)	ਪੁੰਨਿਆਤਮੇ	ਪੁਨਯਾਤਮੇ	(ਪੁਨਧਾਤਮਾ)
ਦੂਣਾ	(ਪ੍ਰਾ: ਦੁਊਣੋ)	(ਸੰ: ਦ੍ਰਿਗੁਣ)	ਹੈ	ਹਯ	(ਹਧ)

(੩) 'ਰ' ਤੇ 'ਲ' ਆਪੋ ਵਿਚ ਬਦਲ ਜਾਂਦੇ ਹਨ :

ਦੈਆਰ	ਦੈਆਲ (ਦਇਆਲ)
ਸਾਰਦ੍ਵ (ਸਾਈ)	ਸਿੱਲਾ
ਹਰਿਦ੍ਰਾ (ਹਰਿਦ੍ਰਾ)	ਹਲਦੀ
ਵਰਮੀ	ਵਲਮੀਕ (ਵਲਮੀਕ)

(੪) ਦੁੱਤ ਅੱਖਰ ਵਿਚ ਵਰਤਿਆ ਹੋਇਆ 'ਰ' ਪ੍ਰਾਕ੍ਰਿਤ ਤੇ ਪੰਜਾਬੀ ਵਿਚ ਲੋਪ ਹੋ ਜਾਂਦਾ ਹੈ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਸਮਥੁ	ਸਮਰਥੁ (ਸਮਰਥ)	ਪੁਬ	ਪੂਰਬ (ਪੂਰ੍ਵ)
ਕਿਤਿ	ਕੀਰਤਿ (ਕੀਰਤਿ)	ਬ੍ਰਹਮਚਜੁ	ਬ੍ਰਹਮਚਰਯੁ (ਬ੍ਰਹਮਚਰਧ)

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਪਰਾਕਉ	ਪාਕ੍ਰਮ (ਪ੍ਰਾਕ੍ਰਮ)	ਭੰਡੁ (ਪ්‍රਾ: ਡੱਜਾ)	ਭਾਰਯਾ (ਭਾਯਾ)
ਸਮਪਉ	ਸਮਰਪਉ (ਸਮਰ्प)	ਪੱਤਲ	ਪਤ੍ਰੋਲ (ਪਤ੍ਰਲ)
ਗਬ	ਗਰਬੁ (ਗਰਵ)	ਵੱਗ	ਵਰਗ (ਵਰਗः)
ਅਈਆ	ਅਰਯਾ (ਅਧਾ)	ਕਰਵੱਤ	ਕਰਪੱਤ੍ਰ (ਕਰਪਤ੍ਰ)
ਮਈਆ	ਮਰਯਾ (ਮਰਧਾ)		

ਇਥੋਂ ਤਾਈਂ ਅਸੀਂ ਇਹ ਵਿਚਾਰ ਕਰ ਚੁਕੇ ਹਾਂ ਕਿ ਕਿਵੇਂ ਕੁਦਰਤੀ ਤੌਰ 'ਤੇ ਸਮੇ, ਜਲ-ਵਾਯੁ ਅਤੇ ਹੋਰ ਦੇਸ਼ਾਂ ਦੇ ਵਸਨੀਕਾਂ ਨਾਲ ਸੰਬੰਧ ਪੈਣ ਕਰਕੇ ਪੰਜਾਬ ਦੀ ਸਦੀਆਂ ਪਹਿਲਾਂ ਦੀ ਬੋਲੀ ਬਦਲ ਬਦਲ ਕੇ ਪੁਰਾਤਨ ਪੰਜਾਬੀ ਦੇ ਰੂਪ ਵਿਚ ਆਈ।

ਸੱਤਿਆਰਥ ਪ੍ਰਕਾਸ਼ ਦੇ ਕਰਤਾ ਨੇ ਗੁਰੂ ਨਾਨਕ ਸਾਹਿਬ ਉਤੇ ਇਹ ਦੂਸ਼ਣ ਲਾਇਆ ਹੈ ਕਿ ਉਹ ਸੰਸਕ੍ਰਿਤ ਨਹੀਂ ਜਾਣਦੇ ਸਨ, ਪਰ ਆਪਣੇ ਆਪ ਨੂੰ ਸੰਸਕ੍ਰਿਤ ਦਾ ਵਿਦਵਾਨ ਪਰਗਟ ਕਰਨ ਦਾ ਜਤਨ ਕਰਦੇ ਸਨ, ਕਿਉਂਕਿ ਉਹਨਾਂ ਨੇ ਸੰਸਕ੍ਰਿਤ 'ਭਯ' (ਭਯ) ਥਾਂ 'ਭਉ' ਵਰਤਿਆ ਹੈ। ਉੱਪਰਲੀ ਵਿਚਾਰ ਨੂੰ ਸਾਮੁਣ੍ਹੇ ਰੱਖਿਆਂ ਇਹ ਦੂਸ਼ਣ ਉੱਕਾ ਹੀ ਨਿਰਮੂਲ ਹੋ ਜਾਂਦਾ ਹੈ।

ਇਹਨਾਂ ਤੋਂ ਛੁਟ, ਜਦੋਂ ਸੰਸਕ੍ਰਿਤ ਅਤੇ ਪੰਜਾਬੀ ਦੇ ਹੋਰ ਸ਼ਬਦਾਂ ਦਾ ਟਾਕਰਾ ਕੀਤਾ ਜਾਏ, ਤਾਂ ਹੇਠ-ਲਿਖਿਆ ਨਿਯਮ ਸਪੱਸ਼ਟ ਤੌਰ 'ਤੇ ਵਰਤੋਂ ਵਿਚ ਆਇਆ ਦਿੱਤਦਾ ਹੈ।

(੧੦) ਸੰਸਕ੍ਰਿਤ ਸ਼ਬਦ ਦਾ ਅੰਤਲਾ 'ਯ' ਪ੍ਰਾਕ੍ਰਿਤ ਅਤੇ ਪੰਜਾਬੀ ਵਿਚ 'ਊ' ਹੋ ਜਾਂਦਾ ਹੈ, ਜਿਵੇਂ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਨਿਰਨਊ	ਨਿਰਣਯ (ਨਿਰਣਯ)	ਬਿਨਊ	ਵਿਨਯ (ਵਿਨਯ)
ਪਰਚਊ	ਪਰਿਚਯ (ਪਰਿਚਯ)	ਨਿਹਰਊ	ਨਿਸ਼ਚਯ (ਨਿਸ਼ਚਯ)
ਪ੍ਰਊ	ਪ੍ਰਿਯ (ਪ੍ਰਿਯ)	ਨਿਆਊ	ਨਯਾਯ (ਨਯਾਯ)
ਵਾਊ	ਵਾਯੁ (ਵਾਯੁ)	ਊਦਊ	ਊਦਯ (ਉਦਯ)
ਹਿਆਊ	ਹਿਦਯ (ਹਦਯ)	ਊਪਾਊ	ਊਪਾਯ (ਉਪਾਯ)
ਅਖਊ	ਅਖਯਯ (ਅਕਥਯ)	'ਤ੍ਰਊ' ਦਸੀ	'ਤ੍ਰਯ' (ਦਸੀ)
ਪਰਲਊ	ਪ੍ਰਲਯ (ਪ੍ਰਲਯ)		('ਤ੍ਰਯਦਰਸੀ')
ਭਊ	ਭਯ (ਭਯ)	ਮਉ	ਖਯਯ (ਖਯ)
ਸਮਊ	ਸਮਯ (ਸਮਯ)		

ਪੰਜਾਬੀ ਵਿਚ ਇਹ ਸਾਰੇ ਸ਼ਬਦ ਉਕਾਰਾਂਤ (ਉ-ਅੰਤ ਵਾਲੇ) ਗਿਣੇ ਗਏ ਹਨ। ਪੁਲਿੰਗ ਉਕਾਰਾਂਤ ਨਾਵਾਂ ਦੀ ਕਾਰਕ-ਰੂਪ ਸਾਧਨਾ (Case Inflexion) ਨੂੰ ਗੁਰੂ ਨਾਲ ਵੇਖਿਆਂ ਸਮਝ ਪੈ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ 'ਭਉ' ਦੇ ਦੂਸਰੇ ਰੂਪ 'ਭੈ' ਅਤੇ 'ਭਇ' ਕਿਵੇਂ ਵਰਤੇ ਗਏ ਹਨ।

ਕਰਤਾ ਕਾਰਕ, ਇਕ-ਵਚਨ

'ਭਉ' ਭਾਗਾ ਨਿਰਭਉ ਮਨਿ ਬਸੈ ॥੩੪॥ (ਗੁਰੂ ਨਾਨਾ ਮ: ੫, ਪੰਨਾ ੯੯੩)

ਬਹੁ-ਵਚਨ

'ਭੈ' ਬਿਨਸੇ ਨਿਰਭਉ ਹਰਿ ਧਿਆਇਆ ॥੫੯॥ (ਗੁਰੂ ਨਾਨਾ ਮ: ੫, ਪੰਨਾ ੧੯੭)

ਕਰਣ ਕਾਰਕ, ਇਕ-ਵਚਨ

ਸਤਿਗੁਰ ਕੈ 'ਭਇ' ਝੁਮੁ ਭਉ ਜਾਇ ॥

'ਭੈ' ਰਾਚੇ ਸਚ ਰੰਗ ਸਮਾਇ ॥੧॥ ਰਹਾਉ ॥੧॥ (ਗੁਰੂ ਨਾਨਾ ਮ: ੩, ਪੰਨਾ ੧੫੭)

ਭਇ-ਭਉ ਦੀ ਰਾਹੀਂ, ਭਉ ਦੁਆਰਾ। ਭੈ-ਭਉ ਵਿਚ।

ਨੋਟ : ਇਥੇ ਦੂਜੀ ਤੁਕ ਵਿਚ 'ਭੈ' ਅਧਿਕਰਣ ਕਾਰਕ, ਇਕ-ਵਚਨ ਹੈ।

ਅਪਾਦਾਨ ਕਾਰਕ, ਇਕ-ਵਚਨ

ਗਿਰਿ ਤਰ ਜਲ ਚੁਆਲਾ 'ਭੈ' ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥੩॥

ਭੈ-ਭਉ ਤੋਂ, ਡਰ ਤੋਂ। (ਭੈਨਭੌ ਨਾਮਦੇਵ ਜੀ, ਪੰਨਾ ੧੧੬੫)

ਸੰਬੰਧਕਾਰੀ (Preposition) ਦੇ ਨਾਲ

'ਭੈ' ਮਹਿ ਰਚਿਓ ਸਭੁ ਸੰਸਾਰਾ ॥੧੩੨॥ (ਗੁਰੂ ਨਾਨਾ ਮ: ੫, ਪੰਨਾ ੧੯੨)

ਸਿਮਰਤ ਨਾਮੁ 'ਭੈ' ਪਾਰਿ ਉਤਰੀਆ ॥੧੨੦॥ (ਗੁਰੂ ਨਾਨਾ ਮ: ੫, ਪੰਨਾ ੧੯੦)

'ਭੈ' ਵਿਚਿ ਅਗਾਨਿ ਕਥੈ ਫੇਗਾਰਿ ॥ (ਆਸਾ ਦੀ ਵਾਰ ਮ: ੧, ਪੰਨਾ ੪੬੪)

ਨੋਟ : ਸਮਾਸਿਕ ਸ਼ਬਦ (Compound Word) 'ਨਿਰਭਉ' (ਜਦੋਂ ਇਸ

ਦਾ ਅਰਥ ‘ਅਕਾਲਪੁਰਖ’ ਹੋਵੇ) ਦਾ ਰੂਪ ਉਪਰਲੀਅਂ ਹਾਲਤਾਂ ਵਿਚ ‘ਨਿਰਭਉ’ ਹੀ ਰਹਿੰਦਾ ਹੈ, ਜਿਵੇਂ :

ਤੁਮ ਗਾਵਹੁ ਮੇਰੇ ‘ਨਿਰਭਉ’ ਕਾ ਸੌਹਿਲਾ ॥ (ਮਹਲਾ ੧, ਪੰਨਾ ੧੨)

‘ਨਿਰਭਉ’ ਕੈ ਘਰਿ ਤਾਜੀ ਲਾਵੈ ॥੫॥੧੩॥ (ਗਊੜੀ ਮ: ੧, ਪੰਨਾ ੨੨੯)

ਪਰ ਜਦੋਂ ਇਹ ਸ਼ਬਦ ਸਾਧਾਰਨ ਤੌਰ 'ਤੇ ਵਿਸ਼ੇਸ਼ਣ ਹੁੰਦਾ ਹੈ, ਤਦੋਂ ਸ਼ਬਦ ‘ਭਉ’ ਵਾਂਗ ਹੀ ਇਸ ਦੇ ਕਾਰਕ ਬਣਦੇ ਹਨ, ਜਿਵੇਂ :

ਅਉਰ ਸਗਲ ਜਗੁ ਮਾਇਆ ਮੋਹਿਆ ‘ਨਿਰਭੈ’ ਪਦ੍ਧ ਨਹੀਂ ਪਾਵੈ ॥੩॥੮॥

(ਗਊੜੀ ਮ: ੯, ਪੰਨਾ ੨੨੦)

ਸ਼ਬਦ ‘ਭਉ’ ਭਗਤਾਂ ਦੀ ਬਾਣੀ ਵਿਚ ਭੀ ਮਿਲਦਾ ਹੈ, ਜਿਥੋਂ ਇਹ ਸਾਡੀ ਸਿੱਧ ਹੈ ਕਿ ਸੰਸਕ੍ਰਿਤ ਸ਼ਬਦ ‘ਭਯ’ ਦਾ ਪ੍ਰਾਕ੍ਰਿਤ ਰੂਪ ‘ਭਉ’ ਬਹੁਤ ਪ੍ਰਚਲਤ ਹੋ ਚੁਕਿਆ ਸੀ :

ਮਾਇਆ ਮੇਹੁ ਮਨਿ ਆਗਲੜਾ ਪ੍ਰਾਣੀ

ਜਰਾ ਮਰਣੁ ‘ਭਉ’ ਵਿਸਰਿ ਗਇਆ ॥੧॥੧੨॥

(ਸਿਰੀਰਾਗ ਤ੍ਰਿਲੋਚਨ ਜੀ, ਪੰਨਾ ੯੨)

ਅਥ ‘ਭਉ’ ਭਾਨਿ ਭਰੋਸਉ ਆਵਾ ॥੩੦॥

(ਕਬੀਰ ਜੀ, ਬਾਵਨ ਅਖੀਰੀ, ਪੰਨਾ ੩੪੨)

ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ‘ਭਉ’ ਭਾਠੀ ਮਨ ਧਾਰਾ ॥੧॥੨॥

(ਗਮਕਲੀ ਕਬੀਰ, ਪੰਨਾ ੯੯੯)

ਸੰਸਕ੍ਰਿਤ ਦੇ ਨਿਰੇ ਯ-ਅੰਤ ਸ਼ਬਦ ਹੀ ਪ੍ਰਾਕ੍ਰਿਤ ਵਿਚ ਉ-ਅੰਤ ਨਹੀਂ ਹੋਏ, ਸਗੋਂ ਅੰਤਲੇ ਹਰੇਕ ਵਿਅੰਜਨ ਦੀ ‘ਉ’ ਸੁਰ ਵਿਚ ਤਬਦੀਲੀ ਹੋਣ ਲੱਗ ਪਈ, ਜਿਵੇਂ :

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਪਰਾਕਉ	ਪ੍ਰਾਕ੍ਰਮ (ਪ੍ਰਾਕਮ)	ਸਾਉ	ਸੁਆਦ (ਸ਼ਵਾਦ)
ਨਾਉ	ਨਾਮ (ਨਾਮ)	ਪਸਾਉ	ਪ੍ਰਸਾਦਿ (ਪ੍ਰਸਾਦ)
ਆਤਮਗਾਉ	ਆਤਮਗਾਜ (ਆਤਮਰਾਜ)	ਕਾਉ	ਕਾਗ (ਕਾਗ)
ਭਾਉ	ਭਾਵ (ਭਾਵ)	ਤਾਉ	ਤਾਪ (ਤਾਪ)
ਸੰਪਉ	ਸੰਪਤਿ (ਸਮੱਪਤਿ)	ਬਾਉ, ਠਾਉ	ਸਬਾਨ (ਸਥਾਨ)

ਪੰਜਾਬੀ	ਸੰਸਕ੍ਰਿਤ	ਪੰਜਾਬੀ	ਸੰਸਕ੍ਰਿਤ
ਸਉ	ਸਤ (ਸਤ)	ਚਾਉ	ਚਾਯ (ਚਾਯ)
ਅਮਉ	ਅੰਮ੍ਰਿਤ (ਅਮ੃ਤ)	ਅਨੁਰਾਉ	ਅਨੁਰਾਗ (ਅਨੁਰਾਗ)
ਸੁਆਉ	ਸੁਆਰਥ (ਸ਼ਵਾਰ्थ)	ਘਾਉ	ਘਾਣ (ਗਾਣ)
ਪਾਉ	ਪਾਦ (ਪਾਦ)	ਆਲਾਉ	ਆਲਾਪੁ (ਆਲਾਪੁ)
ਘਿਉ	ਘ੍ਰਿਤ (ਘੂਤ)	ਬਿਭਉ	ਵਿਭਵ (ਵਿਭਵ)

ਭਗਤ ਜੈਦੇਵ ਜੀ ਸੰਸਕ੍ਰਿਤ ਦੇ ਇਕ ਪਰਸਿੱਧ ਵਿਦਵਾਨ ਹੋਏ ਹਨ। ਉਹਨਾਂ ਉਤੇ ਇਹ ਦੂਸ਼ਣ ਨਹੀਂ ਆ ਸਕਦਾ ਕਿ ਉਹ ਸੰਸਕ੍ਰਿਤ ਵਿੱਦਿਆ ਵਿਚ ਪ੍ਰਬੰਧਨ ਨਹੀਂ ਸਨ। ਆਪ ਨੇ ਪ੍ਰੇਮਾ-ਭਗਤੀ ਦੇ ਰੰਗ ਵਿਚ ਗੀਤ ਗੋਬਿੰਦ (ਗੀਤ ਗੋਬਿੰਦ) ਨਾਮੀ ਪੁਸਤਕ ਕਵਿਤਾ ਵਿਚ ਲਿਖੀ ਹੈ। ਇਹ ਪੁਸਤਕ ਸੰਸਕ੍ਰਿਤ ਦੇ ਵਿਦਵਾਨਾਂ ਵਿਚ ਬਹੁਤ ਮਾਣ-ਵਡਿਆਈ ਪਾ ਚੁਕੀ ਹੈ; ਕਿਉਂਕਿ ਇਸ ਦੀ ਕਵਿਤਾ ਬਹੁਤ ਰਸੀਲੀ ਹੈ। ਪਾਠਕਾਂ ਦੀ ਸੇਵਾ ਵਿਚ ਉਸ ਪੁਸਤਕ ਵਿਚੋਂ ਇਕ ਛੰਦ ਭੇਟਾ ਕੀਤਾ ਜਾਂਦਾ ਹੈ :

ਸੁਰੂਪੁ ਸ਼ਾਰੀਰ ਨਕੀਨੁ ਕਲਤ੍ਰੁ ॥
ਧਨੁ ਮੇਰੁ ਤੁਲ੍ਯੁ ਬਚੁਚਾਰੁ ਚਿਤ੍ਰੁ ॥
ਹੋਰੇ ਰਝੁਝੀ ਯੁਗਮੇ ਮਨਰਚੇਦਲਾਗਮੁ ॥
ਤਤ: ਕਿ ਤਤ: ਕਿ ਤਤ: ਕਿਮ੍ ॥

ਭਗਤ ਜੈਦੇਵ ਜੀ ਦੇ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ, ਉਹਨਾਂ ਵਿਚੋਂ ਇਕ ਗੁਜ਼ਰੀ ਰਾਗ ਵਿਚ ਹੈ। ਇਸ ਸ਼ਬਦ ਵਿਚ ‘ਭਯ’ ਦੇ ਰੂਪਾਂ ਵਿਚ ਮਿਲਦਾ ਹੈ : ‘ਭਯ’ ਅਤੇ ‘ਭਇਆ’, ਇਸ ਤਰ੍ਹਾਂ ਸੰਸਕ੍ਰਿਤ ਸ਼ਬਦ ‘ਮਯ’ ਦਾ ਰੂਪ ‘ਮਇਆ’ ਦਿੱਤਾ ਗਿਆ ਹੈ।

ਕੇਵਲ ਰਾਮ ਨਾਮ ਮਨੋਰਮੁ ॥ ਬਾਦਿ ਅੰਮ੍ਰਿਤ ਤਤ ‘ਮਇਆ’ ॥
ਨ ਦਨੋਤਿ ਜਸਮਰਣੇਨ ਜਨਮ ਜਗਧਿ ਮਰਣ ‘ਭਇਆ’ ॥

(ਗੁਜ਼ਰੀ ਜੈਦੇਵ ਜੀ, ਪੰਨਾ ੫੨੬)

ਇਹ ਉਪਰ-ਦਿਤੇ ਪ੍ਰਮਾਣ ਤਾਂ ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਹਨ, ਆਂਓ, ਉਸ ਸਮੇਂ ਦੇ ਕਿਸੇ ਹੋਰ ਪੰਜਾਬੀ ਕਵੀ ਦੀ ਰਚਨਾ ਵੇਖੀਏ।

ਗੁਰੂ ਨਾਨਕ ਸਾਹਿਬ ਬਾਬਰ ਮੁਗਲ ਬਾਦਸ਼ਾਹ ਦੇ ਸਮੇਂ ਹੋਏ ਹਨ, ਗੁਰੂ ਅੰਗਦ ਸਾਹਿਬ ਹਮਾਂਧੂ ਦੇ ਸਮੇਂ ਅਤੇ ਗੁਰੂ ਅਮਰਦਾਸ ਜੀ ਅਕਬਰ ਦੇ ਸਮੇਂ।

ਅਕਬਰ ਦੇ ਦਰਬਾਰ ਵਿਚ ਹੀ ਗੋਇੰਦਵਾਲ ਸਾਹਿਬ ਦੇ ਖੱਡੀਆਂ ਤੇ ਬਾਹਮਣਾਂ ਨੇ ਮਿਲ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਵਿਠੁੱਧ ਸ਼ਿਕਾਇਤ ਕੀਤੀ ਸੀ।

ਅਕਬਰ ਦੇ ਰਾਜ-ਸਮੇਂ ਵਿਚ ਪੰਜਾਬੀ ਦਾ ਇਕ ਪਰਸਿੱਧ ਕਵੀ ਹੋਇਆ ਹੈ, ਜਿਸ ਦਾ ਨਾਂ ‘ਦਮੋਦਰ’ ਸੀ। ਇਹ ਦਮੋਦਰ, ਜਾਤ ਦਾ ਗੁਲਾਟੀ ਅਰੋੜਾ, ਝੰਗ ਦਾ ਰਹਿਣ ਵਾਲਾ ਸੀ। ਇਸ ਦੀ ਜ਼ਿੰਦਗੀ ਵਿਚ ਹੀ ਹੀਰ ਰਾਂਝੇ ਦੇ ਇਸ਼ਕ ਦੇ ਖੇਲ ਵਰਤੇ, ਜੋ ਇਸ ਨੇ ਅੱਖੀਂ ਵੇਖੇ ਤੇ ਕਵਿਤਾ ਵਿਚ ਲਿਖੇ। ਆਪਣੇ ਕਿੱਸੇ ‘ਹੀਰ’ ਵਿਚ ਦਮੋਦਰ ਇਉਂ ਲਿਖਦਾ ਹੈ :

ਨਾਉ ਦਮੋਦਰੁ ਜਾਤਿ ਗੁਲਾਟੀ ਆਇਆ ਸਿਕਿ ਸਿਆਲੀ।

ਅਪੁਨੇ ਮਨ ਵਿਚਿ ਮਸਲਤਿ ਕੀਤੀ ਬਹਿ ਕੈ ਇਥਾਈਂ ਜਾਲੀ।੧।.....

ਪਾਤਸ਼ਾਹੀ ਜੋ ਅਕਬਰ ਸੰਦੀ ਹੀਲ ਨ ਹੁਜਤਿ ਕਾਈ।੩।.....

ਅੱਖੀਂ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨ ਕੋਈ।

ਬਉਂਕ ਬਉਂਕ ਉਠੀ ਹੈ ਮੈਡੀ ਤਾਂ ਦਿਲਿ ਉਮਕ ਹੋਈ।

ਆਸਾਂ ਮੁਹੌਂ ਅਲਾਇਆ ਓਹੋ ਜੋ ਕੁਝ ਨਜ਼ਰਿ ਪਇਓਈ।

ਆਖ ਦਮੋਦਰਿ ਅੱਗੈ ਕਿੱਸਾ ਜੋਈ ਸੁਣੇ ਸਭੁ ਕੋਈ।੫।

ਦਮੋਦਰ ਦੀ ਰਚਨਾ ਵਿਚੋਂ ਭੀ ਇਹ ਗੱਲ ਸਾਡਾ ਤੌਰ 'ਤੇ ਸਪੱਸ਼ਟ ਹੋ ਜਾਂਦੀ ਹੈ ਕਿ ਉਸ ਸਮੇਂ ਸੰਸਕ੍ਰਿਤ ਸ਼ਬਦ ‘ਭਯ’ (ਭਯ) ਦਾ ਪੰਜਾਬੀ ਰੂਪ ‘ਭਉ’ ਆਮ ਪ੍ਰਚਲਤ ਹੋ ਚੁਕਿਆ ਸੀ। ਦਮੋਦਰ ਲਿਖਦਾ ਹੈ ਜਦੋਂ ‘ਰਾਂਝਾ’ ਜੀ-ਭਿਆਣਾ ‘ਤਖਤ ਹਜ਼ਾਰਾ’ ਛੱਡ ਕੇ ਝੰਗ ਆਇਆ, ‘ਹੀਰ’ ਦੇ ਪਿਉ ਚੂਚਕ ਨੂੰ ਇਉਂ ਕਹਿਣ ਲੱਗਾ :

ਆਇਆ ਤੱਕਿ ਤੁਸਾਡੀ ਸਾਮੈ ਨਾ ਫਿਰਿ ਘਰਾਂ ਨੂੰ ਜਾਈ।

ਗਲੀਆਂ ਕੱਖ ਅਸਾਡੇ ਵੈਰੀ ਚੰਗਾ ਜਾਨਣ ਨਾਹੀ।

ਕੇਤੀ ਤੈਡੇ ਪਿਛੈ ਖਾਂਦੀ ਕਮੀ ਕਿਸੇ ਨੂੰ ਨਾਹੀ।

ਆਖੁ ਦਮੋਦਰ ਮੂਲਿ ਨ ‘ਭਉ’ ਕਰਿ ਦੇਹੀ ਖੁੰਡੀ ਮਹੌਂ ਚਰਾਈਂ।੨੪੩।

(‘ਹੀਰ’ ਦਮੋਦਰ)

ਨੋਟ : ਇਥੇ ਸ਼ਬਦ ‘ਭਉ’ ਕਰਮ ਕਾਰਕ, ਇਕ-ਵਚਨ ਹੈ।

ਜੀ ਦੇ ‘ਤੈ’ ਚਲਿਆ ਉਠਿ ਧੀਏ ਵੈਦਾ ਹੈ ਚੁਪ ਕੀਤੀ।

ਜੇਹੇ ਆਏ ਤੇਹੇ ਚੱਲੇ ਇਹ ਗਲ ਅਸਾਂ ਜੋ ਕੀਤੀ।

ਟੁੱਕਰ ਨ ਮੰਗੇ ਵਦੀਂਡੇ ਨ ਚੱਖੇ ਲੱਸੀ ਪਾਇ ਨ ਪੀਤੀ।

ਅਪਣਾ ਝੁੱਗਾ ਸਮਾਲਿ ਮਛਾਣੀ ਪਇਆ ਹਈ ਮਸੀਤੀ।

ਦੇਇ ਦੁਆਇ ਮਿੜ ਮਿਲਨੁ ਅਸਾਨੁ ਅਸੀਂ ਚੱਲੇ ਜਿਨ੍ਹਾਂ ਦੀ ਨੀਤੀ। ੧੭੧।

ਭੈ—ਭਉ ਦੇ ਕਾਰਨ।

(‘ਹੀਰ’ ਦਮੋਦਰ)

ਨੋਟ : ਇਥੇ ਸ਼ਬਦ ‘ਭੈ’ ਕਰਣ ਕਾਰਕ, ਇਕ-ਵਰਣ ਹੈ।

ਇਸ ਸਾਰੀ ਵਿਚਾਰ ਤੋਂ ਪ੍ਰਤੱਖ ਸਿੱਟਾ ਇਹੀ ਨਿਕਲਦਾ ਹੈ ਕਿ ਸ਼ਬਦ ‘ਭਯ’ ਦੇ ਪ੍ਰਾਕ੍ਰਿਤ ਤੇ ਪੰਜਾਬੀ ਰੂਪ ‘ਭਉ’, ‘ਭੈ’ ਅਤੇ ‘ਭਾ’ ਪ੍ਰਚੱਲਤ ਹੋ ਚਕੇ ਸਨ। ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੀ ਇਹੀ ਰੂਪ ਵਰਤੇ ਹਨ। (੧੧) ਕਿਸੇ ਸੰਸਕ੍ਰਿਤ ਸ਼ਬਦ ਦੇ ਮੁੱਢ ਦਾ ‘ਸੰ’ (ਸੰ) ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ‘ਸਹ’ ਬਣ ਜਾਂਦਾ ਹੈ, ਜੇ ਇਸ ‘ਸੰ’ ਦਾ ਅਗਲਾ ਅੱਖਰ ਭੀ ‘ਸ’ ਜਾਂ ‘ਸ਼’ (‘ਸ’ ਜਾਂ ‘ਸ਼’) ਹੋਵੇ, ਜਿਵੇਂ :

ਸੰਸਕ੍ਰਿਤ (ਸੰਸਕ੍ਰਤ).....ਸਹਸਕ੍ਰਿਤ; ਸਹਸਾ ਕਿਰਤਾ।

ਸੰਸਾਮ (ਸੰਸਾਧ).....ਸਹਸਾ।

ਕਦੇ ਇਸ ‘ਸਹ’ ਦੇ ਥਾਂ ਭੀ ‘ਸੈ’ ਹੋ ਜਾਂਦਾ ਹੈ, ਜਿਵੇਂ :

ਸੰਸਾਰ (ਸੰਸਾਰ).....ਸੈਸਾਰ।

ਨੋਟ : ਲਫਜ਼ ‘ਸੰਸਕ੍ਰਿਤ’ ਦਾ ਪ੍ਰਾਕ੍ਰਿਤ ਰੂਪ ‘ਸਹਸਕ੍ਰਿਤ’ ਹੈ।

ਸੋ, ਜਿਥੇ ਗੁਰਬਾਣੀ ਵਿਚ ‘ਸਹਸਕ੍ਰਿਤੀ’ ਸਲੋਕ ਆਉਂਦੇ ਹਨ, ਉਹ ‘ਸੰਸਕ੍ਰਿਤ’ ਦੇ ਸਲੋਕ ਨਹੀਂ ਹਨ; ਉਹ ਉਸ ਥੋਲੀ ਦੇ ਹਨ, ਜੋ ਸੰਸਕ੍ਰਿਤ ਤੋਂ ਸਹਸਕ੍ਰਿਤ ਹੋ ਗਈ ਹੈ। ਭਾਵ, ਉਹ ਸਲੋਕ ‘ਪ੍ਰਾਕ੍ਰਿਤ’ ਦੇ ਹਨ। ਇਹਨਾਂ ਸਲੋਕਾਂ ਦੇ ਨਾਲ ਹੀ ਅੱਗੇ ‘ਗਾਥਾ’ ਦੇ ਸਲੋਕ ਆਉਣੇ ਭੀ ਇਹੀ ਪ੍ਰਗਟ ਕਰਦੇ ਹਨ ਕਿ ‘ਸਹਸਕ੍ਰਿਤੀ’ ਸਲੋਕਾਂ ਦਾ ਭਾਵ ਹੈ ‘ਪ੍ਰਾਕ੍ਰਿਤ ਦੇ ਸਲੋਕ’। ‘ਗਾਥਾ’ ਵੇਦਾਂ ਦੇ ਸਮੇਂ ਦੀ ਇਕ ‘ਪ੍ਰਾਕ੍ਰਿਤ’ ਸੀ।

(੧੨) ਹੁਣ ਤਾਈਂ ਅਸੀਂ ਕੇਵਲ ਇਹੀ ਵਿਚਾਰ ਕਰਦੇ ਆਏ ਹਾਂ ਕਿ ਕਿਵੇਂ ਸੰਸਕ੍ਰਿਤ ਸ਼ਬਦਾਂ ਦਾ ਉੱਚਾਰਨ-ਆਤਮਕ ਰੂਪ ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਪਲਟਦਾ ਗਿਆ। ਪਰ ਕਈ ਐਸੇ ਸ਼ਬਦ ਭੀ ਮਿਲਦੇ ਹਨ, ਜਿਨ੍ਹਾਂ ਦੇ ਰੂਪ ਦੇ ਨਾਲ ਅਰਥ ਵੀ ਬਦਲ ਗਿਆ ਹੈ। ਅੱਜ ਕਲੁ ‘ਸ਼ਾਹੂਕਾਰ’ ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਬਹੁਤ ਧਨ ਵਾਲਾ ਹੋਵੇ ਤੇ ਵਿਆਜੀ ਰੂਪਇਆ ਦੇਣ ਦਾ ਵਿਹਾਰ ਕਰਦਾ ਹੋਵੇ। ਪਰ ਇਸ ਸ਼ਬਦ ਦਾ ਸੰਸਕ੍ਰਿਤ ਰੂਪ ‘ਸਾਧੁਕਾਰ’ (ਸਾਧੁਕਾਰ) ਹੈ, ਜਿਸ ਦਾ ਅਰਥ ਹੈ ‘ਭਲਾਈ ਕਰਨ ਵਾਲਾ’। ਇਸ ਤਰ੍ਹਾਂ ਸੰਸਕ੍ਰਿਤ ਸ਼ਬਦ

‘ਗੋਪਾਯਿਤ’ (ਗੋਪਾਯਿਤ) ਦਾ ਪ੍ਰਾਕ੍ਰਿਤ ਰੂਪ ‘ਗੋਵਾਇਦੋ’ (ਗੋਵਾਇਦੋ) ਹੈ ਅਤੇ ਪੰਜਾਬੀ ਰੂਪ ‘ਗਵਾਇਆ’ ਹੈ। ਪਰ ਸੰਸਕ੍ਰਿਤ (ਗੋਪਾਯਿਤ) ਦਾ ਅਰਥ ਹੈ ‘ਲੁਕਾਇਆ’।

ਸੰਧੀ (ਅੱਖਰਾਂ ਦਾ ਪਰਸਪਰ ਮੇਲ)

ਸੰਸਕ੍ਰਿਤ ਦਾ ਪਰਸਿੱਧ ਵਿਆਕਰਣ-ਕਰਤਾ ਪਾਣਿਨੀ ‘ਸੰਧੀ’ ਦੇ ਲੱਛਣ ਦੱਸਦਾ ਹੋਇਆ ਲਿਖਦਾ ਹੈ : ਪਰ: ਸਨਿਕਰਣ: ਸੰਹਿਤਾ (ਪਰਹ ਸੰਨਿਕਰਸ਼ਹ ਸੰਹਿਤਾ), ਭਾਵ, ਅੱਖਰਾਂ ਦੇ ਨਿਰੰਤਰ ਮੇਲ ਨੂੰ ‘ਸੰਧੀ’ ਆਖੀਦਾ ਹੈ। ਜਦੋਂ ਦੋ ਅੱਖਰ (ਭਾਵੋਂ ਉਹ ਦੋਵੇਂ ਸੂਰ ਹੋਣ, ਭਾਵੋਂ ਵਿਅੰਜਨ) (ਜਾਂ ਇਕ ਸੂਰ ਹੋਵੇ ਤੇ ਦੂਜਾ ਵਿਅੰਜਨ) ਇਸ ਤਰ੍ਹਾਂ ਆਪੋ ਵਿਚ ਜੁੜ ਜਾਣ ਕਿ ਉਹਨਾਂ ਦੇ ਵਿਚਕਾਰ ਕੋਈ ਹੋਰ ‘ਸੂਰ’ ਜਾਂ ‘ਵਿਅੰਜਨ’ ਵਿੱਖ ਨਾ ਪਾਂਦਾ ਹੋਵੇ, ਤਾਂ ਕਹੀਦਾ ਹੈ ਕਿ ਇਹਨਾਂ ਦੋਹਾਂ ਅੱਖਰਾਂ ਦੀ ‘ਸੰਧੀ’ (ਭਾਵ, ਮੇਲ) ਹੋ ਗਈ ਹੈ।

ਅੱਖਰਾਂ ਦੀ ‘ਸੰਧੀ’ ਕਿਥੇ ਕਿਥੇ ਹੋ ਸਕਦੀ ਹੈ—ਇਸ ਸੰਬੰਧੀ ਸੰਸਕ੍ਰਿਤ ਦਾ ਪਰਸਿੱਧ ਵਿਆਕਰਣ ‘ਸਿਧਾਂਤ ਕੌਮੁਦੀ’ ਇਉਂ ਲਿਖਦਾ ਹੈ :

ਸਹਿਤਕਪਦੇ ਨਿਤਿਆ ਨਿਤਿਆ ਘਾਤੂਪਸਗਯੋ : ।

ਨਿਤਿਆ ਸਮਾਸੇ ਕਾਕ੍ਯੇ ਤੁ ਸਾ ਵਿਵਕਾਸਮਪੇਕ਼ਤੇ ।

ਅਰਥ : ਕਿਸੇ ਸ਼ਬਦ ਦੀ ਅੰਦਰੂਨੀ ਬਣਤਰ ਵਿਚ, ਕਿਸੇ ਧਾਰੂ ਦੇ ਨਾਲ ਕੋਈ ਅਗੇਤਰ (ਉਪਸਾਗ) ਲਾਣ ਵੇਲੇ ਅਤੇ ਸਮਾਸੀ ਸ਼ਬਦਾਂ ਵਿਚ ‘ਸੰਧੀ’ ਜ਼ਰੂਰ ਹੁੰਦੀ ਹੈ। ਜੇ ਕਿਸੇ ਵਾਕ ਵਿਚ ਭੀ ਕੁਝ ਸ਼ਬਦ ‘ਸੰਧੀ’ ਦੇ ਨਿਯਮਾਂ ਅਨੁਸਾਰ ਆਪੋ ਵਿਚ ਜੁੜ ਸਕਦੇ ਹੋਣ ਤਾਂ ਉਥੇ ਲਿਖਾਗੀ ਦੀ ਮਰਜ਼ੀ ਹੈ ‘ਸੰਧੀ’ ਕਰੇ ਜਾਂ ਨਾ ਕਰੋ।

ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ‘ਸੰਧੀ’ ਨੂੰ ਵਰਤੋਂ ਵਿਚ ਲਿਆਉਣ ਦਾ ਅਖੀਰਲਾ ਨਿਯਮ ਹਟ ਗਿਆ ਹੈ, ਭਾਵ, ਵਾਕ ਵਿਚ ਦੇ ਸ਼ਬਦਾਂ ਦਾ ਆਪੋ ਵਿਚ ਜੋੜ ਨਹੀਂ ਹੁੰਦਾ। ਬਾਕੀ ਪਹਿਲੇ ਤਿੰਨੇ ਨਿਯਮ ਵਰਤੀਏ ਹਨ।

(ੴ) ਸ਼ਬਦ ਦੀ ਅੰਦਰੂਨੀ ਬਣਤਰ

‘ਮੁਗਾਰਿ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ‘ਅਕਾਲ ਪੁਰਖ’ ਦੇ ਅਰਥ ਵਿਚ ਵਰਤਿਆ ਗਿਆ ਹੈ। ਪਹਿਲੇ ਪਹਿਲ ਇਹ ਸ਼ਬਦ ਕਿਸ਼ਨ ਜੀ ਦਾ

ਵਿਸ਼ੇਸ਼ਣ (Epithet) ਸੀ। ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ—‘ਮੁਰ’ ਅਤੇ ‘ਅਰਿ’ ਭਾਵ, ‘ਮੁਰ’ ਨਾਮ ਦੌਤ ਦਾ ‘ਅਰਿ’ (ਵੈਰੀ)।

‘ਪਰਮੇਸ਼ੁਰ’ ਇਕੋ ਹੀ ਸ਼ਬਦ ਸਮਝਿਆ ਜਾਂਦਾ ਹੈ, ਉਥ ਭਾਵੇਂ ਦੋ ਸ਼ਬਦਾਂ (‘ਪਰਮ’ ਤੇ ‘ਈਸਰੁ’) ਦੇ ਜੋੜ ਤੋਂ ਬਣਿਆ ਹੈ।

(ਅ) ਧਾਰੂ ਤੇ ਅਗਤਰ ਦੀ ਸੰਧੀ

ਸੁਰ ਤੇਤੀਸ ‘ਊਜੇਵਹਿ’ ਪਾਕ ॥੨੦॥੨੦॥

(ਭੈਰਉ ਕਬੀਰ ਜੀ, ਪੰਨਾ ੧੧੬੩)

ਅਧੇ ਥਾਪਿ ‘ਊਥਾਪਿ’ ਨਿਵਾਜੀ ॥੧॥੨॥੧੯॥

(ਮਾਰੂ ਮ: ੩ ਸੋਲਹੇ, ਪੰਨਾ ੧੦੫੯)

ਊਜੇਵਹਿ = ਊੱਜੇਵਹਿ, ਉਦ + ਜੇਵਹਿ

ਊਥਾਪਿ = ਊੱਥਾਪਿ, ਉਦ + ਥਾਪਿ

ਨੋਟ : ਸੰਸਕ੍ਰਿਤ ਵਿਚ ਜਦੋਂ ਕੋਈ ਵਿਅੰਜਨ ਸੂਰ-(ਲਗ)-ਰਹਿਤ ਹੋਵੇ ਤਾਂ ਉਸ ਦੇ ਹੇਠ ਇਹ () ਲਕੀਰ ਪਾ ਦੇਂਦੀਦੀ ਹੈ। ਉਪਰ-ਦਿੱਤੇ ਪ੍ਰਮਾਣਾਂ ਵਿਚ ‘ਊਦ’ ਅਗੇਤਰ (ਸੰ: ਉਪਸਰਗ) ਹੈ, ਅੱਖਰ ‘ਦ’ ਲਗ-ਰਹਿਤ ਹੈ। ਇਕੋ ਹੀ ਸ਼ਬਦ ਦੀ ਅੰਦਰੂਨੀ ਬਣਤਰ ਹੋਣ ਕਰਕੇ ਵਿਅੰਜਨ ‘ਦ’ ਅਤੇ ‘ਜ’ ਸੰਧੀ ਦੇ ਨਿਯਮ ਅਨੁਸਾਰ ਜੋੜੇ ਗਏ ਹਨ, ਇਸ ਤਰ੍ਹਾਂ ‘ਊਥਾਪਿ’ ਵਿਚ ‘ਦ’ ਅਤੇ ‘ਥ’ ਜੋੜੇ ਗਏ ਹਨ।

ਸੰਸਕ੍ਰਿਤ ਵਿਚ ਸੰਯੁਕਤ (ਜੜਵੇਂ) ਵਿਅੰਜਨਾਂ ਦਾ ਬਹੁਤ ਰਿਵਾਜ ਸੀ, ਪ੍ਰਾਕ੍ਰਿਤ ਵਿਚ ਇਹਨਾਂ ਦੇ ਥਾਂ ਦੁੱਤ ਵਿਅੰਜਨ ਵਰਤੇ ਜਾਣ ਲੱਗ ਪਏ, ਪਰ ਪੰਜਾਬੀ ਵਿਚ ਦੁੱਤ ਵਿਅੰਜਨ ਦਾ ਕੰਮ ‘ਅਧਿਕ’ ਪਾਸੋਂ ਲਿਆ ਜਾਂਦਾ ਹੈ, ਜਿਵੇਂ :

ਸੰ:	ਪ੍ਰਾ:	ਪੰਜਾਬੀ
ਊਤਥਾਪਯ (ਤਥਾਪਯ)	ਊਥਥਾਪ (ਤਥਾਪਯ)	ਊਥਾਪ

(ਇ) ਸਮਾਸੀ ਸ਼ਬਦਾਂ (Compound Words) ਦੀ ਸੰਧੀ

ਸਗਲ ਜਨਮ ਭਰਮ ਹੀ ਭਰਮ ਥੋਇਓ ਨਹ ਅਸਥਿਰੁ ਮਤਿ ਪਾਈ ॥

‘ਬਿਖਿਆਸਕਤ’ ਰਹਿਓ ਨਿਸ ਬਾਸੁਰ ਨਹ ਛੁਟੀ ਅਪਮਾਈ ॥੧॥੧੯॥

ਬਿਖਿਆਸਕਤ = ਬਿਖਿਆ + ਆਸਕਤ । (ਸੌਰਠੀ ਮ: ੯, ਪੰਨਾ ੬੩੨)

ਗਗਨ ਮੈਂ ਥਾਲ੍ਹੇ ਰਵਿ ਚੰਦ੍ਰ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਯੁਪੁ 'ਮਲਆਨਲੋ' ਪਵਣੁ ਰਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥੭॥੯॥
(ਧਨਾਸਰੀ ਮ: ੧, ਆਰਤੀ, ਪੰਨਾ ੬੬੩)

ਮਲਆਨਲੋ = ਮਲਅ + ਅਨਲੋ ।

ਪਹਿਲ 'ਪੁਰਸਾਬਿਰਾ' ॥ ਅਥੇਨ 'ਪੁਰਸਾਦਮਰਾ' ॥੧॥ਰਹਾਉ॥੮॥

(ਧਨਾਸਰੀ ਨਾਮਦੇਵ ਜੀ, ਪੰਨਾ ੬੬੩)

ਪੁਰਸਾਬਿਰਾ = ਪੁਰਸ + ਆਬਿਰਾ ।

ਪੁਰਸਾਦਮਰਾ = ਪੁਰਸਾਤ + ਅਮਰਾ (ਪੁਰਖਾਤ + ਅਮਰਾ)

ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥

ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ 'ਕ੍ਰਿਪਾਕਰਹ' ॥੧॥੨੦॥

(ਜੈਤਸਰੀ ਕੀ ਵਾਰ, ਪੰਨਾ ੨੧੦)

ਕ੍ਰਿਪਾਕਰਹ = ਕ੍ਰਿਪਾ + ਆਕਰਹ (ਕ੍ਰਿਪਾ ਦੀ ਖਾਣ) (ਸੰ: ਕ੃ਪਾ + ਆਕਰ:)

ਅੰਬੁਧਿ ਪਰਬਾਦ ਨੀਤ ਲੋਭ ਰਸਨਾ ਸਾਦਿ ॥

ਲਪਟਿ ਕਪਟਿ ਗ੍ਰਿਹੁ ਬੇਧਿਆ ਮਿਥਿਆ 'ਬਿਖਿਆਦਿ' ॥੧॥੮॥੩੮॥

ਬਿਖਿਆਦਿ = ਬਿਖਿਆ + ਆਦਿ । (ਬਿਲਾਵਲੁ ਮ: ੫ ਘਰੁ ੫, ਪੰਨਾ ੮੧੦)

ਜਿਉ ਤਰੁਨਿ ਭਰਤ ਪਰਾਨ ॥ ਜਿਉ ਲੋਭੀਐ ਧਨੁ ਦਾਨੁ ॥

ਜਿਉ ਦੂਧ ਜਲਹਿ ਸੰਜੋਗੁ ॥ ਜਿਉ ਮਹਾ 'ਖੁਧਿਆਰਥ' ਭੋਗੁ ॥

ਜਿਉ ਮਾਤ ਪੂਤਰਿ ਹੇਤੁ ॥ ਹਰਿ ਸਿਮਰਿ ਨਾਨਕ ਨੇਤ ॥੧॥੨॥

(ਬਿਲਾਵਲੁ ਮ: ੫ ਅਸਟਪਦੀਆ, ਪੰਨਾ ੮੩੮)

ਖੁਧਿਆਰਥ = ਖੁਧਿਆ + ਆਰਥ (ਸੰ: ਆਰਤ), ਪੰਜਾਬੀ ਵਿਚ ਇਸ ਸ਼ਬਦ
ਦਾ 'ਆਰਤ' ਜਾਂ 'ਆਰਥ' ਬਣ ਗਿਆ ਹੈ, ਜਿਵੇਂ :

'ਰੋਪਾਲ ਤੇਰਾ ਆਰਤਾ'

ਆਰਤ (ਆਰਤ) ਤੋਂ 'ਆਤੁਰ' ਸ਼ਬਦ ਭੀ ਬਣ ਗਿਆ ਹੈ, (ਜੋ ਅੱਜ-ਕਲੁ
ਦੀ ਪੰਜਾਬੀ ਵਿਚ ਆਮ ਵਰਤੀਦਾ ਹੈ) ਭੁੱਖ ਨਾਲ 'ਆਤੁਰ' ।

ਨਿਪੁ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥

'ਕਾਮਾਰਥੀ' ਸੁਆਰਥੀ ਵਾ ਕੀ ਪੈਜ ਸਵਾਰੀ ॥੧॥੧॥

(ਬਿਲਾਵਲੁ ਸਧਨਾ ਜੀ, ਪੰਨਾ ੮੫੮)

ਕਾਮਾਰਥੀ = ਕਾਮ + ਅਰਥੀ (ਵੇਖੋ ਉਪਰ 'ਖੁਧਿਆਰਥ') ।

ਜਗ ਮਹਿ ਬਕਤੇ 'ਸੂਧਾਧਾਰੀ' ॥

ਗੁਪਤੀ ਖਾਵਹਿ ਵਟਿਕਾ ਸਾਰੀ ॥੩॥੯॥੧੧॥

ਸੂਧਾਧਾਰੀ = ਦੂਧ + ਆਧਾਰੀ । (ਗੋੜ ਕਬੀਰ ਜੀ, ਪੰਨਾ ੮੭੩)

ਨੋਟ : ਪਾਠ 'ਵਟਿਕਾ ਸਾਰੀ' ਹੈ, 'ਵਟਿ ਕਾਸਾਰੀ' ਨਹੀਂ ਹੈ। 'ਵਟਿਕਾ' ਚਉਲਾਂ ਤੇ ਮਾਂਹ ਦੇ ਆਟੇ ਦੀ ਬਣੀ ਹੋਈ ਮਿੱਠੀ ਰੋਟੀ ਨੂੰ ਆਖਦੇ ਹਨ। ਮਰਾਠੀ ਬੋਲੀ ਵਿਚ ਏਸ ਦਾ ਨਾਂ ਆਂਬੋੜੀ ਹੈ।

ਸਾਤਿਗੁਰ ਨਾਮੁ ਦਿੜਾਏ ਅਤਿ ਮੀਠਾ 'ਮੈਲਾਗਰੁ' ਮਲਗਾਰੇ ॥

ਨਾਮੈ ਸੁਰਤਿ ਵਜੀ ਹੈ ਦਹਦਿਸਿ ਹਰਿ ਮੁਸਕੀ ਮੁਸਕ ਰੰਧਾਰੇ ॥੧॥੨॥

(ਨਟ ਮ: ੪ ਅਸਟਪਦੀਆ, ਪੰਨਾ ੯੯੧)

ਮੈਲਾਗਰੁ = ਮਲਯ + ਅਗਰੁ (ਸੰ-ਮਲਯ + ਅਗੁਰੁ)।

ਆਪੇ ਕਰਤਾ ਆਪੇ ਕੁਗਤਾ ॥ ਆਪੇ ਤ੍ਰਿਪਤਾ ਆਪੇ ਮੁਕਤਾ ॥

ਆਪੇ ਮੁਕਤਿ ਦਾਨੁ 'ਮੁਕਤੀਸਰੁ' ਮਮਤਾ ਮੋਹ ਚੁਕਾਇਦਾ ॥੧੮॥੨॥੧੮॥

ਮੁਕਤੀਸਰੁ = ਮੁਕਤਿ + ਈਸਰੁ । (ਮਾਰੁ ਮ: ੧ ਸੋਲਹੇ, ਪੰਨਾ ੧੦੩੫)

ਸਾਫ਼ੁਦ ਕੋਟਿ ਜਾ ਕੇ ਪਾਨੀਹਾਰ ॥

'ਰੋਮਾਵਲਿ' ਕੋਟਿ ਅਠਾਰਹ ਭਾਰ ॥੩॥੨॥੧੯॥੨੦॥

ਰੋਮਾਵਲਿ = ਰੋਮ + ਆਵਲਿ । (ਤੈਰਉ ਕਬੀਰ ਜੀ, ਪੰਨਾ ੧੧੬੩)

ਓਇ ਪਰਮ ਪੁਰਖ 'ਦੇਵਾਧਿਦੇਵ' ॥

ਭਗਤ ਹੇਤ ਨਰਸਿੰਘ ਭੇਵ ॥੫॥੪॥ (ਬਸੰਤ ਕਬੀਰ ਜੀ, ਪੰਨਾ ੧੧੬੪)

ਦੇਵਾਧਿਦੇਵ = ਦੇਵ + ਅਧਿਦੇਵ ।

ਅਵਹਿ ਸਤਿ ਭੂਲੇ ਭੂਮਤ ਨ ਜਾਨਿਆ ॥

ਏਭੁ 'ਸੁਧਾਖਰੁ' ਜਾ ਕੈ ਹਿਰਦੈ ਵਸਿਆ

ਤਿਨਿ ਬੇਦਹਿ ਤੜ੍ਹ ਪਛਾਨਿਆ ॥੧॥ (ਸਾਰਗ ਮ: ੫, ਪੰਨਾ ੧੨੦੫)

ਸੁਧਾਖਰੁ = ਸੁਧ + ਅਖਰੁ ।

ਮਨਿ ਕਰਿ ਕਬਹੂ ਨ ਹਰਿ ਗੁਨ ਗਾਇਓ ॥

'ਬਿਖਿਆਸਕਤਿ' ਰਹਿਓ ਨਿਸਥਾਸਰੁ ਕੀਨੇ ਅਪਨੋ ਭਾਇਓ ॥੧॥ ਰਗਾਉ ॥

(ਸਾਰਗ ਮ: ੬, ਪੰਨਾ ੧੨੩੧)

ਬਿਖਿਆਸਕਤਿ = ਬਿਖਿਆ + ਆਸਕਤਿ ।

ਆਪੇ ਛਿੱਝ ਪਵਾਇ 'ਮਲਾਖਾੜਾ' ਰਚਿਆ ॥

ਲਥੇ ਭਵਸੂ ਪਾਇ ਗੁਰਮੁਖਿ ਮਚਿਆ ॥੧॥ (ਮਲਾਰ ਕੀ ਵਾਰ, ਪੰਨਾ ੧੨੯੦)
ਮਲਾਖਾੜਾ = ਮਲ + ਅਖਾੜਾ ।

ਅਵਿਲੋਕਤੁ ਰਾਮ ਕੇ 'ਮੁਖਾਰਬਿੰਦ' ॥

ਬੇਜਤ ਬੇਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਉ ॥੧੩॥ ੩੨॥
(ਕਾਨੜਾ ਮ: ੫ ਘਰ ੪, ਪੰਨਾ ੧੩੦੪)

ਮੁਖਾਰਬਿੰਦ = ਮੁਖ + ਅਰਬਿੰਦ ।

ਬ੍ਰਹਮਾਦਿਕ ਸਿਵ ਛੰਦ 'ਮੁਨੀਸੁਰ' ਰਸਕਿ ਰਸਕਿ ਠਾਕੁਰ ਗੁਨ ਗਾਵਤ ॥

ਇੰਦ੍ਰਮੁਨਿੰਦ੍ਰ ਬੇਜਤੇ ਗੋਰਖ ਧਰਣਿ ਗਰਾਨ ਆਵਤਫੁਨਿ ਧਾਵਤ ॥੧॥੧੧॥੨੦॥
(ਸਵਯੇ ਸ੍ਰੀ ਮੁਖਬਾਕ ਮ: ੫, ਪੰਨਾ ੧੩੯੯)

ਮੁਨੀਸੁਰ = ਮੁਨਿ + ਈਸੁਰ ।

ਸੰਧੀ ਦੇ ਨਿਯਮ

(੧) ਇਕੋ ਜਾਤੀ ਦੇ ਸੂਰ (Vowels) ਜੁੜ ਕੇ ਉਸੇ ਜਾਤੀ ਦਾ ਦੀਰਘ ਸੂਰ ਹੋ ਜਾਂਦਾ ਹੈ, (ਅਕ: ਸਵਰੋਂ ਦੀਰਘ—ਪਾਣਿਨੀ), ਜਿਵੇਂ :

ਮੁਖ + ਅਰਬਿੰਦ = ਮੁਖਾਰਬਿੰਦ

ਮਲ + ਅਖਾੜਾ = ਮਲਾਖਾੜਾ

ਸੁਧ + ਅਖਰ = ਸੁਧਾਖਰ

ਰੋਮ + ਆਵਲਿ = ਰੋਮਾਵਲਿ

ਮੁਨਿ + ਈਸੁਰ = ਮੁਨੀਸੁਰ

ਨੋਟ : ਇਹ ਉਪਰ ਦੱਸਿਆ ਜਾ ਚੁੱਕਿਆ ਹੈ ਕਿ ਲਗ-ਹੀਨ ਵਿਅੰਜਨ ਦੇ ਹੇਠ (.) ਲਕੀਰ ਖਿੱਚੀ ਜਾਂਦੀ ਹੈ।

ਸੋ ਮੁਕਤਾ-ਅੰਤ ਸ਼ਬਦ ਦਾ ਅਖੀਰਲਾ ਅੱਖਰ ਅਸਲ ਵਿਚ ਦੋ ਅੱਖਰਾਂ ਦਾ ਜੋੜ ਹੁੰਦਾ ਹੈ, ਅਖੀਰਲਾ ਵਿਅੰਜਨ ਅਤੇ 'ਅ'। ਉਪਰ ਦਿਤੇ ਗਏ ਪ੍ਰਮਾਣਾਂ ਵਿਚ 'ਮੁਖ', 'ਮਲ', 'ਸੁਧ', 'ਰੋਮ' ਸ਼ਬਦ ਇਉਂ ਲਿਖੇ ਜਾ ਸਕਦੇ ਹਨ :

ਮੁਖ = ਮੁਖ + ਅ

ਮਲ = ਮਲ + ਅ

ਸੁਧ = ਸੁਧ + ਅ

ਰੋਮ = ਰੋਮ + ਅ

ਸੰਧੀ ਦੇ ਨਿਯਮ (੧) ਅਨੁਸਾਰ 'ਮੁਖ', 'ਮਲ', 'ਸੁਧ' ਆਦਿਕ ਸ਼ਬਦਾਂ ਦਾ ਅੰਤਲਾ 'ਅ' ਅਗਲੇ ਸ਼ਬਦ ਦੇ ਪਹਿਲੇ ਅੱਖਰ (ਅ) ਦਾ 'ਸਜਾਤੀ' ਹੋਣ ਕਰਕੇ ਦੋਹਾਂ ਦਾ ਦੀਰਘ ਸੂਰ (ਆ) ਹੋ ਜਾਂਦਾ ਹੈ, ਜੋ (ੴ) ਦੀ ਸ਼ਕਲ ਵਿਚ ਲਿਖਿਆ ਹੈ।

ਮੁਖ + ਅਗਬਿੰਦ = ਮੁਖ + ਅ + ਅਗਬਿੰਦ = ਮੁਖ + ਆਗਬਿੰਦ = ਮੁਖਾਗਬਿੰਦ।

ਮਲ + ਅਖਾੜਾ = ਮਲ + ਅ + ਅਖਾੜਾ = ਮਲ + ਆਖਾੜਾ = ਮਲਾਖਾੜਾ।

ਸੁਧ + ਅੱਖਰ = ਸੁਧ + ਅ + ਅੱਖਰ = ਸੁਧ + ਆਖਰ = ਸੁਧਾਖਰ।

(੨) 'ਅ' ਤੋਂ ਪਰੇ 'ਈ' ਤੇ 'ਊ' ਨੂੰ 'ਗੁਣ' ਹੋ ਜਾਂਦਾ ਹੈ, ਭਾਵ, ਜੇ ਕਿਸੇ ਮੁਕਤਾ-ਅੰਤ ਸ਼ਬਦ ਤੋਂ ਅਗਲਾ ਸ਼ਬਦ ਅਜਿਹਾ ਹੋਵੇ ਜੋ 'ਈ' ਜਾਂ 'ਊ' ਨਾਲ ਛੁਰ੍ਹੂ ਹੁੰਦਾ ਹੋਵੇ, ਤਾਂ ਦੋਹਾਂ ਦੀ ਸੰਧੀ ਹੋਇਆਂ 'ਅ' ਅਤੇ 'ਈ' ਮਿਲ ਕੇ (ੴ) ਹੋ ਜਾਏਗਾ ਅਤੇ 'ਅ' ਤੇ 'ਊ' ਮਿਲ ਕੇ (ੴ) ਹੋ ਜਾਏਗਾ।

ਨੋਟ : 'ਇ' ਤੇ 'ਈ' ਦਾ ਗੁਣ 'ਏ' (ੴ) ਹੈ ਅਤੇ 'ਊ' ਤੇ 'ਊ' ਦਾ ਗੁਣ 'ਓ' (ੴ) ਹੈ, ਜਿਵੇਂ :

ਗੋਬਿੰਦ 'ਗੋਬਿੰਦੇਤਿ' ਜਪਿ ਨਰ ਸਕਲ ਸਿਧਿਪਦੰ ॥

ਜੈਦੇਵ ਆਇਊ ਤਸ ਸਫੁਟੰ ਭਵ ਭੂਤ ਸਰਬਗਤੰ ॥੫॥੧॥

(ਗੁਜਰੀ ਜੈਦੇਵ ਜੀ, ਪੰਨਾ ੫੨੬)

ਗੋਬਿੰਦੇਤਿ = ਗੋਬਿੰਦ + ਇਤਿ।

ਨੋਟ : ਏਥੇ ਸ਼ਬਦ 'ਗੋਬਿੰਦ' ਦੇ 'ਦ' ਦਾ ਅੰਤਲਾ 'ਅ' ਅਗਲੇ ਸ਼ਬਦ 'ਇਤਿ' ਦੀ 'ਇ' ਨਾਲ ਮਿਲ ਕੇ (ੴ) ਬਣ ਗਿਆ।

ਆਕਾਸਿ ਗਾਗਨੁ ਪਾਤਾਲਿ ਗਾਗਨੁ ਹੈ ਚਹੁਇਸਿ ਗਾਗਨੁ ਰਹਾਇਲੇ ॥

ਆਨਦ ਮੂਲ ਸਦਾ 'ਪੁਰਖੇਤਮੁ' ਘਣ ਬਿਨਸੈ ਗਾਗਨੁ ਨ ਜਾਇਲੇ ॥੩॥

(ਗੌਡ ਕਬੀਰ ਜੀ, ਪੰਨਾ ੮੭੦)

ਪੁਰਖੇਤਮੁ = ਪੁਰਖ + ਉਤਮ।

ਗਾਵਹਿ ਕਪਿਲਾਦਿ ਆਦਿ 'ਜੋਗੋਸੁਰ' ਅਪਰੰਪਰ ਅਵਤਾਰ ਵਰੋ ॥

ਗਾਵੈ ਜਮਦਗਨਿ 'ਪਰਸਰਾਮੇਸੁਰ' ਕਰ ਕੁਠਾਰੁ ਰਘੁ ਤੇਜੁ ਹਰਿਓ ॥੪॥

(ਸਵਦੀਏ ਮਹਲੇ ਪਹਿਲੇ ਕੇ, ਪੰਨਾ ੧੩੯੯)

ਜੋਗੋਸੁਰ = ਜੋਗ + ਈਸੁਰ।

ਪਰਸਰਾਮੇਸੁਰ = ਪਰਸਰਾਮ + ਈਸੁਰ।

(੩) ‘ਅਨਸੂਾਰ’— (‘, ’) ਦੇ ਪਿਛੋਂ ਜੇ ਕੋਈ ਐਸਾ ਸ਼ਬਦ ਆਵੇ, ਜਿਸ ਦੇ ਮੁੱਢ ਵਿਚ ਸੂਰ ਹੋਵੇ ਤਾਂ ਉਹ ਅਨਸੂਾਰ ‘ਮ’ ਹੋ ਕੇ ‘ਸੂਰ’ ਨਾਲ ਮਿਲ ਜਾਂਦਾ ਹੈ। ਜੇ ਸੂਰ ‘ਅ’ ਹੈ ਤਾਂ ‘ਮ’ ਦੇ ਨਾਲ ਮਿਲ ਕੇ ਸ਼ਬਦ ਅਕਰਾਂਤ ਹੋ ਜਾਂਦਾ ਹੈ, ‘ਸੂਰ’ ‘ਇ’ ਦੇ ਥਾਂ ‘f’, ‘ਈ’ ਦੇ ਥਾਂ ‘t’ ਹੋ ਜਾਂਦੀ ਹੈ। ਜਿਵੇਂ :

‘ਪਰਮਾਦਿ’ ‘ਪੁਰਖਮਨੋਪਿਮ’ ਸਤਿ ਆਦਿ ਭਾਵ ਰਤਂ ॥

‘ਪਰਮਦਭੂਤਂ’ ਪਰਕ੍ਰਿਤਿ ਪਰਿ ਜਦਿਚਿੰਤਿ ਸਰਬ ਗਤਂ ॥੧॥੧॥

(ਗੁਜਰੀ ਜੈਦੇਵ ਜੀ, ਪੰਨਾ ੫੨੬)

ਪਰਮਾਦਿ = ਪਰਿ + ਆਦਿ ।

ਪੁਰਖਮਨੋਪਿਮ = ਪੁਰਖ + ਅਨੋਪਿਮ ।

ਪਰਮਦਭੂਤਂ = ਪਰਿ + ਅਦਭੂਤਂ ।

ਭਵ ਭੂਤ ਭਾਵ ਸਮਝਿਆਂ ਪਰਮ ‘ਪ੍ਰਸੰਨਮਿਦੰ’ ॥੨॥੧॥

(ਗੁਜਰੀ ਜੈਦੇਵ ਜੀ, ਪੰਨਾ ੫੨੬)

ਪ੍ਰਸੰਨਮਿਦੰ = ਪ੍ਰਸੰਨ + ਇਦੰ ।

(੪) ਮੁਕਤਾ-ਅੰਤ ਸ਼ਬਦ ਦੀਆਂ ਅਖੀਰਲੀਆਂ ਵਿਸਰਗਾਂ (:) ਨੂੰ (ਜੋ ਅਸਲ ਵਿਚ ‘ਸ’ ਲਗ-ਰਹਿਤ) ‘ਸ’ ਹੈ) ‘ਉ’ ਹੋ ਜਾਂਦਾ ਹੈ, ਜੇ ਏਸ ਸ਼ਬਦ ਦਾ ਅਗਲਾ ਸ਼ਬਦ ਕਿਸੇ ਵਰਗ ਦੇ ਤੀਜੇ ਚੌਥੇ ਪੰਜਵੇਂ ਵਿਅੰਜਨ ਨਾਲ ਜਾਂ ਯ, ਰ, ਵ, ਲ ਨਾਲ ਅੰਭ ਹੋਵੇ। ਵਿਸਰਗਾਂ ਤੋਂ ਬਦਲਿਆ ਹੋਇਆ ਇਹ ‘ਉ’ ਪਹਿਲੇ ‘ਅ’ ਨਾਲ ਮਿਲ ਕੇ (‘) ਹੋ ਜਾਂਦਾ ਹੈ, ਜਿਵੇਂ :

‘ਉਂ ਨਮੋ’ ਭਗਵੰਤ ਗੁਸਾਈ ॥

ਖਾਲਕੁ ਰਵਿ ਰਹਿਆ ਸਰਬ ਠਾਈ ॥੧॥ਰਹਾਉ॥੪੫॥

(ਰਾਮਕਲੀ ਮ: ੫, ਪੰਨਾ ੮੯੬)

ਉਂ ਨਮੋ ਭਗਵੰਤ—ਉਂ ਨਮਹ ਭਗਵੰਤ (ਸ਼ਾਂ ਓ ਨਮ: ਭਗਵਨਤ)।

ਕੇਵਲ ਰਾਮ ਨਾਮ ਮਨੋਰਮੀ ॥

ਬਦਿ ਅੰਮ੍ਰਿਤ ਤਤ ਮਈਆਰੀ ॥੧॥ਰਹਾਉ॥੧॥

(ਗੁਜਰੀ ਜੈਦੇਵ ਜੀ, ਪੰਨਾ ੫੨੬)

ਮਨੋਰਮੀ = ਮਨਹ ਰਮੀ (ਸ਼ਾਂ: ਮਨਸ् + ਰਮ੍, ਮਨ: ਰਮ੍)।

ਨੋਟ : ਉਪਰਲੇ ਪ੍ਰਮਾਣਾਂ ਵਿਚ ਨਮਹ (ਨਮਸ, ਨਮ:) ਤੇ ਮਨਹ (ਮਨਸ,

ਮਨ:) ਦੇ ਸ਼ਬਦ ਸਕਾਰਾਂਤ (ਸ-ਅੰਤ) ਹਨ, ਏਸ 'ਸ' (:) ਤੋਂ ਪਹਿਲੇ ਅੱਖਰ ਦੇ ਅੰਤ ਵਿਚ 'ਅ' ਹੈ। ਸੋ ਹੇਠ-ਲਿਖੇ ਅਨੁਸਾਰ ਸੰਧੀ ਹੋ ਜਾਂਦੀ ਹੈ :

$$\begin{aligned}
 \text{ਨਮਹ} + \text{ਭਗਵੰਤ} &= \text{ਨਮਸ्} + \text{ਭਗਵੰਤ} \\
 &= \text{ਨਮ्} + \text{ਊ} + \text{ਭਗਵੰਤ} \\
 &= \text{ਨਮ्} + \text{ਅ} + \text{ਊ} + \text{ਭਗਵੰਤ} \\
 &= \text{ਨਮ्} + \text{ਊ} + \text{ਭਗਵੰਤ} \\
 &= \text{ਨਮੋ} + \text{ਭਗਵੰਤ} \\
 &= \text{ਨਮੋ } \text{ਭਗਵੰਤ}
 \end{aligned}$$

ਭਾਗ ਦੂਜਾ
ਵਾਕ-ਅੰਗ
(Parts of Speech)

ਨਾਂਵ (Noun)

ਪੰਜਾਬੀ ਵਿਚ 'ਨਾਂਵ' ਦੇ ਦੋ ਲਿੰਗ (Gender) ਹਨ—ਪੁਲਿੰਗ ਅਤੇ ਇਸਤ੍ਰੀ ਲਿੰਗ। ਸੰਸਕ੍ਰਿਤ ਵਿਚ ਤੀਜਾ ਇਕ ਹੋਰ ਲਿੰਗ ਭੀ ਹੈ, ਜਿਸ ਦਾ ਨਾਮ 'ਨਪੁਸਕ ਲਿੰਗ' ਹੈ, ਇਹ ਲਿੰਗ ਆਮ ਤੌਰ 'ਤੇ ਨਿਰਜੀਵ ਪਦਾਰਥਾਂ ਵਾਸਤੇ ਵਰਤਿਆ ਜਾਂਦਾ ਹੈ। ਪ੍ਰਾਕ੍ਰਿਤ ਵਿਚ ਇਹ ਲਿੰਗ ਪੁਲਿੰਗ ਵਿਚ ਹੀ ਲੀਨ ਹੋ ਗਿਆ, ਤੇ ਉਪਰ-ਲਿਖੇ ਦੋਵੇਂ 'ਲਿੰਗ' ਹੀ ਰਹਿ ਗਏ।

'ਪੁਲਿੰਗ' ਨੂੰ ਅੰਗਰੇਜ਼ੀ ਵਿਚ Masculine Gender ਅਤੇ 'ਇਸਤ੍ਰੀ ਲਿੰਗ' ਨੂੰ ਅੰਗਰੇਜ਼ੀ ਵਿਚ Feminine Gender ਆਖਦੇ ਹਨ।

'ਨਾਂਵ' ਦੇ ਦੋ ਵਚਨ (Number) ਹਨ—'ਇਕ-ਵਚਨ' ਤੇ 'ਬਹੁ-ਵਚਨ'। ਸੰਸਕ੍ਰਿਤ ਵਿਚ 'ਦ੍ਰਿੜ੍ਵਚਨ' (Dual Number) ਭੀ ਹੈ, ਪਰ ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਉਪਰਲੇ ਕੇਵਲ ਦੋ ਹੀ ਰਹਿ ਗਏ।

'ਇਕ-ਵਚਨ' ਨੂੰ ਅੰਗਰੇਜ਼ੀ ਵਿਚ Singular Number ਅਤੇ 'ਬਹੁ-ਵਚਨ' ਨੂੰ Plural Number ਬੋਲਦੇ ਹਨ।

ਹਰੇਕ ਵਚਨ ਵਿਚ ਅੱਠ 'ਕਾਰਕ' (Case) ਹਨ; ਇਹਨਾਂ 'ਕਾਰਕਾਂ' ਦੀ ਰਾਹੀਂ 'ਵਾਕ' (Sentence) ਵਿਚ ਸ਼ਬਦਾਂ ਦਾ ਆਪੇ ਵਿਚ ਦਾ ਸੰਬੰਧ ਪਰਗਟ ਕਰੀਦਾ ਹੈ। 'ਕਾਰਕਾਂ' ਦੇ ਨਾਮ ਇਹ ਹਨ :

- (੧) ਕਰਤਾ ਕਾਰਕ—Nominative Case
- (੨) ਕਰਮ ਕਾਰਕ—Accusative Case
- (੩) ਕਰਣ ਕਾਰਕ—Instrumental case
- (੪) ਸੰਪ੍ਰਦਾਨ ਕਾਰਕ—Dative Case
- (੫) ਅਪਾਦਾਨ ਕਾਰਕ—Ablative Case
- (੬) ਸੰਬੰਧ ਕਾਰਕ—Genitive Case
- (੭) ਅਧਿਕਰਣ ਕਾਰਕ—Locative Case
- (੮) ਸੰਬੋਧਨ—Vocative Case

‘ਕਾਰਕ’—ਕਿਸੇ ‘ਵਾਕ’ ਵਿਚ ‘ਨਾਂਵ’ ਅਤੇ ਕ੍ਰਿਆ (Verb) ਦੇ ਆਪੋ ਵਿਚ ਦੇ ਸੰਬੰਧ ਦਾ ਨਾਂ ‘ਕਾਰਕ’ ਹੈ।

ਕਰਤਾ ਕਾਰਕ

‘ਕਰਤਾ’ ਦਾ ਅਰਥ ਹੈ ‘ਕਰਨ ਵਾਲਾ’। ਕਿਸੇ ‘ਵਾਕ’ ਵਿਚ ‘ਕ੍ਰਿਆ’ ਦੀ ਰਾਹੀਂ ਦੱਸੇ ਕੰਮ ਨੂੰ ਕਰਨ ਵਾਲਾ ਉਸ ‘ਕ੍ਰਿਆ’ ਦਾ ‘ਕਰਤਾ’ ਅਖਵਾਂਦਾ ਹੈ। ‘ਕ੍ਰਿਆ’ ਦੇ ਨਾਲ ‘ਕੌਣ’ ਜਾਂ ‘ਕਿਸ ਨੇ’ ਲਗਾਇਆਂ ਜੋ ਉੱਤਰ ਮਿਲੇ, ਉਹ ‘ਕਰਤਾ ਕਾਰਕ’ ਹੈ।

ਕਰਮ ਕਾਰਕ

ਜਿਸ ਵਿਆਕਤੀ ਜਾਂ ਚੀਜ਼ ਉੱਤੇ ‘ਕ੍ਰਿਆ’ ਦੀ ਰਾਹੀਂ ਦੱਸੇ ਗਏ ਕੰਮ ਦਾ ਅਸਰ ਪਏ, ਉਸ ਨੂੰ ‘ਕਰਮ ਕਾਰਕ’ ਆਖੀਦਾ ਹੈ। ‘ਵਾਕ’ ਵਿਚੋਂ ਕਰਮ ਕਾਰਕ ਲੱਭਣ ਲਈ ‘ਕ੍ਰਿਆ’ ਦੇ ਨਾਲ ‘ਕੀ’ ਜਾਂ ‘ਕਿਸ ਨੂੰ’ ਲਾਈਦਾ ਹੈ।

ਕਰਣ ਕਾਰਕ

ਸ਼ਬਦ ‘ਕਰਣ’ ਦਾ ਅਰਥ ਹੈ ‘ਵਸੀਲਾ’। ‘ਕਰਣ ਕਾਰਕ’ ਕਿਸੇ ‘ਨਾਂਵ’ ਦਾ ਉਹ ਸੰਬੰਧ ਹੈ ਜਿਸ ਦੀ ਰਾਹੀਂ ‘ਕ੍ਰਿਆ’ ਦੀ ਰਾਹੀਂ ਦੱਸਿਆ ਗਿਆ ਕੰਮ ਕਰੀਦਾ ਹੈ।

ਸੰਪ੍ਰਦਾਨ ਕਾਰਕ

‘ਸੰਪ੍ਰਦਾਨ’ ਦਾ ਅਰਥ ਹੈ ‘ਦੇਣਾ’, ‘ਬਖਸ਼ਣ’। ਜਿਸ ਦੀ ਖਾਤਰ ਕੋਈ ਕੰਮ ਕੀਤਾ ਜਾਏ, ਜਾਂ ਜਿਸ ਨੂੰ ਕੋਈ ਪਦਾਰਥ ਦਿੱਤਾ ਜਾਏ, ਉਹ ‘ਨਾਂਵ’ ਸੰਪ੍ਰਦਾਨ ਕਾਰਕ ਵਿਚ ਵਰਤੀਦਾ ਹੈ।

ਅਪਾਦਾਨ ਕਾਰਕ

‘ਅਪਾਦਾਨ’ ਦਾ ਅਰਥ ਹੈ ‘ਲੈਣਾ’। ਉਹ ਵਿਆਕਤੀ, ਥਾਂ ਜਾਂ ਪਦਾਰਥ ਜਿਸ ਤੋਂ ਕੋਈ ਚੀਜ਼ ਲਈ ਜਾਏ।

ਸੰਬੰਧ ਕਾਰਕ

ਇਹ ਸਪੱਸ਼ਟ ਹੀ ਹੈ।

ਅਧਿਕਰਣ ਕਾਰਕ

‘ਅਧਿ’ ਦਾ ਅਰਥ ਹੈ ‘ਉਤੇ’, ‘ਵਿਚ’। ਜਿਸ ਨੂੰ ਕੋਈ ਨਵਾਂ ਅਧਿਕਾਰ ਦਿੱਤਾ ਜਾਏ, ਭਾਵ, ਜਿਸ ਦੇ ਉਤੇ ਜਾਂ ਵਿਚ ਕੋਈ ਹੋਰ ਨਵੀਂ ਚੀਜ਼ ਰੱਖੀ ਜਾਵੇ, ਉਸ ਨਾਂਵ ਨੂੰ ਏਸ ‘ਕਾਰਕ’ ਵਿਚ ਵਰਤੀਦਾ ਹੈ।

ਸੰਬੰਧਨ

ਜਿਸ ਨੂੰ ਆਵਾਜ਼ ਮਾਰੀ ਜਾਏ, ਜਿਸ ਨੂੰ ਸਾਵਧਾਨ ਕਰ ਕੇ ਕੁਝ ਆਖਿਆ ਜਾਏ, ਉਸ ‘ਨਾਂਵ’ ਦਾ ‘ਕਾਰਕ’ ‘ਸੰਬੰਧਨ’ ਹੁੰਦਾ ਹੈ।

ਕਾਰਕ ਸਾਧਨਾ (Declension)

ਕਿਸੇ ‘ਨਾਂਵ’ ਦਾ ‘ਕ੍ਰਿਆ’ ਨਾਲ ਸੰਬੰਧ ਪਰਗਟ ਕਰਨ ਲਈ ‘ਨਾਂਵ’ ਦੇ ਨਾਲ ਕਾਰਕਾਂ ਦੇ ਚਿਹਨ ਲਾਣ ਨੂੰ ‘ਨਾਂਵ’ ਦੀ ‘ਕਾਰਕ-ਸਾਧਨਾ’ ਕਹੀਦਾ ਹੈ।

ਸਹੂਲਤ ਦੀ ਖਾਤਰ ‘ਕਾਰਕ ਸਾਧਨਾ’ ਦੀ ਵੰਡ ਨਾਂਵ ਦੇ ‘ਲਿੰਗ’ ਅਨੁਸਾਰ ਦੋ ਹਿੱਸਿਆਂ ਵਿਚ ਕੀਤੀ ਗਈ ਹੈ : ਪੁਲਿੰਗ ਨਾਂਵ ਅਤੇ ਇਸਤ੍ਰੀ ਲਿੰਗ ਨਾਂਵ।

ਇਹਨਾਂ ਹਿੱਸਿਆਂ ਵਿਚ ਭੀ ਸ਼ਬਦਾਂ ਦੇ ਅੰਤਮ ‘ਸੂਰ’ ਅਨੁਸਾਰ ਅਕਾਰਾਂਤ (ਮੁਕਤਾ-ਅੰਤ), ਇਕਾਰਾਂਤ (f-ਅੰਤ) ਆਦਿ ਕਿ ‘ਨਾਂਵ’ ਵੱਖੋ-ਵੱਖਰੇ ਲਈ ਗਏ ਹਨ।

ਵਿਸ਼ੇਸ਼ਣ (Adjective) ਦਾ ‘ਲਿੰਗ’ ਅਤੇ ‘ਵਚਨ’ ਆਪਣੇ ਵਿਸ਼ੇਸ਼ਜ (The noun qualified) ਦੇ ‘ਲਿੰਗ’ ਅਤੇ ‘ਵਚਨ’ ਅਨੁਸਾਰ ਹੁੰਦਾ ਹੈ; ਇਸ ਵਾਸਤੇ ‘ਵਿਸ਼ੇਸ਼ਣ’ ਦੀ ‘ਕਾਰਕ ਸਾਧਨਾ’ ਅਮ ਤੌਰ 'ਤੇ ‘ਵਿਸ਼ੇਸ਼ਜ’ ਦੀ ਕਾਰਕ ਸਾਧਨਾ ਵਾਂਗ ਹੀ ਹੁੰਦੀ ਹੈ।

ਪੁਲਿੰਗ (Masculine Gender)

ਅਕਾਰਾਂਤ (ਮੁਕਤਾ-ਅੰਤ ਨਾਂਵ)

ਕਾਰਕਾਂ ਦੇ ਰੂਪ ਅਤੇ ਗੁਰਬਾਣੀ ਵਿਚੋਂ ਉਦਾਹਰਣ ਦੇ ਪ੍ਰਮਾਣ ਦੇਣ ਤੋਂ ਪਹਿਲਾਂ ਪਾਠਕਾਂ ਦੀ ਸਹੂਲਤ ਵਾਸਤੇ ਪਹਿਲਾਂ ਸਾਰੇ 'ਕਾਰਕਾਂ' ਦੇ 'ਚਿਹਨ' ਦਿੱਤੇ ਜਾਂਦੇ ਹਨ :

	ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	_, f, ਹਿ	ਮੁਕਤਾ, ਹੀ, ਹ, ਨ, †, ‡
ਕਰਮ ,,,	_, ` , ਹਿ	ਮੁਕਤਾ, ਹ, †
ਕਰਣ ,,,	f, ਹਿ	ਮੁਕਤਾ, ਹ, ਹੁ, ਹੀ
ਸੰਪ੍ਰਦਾਨ ,,,	ਮੁਕਤਾ, ਹਿ	ਮੁਕਤਾ, ਨ, ਹੀ
ਅਪਾਦਾਨ ,,,	f, ਹਿ, ਹੁ, ` , `	ਹੁ, ਹੀ
ਸੰਬੰਧ ,,,	ਮੁਕਤਾ, ` , ਹਿ	ਮੁਕਤਾ, ਨ, ਨਿ, ਹ, ਹੀ, ‡
ਅਧਿਕਰਣ ,,,	f, ` , ਹਿ	ਮੁਕਤਾ, ਹੀ, ਹ, ਹੁ
ਸੰਬੋਧਨ ,,,	ਮੁਕਤਾ, `	ਹੁ, `

ਅਕਾਰਾਂਤ (ਮੁਕਤਾ-ਅੰਤ) ਪੁਲਿੰਗ 'ਨਾਂਵ' ਦੀ ਕਾਰਕ ਰੂਪ ਸਾਧਨਾ ਵਿਚ ਇਹ ਗੱਲ ਵੇਖਣ ਵਿਚ ਆਈ ਹੈ ਕਿ ਚਿਹਨ ('ਹਿ') ਹਰੇਕ ਕਾਰਕ ਦੇ ਇਕ-ਵਚਨ ਵਿਚ ਵਰਤਿਆ ਗਿਆ ਹੈ। ਇਹ ('ਹਿ') ਕਾਵਯ ਦੀ ਪੁਰਾਣੀ ਹਿੰਦੀ ਵਿਚ 'ਸੰਬੰਧ ਕਾਰਕ' ਦਾ ਚਿਹਨ ਹੈ, 'ਮਾਗਧੀ' ਬੋਲੀ ਵਿਚ 'ਹ' ਅਤੇ 'ਅਪ੍ਰੰਸ਼' ਵਿਚ 'ਹੋ' ਹੈ। ਪੁਰਾਣੀ ਹਿੰਦੀ ਵਿਚ ਭੀ ਇਹ ('ਹਿ') ਸਾਰੇ ਕਾਰਕਾਂ ਦਾ ਕੰਮ ਦੇਂਦਾ ਸੀ।

'ਅਵਧੀ' ਬੋਲੀ ਵਿਚ ਹੁਣ ਭੀ ਪੜਨਾਵਾਂ ਨਾਲ ਸੰਬੰਧਕ ਵਰਤਣ ਤੋਂ ਪਹਿਲਾਂ ਇਹ 'ਹਿ' ਵਰਤਿਆ ਜਾਂਦਾ ਹੈ, ਜਿਵੇਂ 'ਕੇਹਿ ਕਾਂ'। 'ਬ੍ਰਜ ਭਾਖਾ' ਵਿਚੋਂ ਇਹ 'ਹਿ' ਉੱਡ ਗਿਆ ਹੈ, ਉਸ ਵਿਚ 'ਕਾਹਿ ਕੋ' 'ਜਾਹਿ ਕੋ' ਦੇ ਥਾਂ 'ਕਾ ਕੋ', 'ਜਾ ਕੋ' ਵਰਤੀਦਾ ਹੈ।

'ਕਰਤਾ ਕਾਰਕ' ਅਤੇ 'ਸੰਬੰਧ ਕਾਰਕ' ਬਹੁ-ਵਚਨ ਬਨਾਣ ਦਾ ਇਕ

ਚਿਹਨ 'ਨ' ਭੀ ਹੈ। ਪੰਜਾਬੀ ਵਿਚ ਇਸ ਦਾ ਇਤਨਾ ਰਿਵਾਜ਼ ਨਹੀਂ ਜਿਤਨਾ 'ਬ੍ਰਜ ਭਾਖਾ' ਤੇ 'ਅਵਧੀ' ਵਿਚ ਹੈ। 'ਬ੍ਰਜ ਭਾਖਾ' ਵਿਚ ਬੋਲਦੇ ਹਨ, ਘੋੜਾਨ ਕੌ, ਘੋੜਨ ਕੌ; ਛੋਗਾਨ ਕੌ, ਛੋਰਨ ਕੌ। 'ਅਵਧੀ' ਵਿਚ ਕੇਵਲ ਦੂਜਾ ਰੂਪ ਹੀ ਹੁੰਦਾ ਹੈ, ਜਿਵੇਂ :

ਏਖੁ 'ਬਨਰਨ' ਕੇਰ ਢਿਠਾਈ।

(ਤੁਲਸੀ ਰਾਮਾਇਣ)

ਨੋਟ : 'ਸੰਬੰਧ ਕਾਰਕ' ਦੇ ਥਾਂ ਵਰਤੇ ਜਾਣ ਵਾਲੇ 'ਸੰਬੰਧਕ', (preposition) 'ਕਾ', 'ਕੇ' ਆਦਿਕ ਦੇ ਨਾਲ 'ਨ-ਅੰਤ' ਬਹੁ-ਵਚਨ ਦਾ ਰਿਵਾਜ਼ ਪੁਰਾਤਨ ਪੰਜਾਬੀ ਵਿਚ ਭੀ ਕਾਫ਼ੀ ਸੀ, ਜਿਵੇਂ 'ਸੰਤਨ ਕੀ ਝੁਗੀਆ', 'ਜੀਅਨ ਕੋ ਦਾਤਾ', 'ਸੰਤਨ ਕੇ ਬੰਧਨ', 'ਸੰਤਨ ਕਾ ਦਾਨਾ', 'ਭਗਤਨ ਕੀ ਟਹਲ', 'ਭਗਤਨ ਸੇਤੀ ਗੋਸਟੇ', 'ਭਗਤਨ ਕੀ ਰੇਣੁ' ਆਦਿਕ।

ਕਾਰਕ ਰੂਪ ਸਾਧਨਾ

	ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਕਬੀਰੁ, ਨਾਨਕਿ, ਗੁਰਹਿ, ਕਬੀਰੈ	ਪੰਡਿਤ, ਸੰਤ ਜਨੀ, ਭਗਤਹ, ਲੋਗਨ, ਸ਼ਾਹਾਂ, ਚੰਦਾ
ਕਰਮ	,,	ਕਾਗਦੁ, ਹੁਕਮੈ, ਖਸਮਹਿ
ਕਰਣ	,,	ਸਾਬੁਨਿ, ਸਬਦੀ, ਮੁਸਲਹਿ
ਸੰਪ੍ਰਦਾਨ	,,	ਸਤਿਗੁਰੈ, ਗੁਰ, ਸਮੂਹਿ, ਹੰਸੁਲਾ
ਅਪਾਦਾਨ	,,	ਓਅੰਕਾਰਿ, ਪਿਰਹਿ, ਮੁਖਹੁ, ਸਬਦੈ
ਸੰਬੰਧ	,,	ਖਸਮੈ, ਮਨਹਿ, ਚੌਪਾਲ
ਅਧਿਕਰਣ	,,	ਨੈਨੀ, ਨੈਨਹੁ, ਨੈਨਹਿ, ਚਰਣ
ਸੰਬੋਧਨ	,,	ਭਗਤਹੁ, ਸੰਤ ਜਨੋ

ਊਦਾਹਰਣ ਅਤੇ ਗੁਰਬਾਣੀ ਵਿਚੋਂ ਪ੍ਰਮਾਣ

ਕਰਤਾ ਕਾਰਕ, ਇਕ-ਵਚਨ

(੧) () ਅੰਤ ਵਿਚ ਲਾਇਆ ਜਾਂਦਾ ਹੈ, ਜਿਵੇਂ :

ਊਪਜੈ ਨਿਪਜੈ ਨਿਪਜਿ ਸਮਾਈ ॥

ਨੈਨਹੁ ਦੇਖਤ ਇਹੁ 'ਜਗੁ' ਜਾਈ ॥੧॥ (ਗਊੜੀ ਕਬੀਰ, ਪੰਨਾ ੩੨੫)

ਚੇਆ ਚੰਦਨੁ ਮਰਦਨ ਅੰਗਾ ॥

ਸੇ 'ਤਨੁ' ਜਲੈ ਕਾਠ ਕੈ ਸੰਗਾ ॥੩॥ (ਗਊੜੀ ਕਬੀਰ, ਪੰਨਾ ੩੨੬)

ਕਹੁ ਗੁਰਗਜਿ ਸਿਵ ਸਭੁ ਕੋ ਜਾਨੈ ॥

ਮੁਆ 'ਕਬੀਰੁ' ਰਮਤੁ ਸ੍ਰੀ ਰਾਮੈ ॥੫॥੧੫॥ (ਗਊੜੀ ਕਬੀਰ, ਪੰਨਾ ੩੨੬)

ਅਥ 'ਮਨੁ' ਉਲਟਿ ਸਨਾਤਨੁ ਹੂਆ ॥

ਤਬ ਜਾਨਿਆ ਜਬ ਜੀਵਤ ਮੁਆ ॥੩॥੧੭॥ (ਗਊੜੀ ਕਬੀਰ, ਪੰਨਾ ੩੨੭)

ਨਾਨਕ 'ਗੁਰੁ ਗੋਵਿਦੁ' ਜਿਸੁ ਤੂਠਾ ॥

ਘਟਿ ਘਟਿ ਰਮਈਆ ਤਿਨ ਹੀ ਭੀਠਾ ॥੪॥੧੯॥

(ਰਾਮਕਲੀ ਮ: ੫, ਪੰਨਾ ੮੮੮)

ਸੋਗਠ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥

ਦੰਦੀ ਮੈਲੁ ਨ 'ਕਤੁ' ਮਨਿ ਜੀਉ ਸਚਾ ਸੋਇ ॥੧॥੧॥

(ਸੋਗਠ ਕੀ ਵਾਰ ਮ: ੮, ਪੰਨਾ ੬੪੨)

'ਜਗੁ' ਜਾਈ—(ਇਹ ਸਾਰਾ) ਜੱਗ ਜਾਂਦਾ ਹੈ।

ਸੇ 'ਤਨੁ' ਜਲੈ—ਉਹ ਸੋਗਠ ਸੜਦਾ ਹੈ।

ਮੁਆ 'ਕਬੀਰੁ'—ਕਬੀਰ ਮੁਆ ਹੈ।

'ਮਨੁ' ਸਨਾਤਨੁ ਹੂਆ—ਮਨ ਸਨਾਤਨ ਹੋਇਆ ਹੈ।

'ਗੁਰੁ ਗੋਵਿਦੁ' ਤੂਠਾ—ਗੁਰੁ ਗੋਬਿੰਦ ਤੂਠਾ ਹੈ।

ਨ 'ਕਤੁ' ਮਨਿ—ਮਨ ਵਿਚ ਕੱਤ (ਭਾਵ, ਚੀਰ) ਨਹੀਂ (ਹੈ)।

ਨੋਟ : ਉੱਪਰ ਲਿਖੀ ਹਰੇਕ ਤੁਕ ਵਿਚ ('ਜਗੁ', 'ਤਨੁ', 'ਕਬੀਰੁ', 'ਮਨੁ', 'ਗੁਰੁ', 'ਕਤੁ') ਹਰੇਕ ਨਾਲ ਕਰਤਾ ਕਾਰਕ ਵਿਚ ਹੈ ਤੇ ਇਕ-ਵਚਨ ਹੈ, ਇਸ ਵਾਸਤੇ ਹਰੇਕ ਦੇ ਨਾਲ ਵਰਤੀ ਹੋਈ 'ਕ੍ਰਿਆ' (Verb) ਭੀ 'ਇਕ-ਵਚਨ'

(Singular) ਵਿਚ ਹੈ।

ਕਰਤਾ ਕਾਰਕ, ਇਕ-ਵਚਨ ਦਾ ਇਹ (_) ਵਾਲਾ ਰੂਪ ਸੰਸਕ੍ਰਿਤ ਦੇ ਸਮੇਂ ਤੋਂ ਹੀ ਭੁਗਿਆ ਆ ਰਿਹਾ ਹੈ। ਆਓ, ਟਾਕਰਾ ਕਰ ਕੇ ਵੇਖੀਏ :

‘ਰਾਮੁ, ਝੁਰੈ ਦਲੁ ਮੇਲਵੈ’—ਇਸ ਤੁਕ ਵਿਚੋਂ ਲਫਜ਼ ‘ਝੁਰੈ’ ਨੂੰ ਲਾਂਭੇ ਰੱਖ ਕੇ ਬਾਕੀ ਤੁਕ ‘ਰਾਮੁ ਦਲੁ ਮੇਲਵੈ’ ਨੂੰ ਸੰਸਕ੍ਰਿਤ ਦੇ ਰੂਪ ਵਿਚ ਲਿਆਵੀਏ ਤਾਂ ਉਥੇ ਇਉਂ ਬਣ ਜਾਏਗੀ :

ਰਾਮੇ ਦਲਾਂ ਮੇਲਯਤਿ (ਰਾਮੇ ਦਲਾਂ ਮੇਲਯਤਿ)।

ਲਫਜ਼ ਰਾਮੇ (ਰਾਮੇ) ਸੰਸਕ੍ਰਿਤ ਵਿਚ ਲਫਜ਼ ‘ਰਾਮ’ (ਰਾਮ) ਤੋਂ ਕਰਤਾ ਕਾਰਕ, ਇਕ-ਵਚਨ ਹੈ। ਕਰਤਾ ਕਾਰਕ ਇਕ-ਵਚਨ ਦਾ ਚਿਹਨ ਸ(:) ਹੈ, ਪਰ ਇਹ ਸ(:) ਕਈ ਕਾਰਨਾਂ ਕਰਕੇ ਕਈ ਥਾਈਂ ਤ (ਉ) ਬਣ ਜਾਂਦਾ ਹੈ, ‘ਰਾਮ:’ ਰਾਮ: (ਕਰਤਾ ਕਾਰਕ, ਇਕ-ਵਚਨ) ਦੇ ਥਾਂ ‘ਰਾਮ: + ਤ’ ਰਾਮ + ਉ ਹੋ ਜਾਂਦਾ ਹੈ।

ਜਿਸ ਅੱਖਰ ਨੂੰ ਪੰਜਾਬੀ ਵਿਚ ਅਸੀਂ ਮੁਕਤਾ-ਅੰਤ ਆਖਦੇ ਹਾਂ, ਸੰਸਕ੍ਰਿਤ ਵਿਚ ਉਸ ਅੱਖਰ ਦੇ ਅਥਿਰ ਵਿਚ ‘ਅ’ (ਅ) ਸਮਝਿਆ ਜਾਂਦਾ ਹੈ; ‘ਰਾਮ’ ਲਫਜ਼ ਦੇ ਅੰਤਲੇ ‘ਮ’ ਵਿਚ ‘ਅ’ (ਅ) ਭੀ ਸ਼ਾਮਲ ਹੈ।

ਰਾਮੇ ਦਲਾਂ ਮੇਲਯਤਿ (ਰਾਮੇ ਦਲਾਂ ਮੇਲਯਤਿ) ਪਹਿਲਾਂ ਅਸਲ ਵਿਚ ਇਉਂ ਸੀ, ਰਾਮ: ਦਲਾਂ ਮੇਲਯਤਿ (ਰਾਮ: ਦਲਾਂ ਮੇਲਯਤਿ)।

ਲਫਜ਼ ‘ਰਾਮ’ (ਰਾਮ) ਦੇ ਅੰਤਲੇ (:) ਤੋਂ ‘ਤ’ (ਉ) ਬਣਨ ਤੇ ਲਫਜ਼ ‘ਰਾਮ’ (ਰਾਮ) ਦੇ ‘ਮ’ (ਮ) ਦਾ ਅੰਤਲਾ ‘ਅ’ (ਅ) ਇਸ ਦਾ ‘ਤ’ (ਉ) ਦੇ ਨਾਲ ‘ਸੰਧੀ’ ਦੇ ਨੇਮਾਂ ਅਨੁਸਾਰ ਜੁੜ ਕੇ ‘ਆ’ (ਓ) ਬਣ ਜਾਂਦਾ ਹੈ। ਇਸ ਤਰ੍ਹਾਂ ‘ਰਾਮ:’ (ਰਾਮ:) ਤੋਂ ‘ਰਾਮੇ’ ਹੋ ਜਾਂਦਾ ਹੈ।

ਪਰ ਪ੍ਰਾਕ੍ਰਿਤ ਵਿਚ ਵਿਅੰਜਨ ਅੱਖਰਾਂ ਦੇ ਅੰਤਲੇ ‘ਅ’ (ਅ) ਦੀ ਵੱਖਰੀ ਹਸਤੀ ਨਹੀਂ ਮੰਨੀ ਗਈ। ਸੋ ਲਫਜ਼ ‘ਰਾਮ:’ ਦੇ ਅੰਤਲੇ (:) ਦਾ ‘ਤ’ (_) ਬਣਨ ਤੇ, ਇਹ ਲਫਜ਼ ‘ਰਾਮ’ ਦੇ ਨਾਲ ਸਿੱਧਾ ਹੀ ਜੋੜਿਆ ਗਿਆ ਅਤੇ ਰਾਮ: (ਰਾਮ:) ਤੋਂ ‘ਰਾਮੁ’ (ਰਾਮੁ) ਬਣਿਆ। ਪ੍ਰਾਕ੍ਰਿਤ ਵਾਲਾ ਇਹ ਰਾਮੁ (ਰਾਮੁ) ਪੁਰਾਣੀ ਪੰਜਾਬੀ ਵਿਚ ਭੀ ਇਸੇ ਤਰ੍ਹਾਂ ਵਰਤਿਆ ਗਿਆ ਹੈ।

ਸੋ, ਸੰਸਕ੍ਰਿਤ ਦਾ ਵਾਕ ਪਹਿਲੀ ਸ਼ਕਲ ਵਿਚ ਸੀ :

‘ਰਾਮ: ਦਲਾਂ ਮੇਲਯਤਿ’ (ਰਾਮ: ਦਲਾਂ ਮੇਲਯਤਿ)।

ਸੰਪੀ ਦੇ ਨਿਯਮ ਨਾਲ ਇਹ ਬਣ ਗਿਆ :

‘ਰਾਮੋ ਦਲੰ ਮੇਲਧਤਿ (ਰਾਮੇ ਦਲੰ ਮੇਲਧਤਿ)।

ਪ੍ਰਾਕ੍ਰਿਤ ਵਿਚ ਇਸ ਦਾ ਰੂਪ ਹੋ ਗਿਆ :

‘ਰਾਮੁ ਦਲੰ ਮੇਲਧਵ’ (ਰਾਮੁ ਦਲੰ ਮੇਲਧਵਿ)।

ਅਤੇ ਪੁਰਾਣੀ ਪੰਜਾਬੀ ਵਿਚ :

‘ਰਾਮੁ ਦਲੁ ਮੇਲੈ’ ਜਾਂ ‘ਰਾਮੁ ਦਲੁ ਮੇਲਵੈ’।

(2) ਮੁਕਤਾ-ਅੰਤ ਲਫਜ਼ ਦੇ ਅੰਸ਼ੀਰ ਵਿਚ (f) ਲਾਈ ਜਾਂਦੀ ਹੈ, ਜਿਵੇਂ :

ਰਾਮ ਰਮਤ ਮਤਿ ਪਰਗਟੀ ਆਈ॥

ਕਹੁ ਕਬੀਰ ‘ਗੁਰਿ’ ਸੋਝੀ ਪਾਈ॥੧੪॥ (ਗਊੜੀ ਕਬੀਰ ਜੀ, ਪੰਨਾ ੩੨੬)

ਸਾਧ ਸੰਗਿ ਮਿਲਿ ਭਏ ਪ੍ਰਗਾਸ॥

ਸਹਜ ਸੁਖ ਆਸ ਨਿਵਾਸ॥

ਪੂਰੈ ‘ਸਤਿਗੁਰਿ’ ਦੀਆ ਬਿਸਾਸ॥

ਨਾਨਕ ਹੋਏ ਦਾਸਨਿ ਦਾਸ॥੪॥੧੨॥੧੯॥ (ਰਾਮਕਲੀ ਮ: ੫, ਪੰਨਾ ੮੮੮)

ਬਾਜੇ ਅਨਹਦ ਬਾਜਾ॥

ਰਸਕਿ ਰਸਕਿ ਗੁਣ ਗਾਵਹਿ ਹਰਿ ਜਨ

ਅਪੁਨੈ ‘ਗੁਰਦੇਵਿ’ ਨਿਵਾਜਾ॥੩੧॥ (ਰਾਮਕਲੀ ਮ: ੫, ਪੰਨਾ ੮੯੨)

‘ਨਿੰਦਕਿ’ ਅਹਿਲਾ ਜਨਮ੍ਯ ਗਵਾਇਆ॥

ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ॥੧॥ਰਹਉਮਥ੧॥

(ਆਸਾ ਮ: ੫ ਘਰੁ ਈ, ਪੰਨਾ ੩੮੦)

ਕੂੜਿ ਕਪਟਿ ਬੰਚਿ ਨਿਮੁਨੀਆਦਾ ਬਿਨਸਿ ਗਾਇਆ ਤਤਕਾਲੇ॥

ਸਤਿ ਸਤਿ ‘ਨਾਨਕਿ’ ਕਹਿਆ ਅਪੁਨੈ ਹਿਰਦੈ ਦੇਖੁ ਸਮਾਲੇ॥੪॥੩॥੪੨॥

(ਆਸਾ ਮ: ੫ ਘਰੁ ਈ, ਪੰਨਾ ੩੮੧)

ਨਾਨਕ ‘ਜਨਿ’ ਗੁਰੁ ਪੂਰਾ ਪਾਇਆ॥

ਅੰਤਰਿ ਬਾਹਰਿ ਏਕੁ ਦਿਖਾਇਆ॥੪੫॥ (ਆਸਾ ਮ: ੫, ਪੰਨਾ ੩੮੪)

ਰਾਜ ਲੀਲਾ ਤੇਰੈ ‘ਨਾਮਿ’ ਬਨਾਈ॥

ਜੋਗੁ ਬਨਿਆ ਤੇਰਾ ਕੀਰਤਨੁ ਗਾਈ॥੫੭॥ (ਆਸਾ ਮ: ੫, ਪੰਨਾ ੩੮੫)

ਮੀਠੀ ਆਗਿਆ ਪਿਰ ਕੀ ਲਾਗੀ ॥

ਸਉਕਨਿ ਘਰ ਕੀ 'ਕੰਤਿ' ਤਿਆਗੀ ॥੯੫॥ (ਆਸਾ ਮ: ੫, ਪੰਨਾ ੩੬੪)

ਸੋਹਾਗਾਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ ॥

ਗੁਰ ਸਬਦੀ ਸੀਗਾਰੀਆ ਆਪਣੇ 'ਸਹਿ' ਲਈਆ ਮਿਲਾਇ ॥੯੬॥੨੨॥੧੫॥੩੭॥

(ਆਸਾ ਮ: ੩ ਅਸਟਪਦੀਆ, ਪੰਨਾ ੪੩੦)

'ਸਤਿਗੁਰਿ' 'ਨਾਨਕਿ' ਭਗਤਿ ਕਰੀ ਇਕ ਮਨਿ

ਤਨੁ ਮਨੁ ਧਨੁ ਗੋਬਿੰਦ ਦੀਅਉ ॥

'ਅੰਗਦਿ' ਅਨੰਤ ਮੂਰਤਿ ਨਿਜ ਧਾਰੀ

ਅਗਮ ਗ੍ਰਾਨਿ ਰਸਿ ਰਸ੍ਤਉ ਗੋਅਉ ॥੨॥

(ਸਵਦੀਏ ਮਹਲੇ ਚਉਥੇ ਕੇ, ਬਲੂ, ਪੰਨਾ ੧੪੦੪)

ਗੁਰਿ—ਗੁਰੂ ਨੇ ।

ਸਤਿਗੁਰਿ—ਸਤਿਗੁਰੂ ਨੇ ।

ਗੁਰਦੇਵਿ—ਗੁਰਦੇਵ ਨੇ ।

ਨਿੰਦਕਿ—ਨਿੰਦਕ ਨੇ ।

ਨਾਨਕਿ—ਨਾਨਕ ਨੇ ।

ਜਨਿ—ਜਨ ਨੇ ।

ਨਾਮਿ—ਨਾਮ ਨੇ ।

ਕੰਤਿ—ਕੰਤ ਨੇ ।

ਸਹਿ—ਸਹ (ਪਤੀ) ਨੇ ।

ਸਤਿਗੁਰਿ ਨਾਨਕਿ—ਸਤਿਗੁਰ ਨਾਨਕ ਨੇ ।

ਅੰਗਦਿ—ਅੰਗਦ ਨੇ ।

ਇਹ (f-ਅੰਤ) ਕਰਤਾ ਕਾਰਕ ਸਦਾ 'ਸਕਰਮਕ ਕਿਆ' (Transitive Verb) ਦੇ 'ਭੂਤ ਕਾਲ' (Past Tense) ਨਾਲ ਵਰਤਿਆ ਜਾਂਦਾ ਹੈ। ਵੇਖੋ ਉਪਰਲੇ ਪ੍ਰਮਾਣਾਂ ਵਿਚ :

'ਗੁਰਿ' ਸੋਝੀ ਪਾਈ—ਗੁਰੂ ਨੇ ਸੂਝ ਦਿੱਤੀ ।

'ਸਤਿਗੁਰਿ' ਬਿਸਾਸ ਦੀਆ—ਗੁਰੂ ਨੇ ਸ਼ਰਧਾ ਬ ਸ਼ੀ ।

'ਗੁਰਦੇਵਿ' ਨਿਵਾਜਾ—ਗੁਰਦੇਵ ਨੇ (ਸਾਨੂੰ) ਨਿਵਾਜਿਆ ।

'ਨਿੰਦਕਿ' ਜਨਮੁ ਗਵਾਇਆ—ਨਿੰਦਕ ਨੇ ਜਨਮ ਗਵਾਇਆ ।

'ਨਾਨਕਿ' ਸਤਿ ਕਹਿਆ—ਨਾਨਕ ਨੇ ਸਤਿ ਆਖਿਆ ।

'ਜਨਿ' ਪੂਰਾ ਗੁਰੂ ਪਾਇਆ—ਸੇਵਕ ਨੇ ਪੂਰਾ ਗੁਰੂ ਲੱਭਾ ।

'ਨਾਮਿ' ਰਾਜ ਲੀਲਾ ਬਨਾਈ—ਨਾਮ ਨੇ ਰਾਜ ਲੀਲਾ ਬਨਾਈ ।

ਸਉਕਨਿ 'ਕੰਤਿ' ਤਿਆਗੀ—ਕੰਤ ਨੇ ਸਉਕਣ ਤਿਆਗੀ ।

'ਸਹਿ' ਲਈਆ ਮਿਲਾਇ—ਸਹ (ਪਤੀ) ਨੇ ਸੋਹਾਗਾਣੀ ਨੂੰ ਮਿਲਾ ਲਿਆ ।

ਕਰਤਾ ਕਾਰਕ ਦਾ ਇਹ (f-ਅੰਤ) ਰੂਪ ਕਿਵੇਂ ਪ੍ਰਚਲਤ ਹੋਇਆ ?

ਆਉ, ਇਹ ਗੱਲ ਸਮਝਣ ਲਈ ਪਿੱਛੇ-ਦਿਤੇ ਪ੍ਰਮਾਣਾਂ ਵਿਚੋਂ ਇਕ ਤੁਕ ਲਈਏ :

ਨਿੰਦਕਿ ਜਨਮੁ ਗਵਾਇਆ ॥

ਜੇ ਇਸ ਤੁਕ ਨੂੰ ਸੰਸਕ੍ਰਿਤ ਵਿਚ ਲਿਖੀਏ ਤਾਂ ਇਹ ਇਉਂ ਬਣ ਜਾਏਗੀ :

ਨਿੰਦਕੇਨ ਜਨਮ ਗੋਪਾਯਿਤਾ (ਨਿੰਦਕੇਨ ਜਨਮ ਗੋਪਾਯਿਤਾ)।

ਪਰ ਸੰਸਕ੍ਰਿਤ ਦੀ ਇਹ ਤੁਕ 'ਕਰਤ੍ਰੀ ਵਾਚ' (Active Voice) ਦੇ ਥਾਂ 'ਕਰਮ ਵਾਚ' (Passive Voice) ਵਿਚ ਹੋ ਗਈ ਹੈ। ਉਵੇਂ ਜੇ ਪਹਿਲੀ ਪੰਜਾਬੀ ਦੀ ਤੁਕ ਦਾ ਇਕ ਇਕ ਲਫ਼ਜ਼ ਸੰਸਕ੍ਰਿਤ ਦੀ ਤੁਕ ਨਾਲ ਟਕਰਾਈਏ ਤਾਂ ਸਾਰੇ ਲਫ਼ਜ਼ ਮਿਲਦੇ ਹਨ। ਵੇਖੋ :

ਪੰਜਾਬੀ	ਪ੍ਰਕਿਰਿਤ	ਸੰਸਕ੍ਰਿਤ
ਗਵਾਇਆ	ਗੋਵਾਇਦੋ (ਗੋਵਾਇਦੋ)	ਗੋਪਾਯਿਤਾ (ਗੋਪਾਯਿਤਾ)
ਜਨਮੁ	ਜਨਮ (ਜਨਮ)	ਜਨਮ (ਜਨਮ)
ਨਿੰਦਕਿ		ਨਿੰਦਕੇਨ (ਨਿੰਦਕੇਨ)

ਹੁਣ ਅਸਾਂ ਇਹ ਵੇਖਣਾ ਹੈ ਕਿ ਸੰਸਕ੍ਰਿਤ ਦੇ 'ਨਿੰਦਕੇਨ' ਤੋਂ ਪੁਰਾਣੀ ਪੰਜਾਬੀ ਵਿਚ 'ਨਿੰਦਕਿ' ਕਿਵੇਂ ਬਣਿਆ ਤੇ 'ਕਰਤ੍ਰੀ ਵਾਚ' ਤੋਂ 'ਕਰਮ ਵਾਚ' ਵਿਚ ਬਦਲ ਕੇ ਭੀ ਅਰਥ ਕਿਵੇਂ ਉਹੀ ਟਿਕਿਆ ਰਿਹਾ।

ਸੰਸਕ੍ਰਿਤ ਦੀ ਤੁਕ 'ਨਿੰਦਕੇਨ ਜਨਮ ਗੋਪਾਯਿਤਾ' ਦਾ ਅੰਗਰੇਜ਼ੀ ਵਿਚ ਅਰਥ ਹੈ, 'ਜਨਮ was lost by ਨਿੰਦਕ'।

ਲਫ਼ਜ਼ ਨਿੰਦਕੇਨ ਦਾ ਅਰਥ ਹੈ—'by ਨਿੰਦਕ'। ਇਹ ਲਫ਼ਜ਼ ਸੰਸਕ੍ਰਿਤ ਵਿਚ 'ਕਰਣ ਕਾਰਕ' (Instrumental Case) ਦਾ ਇਕ-ਵਚਨ ਹੈ।

ਮੁਕਤਾ-ਅੰਤ ਪੁਲਿੰਗ ਸ਼ਬਦਾਂ ਵਾਸਤੇ 'ਕਰਣ ਕਾਰਕ' 'ਇਕ-ਵਚਨ' ਦਾ ਚਿਹਨ ਹੈ 'ਇਨ' (ਸੰ: ਇਨ)। ਮੁਕਤਾ-ਅੰਤ ਸ਼ਬਦ ਦਾ ਅਭੀਰਲਾ 'ਅ' (ਅ) ਇਸ 'ਇਨ' ਦੀ 'ਇ' ਨਾਲ ਮਿਲ ਕੇ 'ਏ' (ੇ) ਬਣ ਜਾਂਦਾ ਹੈ, ਜਿਵੇਂ :

ਜਲ (ਜਲ)	ਤੋਂ	ਜਲੇਨ (ਜਲੇਨ)
ਫਲ (ਫਲ)	ਤੋਂ	ਫਲੇਨ (ਫਲੇਨ)
ਨਖ (ਨਖ)	ਤੋਂ	ਨਖੇਨ (ਨਖੇਨ)

ਪਰ ਪਿੱਛੇ ਦੱਸਿਆ ਜਾ ਚੁਕਿਆ ਹੈ ਕਿ ਸੰਸਕ੍ਰਿਤ ਦੇ ਮੁਕਤਾ-ਅੰਤ ਲਫਜ਼ਾਂ ਦੇ ਅਖੀਰਲੇ 'ਅ' (ਅ) ਦੀ ਹਸਤੀ ਪ੍ਰਾਕ੍ਰਿਤ ਵਿਚ ਮਿਟ ਗਈ, ਭਾਵ, ਸੰਸਕ੍ਰਿਤ ਵਿਚ ਤਾਂ 'ਜਲ', 'ਫਲ', 'ਨਖ' ਆਦਿਕ ਲਫਜ਼ਾਂ ਦੇ ਅਖੀਰਲੇ ਅੱਖਰ 'ਲ', 'ਖ' ਦੇ ਨਾਲ 'ਅ' ਭੀ ਸ਼ਾਮਲ ਸੀ, ਪਰ ਪ੍ਰਾਕ੍ਰਿਤ ਵਿਚ ਨਿਰਾ ਵਿਅੰਜਨ (Consonant) ਹੀ ਰਹਿ ਗਿਆ। ਸੋ, 'ਕਰਣ ਕਾਰਕ' 'ਇਕ-ਵਚਨ' ਦਾ ਚਿਹਨ 'ਇਨ' (ਇਨ) 'ਜਲ', 'ਫਲ', 'ਨਖ' ਆਦਿਕ ਲਫਜ਼ਾਂ ਨਾਲ ਮਿਲ ਕੇ ਇਉਂ ਬਣ ਗਿਆ :

ਜਲ + ਇਨ = ਜਲ + ਫ + ਨ + ਜਲਿਨ

ਫਲ ਤੋਂ ਫਲਿਨ

ਨਖ ਤੋਂ ਨਖਿਨ

ਉੱਪਰ-ਦਿੱਤੀ ਸੰਸਕ੍ਰਿਤ ਦੀ ਤੁਕ ਪ੍ਰਾਕ੍ਰਿਤ ਰੂਪ ਵਿਚ ਇਉਂ ਹੋ ਗਈ :

ਨਿਨਕਿਨ ਜਨਮ ਗੋਵਾਇਦੋ (ਨਿੰਦਕਿਨ ਜਨਮ ਗੋਵਾਇਦੋ)।

ਸਹਿਜੇ ਸਹਿਜੇ 'ਕਰਣ ਕਾਰਕ' 'ਇਕ-ਵਚਨ' ਦੇ ਚਿਹਨ ਦਾ ਅਖੀਰਲਾ 'ਨ' ਵਰਤੋਂ ਤੋਂ ਹਟ ਕੇ ਆਖਰ ਇਉਂ ਹੋ ਗਿਆ .

'ਨਿੰਦਕਿ ਜਨਮੁ ਗੋਵਾਇਦੋ';

ਅਤੇ ਪੁਰਾਣੀ ਪੰਜਾਬੀ ਵਿਚ ਇਸ ਦਾ ਰੂਪ ਹੋਇਆ :

'ਨਿੰਦਕਿ ਜਨਮੁ ਗਵਾਇਆ'।

ਅਸਾਂ ਵੇਖ ਲਿਆ ਹੈ ਕਿ ਸੰਸਕ੍ਰਿਤ ਦੀ 'ਕਰਮ ਵਾਚ' (Passive Voice) ਦੀ ਤੁਕ ਆਪਣੇ ਆਪ 'ਕਰਤ੍ਰੀ ਵਾਚ' (Active Voice) ਵਿਚ ਬਦਲਦੀ ਗਈ। ਦੂਜੇ ਲਫਜ਼ਾਂ ਵਿਚ ਇਹ ਕਹਿ ਲਵੇ ਕਿ ਸੰਸਕ੍ਰਿਤ ਵਿਚ ਤਾਂ 'ਕਰਮ ਵਾਚ' ਵਰਤਣ ਦਾ ਬਹੁਤ ਰਿਵਾਜ ਸੀ, ਪਰ ਪੁਰਾਤਨ ਪੰਜਾਬੀ ਵਿਚ ਤੇ ਨਵੀਨ ਪੰਜਾਬੀ ਵਿਚ 'ਕਰਤ੍ਰੀ ਵਾਚ' ਹੀ ਪ੍ਰਧਾਨ ਰਹਿ ਗਿਆ। ਉਸ 'ਕਰਮ ਵਾਚ' ਦੇ 'ਕਰਣ ਵਾਚ' 'ਇਕ-ਵਚਨ' ਦੀ ਨਿਸ਼ਾਨੀ ਸਾਡੇ ਪਾਸ ਰਹਿ ਗਈ ਹੈ। ਸੰਸਕ੍ਰਿਤ ਵਿਚ ਲਫਜ਼ 'ਨਿੰਦਕੇਨ' (ਨਿਨਕੇਨ) ਸੀ, ਪੁਰਾਤਨ ਪੰਜਾਬੀ ਨੇ ਇਸ ਵਿਚੋਂ 'ਨਿੰਦਕਿ' ਲਫਜ਼ ਵਰਤ ਕੇ 'ਕਰਣ ਕਾਰਕ' ਦੇ 'ਇਨ' ਵਿਚੋਂ 'ਇ' ਸਾਂਭ ਰੱਖੀ ਤੇ ਨਵੀਨ ਪੰਜਾਬੀ ਨੇ ਅਖੀਰਲਾ 'ਨ' ਜਾਂ ਕਿਤੇ ਕਿਤੇ ਦੋਵੇਂ ਹੀ ਸਾਂਭ ਰੱਖੇ, ਜਿਵੇਂ :

'ਨਿੰਦਕ ਨੇ' ਜਨਮ ਗਵਾਇਆ।

ਜਾਂ

'ਨਿੰਦਕੇ ਨੇ' ਜਨਮ ਗਵਾਇਆ।

(੩) ਲਫਜ਼ ਦੇ ਅਖੀਰ ਵਿਚ (ਹਿ) ਲਾਈ ਜਾਂਦੀ ਹੈ, ਜਿਵੇਂ :

ਸਹਜਿ ਸਮਾਇਓ 'ਗੁਰਹਿ' ਬਤਾਇਓ ਰੰਗਿ ਰੰਗੀ ਮੇਰੇ ਭਨ ਕੀ ਚੋਲੀ ॥
ਪਿਆ ਮੁਖਿ ਲਾਗੋ ਜਉ ਵਡ ਭਾਗੋ, ਸੁਹਾਗੁ ਹਮਾਰੇ ਕਤਹ ਨ ਡੋਲੀ ॥੧॥੩॥੯॥

(ਬਿਲਾਵਲ੍ਲ ਮ: ੫, ਪੰਨਾ ੯੨੨)

ਕਰੁ ਗਹਿ ਲੀਨੀ 'ਸਾਜਨਹਿ' ਜਨਮ ਜਨਮ ਕੇ ਮੀਡ ॥

ਚਰਨਹਿ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥੪॥

(ਰਾਮਕਲੀ ਮ: ੫ ਰੁਤੀ, ਸਲੋਕ, ਪੰਨਾ ੯੨੮)

ਅੰਮ੍ਰਿਤੁ ਨਾਮੁ ਤੁਮਾਰਾ ਠਾਕੁਰ ਏਹੁ ਮਹਾ ਰਸੁ 'ਜਨਹਿ' ਪੀਉ ॥

ਜਨਮ ਜਨਮ ਚੂਕੈ ਤੈ ਭਾਰੇ ਦੁਰਤੁ ਬਿਨਾਇਓ ਭਰਮੁ ਬੀਉ ॥੧॥੮॥੪॥

(ਆਸਾ ਮ: ੫ ਘਰੂ ਈ, ਪੰਨਾ ੩੬੨)

ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੇ ਸੰਮਾਣੀ ॥

ਜਿ ਮਤਿ ਤ੍ਰਿਲੋਚਨ ਚਿਤਿ ਭਰਤ 'ਕੰਬੀਰਹਿ' ਜਾਣੀ ॥੪॥੧੩॥

(ਸਵਈਏ ਮਹਲੇ ਤੌਜੇ ਕੇ, ਜਾਲਪ, ਪੰਨਾ ੧੩੬੪)

ਪਿਛਲੇ (f-ਅੰਤ) ਨਾਵ ਵਾਂਗ ਇਹ (ਹਿ-ਅੰਤ) ਨਾਵ ਭੀ 'ਸਕਰਮਕ ਕ੍ਰਿਆ' ਦੇ 'ਭੂਤ ਕਾਲ' ਨਾਲ ਵਰਤਿਆ ਜਾਂਦਾ ਹੈ, ਜਿਵੇਂ :

'ਗੁਰਹਿ' ਬਤਾਇਓ—ਗੁਰੂ ਨੇ (ਇਹ ਭੇਦ) ਦੱਸਿਆ।

'ਸਾਜਨਹਿ' ਲੀਨੀ—ਸਾਜਨ ਨੇ (ਮੈਨੂੰ) (ਮਿਲਾ) ਲਿਆ।

'ਜਨਹਿ' ਮਹਾ ਰਸੁ ਪੀਓ—ਸੇਵਕ ਨੇ ਮਹਾਂ ਰਸ ਪੀਤਾ।

'ਕੰਬੀਰਹਿ' ਜਾਣੀ—(ਉਹ ਮਤਿ) ਕਬੀਰ ਨੇ ਭੀ ਜਾਣ ਲਈ।

(8) ਮੁਕਤਾ-ਅੰਤ ਸ਼ਬਦ ਦੇ ਅਖੀਰ 'ਤੇ (ੴ) ਲਾਈ ਜਾਂਦੀ ਹੈ :

ਜੋ ਜੀਵਨ ਮਰਨਾ ਜਾਨੈ ॥ ਸੋ ਪੰਚ ਸੈਲ ਸੁਖ ਮਾਨੈ ॥

'ਕਬੀਰੈ' ਸੋ ਧਨੁ ਪਾਇਆ ॥ ਹਰਿ ਭੇਟਤ ਆਪੁ ਮਿਟਾਇਆ ॥੪॥੬॥

(ਸੋਗਠਿ ਕਬੀਰ ਜੀ, ਪੰਨਾ ੬੫੪)

ਛਾਡਿ ਕਤੇਬ ਰਾਮ ਭਸੁ ਬਉਰੇ ਜੁਲਮ ਕਰਤ ਹੈ ਭਾਗੀ ॥

'ਕਬੀਰੈ' ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿ ਹਾਗੀ ॥੪॥੮॥

(ਆਸਾ ਕਬੀਰ ਜੀ, ਪੰਨਾ ੮੨੨)

ਪਿਛਲੇ (f-ਅੰਤ) ਅਤੇ (ਹਿ-ਅੰਤ) ਨਾਵਾਂ ਵਾਂਗ ਇਹ (ੴ-ਅੰਤ) ਭੀ

‘ਸਕਰਮਕ ਕ੍ਰਿਆ’ ਦੇ ਭੂਤ ਕਾਲ ਨਾਲ ਹੀ ਵਰਤਿਆ ਗਿਆ ਹੈ, ਜਿਵੇਂ :
 ‘ਕਬੀਰੈ’ ਸੋ ਧਨੁ ਪਾਇਆ—ਕਬੀਰ ਨੇ ਉਹ ਧਨ ਲੱਭਾ।
 ‘ਕਬੀਰੈ’ ਪਕਰੀ ਟੇਕ ਰਾਮ ਕੀ—ਕਬੀਰ ਨੇ ਰਾਮ ਕੀ ਟੇਕ ਪਕੜੀ।

ਕਰਤਾ ਕਾਰਕ, ਬਹੁ-ਵਚਨ

(੧) (ਮੁਕਤਾ-ਅੰਤ) :

‘ਸਾਕਤ’ ਮਰਹਿ ‘ਸੰਤ’ ਸਤਿ ਜੀਵਹਿ ॥
 ਰਾਮ ਰਸਾਇਨੁ ਰਸਨਾ ਪੀਵਹਿ ॥੩॥੧੩॥ (ਗਊੜੀ ਕਬੀਰ, ਪੰਨਾ ੩੨੬)
 ਕੋਈ ਹੂ ਪੌਰ ਵਰਜਿ ਰਹਾਏ ਜਾ ਮੀਰੁ ਸੁਣਿਆ ਪਾਇਆ ॥
 ‘ਥਾਨ’ ਮੁਕਾਮ ਜਲੇ ਬਿਜ ‘ਮੰਦਰ’ ਮੁਛਿ ਮੁਛਿ ਕੁਇਰ ਰੁਲਾਇਆ ॥
 ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥੧੨॥
 (ਆਸਾ ਮ: ੧ ਅਸਟਪਦੀਆ, ਪੰਨਾ ੪੧੭)

ਸਿਧਾ ਸੇਵਨਿ ‘ਸਿਧ’ ‘ਪੀਰ’ ਮਾਰਹਿ ਰਿਧਿ ਸਿਧਿ ॥
 ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥੧੪॥
 (ਆਸਾ ਮ: ੧ ਘਰੁ ੯ ਅਸਟਪਦੀਆ, ਪੰਨਾ ੪੧੮)

‘ਪੰਡਿਤ’ ਪਾਧੇ ਜੋਇਸੀ ਨਿਤ ਪੜਹਿ ਪੁਰਾਣਾ ॥
 ਅੰਤਰਿ ਵਸਤੁ ਨ ਜਾਣਨੀ ਘਟਿ ਬਹੁਮੁ ਲੁਕਾਣਾ ॥੪॥੧੪॥
 (ਆਸਾ ਮ: ੧ ਘਰੁ ੯ ਅਸਟਪਦੀਆ, ਪੰਨਾ ੪੧੯)

‘ਪੰਡਿਤ’ ਜੋਤਕੀ ਸਤਿ ਪੜਿ ਪੜਿ ਕੁਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮੁ ॥
 ਮਾਇਆ ਮੇਹੁ ਅੰਤਰਿ ਮਲੁ ਲਾਗੈ ਮਾਇਆ ਕੇ ਵਾਪਾਰਾ ਰਾਮ ॥੩॥੫॥
 (ਵਡਹੰਸ ਮ: ੩ ਛੰਤ, ਪੰਨਾ ੫੨੯)

ਜਨਮ ਮਰਨ ਕਉ ਇਹੁ ਜਗੁ ਬਪੜੇ ਇਨ੍ਹਿ ਦੂਜੇ ਭਗਤਿ ਵਿਸਾਰੀ ਜੀਉ ॥
 ਸਤਿਗੁਰੁ ਸਿਲੈ ਤਾ ਗੁਰਮਤਿ ਪਾਈਐ ‘ਸਾਕਤ’ ਬਾਜੀ ਹਾਰੀ ਜੀਉ ॥੩॥੮॥
 (ਸੋਗਠ ਮ: ੧, ਪੰਨਾ ੫੬੮)

ਊੱਪਰ-ਦਿੱਤੇ ਪ੍ਰਮਾਣਾਂ ਵਿਚ ਜੋ ਮੁਕਤਾ-ਅੰਤ ਨਾਂਵ ਵਿਖਾਏ ਗਏ ਹਨ,
 ਉਹ ਸਾਰੇ ਕਰਤਾ ਕਾਰਕ ‘ਬਹੁ-ਵਚਨ’ ਵਿਚ ਹਨ; ਇਹਨਾਂ ਦੇ ਨਾਲ ਵਰਤੇ

ਹੋਏ 'ਕਿਆ' (Verb) ਵੀ ਬਹੁ-ਵਚਨ ਵਿਚ ਹਨ, ਜਿਵੇਂ :

'ਸਾਕਤ' ਮਰਹਿ—ਸਾਕਤ ਮਰਦੇ ਹਨ।

'ਸੰਤ' ਜੀਵਹਿ—ਸੰਤ ਜੀਉਂਦੇ ਹਨ।

'ਬਾਨ' 'ਮੁਕਾਮ' 'ਮੰਦਰ' ਜਲੇ—(ਸਾਰੇ) ਬਾਨ ਮੁਕਾਮ ਤੇ ਮੰਦਰ ਸੜ ਗਏ।

'ਸਿਧ' 'ਪੀਰ' ਸਿਧਾ ਸੇਵਨਿ—ਸਿਧ ਪੀਰ ਸਿੱਧਾਂ ਨੂੰ ਸੇਂਵਦੇ ਹਨ।

'ਪੰਡਿਤ' ਪੜਹਿ ਪੁਰਾਣਾ—ਪੰਡਿਤ ਪੁਰਾਣਾਂ ਨੂੰ ਪੜ੍ਹਦੇ ਹਨ।

'ਸਾਕਤ' ਬਾਜੀ ਹਾਰੀ—ਸਾਕਤਾਂ ਨੇ ਬਾਜੀ ਹਾਰੀ ਹੈ।

ਪਿੱਛੇ 'ਇਕ-ਵਚਨ' ਦੀ ਬਾਬਤ ਦੱਸਿਆ ਜਾ ਚੁਕਿਆ ਹੈ ਕਿ ਇਹ () ਸੰਸਕ੍ਰਿਤ ਦੇ ਵਿਆਕਰਣ ਵਿਚੋਂ ਤਬਦੀਲ ਹੋ ਕੇ ਆ ਗਿਆ ਹੈ। ਆਉ, 'ਬਹੁ-ਵਚਨ' ਦੇ ਇਸ (ਮੁਕਤਾ-ਅੰਤ) ਰੂਪ ਨੂੰ ਭੀ ਪਰਖੀਏ :

ਸੰਸਕ੍ਰਿਤ ਵਿਚ ਕਰਤਾ ਕਾਰਕ ਦੇ ਚਿਹਨ ਇਉਂ ਹਨ :

ਇਕ-ਵਚਨ

ਸ् (:) ()

ਬਹੁ-ਵਚਨ

ਅਸ् (ਅ:) (ਅ:)

'ਗਾਵਨਿ ਸਿਧ ਸਮਾਧੀ ਅੰਦਰਿ'—ਇਸ ਤੁਕ ਨੂੰ ਸੰਸਕ੍ਰਿਤ ਵਿਚ ਇਉਂ ਲਿਖਿਆ ਜਾਏਗਾ :

'ਗਾਯਨਿ ਸਿਦਾ: ਸਮਾਧ੍ਯਨਤਰੇ' (ਗਾਯੰਤਿ ਸਿੱਧਾਹ ਸਮਾਧੰਤਰੇ)

ਜਿਵੇਂ ਪਿੱਛੇ ਵੇਖ ਆਏ ਹਾਂ ਕਿ 'ਰਾਮ: ਮੇਲਧਤਿ' (ਰਾਮ: ਮੇਲਧਤਿ) ਤੋਂ (:) ਦਾ ਤ () ਬਣ ਕੇ 'ਰਾਮੋ ਮੇਲਧਤਿ' (ਰਾਮੋ ਮੇਲਧਤਿ) ਹੋ ਜਾਂਦਾ ਹੈ, ਤਿਵੇਂ ਇਥੇ ਭੀ ਸੰਧੀ ਦੇ ਨਿਯਮਾਂ ਅਨੁਸਾਰ :

'ਸਿਦਾ: ਗਾਯਨਿ (ਸਿੱਧਾ: ਗਾਯੰਤਿ) ਦੇ ਲਫਜ਼ 'ਸਿਦਾ:' (ਸਿੱਧਾ:) ਦੀ ਅੰਤਲੀ (:) ਦਾ ਲੋਪ ਹੋ ਜਾਂਦਾ ਹੈ, ਭਾਵ 'ਸਿਦਾ: ਗਾਯਨਿ' (ਸਿੱਧਾ: ਗਾਯੰਤਿ) ਦੇ ਥਾਂ ਸਿਥਦਾ ਗਾਯਨਿ (ਸਿੱਧਾ ਗਾਯੰਤਿ) ਰਹਿ ਜਾਂਦਾ ਹੈ।

ਪਰ ਇਥੇ ਲਫਜ਼ 'ਸਿਦਾ' (ਸਿੱਧਾ) ਦੇ ਨਾਲ (ਾ) ਕਿਥੋਂ ਆਇਆ ਹੈ ? ਇਹ (ਾ) ਅੱਖਰ 'ਥੈ' ਦਾ ਆਪਣਾ ਅੰਤਲਾ 'ਅ' (ਅ) ਅਤੇ ਚਿਹਨ 'ਅਸ' (ਅ:) ਦਾ ਪਹਿਲਾ 'ਅ' ਮਿਲ ਕੇ (ਾ) ਬਣਿਆ ਸੀ।

ਨਮੂਨੇ ਦੇ ਤੌਰ 'ਤੇ ਹੋਰ ਲਵੇ ਲਫਜ਼ 'ਪੰਡਿਤ'

ਕਰਤਾ ਕਾਰਕ ਦੇ 'ਬਹੁ-ਵਚਨ' ਦਾ ਚਿਹਨ 'ਅ:' (ਅਸ), ਪਿਛਲੀ ਵਿਚਾਰ ਅਨੁਸਾਰ ਕੇਵਲ 'ਅ' (ਅ) ਰਹਿ ਗਿਆ। ਸੰਸਕ੍ਰਿਤ ਵਿਚ ਤਾਂ ਲਫਜ਼

‘ਪੰਡਿਤ’ ਦਾ ਬਹੁ-ਵਚਨ ਇਉਂ ਬਣੇਗਾ :

ਪੰਡਿਤ+ਅ:=ਪੰਡਿਤ +ਅ+ਅ:=ਪੰਡਿਤ +ਆ=ਪੰਡਿਤਾ:=ਪੰਡਿਤਾਹ (ਪੰਡਿਤਾ;)

ਪਰ ਪ੍ਰਾਕ੍ਰਿਤ ਤੇ ਪੰਜਾਬੀ ਵਿਚ ਲਫਜ਼ ‘ਪੰਡਿਤ’ ਦੇ ਅੰਤਲੇ ਮੁਕਤਾ-ਅੰਤ ਅੱਖਰ ‘ਤ’ ਵਿਚ ਵੱਖਰੇ ‘ਅ’ ਦੀ ਹਸਤੀ ਨਹੀਂ ਰਹੀ; ਸੋ, ਬਹੁ-ਵਚਨ ਦਾ ‘ਅ’ ਅਖੀਰਲੇ ‘ਤ’ ਦੇ ਨਾਲ ਹੀ ਜੁੜ ਕੇ ‘ਤ’ (ਮੁਕਤਾ) ਹੀ ਰਹੇਗਾ। ਦੂਜੇ ਲਫਜ਼ਾਂ ਵਿਚ ਇਉਂ ਕਹਿ ਲਵੇ ਕਿ ਮੁਕਤਾ-ਅੰਤ ਪੁਲਿੰਗ ਲਫਜ਼ਾਂ ਦਾ ਕਰਤਾ ਕਾਰਕ, ‘ਬਹੁ-ਵਚਨ’ ਵਿਚ ਉਹੀ ਮੁਕਤਾ-ਅੰਤ ਰੂਪ ਹੀ ਰਹੇਗਾ :

ਅਸਲ ਲਫਜ਼

ਬਹੁ-ਵਚਨ

ਪੰਡਿਤ

ਪੰਡਿਤ

ਸੰਤ

ਸੰਤ

ਪੀਰ

ਪੀਰ

(2) ਲਫਜ਼ ਦੇ ਅਖੀਰ ‘ਤੇ (ੴ) ਲਗਾਈ ਜਾਂਦੀ ਹੈ :

ਐਸੀ ਜਾਨੀ ‘ਸੰਤ ਜਨੀ’॥

ਪਰਗਾਸੁ ਭਇਆ ਪੂਰੇ ਗੁਰ ਬਚਨੀ॥੧॥ਰਹਾਉ॥੮॥੧੯॥

(ਰਾਮਕਲੀ ਮ: ੫ ਘਰੂ ੨, ਪੰਨਾ ੮੮੮)

ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਪੀਰਜੁ ਪਾਇਆ॥

‘ਸੰਤੀ’ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ॥੩॥੮॥੧੨੫॥

(ਗਊੜੀ ਮ: ੫, ਪੰਨਾ ੨੦੬)

ਮੁਖਿ ਬੇਰਾਵੈ ਅੰਤਿ ਠਗਾਵੈ॥ ਇਕਤੁ ਠਉਰ ਓਹ ਕਹੀ ਨ ਸਮਾਵੈ॥

ਉਨਿ ਮੋਹੇ ਬਹੁਤੇ ਬ੍ਰਹਮੰਡ॥ ‘ਰਾਮ ਜਨੀ’ ਕੌਨੀ ਖੰਡ ਖੰਡ॥੩॥੧੮॥੨੮॥

(ਰਾਮਕਲੀ ਮ: ੫, ਪੰਨਾ ੮੯੨)

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਬਾਨੁ ਸੁਹਾਵਾ ਰਾਮ ਰਾਜੇ॥

‘ਗੁਰਸਿਖੀ’ ਸੋ ਬਾਨੁ ਭਾਲਿਆ ਲੈ ਪੂਰਿ ਮੁਖਿ ਲਾਵਾ॥੨॥੧੨॥੧੯॥

(ਆਸਾ ਮ: ੮ ਛੰਤ ਘਰੂ ੮, ਪੰਨਾ ੮੫੦)

ਮੁਰਖ ਸਚੁ ਨ ਜਾਣਨੀ ‘ਮਨਮੁਖੀ’ ਜਨਮੁ ਗਵਾਇਆ॥

ਵਿਚਿ ਦੂਜੀਆ ਕਾਹੇ ਆਇਆ॥੮॥ (ਆਸਾ ਦੀ ਵਾਰ, ਪੰਨਾ ੮੬੭)

ਅਗਿਆਨੁ ਅਧੇਰਾ 'ਸੰਤੀ' ਕਾਟਿਆ ਜੀਅ ਦਾਨੁ ਗੁਰ ਦੈਣੀ ॥
ਕਰਿ ਕਿਰਪਾ ਕਰਿ ਲੀਨੇ ਅਪੁਨਾ ਜਲਤੇ ਸੀਤਲ ਹੋਣੀ ॥੧॥੯॥

(ਦੇਵਗੰਧਾਰੀ ਮ: ੫ ਘਰੂ ੨, ਪੰਨਾ ੫੩੦)

'ਜਿਨੀ' 'ਪੁਰਖੀ' ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹਉ ਲਾਗਉ ਪਾਏ ॥
ਕਾਇਆ ਕੰਚਨ ਤਾਂ ਬੀਐ ਜਾ ਸਤਿਗੁਰ ਲਏ ਮਿਲਾਏ ॥੨॥੧॥

(ਵਭਹੰਸੁ ਮ: ੩ ਅਲਾਹਣੀਆ, ਪੰਨਾ ੫੮੫)

ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ 'ਭਗਤੀ' ਹੂ ਤੂ ਜਾਤਾ ॥
ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੇ ਪੁਰਖੁ ਬਿਧਾਤਾ ॥੮੧॥

(ਸੌਗਠਿ ਮ: ੩ ਅਸਟਪਦੀਆ, ਪੰਨਾ ੬੩੭)

ਕਰਤਾ ਕਾਰਕ (f-ਅੰਤ) 'ਇਕ-ਵਚਨ' ਬਾਰੇ ਅਸੀ ਵੇਖ ਆਏ ਹਾਂ ਕਿ
ਉਹ ਸਦਾ 'ਸਕਰਮਕ' ਕ੍ਰਿਆ ਦੇ 'ਭੂਤ ਕਾਲ' ਨਾਲ ਵਰਤੀਦਾ ਹੈ, ਇਹੀ ਹਾਲ
(ੴ-ਅੰਤ) 'ਬਹੁ-ਵਚਨ' ਦਾ ਹੈ :

ਸੰਤ ਜਨੀ—ਸੰਤਾਂ—ਜਨਾਂ ਨੇ । ਸੰਤੀ—ਸੰਤਾਂ ਨੇ ।

ਰਾਮ ਜਨੀ—ਰਾਮ—ਜਨਾਂ ਨੇ । ਗੁਰਸਿੱਖੀ—ਗੁਰ—ਸਿੱਖਾਂ ਨੇ ।

ਮਨਮੁਖੀ—ਮਨਮੁੱਖਾਂ ਨੇ । ਪੁਰਖੀ—ਪੁਰਖਾਂ ਨੇ ।

ਭਗਤੀ—ਭਗਤਾਂ ਨੇ । ਸੰਤੀ ਮੰਤੁ ਦੀਓ—ਸੰਤਾਂ ਨੇ ਮੰਤ ਦਿੱਤਾ ।

ਪੁਰਖੀ ਚਿਤੁ ਲਾਇਆ—ਪੁਰਖਾਂ ਨੇ ਚਿੱਤ ਲਾਇਆ ।

ਭਗਤੀ ਤੂ ਜਾਤਾ—ਭਗਤਾਂ ਨੇ ਤੈਨੂੰ ਜਾਣਿਆ ।

ਗੁਰਸਿੱਖੀ ਥਾਨੁ ਭਾਲਿਆ—ਗੁਰਸਿੱਖਾਂ ਨੇ ਥਾਨ ਭਾਲਿਆ ।

(੩) (ਜ)—ਲਫਜ਼ ਦੇ ਅਖੀਰ 'ਤੇ (ਹ) ਲਗਾਇਆ ਜਾਂਦਾ ਹੈ :

ਜਥ ਹਮ ਏਕੇ ਏਕੁ ਕਰਿ ਜਾਨਿਆ ॥

ਤਥ 'ਲੋਗਹ' ਕਾਹੇ ਦੁਖੁ ਮਾਨਿਆ ॥੧॥੩॥ (ਗਊੜੀ ਕਬੀਰ, ਪੰਨਾ ੩੨੪)

ਪਾਰਬ੍ਰਹਮ ਜਿ ਚੀਨਸੀ ਆਸਾ ਤੇ ਨ ਭਾਵਸੀ ॥

ਰਾਮਾ 'ਭਗਤਹ' ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥੫॥

(ਆਸਾ ਨਾਮਦੇਉ, ਪੰਨਾ ੪੮੬)

ਲੋਗਹ—ਲੋਗਾਂ ਨੇ । ਭਗਤਹ—ਭਗਤਾਂ ਨੇ ।

ਪੁਲਿੰਗ ਮੁਕਤਾ-ਅੰਤ ਬਹੁ-ਵਚਨ ਵਾਲੇ ਰੂਪ ਵਿਚ ਅਸੀ ਵੇਖ ਆਏ ਹਾਂ

ਕਿ ਸੰਸਕ੍ਰਿਤ ਦੇ ‘ਬਹੁ-ਵਚਨ’ ਦਾ ਚਿਹਨ ਅਸ੍ (ਅ:) ਹੈ। ਸੰਸਕ੍ਰਿਤ ਦੇ ਚਿਹਨ (:) ਨੂੰ ‘ਵਿਸਰਗਾਂ’ ਕਹੀਦਾ ਹੈ ਅਤੇ ਇਸ ਦਾ ਉੱਚਾਰਨ (ਜ) ਵਾਂਗ ਹੈ, ਜਿਵੇਂ :

ਪੰਡਿਤਾ: = ਪੰਡਿਤਾਹ

ਲੋਕਾ: = ਲੋਕਾਹ

ਮਰਕਟਾ: = ਮਰਕਟਾਹ

ਇਹ ਭੀ ਅਸੀ ਵੇਖ ਆਏ ਹਾਂ ਕਿ ਕਈ ਥਾਈਂ ਇਹ ਅੰਤਲੀਆਂ ‘ਵਿਸਰਗਾਂ’ ਗਿਰ ਜਾਂਦੀਆਂ ਹਨ, ਪਰ ਹਰ ਥਾਂ ਇਹ ਗੱਲ ਨਹੀਂ, ਕਈ ਨਿਯਮਾਂ ਅਨੁਸਾਰ ਟਿਕੀਆਂ ਭੀ ਰਹਿੰਦੀਆਂ ਹਨ।

ਪ੍ਰਾਕ੍ਰਿਤ ਵਿਚ ‘ਬਹੁ-ਵਚਨ’ ਬਨਾਣ ਵੇਲੇ, ਅਖੀਰਲੇ ਅੱਖਰ ਦੇ ਨਾਲ ‘ਅ’ ਦੀ ਵੱਖਰੀ ਹਸਤੀ ਨਾ ਹੋਣ ਕਰਕੇ, ਬਹੁ-ਵਚਨ ਚਿਹਨ ‘ਅਹ’ (ਅ) ਦਾ ਪਹਿਲਾ ‘ਅ’, ਲਫਜ਼ ਦੇ ਅਖੀਰਲੇ ਮੁਕਤਾ-ਅੱਖਰ ਦੇ ਨਾਲ ਹੀ ਜੁੜ ਜਾਂਦਾ ਹੈ ਤੇ ਚਿਹਨ ਦੀਆਂ ਵਿਸਰਗਾਂ ਦਾ ਉੱਚਾਰਨ ਪੰਜਾਬੀ ਵਿਚ ‘ਹ’ ਬਣ ਕੇ ਬਹੁ-ਵਚਨ ਲਫਜ਼ ਇਉਂ ਹੋ ਜਾਂਦੇ ਹਨ :

ਭਗਤ + ਅਹ (ਅ:) = ਭਗਤਹ

ਲੋਗ + ਅਹ (ਅ:) = ਲੋਗਹ

(8) (ਹ) :

ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥

‘ਸੰਤਹੁ’ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥੨॥

ਸੰਤਹੁ—ਸੰਤਾਂ ਨੇ। (ਕੇਦਾਰਾ ਕਬੀਰ ਜੀ, ਪੰਨਾ ੧੧੨੩)

ਪਿਛਲੇ (ੴ-ਅੰਤ) ‘ਬਹੁ-ਵਚਨ’ ਨਾਂਵ ਵਾਂਗ ਇਹ (ਹ-ਅੰਤ) ਅਤੇ (ਹੁ-ਅੰਤ) ਨਾਂਵ ਭੀ ‘ਬਹੁ-ਵਚਨ’ ਵਿਚ ਹਨ ਅਤੇ ‘ਸਕਰਮਕ ਕ੍ਰਿਆ’ ਦੇ ‘ਤੂਤ ਕਾਲ’ ਨਾਲ ਵਰਤੇ ਗਏ ਹਨ, ਜਿਵੇਂ :

‘ਲੋਗਹ’ ਦੁਖੁ ਮਾਨਿਆ—ਲੋਕਾਂ ਨੇ ਦੁੱਖ ਮਨਾਇਆ।

‘ਭਗਤਹ’ ਰਾਮਾ ਚੇਤੀਅਲੇ—ਭਗਤਾਂ ਨੇ ਰਾਮ ਨੂੰ ਚੇਤਿਆ।

‘ਸੰਤਹੁ’ ਨਾਮੁ ਬਨਜਿਆ—ਸੰਤਾਂ ਨੇ ਨਾਮ ਖਰੀਦਿਆ।

(੫) (ਨ)—ਲਡੜ ਦੇ ਅਖੀਰ 'ਤੇ 'ਨ' ਲਗਾਇਆ ਜਾਂਦਾ ਹੈ :

ਚੀਤਿ ਆਵਹਿ ਤਾਂ ਸਦਾ ਦਇਆਲਾ 'ਲੋਗਨ' ਕਿਆ ਵੇਚਾਰੇ ॥
ਭੁਰਾ ਭਲਾ ਕਹੁ ਕਿਸ ਨੋ ਕਹੀਐ ਸਰਾਲੇ ਜੀਅ ਤੁਮਾਰੇ ॥੧॥ ਰਹਾਉ ॥੪੯॥
(ਆਸਾ ਮ: ੫ ਘਰੁ ੬, ਪੰਨਾ ੩੯੩)

'ਸ੍ਰਵਨਨ' ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥
ਚਰਨ ਰਹੇ ਕਰ ਚਰਕਿ ਪਰੇ ਹੈ ਮੁਖਹੁ ਨ ਨਿਕਸੈ ਥਾਤਾ ॥੩॥ ਪਾ।੧੮॥
(ਆਸਾ ਕਬੀਰ ਜੀ, ਪੰਨਾ ੪੯੦)

'ਸੰਤਨ' ਮੋਕਉ ਪੁੰਜੀ ਸਉਪੀ ਤਉ ਉਤਰਿਆ ਮਨ ਕਾ ਧੇਖਾ ॥
ਧਰਮ ਰਾਇ ਅਥ ਕਹਾ ਕਰੈਗੋ ਜਉ ਢਾਟਓ ਸਰਾਲੇ ਲੇਖਾ ॥੩॥੮॥੧੯॥
(ਸੌਗਠਿ ਮ: ੫ ਘਰੁ ੨, ਪੰਨਾ ੬੧੪)

'ਲੋਗਨ' ਵੇਚਾਰੇ ਕਿਆ—ਲੋਗ ਵਿਚਾਰੇ ਕੀ ਹਨ ?
'ਸ੍ਰਵਨਨ' ਭਏ—ਕੰਨ ਹੋ ਗਏ ।
'ਸੰਤਨ'. ਸਉਪੀ—ਸੰਤਾਂ ਨੇ ਸਉਪੀ ।

(੬) (੧)—ਅਖੀਰ 'ਤੇ (੧) ਲਗਾਇਆਂ :

ਅਗੋਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
'ਸਾਹਾਂ' ਸੁਰਤਿ ਗਵਾਈਆ ਰੰਗਿ ਤਮਾਸੈ ਰਾਇ ॥
ਬਾਬਰਵਾਣੀ ਫਿਰਿ ਗਈ ਕੁਇਤੁ ਨ ਰੋਟੀ ਖਾਇ ॥੫॥੧੧॥

(ਆਸਾ ਮ: ੧ ਘਰੁ ੩ ਅਸਟਪਦੀਆ, ਪੰਨਾ ੪੧੭)

ਜੇ ਸਉ 'ਚੰਦਾ' ਉਗਵਹਿ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆ ਗੁਰ ਬਿਨੁ ਘੱਰ ਅੰਧਾਰ ॥੨॥੧॥

(ਆਸਾ ਦੀ ਵਾਰ, ਪੰਨਾ ੪੬੩).

'ਸਾਹਾਂ'—ਸਾਹਾਂ ਨੇ । ਸਉ 'ਚੰਦਾ' ਉਗਵਹਿ—ਸਉ ਚੰਦ ਚੜ੍ਹਨ ।

ਇਥੇ ਕਿਆ 'ਉਗਵਹਿ' ਵਰਤਮਾਨ ਕਾਲ, ਅੱਨ-ਪੁਰਖ ਦੇ 'ਬਹੁ-ਵਚਨ' ਵਿਚ ਹੈ ।

ਕਰਮ ਕਾਰਕ, ਇਕ-ਵਚਨ (Accusative Singular)

(੧) ਸ਼ਬਦ ਦੇ ਅੰਤ ਵਿਚ (_) ਲਾਇਆ ਜਾਂਦਾ ਹੈ :

ਜਾਲੀ 'ਮੇਹੁ' ਘਸਿ ਮਸੁ ਕਰਿ, ਮਤਿ 'ਕਾਗਦੁ' ਕਰ ਸਾਰੁ ॥

'ਭਾਉ' ਕਲਮ ਕਰਿ 'ਚਿਤੁ' ਲਿਖਾਗੀ, ਗੁਰ ਪੁਛਿ ਲਿਖੁ 'ਬੀਚਾਰੁ' ॥

ਲਿਖੁ 'ਨਾਮੁ' ਸਾਲਾਹ ਲਿਖੁ, ਲਿਖੁ ਅੰਤੁ ਨ ਪਾਰਾਵਾਰੁ ॥੧॥੬॥

(ਸਿਗੀ ਰਾਗੁ ਮ: ੧, ਪੰਨਾ ੧੬)

ਜਾਲੀ 'ਮੇਹੁ'-ਮੋਹ ਨੂੰ ਸਾੜ ਦੇ।

'ਕਾਗਦੁ' ਕਰਿ ਮਤਿ—ਕਾਗਦ ਨੂੰ ਮਤਿ ਬਣਾ।

'ਭਾਉ' ਕਲਮ ਕਰਿ—ਭਾਉ ਨੂੰ ਕਲਮ ਬਣਾ।

'ਚਿਤੁ' ਲਿਖਾਗੀ ਕਰਿ—ਚਿਤ ਨੂੰ ਲਿਖਾਗੀ ਬਣਾ।

'ਨਾਮੁ' ਲਿਖੁ—(ਪ੍ਰਭੂ ਦੇ) ਨਾਮ ਨੂੰ ਲਿਖ।

ਕਰਤਾ ਕਾਰਕ ਇਕ-ਵਚਨ ਦਾ ਰੂਪ (_-ਅੰਤ) ਹੈ, ਕਰਮ ਕਾਰਕ ਇਕ-ਵਚਨ ਦਾ ਰੂਪ ਭੀ (_-ਅੰਤ) ਹੈ। ਦੌਹਾਂ ਦਾ ਇਕੋ ਰੂਪ ਕਿਉਂ ਹੈ ? ਕੀ ਕਿਤੇ ਸੰਸਕ੍ਰਿਤ ਵਿਚ ਭੀ ਇਹ ਗੱਲ ਮਿਲਦੀ ਹੈ ?

ਅਸੀ ਪਿੱਛੇ ਵੇਖ ਚੁਕੇ ਹਾਂ ਕਿ ਸੰਸਕ੍ਰਿਤ ਵਿਚ ਤਿੰਨ 'ਲਿੰਗ' (Gender) ਹਨ—ਪੁਲਿੰਗ, ਇਸਤ੍ਰੀ ਲਿੰਗ ਅਤੇ ਨਪੁੰਸਕ ਲਿੰਗ। ਪ੍ਰਾਕ੍ਰਿਤ ਤੇ ਪੰਜਾਬੀ ਵਿਚ ਨਪੁੰਸਕ ਲਿੰਗ (Neuter Gender) ਦੀ ਵਰਤੋਂ ਹਟ ਗਈ; ਪਰ ਇਸ ਦੇ ਕੁਝ ਲੱਛਣ ਟਿਕੇ ਰਹੇ।

ਪੁਲਿੰਗ 'ਨਾਂਵ' ਵਾਸਤੇ ਤਾਂ ਸੰਸਕ੍ਰਿਤ ਵਿਚ ਕਰਤਾ ਕਾਰਕ ਅਤੇ ਕਰਮ ਕਾਰਕ ਦੇ ਵੱਖੋ-ਵੱਖਰੇ ਚਿਹਨ ਹਨ :

ਇਕ ਵਚਨ

ਕਰਤਾ ਕਾਰਕ ਸ (_) ਕਰਮ ਕਾਰਕ ਅਸ (ਅੰ)

ਪਰ 'ਨਪੁੰਸਕ ਲਿੰਗ' ਨਾਂਵ ਦੇ ਕਰਤਾ ਕਾਰਕ ਅਤੇ ਕਰਮ ਕਾਰਕ ਵਿਚ ਇਕੋ ਹੀ ਰੂਪ ਹਨ, ਜਿਵੇਂ ਲੜਜ਼ ਫਲ (ਫਲ) ਤੋਂ :

ਕਰਤਾ ਕਾਰਕ ਫਲਾਂ (ਫਲਾਂ) ਫਲੇ (ਫਲੇ) ਫਲਾਨਿ (ਫਲਾਨਿ)

ਕਰਮ ਕਾਰਕ ਫਲਾਂ (ਫਲਾਂ) ਫਲੇ (ਫਲੇ) ਫਲਾਨਿ (ਫਲਾਨਿ)

ਪ੍ਰਾਕ੍ਰਿਤ ਤੇ ਪੰਜਾਬੀ ਵਿਚੋਂ ਇਹ 'ਲਿੰਗ' (Gender) ਤਾਂ ਉੱਡ ਗਿਆ, ਪਰ ਪਹਿਲੇ ਦੋ ਕਾਰਕਾਂ ਵਿਚ ਉਸ ਦੇ ਸਾਂਝੇ ਰੂਪ ਹੋਣ ਵਾਲਾ ਲੱਛਣ ਟਿਕਿਆ

ਰਿਹਾ। ਸੋ, ਸੰਸਕ੍ਰਿਤ ਦਾ ਲਡਜ਼ ‘ਫਲ’ (ਫਲ) ਪ੍ਰਾਕ੍ਰਿਤ ਵਿਚ ਆ ਕੇ ਜਿਥੇ ‘ਕਰਤਾ ਕਾਰਕ’ ਇਕ-ਵਚਨ ਵਿਚ ‘ਫਲੰ’ (ਫਲਾਂ) ਦੇ ਥਾਂ ‘ਫਲੁ’ (ਫਲੁ) ਬਣਿਆ, ਉਥੇ ਕਰਮ ਕਾਰਕ ਇਕ-ਵਚਨ ਵਿਚ ਭੀ ‘ਫਲੰ’ (ਫਲਾਂ) ਦੇ ਥਾਂ ‘ਫਲੁ’ (ਫਲੁ) ਹੀ ਟਿਕਿਆ ਰਿਹਾ।

ਸੰਸਕ੍ਰਿਤ ਦੇ ਨਪੁਸਕ ਲਿੰਗ ਦੇ ਆਮ ਤੌਰ 'ਤੇ ਸਾਰੇ ਲਡਜ਼ ਪ੍ਰਾਕ੍ਰਿਤ ਤੇ ਪੰਜਾਬੀ ਵਿਚ ਪੁਲਿੰਗ ਬਣ ਗਏ। ਇਸ ਦਾ ਸਿੱਟਾ ਇਹ ਨਿਕਲਿਆ ਕਿ ‘ਫਲ’ ਆਦਿਕ ਲਡਜ਼ਾਂ ਵਾਂਗ ਹੋਰ ਪੁਲਿੰਗ ਲਡਜ਼ਾਂ ਦੇ ਰੂਪ ਭੀ ‘ਕਰਤਾ ਕਾਰਕ’ ਤੇ ‘ਕਰਮ ਕਾਰਕ’ ਇਕ-ਵਚਨ ਵਿਚ ਇਕੋ ਜਿਹੇ, ਭਾਵ, (-ਅੰਤ) ਹੋ ਗਏ।

(੨) ਸ਼ਬਦ ਦੇ ਅੰਤ ਵਿਚ (ੴ):

ਜਿਸ ਕਉ ਸਥਦੂ ਬਸਾਵੈ ਅੰਤਰਿ ਚੁਕੈ ਤਿਸਹਿ ਪਿਆਸਾ॥

‘ਹੁਕਮੈ’ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ॥੩॥੪॥

(ਮੁਹੀ ਕਬੀਰ ਜੀ, ਪੰਨਾ ੨੦੩)

ਨਿਰਭਉ ਹੋਇ ਭਜਹੁ ‘ਜਗਦੀਸੈ’ ਏਹੁ ਪਦਾਰਥੁ ਵਡਭਾਗਿ ਲਹੇ॥

ਕਰਿ ਕਿਰਪਾ ਪੂਰਨ ਪ੍ਰਭ ਦਾਤੇ

ਨਿਰਮਲ ਜਸੁ ਨਾਨਕ ਦਾਸ ਕਰੇ॥੨॥੧੦॥੧੦੩॥

‘ਹੁਕਮੈ’ ਬੂਝੈ—ਹੁਕਮ ਨੂੰ ਸਮਝੇ। (ਬਿਲਾਵਲੁ ਮ: ੫, ਪੰਨਾ ੯੨੫)

ਭਜਹੁ ‘ਜਗਦੀਸੈ’—ਜਗਦੀਸ ਨੂੰ, ਜਗਤ ਦੇ ਮਾਲਕ ਨੂੰ, ਸਿਮਰੋ।

ਇਥੇ ਲਡਜ਼ ‘ਹੁਕਮੈ’ ਅਤੇ ‘ਜਗਦੀਸੈ’ ਲਡਜ਼ ‘ਹੁਕਮ’ ਅਤੇ ‘ਜਗਦੀਸ’ ਤੋਂ ਕਰਮ ਕਾਰਕ ਇਕ-ਵਚਨ ਹਨ।

(੩) ਸ਼ਬਦ ਦੇ ਅੰਤ ਵਿਚ (ਹਿ):

ਨਾਨਕ ਭਾਗੁ ਹੋਵੈ ਜਿਸੁ ਮਸਤਕਿ ‘ਕਾਲਹਿ’ ਮਾਰਿ ਬਿਦਾਰੇ॥੪॥੧॥

(ਬਿਲਾਵਲੁ ਮ: ੩, ਪੰਨਾ ੨੦੭)

ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ॥

ਸਾਧ ਸੰਗਿ ਇਸੁ ‘ਮਨਹਿ’ ਉਧਾਰਉ॥੨॥੪॥੯॥

(ਬਿਲਾਵਲੁ ਮ: ੫, ਪੰਨਾ ੯੦੮)

ਝੂਠੋ ਮਾਇਆ ਕੋ ਮਦੂ ਮਾਨੁ॥

ਧੋਹ ਮੋਹ ਦੂਰਿ ਕਰਿ ਬਪੁਰੇ ਸੰਗਿ ‘ਗੋਪਾਲਹਿ’ ਜਾਨੁ॥੧॥੧੦॥੧॥

(ਸਾਰਗ ਮ: ੫, ਪੰਨਾ ੧੨੧੫)

‘ਖਸਮਹਿ’ ਜਾਣ ਖਿਆ ਕਰਿ ਰਹੈ ॥
ਤਉ ਹੋਇ ਨਿਖਿਆਉ ਅਖੈ ਪਦੁ ਲਹੈ ॥੮॥

(ਗਊੜੀ ਬਾਵਨ ਅਖਰੀ ਕਬੀਰ, ਪੰਨਾ ੩੪੦)

‘ਦੂਪਹਿ’ ਦੂਹਿ ਜਥ ਮਟ੍ਠਕੀ ਭਰੀ ॥
ਲੈ ਬਾਦਸਾਹ ਕੇ ਆਗੇ ਧਰੀ ॥੨੦॥੧॥੧੦॥

(ਭੈਰਉ ਨਾਮਦੇਵ ਜੀ, ਪੰਨਾ ੧੧੬੬)

ਕਾਲਹਿ—ਕਾਲ	ਨੂੰ।	ਮਨਹਿ—ਮਨ	ਨੂੰ।
ਗੋਪਾਲਹਿ—ਗੋਪਾਲ	ਨੂੰ।	ਖਸਮਹਿ—ਖਸਮ	ਨੂੰ।
ਦੂਪਹਿ—ਦੂੱਧ	ਨੂੰ।		

ਏਥੇ ਲਫਜ਼ ‘ਕਾਲਹਿ’, ‘ਮਨਹਿ’, ‘ਗੋਪਾਲਹਿ’, ‘ਖਸਮਹਿ’ ਅਤੇ ‘ਦੂਪਹਿ’ ਕਰਮ ਕਾਰਕ, ਇਕ-ਵਚਨ ਹਨ।

ਕਰਮ ਕਾਰਕ, ਬਹੁ-ਵਚਨ

(੧) ਲਫਜ਼ ਦੇ ਅੰਤ ਵਿਚ ਮੁਕਤਾ ਹੀ ਰਹਿੰਦਾ ਹੈ, ਅਸਲੀ ਰੂਪ ਵਿਚ ਕੋਈ ਤਬਦੀਲੀ ਨਹੀਂ ਹੁੰਦੀ :

ਗਗਨ ਗੰਡੀਰੁ ਗਗਨੰਤਰਿ ਵਾਸੁ ॥
‘ਗੁਣ’ ਗਾਵੈ ਸੁਖ ਸਹਜਿ ਨਿਵਾਸੁ ॥੨੦॥
‘ਘਰ ਦਰ’ ਫਿਰਿ ਥਾਕੀ ਬਹੁਤੇਰੇ ॥
ਜਾਤਿ ਅਸੰਖ ਅੰਤ ਨਹੀਂ ਮੇਰੇ ॥੨੧॥.....
ਪੂਪ ਛਾਵ ਜੇ ਸਮ ਕਰਿ ਜਾਣੈ ॥
‘ਬੰਧਨ’ ਕਾਟਿ ਮੁਕਤਿ ਘਰਿ ਆਣੈ ॥੨੪॥

(ਰਾਮਕਲੀ ਮ: ੧ ਦਖਣੀ, ਓਅੰਕਾਰੁ, ਪੰਨਾ ੯੩੨)

ਅੰਤੇ ਸਤਿਗੁਰੁ ਬੋਲਿਆ ਮੈ ਪਿਛੇ ਕੀਰਤਨੁ ਕਰਿਹੁ ਨਿਰਬਾਣੁ ਜੀਉ ॥
ਕੇਸੇ ਗੋਪਾਲ ‘ਪੰਡਿਤ’ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥
(ਰਾਮਕਲੀ ਸਤ੍ਤਾ, ਪੰਨਾ ੯੨੩)

(੨) ਸ਼ਬਦ ਦੇ ਅੰਤ ਵਿਚ (‘ਹ’) ਲਗਾਇਆ ਜਾਂਦਾ ਹੈ :

ਹੋਤੀ ਨਹੀਂ ਕਵਨ ਕਛੁ ਕਰਣੀ ॥
ਇਹੈ ਓਟ ਪਾਈ ਮਿਲਿ ‘ਸੰਤਹ’ ਗੋਪਾਲ ਏਕ ਕੀ ਸਰਣੀ ॥੧॥ਰਹਾਉ॥ਪਥ॥੨੨॥
(ਸਾਰੰਗ ਮ: ੫, ਪੰਨਾ ੧੨੨੯)

ਭਈ ਮਿੜਾਈ ਮਿਟੀ ਬੁਰਾਈ ਦੂਸਟ ਦੂਤ ਹਰਿ ਕਾਢੇ ਛਾਣਿ ॥
 ਸੁਖ ਸਹਜ ਆਨੰਦ ਘਨੇਰੇ ਨਾਨਕ ਜੀਵੇ ਹਰਿ 'ਗੁਣਹ' ਵਖਾਣਿ ॥੨॥੨੯॥੧੧੨॥
 (ਬਿਲਾਵਲੁ ਮ: ੫, ਪੰਨਾ ੮੨੯)

'ਕਰਤਾ ਕਾਰਕ' ਬਹੁ-ਵਚਨ ਦੇ ਅੰਕ (੧) ਅਤੇ (੩) ਵਿਚ ਵੇਖ ਆਏ ਹਾਂ ਕਿ ਉਥੇ 'ਮੁਕਤਾ-ਅੰਤ' ਅਤੇ 'ਹ-ਅੰਤ' ਰੂਪ ਮਿਲਦੇ ਹਨ; ਕਰਮ ਕਾਰਕ 'ਬਹੁ-ਵਚਨ' ਦੇ ਭੀ ਇਹ ਦੋ ਰੂਪ 'ਮੁਕਤਾ-ਅੰਤ' ਅਤੇ 'ਹ-ਅੰਤ' ਹਨ।

ਕਿਉਂ ?

ਇਸ ਦਾ ਉੱਤਰ ਲੱਭਣ ਵਾਸਤੇ ਸੰਸਕ੍ਰਿਤ ਦੇ ਕਰਤਾ ਕਾਰਕ ਅਤੇ ਕਰਮ ਕਾਰਕ ਦੇ 'ਚਿਹਨ' ਵੇਖਣ ਦੀ ਲੋੜ ਹੈ :

	ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਸ. (—)	ਅਸ. (ਅਹ)
ਕਰਮ ਕਾਰਕ	ਅਸ. (ਅੰ)	ਅਸ. (ਅਹ)

ਕਰਤਾ ਕਾਰਕ ਅਤੇ ਕਰਮ ਕਾਰਕ ਦੇ ਬਹੁ-ਵਚਨ ਦਾ 'ਚਿਹਨ' ਇੱਕੋ ਹੀ ਹੈ। ਸੋ, ਜਿਵੇਂ ਜਿਵੇਂ ਕਰਤਾ ਕਾਰਕ ਬਹੁ-ਵਚਨ ਦੇ ਰੂਪ 'ਮੁਕਤਾ-ਅੰਤ' ਅਤੇ 'ਹ-ਅੰਤ' ਸੰਸਕ੍ਰਿਤ ਤੋਂ ਪੰਜਾਬੀ ਵਿਚ ਬਣੇ, ਅਸੀਂ ਪਿੱਛੇ ਵੇਖ ਆਏ ਹਾਂ, ਉਸੇ ਤਰ੍ਹਾਂ ਕਰਮ ਕਾਰਕ ਬਹੁ-ਵਚਨ ਦੇ ਇਹ ਦੌੜੇਂ ਰੂਪ ਬਣੇ ਹਨ।

'ਗੁਣ' ਗਾਵੈ—ਗੁਣਾਂ ਨੂੰ ਗਾਉਂਦਾ ਹੈ।

'ਬੰਧਨ' ਕਾਣਿ—ਬੰਧਨਾਂ ਨੂੰ ਕੱਟ ਕੇ।

ਮਿਲਿ 'ਸੰਤਹ'—ਸੰਤਾਂ ਨੂੰ ਮਿਲ ਕੇ।

ਹਰਿ 'ਗੁਣਹ' ਵਖਾਣਿ—ਹਰੀ ਦੇ ਗੁਣਾਂ ਨੂੰ ਉੱਚਾਰ ਕੇ।

ਏਥੇ ਲਫਜ਼ 'ਗੁਣ', 'ਬੰਧਨ', 'ਸੰਤਹ' ਅਤੇ 'ਗੁਣਹ' ਕਰਮ ਕਾਰਕ, ਬਹੁ-ਵਚਨ ਵਿਚ ਹਨ।

(੩) ਸ਼ਬਦ ਦੇ ਅਖੀਰ (ੴ) ਜਾਂ (ੴ) ਲਾਇਆ ਜਾਂਦਾ ਹੈ :

'ਸਿਧਾ' ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥

ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥੧੪॥

(ਆਸਾ ਮ: ੧ ਘਰੁ ੮ ਅਸਟਪਦੀਆ, ੪੧੯)

ਪੰਡਿਤ ਪਾਧੇ ਜੋਇਸੀ ਨਿਤ ਪੜਹਿ 'ਪੁਰਾਣਾ' ॥

ਅੰਤਰਿ ਵਸੜੁ ਨ ਜਾਣਨੀ ਘਟਿ ਬ੍ਰਹਮੁ ਲੁਕਾਣਾ ॥੪॥੧੪॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਨਾ ੪੧੯)

ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥

‘ਗੁਨਹਾਂ’ ਬਖਸਣਹਾਰੁ ਸਬਦੁ ਕਮਾਵਹੀ ॥੯॥੧੯੯॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਨਾ ੪੨੦)

ਆਪਿ ਤਰੈ ਜਨੁ ‘ਪਿਤਰਾ’ ਤਾਰੇ ॥ ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥

ਨਾਨਕ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੈ ॥੧੯੯॥੧੯॥

(ਮਾਤ੍ਰ ਮ: ੧ ਸੋਲਹੇ, ਪੰਨਾ ੧੦੨੯)

ਅਪਰਾਧੀ ਦੂਣਾ ਨਿਵੈ ਜੋ ਹੰਤਾ ‘ਮਿਰਗਾਹਿ’ ॥

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸ਼ਧੇ ਜਾਹਿ ॥੧॥੧੮॥

(ਆਸਾ ਦੀ ਵਾਰ, ਪੰਨਾ ੪੨੫)

‘ਸਿਧਾ’ ਸੇਵਨਿ—ਸਿੱਧਾਂ ਨੂੰ ਸੇਵਦੇ ਹਨ।

ਪੰਡਿਤ ਪੜਹਿ ‘ਪੁਰਾਣਾ’—ਪੰਡਿਤ ਪੁਰਾਣਾਂ ਨੂੰ ਪੜ੍ਹਦੇ ਹਨ।

‘ਗੁਨਹਾਂ’ ਬਖਸਣਹਾਰੁ—ਗੁਨਹਾਂ ਨੂੰ ਬਖਸਣ ਵਾਲਾ।

ਜਨੁ ‘ਪਿਤਰਾ’ ਤਾਰੇ—ਸੇਵਕ ਪਿਤਰਾਂ ਨੂੰ ਤਾਰ ਲੈਂਦਾ ਹੈ।

ਜੋ ਹੰਤਾ ‘ਮਿਰਗਾਹਿ’—ਜੋ ਮਿਰਗਾਂ ਨੂੰ ਮਾਰਦਾ ਹੈ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਹ ਗੱਲ ਆਮ ਵੇਖਣ ਵਿਚ ਆਉਂਦੀ ਹੈ ਕਿ ਕਰਮ ਕਾਰਕ, ਬਹੁ-ਵਚਨ ਦੇ (ੴ) ਦੇ ਨਾਲ (ੴ) ਨਹੀਂ ਹੈ।

ਉੱਪਰ-ਦਿੱਤੇ ਪ੍ਰਮਾਣਾਂ ਵਿਚ ਹੇਠ ਲਿਖੇ ਆਏ ਲਫਜ਼ :

ਸਿਧਾ ਪੁਰਾਣਾ ਪਿਤਰਾ

ਅੱਜ-ਕਲ੍ਯ ਦੀ ਬੋਲੀ ਵਿਚ ਇਉਂ ਪੜ੍ਹੇ ਜਾਂਦੇ ਹਨ :

ਸਿੱਧਾਂ ਪੁਰਾਣਾਂ ਪਿਤਰਾਂ

ਪਰ ਕਿਤੇ ਕਿਤੇ ਬਿੰਦੀ (ੴ) ਭੀ ਵਰਤੀ ਮਿਲਦੀ ਹੈ, ਜਿਵੇਂ ਉਪਰਲੇ ਪ੍ਰਮਾਣ ਵਿਚ ਲਫਜ਼ ‘ਗੁਨਹਾਂ’।

ਇਸ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ (ੴ) ਅਤੇ (ੴ) ਦੋਹਾਂ ਦੇ ਵਰਤਣ ਦਾ ਰਿਵਾਜ਼ ਸੀ।

ਇਹ ਰਿਵਾਜ਼ ਕਿਵੇਂ ਪਿਆ ?

ਪਿੱਛੇ ਅਸੀਂ ਵੇਖ ਆਏ ਹਾਂ ਕਿ ਪੁਰਾਤਨ ਪੰਜਾਬੀ ਦੇ ਪੁਲਿੰਗ ਮੁਕਤਾ-ਅੰਤ ਨਾਂਵ ਦੇ ਕਰਤਾ ਕਾਰਕ ਅਤੇ ਕਰਮ ਕਾਰਕ ਦੇ ਕਈ ਰੂਪ ਸੰਸਕ੍ਰਿਤ ਰੂਪਾਂ ਤੋਂ ਬਦਲ ਕੇ ਆਏ ਹਨ। ਆਓ, ਮੁਕਤਾ-ਅੰਤ ਲਫਜ਼ (ਰਾਮ) ਲੈ ਕੇ ਇਸ

ਦੇ ਰੂਪ ਸੰਸਕ੍ਰਿਤ ਕਰਤਾ ਕਾਰਕ ਤੇ ਕਰਮ ਕਾਰਕ ਵਿਚ ਵੇਖੀਏ :

ਰਾਮ: (ਰਾਮਹ) ਰਾਮੌ (ਰਾਮੈ) ਰਾਮਾ: (ਰਾਮਾਹ)

ਰਾਮ (ਰਾਮੰ) ਰਾਮੌ (ਰਾਮੈ) ਰਾਮਾਨ् (ਰਾਮਾਨੁ)

ਕਈ ਥਾਈਂ ਇਹ ਅਖੀਰਲੀ (:) 'ਵਿਸਰਗ' ਡਿਗ ਜਾਂਦੀ ਹੈ, ਤੇ ਕਰਤਾ ਕਾਰਕ, ਬਹੁ-ਵਚਨ ਦੇ (ਰਾਮਾ:) 'ਰਾਮਾਹ' ਦੇ ਥਾਂ ਸਿਰਫ਼ (ਰਾਮਾ) 'ਰਾਮਾ' ਰਹਿ ਜਾਂਦਾ ਹੈ। ਇਹੋ ਜਿਹਾ ਹੀ ਰੂਪ ਪੰਜਾਬੀ ਵਿਚ ਭੀ ਮਿਲਦਾ ਹੈ, ਜਿਵੇਂ ਕਰਤਾ ਕਾਰਕ, ਬਹੁ-ਵਚਨ ਦੇ ਅੰਕ (੯) ਵਿਚ ਲਫਜ਼ 'ਚੰਦਾ' ਵੇਖ ਆਏ ਹਾਂ।

ਹੁਣ ਲਵੇ ਕਰਮ ਕਾਰਕ ਦਾ ਬਹੁ-ਵਚਨ (ਰਾਮਾਨ्) 'ਰਾਮਾਨੁ'। ਇਹ ਅਖੀਰਲਾ 'ਨੁ' ਸੰਸਕ੍ਰਿਤ ਦਾ ਨਿਰਾ ਵਿਅੰਜਨ 'ਨੁ' ਹੈ, ਇਸ ਦੇ ਨਾਲ ਅੰਤਲਾ (ਅ) ਨਹੀਂ ਹੈ। ਕਈ ਥਾਈਂ ਇਹ ਅਖੀਰਲਾ 'ਨੁ' ਬਦਲ ਕੇ (ੳ) ਅਤੇ (ੴ) 'ਵਿਸਰਗ' ਬਣ ਜਾਂਦਾ ਹੈ, ਜਿਵੇਂ :

ਸੰਸਕ੍ਰਿਤ ਦੇ ਲਫਜ਼ 'ਬਿਡਾਲ' (ਬਿਡਾਲ) ਦੇ ਕਰਮ ਕਾਰਕ ਦਾ ਬਹੁ-ਵਚਨ ਹੈ 'ਬਿਡਾਲਾਨੁ' (ਬਿਡਾਲਾਨੁ)। ਜਦੋਂ ਅਸੀਂ ਇਸ ਨੂੰ ਤੁਕ ਵਿਚ ਵਰਤਦੇ ਹਾਂ ਤਾਂ ਅਖੀਰਲੇ 'ਨੁ' (ਨੁ) ਦੇ ਥਾਂ (ੳ) ਅਤੇ (ੴ) ਬਣ ਜਾਂਦਾ ਹੈ :

ਬਿਡਾਲਾਨੁ ਤਾਡਧਾਤਿ (ਬਿਡਾਲਾਨੁ ਤਾਡਧਾਤਿ)

ਤੋਂ ਬਣ ਜਾਂਦਾ ਹੈ

ਬਿਡਾਲਾਂਸਤਾਡਧਾਤਿ (ਬਿਡਾਲਾਂਸਤਾਡਧਾਤਿ)

ਇਹ ਅਖੀਰਲਾ (ਸੁ) ਜਾਂ 'ਵਿਸਰਗ' ਭੀ ਕਈ ਵਾਗੀ ਡਿਗ ਜਾਂਦਾ ਹੈ। ਸੋ, ਕਰਮ ਕਾਰਕ, ਬਹੁ-ਵਚਨ ਦਾ ਰੂਪ 'ਬਿਡਾਲਾਂ' ਬਣ ਜਾਂਦਾ ਹੈ।

'ਬਿਡਾਲਾਂ ਤਾਡਧਾਤਿ' ਤੋਂ ਪ੍ਰਾਕ੍ਰਿਤ ਰੂਪ 'ਬਿਅਲਾਂ ਤਾਡਹਿ' ਅਤੇ ਪੰਜਾਬੀ ਰੂਪ 'ਬਿੱਲਿਆਂ ਤਾੜ੍ਹੇ' ਬਣ ਗਿਆ।

ਇਹ ਅਸੀਂ ਵੇਖ ਆਏ ਹਾਂ ਕਿ ਸੰਸਕ੍ਰਿਤ ਦੇ ਕਰਤਾ ਕਾਰਕ ਤੇ ਕਰਮ ਕਾਰਕ, ਬਹੁ-ਵਚਨ ਦਾ ਚਿਹਨ ਇੱਕੋ ਹੀ ਹੈ। (ਅਸ) 'ਅਹ'। ਸੰਸਕ੍ਰਿਤ ਵਿਚ ਤਾਂ ਕਰਮ ਕਾਰਕ ਦਾ ਰੂਪ ਬਦਲ ਗਿਆ, ਪਰ ਪ੍ਰਾਕ੍ਰਿਤ ਤੇ ਪੰਜਾਬੀ ਵਿਚ ਦੋਹੀਂ ਥਾਈਂ 'ਅਹ' (ਅਸ) ਲੱਗ ਕੇ ਹੇਠ-ਲਿਖੇ ਰੂਪ ਬਣ ਗਏ :

ਕਰਤਾ ਕਾਰਕ, ਬਹੁ-ਵਚਨ : 'ਸਿਧ', 'ਸਿਧਾ', 'ਸਿਧਹ'

ਇਸੇ ਤਰ੍ਹਾਂ :

ਕਰਮ ਕਾਰਕ, ਬਹੁ-ਵਚਨ : 'ਸਿਧ', 'ਸਿਧਾ' ਅਤੇ 'ਸਿਧਹ'

ਸੰਸਕ੍ਰਿਤ ਦੇ (ਨੁ) 'ਨ-ਅੰਤ' ਰੂਪ ਵਿਚੋਂ ਸਾਨੂੰ ਪੰਜਾਬੀ ਵਿਚ (ਨ-ਅੰਤ)

ਵਾਲਾ ਰੂਪ ਭੀ ਮਿਲ ਗਿਆ। ਇਸ ਤਰ੍ਹਾਂ ਸਾਡੇ ਪਾਸ ਹੇਠ-ਲਿਖੇ ਰੂਪ ਹੋ ਗਏ :
 ‘ਸਿਧ’, ‘ਸਿਧਹ’, ‘ਸਿਧਾ’ ਅਤੇ ‘ਸਿਧਾਂ’।

ਪਰ ਅੱਜ-ਕਲੁਦੀ ਪੰਜਾਬੀ ਵਿਚ ਇਹ ਅਥੀਰਲਾ ਰੂਪ (ਅੰਤ) ਜ਼ਿਆਦਾ ਪ੍ਰਚਲਤ ਹੈ।

ਕਰਣ ਕਾਰਕ, ਇਕ ਵਚਨ (Instrumental Singular)

(੧) (f); ਲਫਜ਼ ਦੇ ਅਥੀਰ ਵਿਚ (f) ਲਗਾਇਆਂ, ਜਿਵੇਂ :

ਜਿਉ ਪਾਵਕ ਸੰਗਿ ਸੀਤ ਕੋ ਨਾਸੁ ॥
 ਐਸੇ ਪ੍ਰਛਤ ਸੰਤ ਸੰਗਿ ਬਿਨਾਸੁ ॥
 ਜਿਉ ‘ਸਾਬੁਨਿ’ ਕਾਪਰ ਉਜਲ ਹੋਤ ॥
 ਨਾਮ ਜਪਤ ਸਭ ਭੂਮ ਭਉ ਖੋਤ ॥੪॥੫॥

(ਰਾਮਕਲੀ ਮ: ੫ ਅਸਟਪਦੀਆ, ਪੰਨਾ ੯੧੪)

ਅੰਦਰੂ ਰਚੈ ਸਚ ਰੰਗਿ ਜਿਉ ਮੰਜਿਠੈ ਲਾਲੁ ॥
 ਕਮਲੁ ਵਿਗਸੈ ਸਚੁ ਮਨਿ ਗੁਰ ਕੈ ‘ਸਬਦਿ’ ਨਿਹਾਲੁ ॥੧॥੧॥

(ਮਲਾਰ ਕੀ ਵਾਰ, ਮ: ੩, ਪੰਨਾ ੧੨੭)

‘ਸਚਿ’ ਮਿਲੇ ਸਚਿਆਚੁ ‘ਕੂੜਿ’ ਨ ਪਾਈਐ ॥
 ਸਚੈ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥੧੮॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਨਾ ੪੧੯)

ਸਾਬੁਨਿ—ਸਾਬਣ ਨਾਲ। ਸਬਦਿ—ਸ਼ਬਦ ਨਾਲ।
 ਸਚਿ—ਸੱਚ ਦੀ ਰਾਹੀਂ। ਕੂੜਿ—ਕੂੜ ਦੁਆਰਾ।

ਕਰਤਾ ਕਾਰਕ, ਇਕ-ਵਚਨ ਦੇ ਅੰਕ (੨) ਵਿਚ ਅਸੀਂ ਦੱਸ ਆਏ ਹਾਂ :
 ਕਿ ਸੰਸਕ੍ਰਿਤ ਦੇ ਮੁਕਤਾ-ਅੰਤ ਸ਼ਬਦਾਂ ਤੋਂ ‘ਕਰਣ ਕਾਰਕ’ ਇਕ-ਵਚਨ
 ਬਣਾਉਣ ਵਾਸਤੇ ਚਿਹਨ ‘ਇਨ’ (ਇਨ) ਵਰਤਿਆ ਜਾਂਦਾ ਹੈ। ਸੰਸਕ੍ਰਿਤ ਵਿਚ
 ਅਥੀਰਲੇ ਮੁਕਤੇ ਨੂੰ ‘ਅ’ ਸਮਝਿਆ ਜਾਣ ਕਰਕੇ, ਇਹ ਅਥੀਰਲਾ ‘ਅ’ ਚਿਹਨ
 ‘ਇਨ’ ਦੇ ਪਹਿਲੇ ਅੱਖਰ ‘ਇ’ ਨਾਲ ਮਿਲ ਕੇ (ੰ) ਬਣ ਜਾਂਦਾ ਹੈ; ਜਿਵੇਂ
 ਸੰਸਕ੍ਰਿਤ ਵਿਚ ‘ਫਲ’, ‘ਜਲ’ ਤੋਂ ਕਰਣ ਕਾਰਕ, ਇਕ-ਵਚਨ ‘ਫਲੋਨ’,
 ‘ਜਲੋਨ’ ਹਨ।

ਇਹ ਚਿਹਨ 'ਇਨ' ਅਸਲ ਵਿਚ 'ਆ' ਹੈ, ਮੁਕਤਾ-ਅੰਤ ਲਫਜ਼ਾਂ ਵਾਸਤੇ ਇਸ 'ਆ' ਤੋਂ 'ਇ' ਬਣ ਕੇ ਇਸ ਦੇ ਨਾਲ ਅੱਖਰ 'ਨ' (ਨ) ਭੀ ਵਰਤਿਆ ਜਾਂਦਾ ਹੈ। ਪ੍ਰਾਕ੍ਰਿਤ ਵਿਚ ਇਸ ਚਿਹਨ 'ਆ' ਦੀ ਤਬਦੀਲੀ 'ਇ' ਵਿਚ ਤਾਂ ਕਾਇਮ ਰਹੀ, ਪਰ ਅਖੀਰ 'ਤੇ ਇਕ ਹੋਰ 'ਨ' (ਨ) ਦਾ ਵਰਤਾਰਾ ਹਟ ਗਿਆ।

ਇਹ ਗੱਲ ਭੀ ਪਿੱਛੇ ਦੱਸੀ ਜਾ ਚੁਕੀ ਹੈ ਕਿ ਪ੍ਰਾਕ੍ਰਿਤ ਵਿਚ ਮੁਕਤਾ-ਅੰਤ ਲਫਜ਼ਾਂ ਦੇ ਅਖੀਰਲੇ 'ਅ' ਦੀ ਹਸਤੀ ਭੀ ਮੁੱਕ ਗਈ ਸੀ। ਸੋ, ਕਰਣ ਕਾਰਕ, ਇਕ-ਵਚਨ ਦਾ ਚਿਹਨ (ੰ) ਲਫਜ਼ ਦੇ ਅਖੀਰ 'ਤੇ ਲੱਗ ਕੇ ਹੇਠ-ਲਿਖਿਆ ਰੂਪ ਬਣਨ ਲੱਗ ਪਿਆ :

'ਜਲ' ਤੋਂ 'ਜਲਿ'। 'ਮਨ' ਤੋਂ 'ਮਨਿ'। 'ਸਚ' ਤੋਂ 'ਸਚਿ'।

(੨) (੧)—ਲਫਜ਼ ਦੇ ਅਖੀਰ 'ਤੇ (੧) ਵਰਤੀ ਜਾਂਦੀ ਹੈ :

ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ॥

ਆਪੁ ਗਇਆ ਸੋਝੀ ਪਈ 'ਗੁਰ ਸਬਦੀ' ਮੇਲਾ॥੧॥ਰਹਾਉ॥੨੦॥

(ਆਸਾ ਮ: ੧ ਘਰੂ ੯ ਅਸਟਪਦੀਆ, ਪੰਨਾ ੪੨੧)

ਘਰੈ ਅੰਦਰਿ ਸਭੁ ਵਖੁ ਹੈ ਬਾਹਰਿ ਕਿਛੁ ਨਾਹੀ॥

'ਗੁਰ ਪਰਸਾਦੀ' ਪਾਈਐ ਅੰਤਰਿ ਕਪਟ ਖੁਲਾਹੀ॥੧॥ਈ॥੨੮॥

(ਆਸਾ ਮ: ੩, ਅਸਟਪਦੀਆ, ਪੰਨਾ ੪੨੫)

ਗੁਰ ਸਬਦੀ—ਗੁਰ-ਸ਼ਬਦ ਦੁਆਰਾ।

ਗੁਰ ਪਰਸਾਦੀ—ਗੁਰੂ ਦੀ ਕਿਰਪਾ ਨਾਲ।

(੩) (੧)—ਅਖੀਰ 'ਤੇ (੧) ਲਾਈ ਜਾਂਦੀ ਹੈ :

ਕਿਰਤੁ ਨ ਕੋਈ ਮੇਟਣਹਾਰਾ॥ ਗੁਰ ਕੈ 'ਸਥਦੇ' ਮੌਖ ਦੁਆਰਾ॥

ਪੁਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੋ॥੧॥ਈ॥

(ਮਾਰੂ ਮ: ੩ ਸੋਲਹੇ, ਪੰਨਾ ੧੦੫੨)

ਰਤਨੁ ਅਮੇਲਕੁ ਅਗਾਮ ਅਪਾਰਾ॥ ਕੀਮਤਿ ਕਵਣੁ ਕਰੇ ਵੇਚਾਰਾ॥

ਗੁਰ ਕੈ 'ਸਥਦੇ' ਤੌਲਾਏ ਅੰਤਰਿ ਸਥਦਿ ਪਛਾਤਾ ਹੋ॥੧੪॥ਈ॥

(ਮਾਰੂ ਮ: ੩ ਸੋਲਹੇ, ਪੰਨਾ ੧੦੫੩)

ਸੋ ਸਚੁ ਸੇਵਿਹੁ ਸਿਰਜਣਹਾਰਾ ॥ ‘ਸਬਦੇ’ ਦੂਖ ਨਿਛਾਰਣਹਾਰਾ ॥
ਅਗਮੁ ਅਗੋਚਰੁ ਕੀਮਤਿ ਨਹੀਂ ਪਾਈ ਆਪੇ ਅਰਾਮ ਅਥਾਹਾ ਹੇ ॥੧॥੧੦॥
ਸਬਦੇ—ਸ਼ਬਦ ਦੁਆਰਾ । (ਮਾਤ੍ਰ ਮ: ੩ ਸੌਲਹੇ, ਪੰਨਾ ੧੦੫੩)

(੮) (ਹਿ)—ਲਡੜ ਦੇ ਅੰਤ ਵਿਚ (ਹਿ) ਵਰਤਿਆਂ :

ਸਾਚੇ ਦਿਨਸੁ ਮਜੂਰੀ ਕਰਤਾ ਤੁਹੁ 'ਮੁਸਲਹਿ' ਛਰਾਇਆ ॥
ਖੇਡੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ ॥੩॥੨॥੪॥
(ਟੋਡੀ ਮ: ੫, ਪੰਨਾ ੨੧੨)

ਹਰਿ ਹਰਿ ਕਰਤ ਪੁਤਨਾ ਤਰੀ ॥ ਬਾਲ ਘਾਤਨੀ 'ਕਪਟਹਿ' ਭਰੀ ॥੩॥੧॥੫॥
(ਗੌੜ ਨਾਮਦੇਉ ਜੀ, ਪੰਨਾ ੮੨੪)

ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ 'ਨਖਹਿ' ਬਿਦਾਰੇ ॥
ਬਿਦਚੁ ਦਾਸੀ ਸੁਭੁ ਭਇਓ ਪੁਨੀਤਾ ਸਗਲੇ ਭੁਲ ਉਜਾਰੇ ॥੩॥੨॥
(ਮਾਤ੍ਰ ਮ: ੫, ਪੰਨਾ ੯੯੯)

ਮੁਸਲਹਿ—ਮੁਸਲ ਨਾਲ । ਕਪਟਹਿ—ਕਪਟ ਨਾਲ ।
ਨਖਹਿ—ਨਖ ਨਾਲ, ਨਹੁੰ ਨਾਲ ।

ਕਰਣ ਕਾਰਕ, ਬਹੁ-ਵਚਨ

(੧) (ਹੁ)—ਲਡੜ ਦੇ ਅਖੀਰ 'ਤੇ (ਹੁ) ਲਗਾਇਆ ਜਾਂਦਾ ਹੈ :

'ਨੈਨਹੁ' ਪੇਖੁ ਠਾਕੁਰ ਕਾ ਰੰਗੁ ॥
ਸਾਧ ਸੰਗਿ ਬਿਨਸੈ ਸਭ ਸੰਗੁ ॥੨॥੧੪॥ (ਸੁਖਮਨੀ, ਪੰਨਾ ੨੮੧)
ਪਾਵਹੁ ਬੇੜੀ 'ਹਾਥਹੁ' ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥੧੨॥੧॥੧੦॥
(ਭੈਰਉ ਨਾਮਦੇਵ ਜੀ, ਪੰਨਾ ੧੧੬੬)

ਨੈਨਹੁ—ਨੈਣਾਂ ਨਾਲ । ਹਾਥਹੁ—ਹੱਥਾਂ ਨਾਲ ।

(੨) (ਮੁਕਤਾ-ਅੰਤ)—ਅਸਲ ਲਡੜ ਵਿਚ ਕੋਈ ਤਬਦੀਲੀ ਨਹੀਂ
ਆਉਂਦੀ :

'ਨੈਨ' ਅਲੋਵਦੇ ਸਾਧ ਜਨੋ ॥ ਹਿਰਦੈ ਗਾਵਹੁ ਨਾਮ ਨਿਯੋ ॥੫॥੧॥੧੩॥
(ਗਊੜੀ ਮਾਝ ਮ: ੫, ਪੰਨਾ ੨੪੧)

ਨਾਮਧਾਰੀਕ ਉਪਾਰੇ ਭਗਤਹ ਸੰਸਾ ਕਥਿਨ ॥

ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ 'ਸ੍ਰਵਨ' ॥੫॥੮॥

(ਆਸਾ ਮ: ੫ ਛੰਤ ਘਰੂ ੬, ਪੰਨਾ ੮੫੯)

'ਲੋਇਣ' ਲੋਈ ਛਿਠ ਪਿਆਸ ਨ ਬੁਝੈ ਮੁ ਘਣੀ ॥

ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਛਿਸੰਦੇ ਮਾ ਪਿਰੀ ॥੧॥੨॥

(ਸਲੋਕ ਵਡਹੰਸੁ ਮ: ੫ ਘਰੂ ੪, ਪੰਨਾ ੫੨੭)

ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥

'ਸ੍ਰਵਨ' ਗੋਬਿੰਦ ਹੁਨੁ ਸੁਨਹੁ ਅਰੁ ਗਾਉ ਰਸਨਾ ਗੀਤਿ ॥੧॥ਰਹਾਉ॥੧॥

(ਸੋਗਠ ਮ: ੯, ਪੰਨਾ ੯੩੧)

ਦੁਇ ਦੁਇ 'ਲੋਚਨ' ਪੇਖਾ ॥

ਹਉ ਹਰਿ ਬਿਨੁ ਅਉਰੁ ਨ ਦੇਖਾ ॥੧॥੪॥ (ਸੋਗਠ ਕਬੀਰ, ਪੰਨਾ ੯੫੫)

ਨੈਨ—ਨੈਣਾਂ ਨਾਲ। ਸ੍ਰਵਨ—ਕੰਨਾਂ ਨਾਲ।

ਲੋਇਣ—ਅੱਖਾਂ ਨਾਲ। ਲੋਚਨ—ਅੱਖਾਂ ਨਾਲ।

(੩) (ਹ)—ਲਡ਼ਜ਼ ਦੇ ਅੰਤ ਵਿਚ 'ਹ' ਲਾਇਆ ਜਾਂਦਾ ਹੈ :

'ਚਰਨਹ' ਗੋਬਿੰਦ ਮਾਰਗੁ ਸੁਹਾਵਾ ॥

ਆਨ ਮਾਰਗ ਜੇਤਾ ਕਿਛੁ ਧਾਈਐ ਤੇਤੇ ਹੀ ਦੁਖੁ ਹਾਵਾ ॥੧॥ਰਹਾਉ॥੧੯॥੩੮॥

(ਸਾਰਗ ਮ: ੫, ਪੰਨਾ ੧੨੧੩)

ਹਰਨਾਖਸੁ ਜਿਨਿ 'ਨਖਹ' ਬਿਦਾਰਿਓ ਸੁਰ ਨਰ ਕੀਏ ਸਨਾਥਾ ॥

ਕਹਿ ਨਾਮਦੇਉ ਹਮ ਨਰਹਰਿ ਧਿਆਵਹਿ ਰਾਮੁ ਅਤੇ ਪਦ ਦਾਤਾ ॥੫॥੩॥੯॥

(ਬੈਨਉ ਨਾਮਦੇਵ ਜੀ, ਪੰਨਾ ੧੧੬੫)

ਚਰਨਹ—ਚਰਨਾਂ ਨਾਲ। ਨਖਹ—ਨਹੁਆਂ ਨਾਲ, ਨਖਾਂ ਨਾਲ।

ਨੋਟ : ਕਰਣ ਕਾਰਕ, ਇਕ-ਵਚਨ ਦੇ ਅੰਕ (੪) ਵਿਚ ਅਸੀ ਵੇਖ ਆਏ ਹਾਂ ਕਿ ਚਿਹਨ 'ਹਿ' ਹੈ; ਬਹੁ-ਵਚਨ ਵਿਚ ਚਿਹਨ 'ਹ' ਅਤੇ 'ਹੁ' ਹਨ, ਜਿਵੇਂ ਇਕ-ਵਚਨ ਵਿਚ :

'ਨਖਹਿ'—ਨਖ ਨਾਲ, ਨਹੁੰ ਨਾਲ।

ਬਹੁ-ਵਚਨ ਵਿਚ ਨਖਹ—ਨਖਾਂ ਨਾਲ, ਨਹੁਆਂ ਨਾਲ।

ਨੈਨਹੁ—ਨੈਣਾਂ ਨਾਲ।

(੪) (੧) — ਲਫਜ਼ ਦੇ ਅਥੀਰ 'ਤੇ (੨) ਵਰਤੀ ਜਾਂਦੀ ਹੈ :

'ਗਜੀ' ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਛਾਈ ॥
ਜੌਕਰਿ ਪਾਚਨੁ ਬੇਗਿ ਨ ਪਾਵੈ ਝਗੁੜੁ ਕਰੈ ਘਰ ਹਾਈ ॥੨॥੩॥੫੮॥

(ਗਊੜੀ ਕਥੀਰ, ਪੰਨਾ ੩੩੫)

ਕਰਿ ਬੀਚਾਰੁ ਆਚਾਰੁ ਪਰਾਤਾ ॥ ਸਤਿਗੁਰ 'ਬਚਨੀ' ਏਕੇ ਜਾਤਾ ॥
ਨਾਨਕ ਰਾਮ ਨਾਮੁ ਮਨੁ ਰਾਤਾ ॥੧੦॥੧॥

(ਆਸਾ ਮ: ੧ ਅਸਟਪਦੀਆ, ਪੰਨਾ ੪੦੪)

ਰਾਮੁ ਜਪਹੁ ਮੇਰੀ ਸਖੀ ਸਖੇਨੀ ॥

ਸਤਿਗੁਰੁ ਸੇਵਿ ਦੇਖਹੁ ਪ੍ਰਭੁ 'ਨੈਨੀ' ॥੧॥ਰਹਾਉ॥੧੦॥

(ਆਸਾ ਮ: ੧ ਘਰੁ ੨ ਅਸਟਪਦੀਆ, ਪੰਨਾ ੪੧੬)

ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਰਾਵਾ ਰਾਮ ॥

ਤੇਰੇ ਚਰਣਾ ਤੇਰੇ ਚਰਣ ਧੂੜਿ 'ਵਡਭਾਗੀ' ਪਾਵਾ ਰਾਮ ॥੪॥੨॥

(ਆਸਾ ਮ: ੫ ਘਰੁ ੧ ਛੰਤ, ਪੰਨਾ ੪੫੩)

ਤਿਨ ਘੋਲਿ ਘੁਮਾਈ ਜਿਨ ਪ੍ਰਭੁ 'ਸ੍ਰਵਣੀ' ਸੁਣਿਆ ਰਾਮ ॥

ਸੇ ਸਹਜਿ ਸੁਹੇਲੇ ਜਿਨ ਹਰਿ ਹਰਿ ਰਸਨਾ ਭਣਿਆ ਰਾਮ ॥੧॥੧॥

(ਛੰਤ ਵਡਹੰਸ ਮ: ੫ ਘਰੁ ੮, ਪੰਨਾ ੪੭੭)

ਇਕਾ ਬਾਣੀ ਇਕੁ ਗੁਰੁ ਇਕੇ ਸਬਦੁ ਵੀਚਾਰਿ ॥

ਸਚਾ ਸਉਦਾ ਹੁਣੁ ਸਚੁ 'ਰਤਨੀ' ਭਰੇ ਭੰਡਾਰ ॥੨॥੧੦॥

(ਸੋਰਠਿ ਕੀ ਵਾਰ, ਪੰਨਾ ੬੪੬)

ਗਜੀ—ਗਜਾਂ ਨਾਲ । ਬਚਨੀ—ਬਚਨਾਂ ਦੁਆਰਾ ।

ਨੈਨੀ—ਨੈਨਾਂ ਨਾਲ । ਵਡਭਾਗੀ—ਵੱਡੇ ਭਾਗਾਂ ਨਾਲ ।

ਸ੍ਰਵਣੀ—ਕੰਨਾਂ ਨਾਲ । ਰਤਨੀ—ਰਤਨਾਂ ਨਾਲ ।

ਨੋਟ : ਇਹ (੧-ਅੰਤ) ਰੂਪ ਕਰਣ ਕਾਰਕ ਦੇ ਦੋਹਾਂ ਵਚਨਾਂ (ਇਕ-ਵਚਨ ਤੇ ਬਹੁ-ਵਚਨ) ਵਿਚ ਮਿਲਦਾ ਹੈ, ਜਿਵੇਂ :

'ਹੁਕਮੀ' ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

ਹੁਕਮੀ—(ਪ੍ਰਭੂ ਦੇ) ਹੁਕਮ ਨਾਲ ।

ਸੰਪ੍ਰਦਾਨ ਕਾਰਕ, ਇਕ-ਵਚਨ (Dative Singular)

(੧) ਸ਼ਬਦ ਦੇ ਅਖੀਰ 'ਤੇ (ੳ) ਲਾਇਆਂ :

ਨਿੰਦਕ ਕੀ ਗਤਿ ਕਤਹੂ ਨਾਹੀ 'ਖਸਮੈ' ਏਵੇ ਭਾਣਾ ॥

ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ॥੩॥੨॥੪੧॥

(ਆਸਾ ਮ: ੫ ਘਰੂ ੬, ਪੰਨਾ ੩੯੧)

ਬਲਿ ਤਿਸੁ 'ਬਾਪੈ' ਜਿਨਿ ਹਉ ਜਾਇਆ ॥

ਪੰਚਾ ਤੇ ਮੇਰਾ ਸੰਗੁ ਚੁਕਾਇਆ ॥੨॥੩॥ (ਆਸਾ ਕਬੀਰ ਜੀ, ਪੰਨਾ ੪੭੬)

ਮੈ ਮਨਿ ਛਡੀ ਆਸ ਹਰੇ ਕਿਉਕਰਿ ਹਰਿ ਦਰਸਨੁ ਪਾਵਾ ॥

ਹਉ ਜਾਇ ਪੁਛਾ ਅਪਨੇ 'ਸਤਿਗੁਰੈ'

ਗੁਰਿ ਪੁਛਿ ਮਨੁ ਮੁਗਾਧੁ ਸਮਝਾਵਾ ॥੧੯੯॥੧॥੩॥

(ਵਡਹੰਸ ਮ: ੮ ਘਰੂ ੨, ਪੰਨਾ ੫੬੧)

ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ॥

'ਸਪੈ' ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੯੯॥੧॥੩॥

(ਸੁਹੀ ਮ: ੩ ਘਰੂ ੧੦, ਪੰਨਾ ੨੪੫)

'ਖਸਮੈ' ਭਾਣਾ—ਖਸਮ ਨੂੰ ਚੰਗਾ ਲੱਗਾ ।

ਬਲਿ ਤਿਸੁ 'ਬਾਪੈ'—ਤਿਸ ਬਾਪ ਤੋਂ ਸਦਕੇ ।

'ਸਤਿਗੁਰੈ' ਪੁਛਾ—ਸਤਿਗੁਰ ਨੂੰ ਪੁੱਛਾਂ ।

'ਸਪੈ' ਦੁਧੁ ਪੀਆਈਐ—ਜੇ ਸੱਪ ਨੂੰ ਢੁੱਧ ਪਿਆਲੀਏ ।

(੨) (ਹਿ)—ਲਫਜ਼ ਦੇ ਅਖੀਰ 'ਤੇ (ਹਿ) ਲਾਈ ਜਾਂਦੀ ਹੈ :

'ਸੂਮਹਿ' ਧਨੁ ਰਾਖਨ ਕਉ ਦੀਆ ਮੁਗਾਧੁ ਕਰੈ ਧਨੁ ਮੇਰਾ ॥

ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੇ ਨਿਖੇਰਾ ॥੩॥੩॥੧੯੯॥

(ਆਸਾ ਕਬੀਰ ਜੀ, ਪੰਨਾ ੪੭੬)

ਊਰਤਿ ਰਹਿਓ ਬਿਖਿਆ ਕੈ ਸੰਗਾ ॥

'ਮਨਹਿ' ਬਿਆਪਤ ਅਨਿਕ ਤਰੰਗਾ ॥੧॥੧॥

(ਸੁਹੀ ਮ: ੧ ਘਰੂ ੧ ਅਸਟਪਦੀਆ, ਪੰਨਾ ੨੫੯)

ਹਰਿ 'ਗੁਰਹਿ' ਭਾਣਾ ਦੀਈ ਵਡਿਆਈ ਪੁਰਿ ਲਿਖਿਆ ਲੇਖੁ ਰਜਾਇ ਜੀਉ ॥
ਕਰੋ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੧॥੧॥
(ਗਮਕਲੀ ਸਦੁ, ਪੰਨਾ ੯੨੪)

ਜੈਸੇ ਅਪਨੇ 'ਧਨਹਿ' ਪਾਨੀ ਮਰਨੁ ਮਾਂਡੈ ॥
ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈ ॥੨॥੧॥

(ਬਸੰਤ ਨਾਮਦੇਵ ਜੀ, ਪੰਨਾ ੧੧੬੫)

'ਸੂਮਹਿ' ਧਨੁ ਦੀਆ—ਸੂਮ ਨੂੰ ਧਨ ਦਿੱਤਾ।

'ਮਨਹਿ' ਬਿਆਪਤ ਤਰੰਗਾ—ਮਨ ਨੂੰ ਤਰੰਗ ਵਿਆਪਦੇ ਹਨ।

'ਗੁਰਹਿ' ਭਾਣਾ—ਗੁਰੂ ਨੂੰ ਭਾਇਆ।

'ਧਨਹਿ' ਪਾਨੀ ਮਰਨੁ ਮਾਂਡੈ—ਧਨ ਦੀ ਭਾਤਰ ਜੀਵ ਮੌਤ ਦਾ ਭੀ ਟਾਕਰਾ ਕਰਦਾ ਹੈ।

(੩) (ਮੁਕਤਾ-ਅੰਤ)—ਅਸਲ ਲਫਜ਼ ਵਿਚ ਕੋਈ ਤਬਦੀਲੀ ਨਹੀਂ ਆਉਂਦੀ :

ਬਲਿਹਾਰੀ 'ਗੁਰ' ਆਪਣੇ ਦਿਉਹਾਝੀ ਸਦ ਵਾਰ ॥

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥੧॥

(ਆਸਾ ਦੀ ਵਾਰ, ਪੰਨਾ ੪੬੨)

ਆਉ ਬੈਠੁ ਆਦਰੁ ਸਭ ਥਾਈ ਉਨ੍ਹਿਨ ਨ ਕਤਹੂੰ ਬਾਤਾ ॥

ਭਗਤਿ ਸਿਰਪਾਉ ਦੀਓ 'ਜਨ' ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੮੪॥

(ਸੋਰਠਿ ਮ: ੫, ਪੰਨਾ ੬੩੧)

ਜਿਉ ਤਭੁਨਿ ਭਰਤ ਪਰਾਨ ॥ ਜਿਉ ਲੋਤੀਐ ਧਨੁ ਦਾਨ ॥

ਜਿਉ ਦੂਧ ਜਲਹਿ ਸੰਜੋਗੁ ॥ ਜਿਉ ਮਹਾ 'ਖੁਧਿਆਰਥ' ਭੋਗੁ ॥

ਜਿਉ ਮਾਤ ਪੂਰਹਿ ਹੇਡੁ ॥ ਹਰਿ ਸਿਮਰਿ ਨਾਨਕ ਨੇਤ ॥੨॥੨॥

(ਬਿਲਾਵਲੁ ਮ: ੫ ਅਸਟਪਦੀਆ, ਪੰਨਾ ੮੩)

ਸਤਿਗੁਰਿ ਨਾਨਕ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ 'ਗੋਬਿੰਦ' ਦੀਅਉ ॥

ਅੰਗਦਿ ਅਨੰਤ ਮੁਰਤਿ ਨਿਜ ਧਾਰੀ ਅਗਾਮ ਗ੍ਰਾਨਿ ਰਸਿ ਰਸ੍ਤਾਉ ਹੀਅਉ ॥੨॥

(ਸਵਈਏ ਮ: ਚਉਥੇ ਕੇ, ਬਲ੍ਲ., ਪੰਨਾ ੧੪੦੫)

ਬਲਿਹਾਰੀ 'ਗੁਰ'—ਗੁਰੂ ਤੋਂ ਸਦਕੇ ।

ਦੀਓ 'ਜਨ' ਅਪੁਨੇ—ਆਪਣੇ ਸੇਵਕ ਨੂੰ ਦਿੱਤਾ ।

ਜਿਉ 'ਖੁਧਿਆਰਥ' ਭੋਗੁ—ਜਿਵੇਂ ਭੋਜਨ ਭੁੱਖੇ ਲਈ ।

ਤਨੁ 'ਗੋਬਿੰਦ' ਦੀਅਉ—ਸਗੀਰ ਗੋਬਿੰਦ ਨੂੰ ਦਿੱਤਾ ।

ਸੰਪ੍ਰਦਾਨ ਕਾਰਕ, ਬਹੁ-ਵਚਨ

(੧) ਲੜਜ਼ ਦੇ ਅਖੀਰ 'ਤੇ (ੴ) ਲਾਇਆਂ, ਜਿਵੇਂ :

ਜੇ ਮੋਹਾਕਾ ਘਰੂ ਮੁਹੈ ਘਰੂ ਮੁਹਿਂ 'ਪਿਤਰੀ' ਦੇਇ ॥
ਅਗੇ ਵਸੜ੍ਹ ਸਿਵਾਣੀਐ ਪਿਤਰੀ ਚੌਰ ਕਰੇਇ ॥੧॥੧੭॥

(ਆਸਾ ਦੀ ਵਾਰ, ਪੰਨਾ ੪੭੨)

'ਪਿਤਰੀ' ਦੇਇ—ਪਿਤਰਾਂ ਨੂੰ ।

(੨) ਅੰਤ ਵਿਚ 'ਨ੍ਹ' ਲਗਾਇਆਂ, ਜਿਵੇਂ :

ਬਲਿਹਾਰੀ ਗੁਰ ਆਪਨੇ 'ਚਰਨਨ੍ਹ' ਬਲਿ ਜਾਉ ॥
ਅਨਦ ਸੁਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ਰਹਾਉ॥੮੦॥

(ਬਿਲਾਵਲ੍ਹੁ ਮ: ੫, ਪੰਨਾ ੮੯੮)

(੩) ਅਖੀਰ 'ਤੇ 'ਹ' ਵਰਤਿਆਂ, ਜਿਵੇਂ :

ਸੰਤਹ ਚਰਨ ਮਾਥਾ ਮੇਰੋ ਪਉਤ ॥
ਅਨਿਕ ਬਾਰ 'ਸੰਤਹ' ਡੰਡਉਤ ॥੧॥੧੦॥੨੧॥

(ਗੁਰਕਲੀ ਮ: ੫, ਪੰਨਾ ੮੮੯)

ਹੱਤੀ ਨਹੀਂ ਕਵਨ ਕਛੂ ਕਰਣੀ ॥

ਇਹੋ ਓਟ ਪਾਈ ਮਿਲਿ 'ਸੰਤਹ' ਗੋਪਾਲ ਏਕ ਕੀ ਸਰਣੀ ॥੧॥ਰਹਾਉ॥

(ਸਾਰੰਗ ਮ: ੫, ਪੰਨਾ ੧੨੧੯)

'ਚਰਨਨ੍ਹ' ਬਲਿ ਜਾਉ—ਚਰਨਾਂ ਤੋਂ ਸਦਕੇ ਜਾਵਾਂ ।

'ਸੰਤਹ' ਡੰਡਉਤ—ਸੰਤਾਂ ਨੂੰ ਨਮਸਕਾਰ ।

ਮਿਲਿ 'ਸੰਤਹ'—ਸੰਤਾਂ ਨੂੰ ਮਿਲ ਕੇ ।

ਨੋਟ : ਪਾਠਕਾਂ ਨੂੰ ਸ਼ਾਇਦ ਇਥੇ 'ਕਰਮ ਕਾਰਕ' ਅਤੇ 'ਸੰਪ੍ਰਦਾਨ ਕਾਰਕ' ਵਿਚ ਭੁਲੇਖਾ ਲੱਗਦਾ ਹੋਵੇ । ਇਹਨਾਂ ਦੋਹਾਂ 'ਕਾਰਕਾਂ' ਦਾ ਫਰਕ ਮਲੂਮ ਕਰਨ ਵਾਸਤੇ ਅਗਾਂਹ 'ਵਾਕ-ਰਚਨਾ ਵਿਚਾਰ' (Syntax) ਦੇ ਭਾਗ ਵਿਚ 'ਕਰਮ ਕਾਰਕ' ਅਤੇ 'ਸੰਪ੍ਰਦਾਨ ਕਾਰਕ' ਦਾ ਹਾਲ ਪੜ੍ਹੋ ।

ਮਰਾਠੀ ਬੋਲੀ ਵਿਚ 'ਸੰਪ੍ਰਦਾਨ ਕਾਰਕ' ਇਕ-ਵਚਨ ਦਾ ਚਿਹਨ 'ਲਾ'

ਹੈ, ਜੋ 'ਨਾਂਵ' ਦੇ ਅੰਤ ਵਿਚ ਲਾਇਆ ਜਾਂਦਾ ਹੈ, ਜਿਵੇਂ :

ਮਾਰਵਾੜ੍ਹ ਜੈਸੇ ਨੀਰ ਬਾਲਹਾ ਬੇਲਿ ਬਾਲਹਾ 'ਕਰਹਲਾ' ॥

ਜਿਉ ਭੁਰੰਕ ਨਿਸਿ ਨਾਦ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥.....

ਜਿਉ ਪਰਣੀ ਕਉ ਇੰਦੂ ਬਾਲਹਾ ਕੁਸਮ ਬਾਸੁ ਜੈਸੇ 'ਭਵਰਲਾ' ॥.....

ਚਕਵੀ ਕਉ ਜੈਸੇ ਸੂਰੂ ਬਾਲਹਾ ਮਾਨਸਰੋਵਰੁ 'ਹੰਸੁਲਾ' ॥

ਜਿਉ ਤਰਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥੩॥

(ਧਨਾਸਰੀ ਨਾਮਦੇਵ ਜੀ, ਪੰਨਾ ੯੯੩)

ਕਰਹਲਾ—ਊਠ ਨੂੰ ।

ਭਵਰਲਾ—ਭਵਰ ਨੂੰ । ਹੰਸੁਲਾ—ਹੰਸ ਨੂੰ ।

ਉੱਪਰਲੇ ਪ੍ਰਮਾਣਾਂ ਵਿਚ ਲਫਜ਼ 'ਬਾਲਹਾ' ਸੰਸਕ੍ਰਿਤ ਦੇ ਲਫਜ਼ ਵੱਲਭ (ਵਲਲਭ) ਤੋਂ ਵਿਗੜ ਕੇ ਬਣਿਆ ਹੈ; 'ਵੱਲਭ' ਦਾ ਅਰਥ ਹੈ 'ਪਿਆਰਾ' !

ਬੇਲਿ ਬਾਲਹਾ ਕਰਹਲਾ—ਵੇਲ ਊਠ ਨੂੰ ਪਿਆਰੀ ਹੈ ।

ਕੁਸਮ ਬਾਸੁ ਭਵਰਲਾ (ਬਾਲਹਾ)—ਛੁੱਲ ਦੀ ਸੁਗੰਧੀ ਭਵਰ ਨੂੰ ਪਿਆਰੀ ਹੈ ।

ਮਾਨਸਰੋਵਰੁ ਹੰਸੁਲਾ (ਬਾਲਹਾ)—ਮਾਨਸਰੋਵਰ ਹੰਸ ਨੂੰ ਪਿਆਰਾ ਹੈ ।

ਅਪਾਦਾਨ ਕਾਰਕ, ਇਕ-ਵਚਨ

(Ablative Singular)

(੧) ਸ਼ਬਦ ਦੇ ਅੰਤ ਵਿਚ (f) ਲਾਈ ਜਾਂਦੀ ਹੈ, ਜਿਵੇਂ :

'ਓਅੰਕਾਰਿ' ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥

'ਓਅੰਕਾਰਿ' ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥੧॥

(ਗਮਕਲੀ ਮ: ੧ ਦਖਣੀ, ਓਅੰਕਾਰੁ, ਪੰਨਾ ੯੨੯)

ਤੈਗੁਣ ਮੇਟੈ ਸਥਦੁ ਵਸਾਏ ਤਾ 'ਮਨਿ' ਚੂਕੈ ਅਹੰਕਾਰੇ ॥

ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੇ ॥੯੦॥

(ਓਅੰਕਾਰੁ, ਪੰਨਾ ੯੪੪)

ਗਹੁ ਕਰਿ ਪਕਰੀ ਨ ਆਈ ਹਾਥਿ ॥
 ਪ੍ਰੀਤਿ ਕਰੀ ਚਾਲੀ ਨਹੀ ਸਾਥਿ ॥੧॥.....
 ਜਬ ਉਸ ਕਉ ਕੋਈ 'ਮਨਿ' ਪਰਹਰੈ ॥
 ਤਬ ਉਹ ਸੇਵਕਿ ਸੇਵਾ ਕਰੈ ॥੨॥੧੮॥੨੮॥ (ਰਾਮਕਲੀ ਮ: ੫, ਪੰਨਾ ੬੬੯)
 ਦਾਨਸਬੰਦੂ ਸੋਈ 'ਦਿਲਿ' ਧੋਵੈ ॥
 ਮੁਸਲਮਾਨੁ ਸੋਈ ਮਲੁ ਧੋਵੈ ॥੪॥੫॥

(ਧਨਾਸਰੀ ਮ: ੧ ਘਰੁ ੨, ਪੰਨਾ ੬੬੨)

ਓਅੰਕਾਰਿ—ਓਅੰਕਾਰ ਤੋਂ ।
 'ਓਅੰਕਾਰਿ' ਬ੍ਰਹਮਾ ਉਤਪਤਿ—ਓਅੰਕਾਰ ਤੋਂ ਬ੍ਰਹਮਾ ਦੀ ਉਤਪੱਤੀ ਹੋਈ ।
 ਮਨਿ—ਮਨ ਤੋਂ ।
 'ਮਨਿ' ਚੂਕੈ ਅਹੰਕਾਰੋ—ਮਨ ਤੋਂ ਅਹੰਕਾਰ ਮੁੱਕ ਜਾਂਦਾ ਹੈ ।
 ਦਿਲਿ—ਦਿਲ ਤੋਂ । ਦਿਲਿ ਧੋਵੈ—ਦਿਲ ਤੋਂ (ਮੈਲ) ਧੋ ਦਏ ।

(੨) ਸ਼ਬਦ ਦੇ ਅੰਤ ਵਿਚ (ਹੁ) ਲਾਇਆਂ, ਜਿਵੇਂ :

ਸੇਹਿ ਅਨਾਥ ਪ੍ਰਿਆਂ ਨਾਥ ਜਿਉ ਜਾਨਹੁ ਤਿਉ ਰਖਹੁ ॥
 ਚਤੁਰਾਈ ਸੇਹਿ ਨਾਹਿ ਰੀਝਾਵਉ ਕਹਿ 'ਮੁਖਹੁ' ॥੩॥੩॥

(ਬਿਲਾਵਲੁ ਮ: ੫ ਛੰਤ, ਪੰਨਾ ੬੮੭)

ਪਉਦੀ ਭਿਤਿ ਦੇਖਿ ਕੈ ਸਤਿ ਆਏ ਪਏ ਸਤਿਗੁਰ ਕੀ ਪੈਗੀ ।
 ਲਾਹਿਓਨੁ ਸਭਨਾ ਕਿਅਹੁ 'ਮਨਹੁ' ਗੁਮਾਨੁ ॥੧੦॥

(ਬਿਲਾਵਲੁ ਕੀ ਵਾਰ, ਪੰਨਾ ੬੪੩)

ਇਕਿ ਕੁਚਲ ਕੁਚੀਲ ਵਿਖਲੀਪਤੇ 'ਨਾਵਹੁ' ਆਪਿ ਖੁਆਏ ॥
 ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥੧੦॥੩੨॥
 (ਆਸਾ ਮ: ੩ ਅਸਟਪਦੀਆ, ਪੰਨਾ ੮੨੭)

ਮੁਖਹੁ—ਮੁਖ ਤੋਂ ।
 ਗੀਝਾਵਉ ਕਹਿ 'ਮੁਖਹੁ'—ਮੂੰਹ ਤੋਂ ਬੋਲ ਕੇ (ਪ੍ਰਵੂ ਨੂੰ) ਪ੍ਰਸੰਨ ਕਰਾਂ ।
 ਮਨਹੁ—ਮਨ ਤੋਂ ।
 ਲਾਹਿਓਨੁ 'ਮਨਹੁ' ਗੁਮਾਨੁ—ਮਨ ਤੋਂ ਉਨਿ ਗੁਮਾਨ ਲਾਹ ਦਿਤਾ ।
 ਨਾਵਹੁ—ਨਾਮ ਤੋਂ ।
 'ਨਾਵਹੁ' ਆਪਿ ਖੁਆਏ—ਨਾਮ ਤੋਂ ਆਪ ਖੁੱਝਾਉਂਦਾ ਹੈ ।

(੩) ਸ਼ਬਦ ਦੇ ਅੰਤ ਵਿਚ ਕੰਨਾ (ਤ) ਲਗਾ ਕੇ (ਹੁ) ਲਾਇਆ ਜਾਂਦਾ ਹੈ, ਜਿਵੇਂ :

ਭਲੀ ਸਰੀ ਜਿ ਉਬਰੀ ਹਉਮੈ ਮੁਈ 'ਘਰਾਹੁ' ॥

ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥੧॥੧੧॥

(ਸਿਰੀਰਾਗ ਮ: ੧, ਪੰਨਾ ੧੯)

ਮਛਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਰਾਹੁ ॥

ਅਤਿ ਸਿਆਣੀ ਸੋਹਣੀ ਕਿਉ ਕੀਤੇ ਵੇਸਾਹੁ ॥

ਕੀਤੇ ਕਾਰਣ ਪਾਕੜੀ ਕਾਲੁ ਨ ਟਲੈ 'ਸਿਰਾਹੁ' ॥੧॥੪॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੫)

ਘਰਾਹੁ—ਘਰ ਤੋਂ ।

ਹਉਮੈ ਮੁਈ 'ਘਰਾਹੁ'—ਹਉਮੈ (ਹਿਰਦੇ) ਘਰ ਤੋਂ ਮੁੱਕ ਗਈ ।

ਸਿਰਾਹੁ—ਸਿਰ ਤੋਂ ।

ਕਾਲੁ ਨ ਟਲੈ 'ਸਿਰਾਹੁ'—ਕਾਲ ਸਿਰ ਤੋਂ ਨਹੀਂ ਟਲਦਾ ।

(੪) ਸ਼ਬਦ ਦੇ ਅੰਤ ਵਿਚ (ੴ) ਵਰਤਿਆ ਜਾਂਦਾ ਹੈ, ਜਿਵੇਂ :

'ਸ਼ਬਦੈ' ਹੀ ਭਗਤ ਜਾਪਦੇ ਜਿਨ੍ਹ ਕੀ ਬਾਣੀ ਸਚੀ ਹੋਇ ॥

ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥੧੪॥੩੬॥

ਸ਼ਬਦੈ—ਸ਼ਬਦ ਤੋਂ ।

(ਆਸਾ ਮ: ੩ ਅਸਟਪਦੀਆ, ਪੰਨਾ ੪੨੯)

(੫) ਸ਼ਬਦ ਦੇ ਅੰਤ ਵਿਚ (ੴ) ਲਾਇਆ ਜਾਂਦਾ ਹੈ, ਜਿਵੇਂ :

'ਅਵਿਗਤੇ' ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣ ਥੀਆ ॥

ਸਤਿਗੁਰ ਪਰਚੇ ਪਰਮ ਪਦੂ ਪਾਈਐ ਸਾਚੇ ਸ਼ਬਦਿ ਸਮਾਲਿ ਲੀਆ ॥੨੪॥

(ਰਾਮਕਲੀ ਮ: ੧ ਸਿਧ ਗੋਸਟਿ, ਪੰਨਾ ੯੪੦)

ਅਵਿਗਤੇ—ਅਵਿਗਤ ਤੋਂ, ਅਦਿਸ਼ਟ ਪ੍ਰਭੂ ਤੋਂ ।

(੬) ਸ਼ਬਦ ਦੇ ਅੰਤ ਵਿਚ (ਊ) ਵਰਤੀਦਾ ਹੈ, ਜਿਵੇਂ :

'ਕਾਗਉ' ਹੋਇ ਨ ਉਜਲਾ ਲੋਹੇ ਨਾਵ ਨ ਪਾਹੁ ॥

ਪਿਰਮ ਪਦਾਰਥੁ ਮੰਨਿ ਲੈ ਧੰਨੁ ਸਵਾਰਣਹਾਹੁ ॥੧॥੧੦॥

ਕਾਗਉ—ਕਾਗ ਤੋਂ, ਕਾਂ ਤੋਂ । (ਮਾਹੁ ਕੀ ਵਾਰ ਮ: ੩, ਪੰਨਾ ੧੦੮੯)

(੧) ਸ਼ਬਦ ਦੇ ਅੰਤ ਵਿਚ (ਹਿ) ਲਗਾਇਆ ਜਾਂਦਾ ਹੈ, ਜਿਵੇਂ :

ਇਕ ਰੋਵਹਿ 'ਪਿਰਹਿ' ਦਿੜ੍ਹਨੀਆ ਅੰਧੀ ਨਾ ਜਾਣੈ ਪਿਰੁ ਨਾਲੇ ॥
 ਗੁਰ ਪਰਸਾਦੀ ਸਾਚਾ ਪਿਰੁ ਮਿਲੈ ਅੰਤਰਿ ਸਦਾ ਸਮਾਲੇ ॥੪॥੨॥
 ਪਿਰਹਿ—ਪਿਰ ਤੋਂ । (ਵਡਹੰਸ ਮ: ੩, ਅਲਾਹੁਣੀਆ, ਪੰਨਾ ੫੯੩)

अपादान कारक, बहु-द्वचन

(੧) ਸ਼ਬਦ ਦੇ ਅੰਤ ਵਿਚ (ਹ) ਵਰਤਿਆ ਜਾਂਦਾ ਹੈ, ਜਿਵੇਂ :

‘ਨੈਨਹੁ’ ਨੀਰੂ ਬਹੈ ਤਨੁ ਖੀਨਾ ਭਏ ਕੇਸ ਦੁਪਵਾਨੀ॥
 ਤੁਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ॥੧॥੧॥
 ਨੈਨਹੁ—ਨੈਨਾਂ ਤੋਂ। (ਸੋਗਠਿ ਭੀਖਨ ਜੀ, ਪੰਨਾ ੬੫੬)
 ‘ਨੈਨਹੁ’ ਨੀਰੂ ਬਹੈ—ਨੈਨਾਂ ਤੋਂ ਨੀਰ ਵਹਿੰਦਾ ਹੈ।

(2) ਸ਼ਬਦ ਦੇ ਅੰਤ ਵਿਚ (ੴ) ਲਾਈ ਜਾਂਦੀ ਹੈ, ਜਿਵੇਂ :

ਚਰਨ ਸੀਸ ਕਰ ਕੰਪਨ ਲਾਗੇ 'ਨੈਨੀ' ਨੀਤੁ ਅਸਾਰੁ ਬਹੈ ॥
ਜਿਹਵਾ ਬਚਨ ਸ਼ੁਧੁ ਨਹੀਂ ਨਿਕਸੈ ਤਬ ਰੇ ਧਰਮ ਕੀ ਆਸ ਕਰੇ ॥੩॥੨॥੧੫॥
ਨੈਨੀ—ਨੈਨਾਂ ਵਿਚੋਂ । (ਆਸਾ ਕਬੀਰ ਜੀ, ਪੰਨਾ ੪੭੯)
'ਨੈਨੀ' ਨੀਤੁ ਅਸਾਰੁ ਬਹੈ—ਨੈਨਾਂ ਤੋਂ ਲਗਾਤਾਰ ਨੀਰ ਵਹਿੰਦਾ ਹੈ ।

ਸੰਬੰਧ ਕਾਰਕ, ਇਕ-ਵਚਨ (Genitive Singular)

(੧) (ਮੁਕਤਾ-ਅੰਤ); ਅਸਲ ਲਫਜ਼ ਵਿਚ ਕੋਈ ਤਬਦੀਲੀ ਨਹੀਂ ਹੁੰਦੀ, ਜਿਵੇਂ :

ਅਤੇ ਸਤਿਗੁਰੂ ਬੋਲਿਆ ਮੈਂ ਪਿਛੇ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥
 ਕੇਸੇ 'ਗੋਪਾਲ' ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥੫॥
 (ਰਾਮਕਲੀ ਸਲਾ, ਪੰਜਾ ੯੨੩)

ਸਭ ਮਹਿ ਵਰਤੈ ਏਕੋ ਸੋਈ ॥ 'ਗੁਰ' ਪਰਸਾਦੀ ਪਰਗਟੁ ਹੋਈ ॥
 ਸਰਨਾ ਪ੍ਰਤਿਪਾਲ ਕਰੈ 'ਜਗ' ਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥੨॥੩॥੧੨॥
 'ਗੋਪਾਲ' ਪੰਡਿਤ—ਗੋਪਾਲ ਦੇ ਪੰਡਿਤ । (ਮਾਰੂ ਮ: ੩ ਸੋਲਹੇ, ਪੰਨਾ ੧੦੫੫)
 'ਗੋਪਾਲ' ਪੰਡਿਤ ਸਦਿਆਹੁ—ਗੋਪਾਲ ਦੇ ਪੰਡਿਤਾਂ ਨੂੰ ਸੱਦ ਭੇਜਿਓ ।
 'ਗੁਰ' ਪਰਸਾਦੀ—ਗੁਰੂ ਦੀ ਕਿਰਪਾ ਨਾਲ ।
 'ਜਗ' ਜੀਵਨੁ—ਜਗਤ ਦਾ ਜੀਵਨ ਪ੍ਰਭੂ ।

(੨) ਲਫਜ਼ ਦੇ ਅਖੀਰ ਵਿਚ (੧) ਲਾਈ ਜਾਂਦੀ ਹੈ, ਜਿਵੇਂ :

ਹਰਿ ਜੀਉ ਕੀ ਹੈ ਸਭ ਸਿਰਕਾਰਾ ॥
 ਏਹੁ ਜਾਮੁ ਕਿਆ ਕਰੇ ਵਿਚਾਰਾ ॥
 'ਹੁਕਮੀ' ਬੰਦਾ ਹੁਕਮੁ ਕਮਾਵੈ ਹੁਕਮੇ ਕਦਦਾ ਸਾਹਾ ਹੇ ॥੮॥੨॥੧੧॥
 'ਹੁਕਮੀ' ਬੰਦਾ—ਹੁਕਮ ਦਾ ਬੰਦਾ । (ਮਾਰੂ ਮ: ੩ ਸੋਲਹੇ, ਪੰਨਾ ੧੦੫੪)

(੩) ਮੁਕਤਾ-ਅੰਤ ਲਫਜ਼ ਦੇ ਅੰਤ ਵਿਚ (੨) ਲਾਈਦੀ ਹੈ, ਜਿਵੇਂ :

ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ 'ਖਸਮੈ' ਨਾਉਂ ਨ ਜਾਈ ॥੮॥੧॥
 (ਬਿਲਾਵਲੁ ਮ: ੧ ਘਰੂ ੧, ਪੰਨਾ ੮੬੫)

ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ ॥
 ਉਆ ਰਸ ਮਹਿ ਸਾਂਤਿ ਦ੍ਰਿਪਾਤਿ ਹੋਇ 'ਬਿਖੈ' ਜਲਨਿ ਬੁਝਾਵਉ ॥੨॥੨੧॥੫੧॥
 (ਬਿਲਾਵਲੁ ਮ: ੫, ਪੰਨਾ ੮੧੩)

ਊਚੇ ਤੇ ਨੀਚਾ ਕਰੇ ਨੀਚ ਖਿਨ ਮਹਿ ਥਾਪੈ ॥
 ਕੀਮਤਿ ਕਹੀ ਨ ਜਾਈਐ ਠਾਕੁਰ 'ਪਰਤਾਪੈ' ॥੨॥੨੦॥੫੦॥
 'ਖਸਮੈ' ਨਾਉਂ—ਖਸਮ ਦਾ ਨਾਉਂ । (ਬਿਲਾਵਲੁ ਮ: ੫, ਪੰਨਾ ੮੧੩)
 'ਬਿਖੈ' ਜਲਨਿ—ਵਿਸ਼ੇ ਦੀ ਸੜਨ ।
 'ਪਰਤਾਪੈ' ਕੀਮਤਿ—ਪਰਤਾਪ ਦੀ ਕੀਮਤ ।

(੪) ਸ਼ਬਦ ਦੇ ਅਖੀਰ 'ਤੇ (ਹਿ) ਵਰਤਿਆਂ, ਜਿਵੇਂ :

ਹਰਿ ਹਰਿ ਨਾਮੁ ਅਪਾਰ ਅਮੋਲੀ ॥
 ਪਾਨ ਪਿਆਰੇ 'ਮਨਹਿ' ਅਧਾਰੇ
 ਚੌਡਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ਰਹਾਉ॥੩॥੮੯॥
 (ਬਿਲਾਵਲੁ ਮ: ੫, ਪੰਨਾ ੮੨੨)

ਮੇਹਨ ਕੁਪੁ ਦਿਖਾਵੈ ॥ ਅਥ ਮੋਹਿ ਨੌਦ ਸੁਹਾਵੈ ॥
 ਸਭ ਮੇਰੀ ਤਿਖਾ ਬੁਝਾਨੀ ॥ ਅਥ ਮੈ ਸਹਜਿ ਸਮਾਨੀ ॥
 ਮੀਠੀ 'ਪਿਰਹਿ' ਕਹਾਨੀ ॥ ਮੇਹਨ ਲਾਲਨੁ ਪਾਇਓ ਗੈ ॥੨॥੧੨੮॥

(ਬਿਲਾਵਲੁ ਮ: ੫ ਘਰੁ ੧੩, ਪੰਨਾ ੯੩੦)

ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥
 ਜਿਸ ਵਖਰ ਕਉ ਚਾਹਤਾ ਸੇ ਪਾਇਓ 'ਨਾਮਹਿ' ਰੰਗਿ ॥੨॥੧॥੨॥੩੮॥

(ਆਸਾਵਲੀ ਮ: ੫ ਘਰੁ ੩, ਪੰਨਾ ੮੩੧)

ਧਨ 'ਪਿਰਹਿ' ਮੇਲਾ ਹੋਇ ਸੁਆਮੀ ਆਪਿ ਪ੍ਰਭੂ ਕਿਰਪਾ ਕਰੇ ॥
 ਸੇਜਾ ਸੁਹਾਵੀ ਸੰਗਿ ਪਿਰ ਕੇ ਸਾਡ ਸਰ ਅੰਮ੍ਰਿਤ ਭਰੇ ॥੧॥੧॥

(ਆਸਾ ਮ: ੧ ਡੰਤ, ਪੰਨਾ ੮੩੯)

'ਨਾਮਹਿ' ਰੰਗਿ—ਨਾਮ ਦੇ ਰੰਗ ਵਿਚ ।

ਧਨ 'ਪਿਰਹਿ' ਮੇਲਾ—ਧਨ (ਤੇ) ਪਿਰ ਦਾ ਮੇਲ ।

'ਮਨਹਿ' ਅਧਾਰੋ—ਮਨ ਦਾ ਅਧਾਰ ।

'ਪਿਰਹਿ' ਕਹਾਨੀ—ਪਿਰ ਦੀ ਕਹਾਨੀ ।

(੫) ਸੰਸਕ੍ਰਿਤ ਵਿਚ ਮੁਕਤਾ—ਅੰਤ ਨਾਂਵ ਦਾ ਸੰਬੰਧ ਕਾਰਕ ਇਕ-ਵਚਨ 'ਸੂ' (ਸ਼ਵ) ਲਾਇਆਂ ਬਣਦਾ ਹੈ। ਸਹਸਕ੍ਰਿਤੀ ਸਲੋਕਾਂ ਵਿਚ ਭੀ ਇਹੀ 'ਸੂ' ਵਰਤਿਆ ਗਿਆ ਹੈ, ਜਿਵੇਂ :

ਏਕ ਕ੍ਰਿਸਨੁ ਸਰਬ ਦੇਵਾ ਦੇਵ, ਦੇਵਾ ਤ ਆਤਮਾ ॥

ਆਤਮਾ 'ਬਾਸੁਦੇਵਸ੍ਮੀ' ਜੇ ਕੋ ਜਾਣੈ ਭੇਉ ॥੮॥੧੨॥

(ਆਸਾ ਦੀ ਵਾਰ, ਪੰਨਾ ੮੬੯)

ਤਿਹਫਲੰ ਤਸੁ 'ਜਨਮਸੁ' ਜਾਵਤ ਬਹਮ ਨ ਬਿਦਤੇ ॥

ਸਾਗਰੰ 'ਸੰਸਾਰਸੁ' ਗੁਰ ਪਰਸਾਈ ਤਰਹਿ ਕੇ ॥੨॥

(ਸਲੋਕ ਸਹਸਕ੍ਰਿਤੀ ਮ: ੧, ਪੰਨਾ ੧੩੪੩)

ਆਤਮਾ 'ਬਾਸੁਦੇਵਸ੍ਮੀ'—ਵਾਸੁਦੇਵ ਦਾ ਆਤਮਾ ।

ਸਾਗਰੰ 'ਸੰਸਾਰਸੁ'—ਸੰਸਾਰ ਦਾ ਸਾਗਰ ।

'ਸੰਬੰਧ ਕਾਰਕ' ਇਕ-ਵਚਨ ਦੇ ਉਦਾਹਰਣਾਂ ਵਿਚ ਅਸੀਂ ਵੇਖ ਆਏ ਹਾਂ ਕਿ ਪੁਰਾਣੀ ਪੰਜਾਬੀ ਵਿਚ ਇਹ ਹੇਠ-ਲਿਖੇ ਚਾਰ ਕਿਸਮਾਂ ਦਾ ਮਿਲਦਾ ਹੈ :

(੧) (ਮੁਕਤਾ-ਅੰਤ)

(੨) (ੴ-ਅੰਤ)

(੩) (ੴ-ਅੰਤ)

(੪) (ਹਿ-ਅੰਤ)

ਹੁਣ ਵੇਖੀਏ ਕਿ ਇਹ ਚਹੁਆਂ ਕਿਸਮਾਂ ਦਾ 'ਸੰਬੰਧ ਕਾਰਕ' ਇਕ-ਵਚਨ ਸੰਸਕ੍ਰਿਤ ਦੇ ਅਸਲੀ ਰੂਪ ਨਾਲ ਕੀ ਸੰਬੰਧ ਰੱਖਦਾ ਹੈ।

ਸੰਸਕ੍ਰਿਤ ਵਿਚ 'ਸੰਬੰਧ ਕਾਰਕ, ਇਕ-ਵਚਨ' ਵਾਸਤੇ ਚਿਹਨ ਹੈ 'ਅ:' (ਅਹ) (ਸੰ: ਅਸ्)। ਅਸੀਂ ਪਿੱਛੇ ਵੇਖ ਆਏ ਹਾਂ ਕਿ ਇਹੀ 'ਅ:' ਕਰਤਾ ਕਾਰਕ, ਬਹੁ-ਵਚਨ ਅਤੇ ਕਰਮ-ਕਾਰਕ, ਬਹੁ-ਵਚਨ ਦਾ ਭੀ ਚਿਹਨ ਹੈ। ਸੋ ਜਿਵੇਂ ਕਰਤਾ-ਕਾਰਕ, ਬਹੁ-ਵਚਨ ਅਤੇ ਕਰਮ-ਕਾਰਕ ਬਹੁ-ਵਚਨ ਵਿਚ ਇਕ ਰੂਪ 'ਮੁਕਤਾ-ਅੰਤ' ਮਿਲਦਾ ਹੈ, ਤਿਵੇਂ ਇਸ ਚਿਹਨ 'ਅ:' ਦੀਆਂ ਅਖੀਰਲੀਆਂ ਵਿਸਰਗਾਂ ਉੱਡ ਕੇ ਸੰਬੰਧ ਕਾਰਕ ਇਕ-ਵਚਨ ਵਿਚ ਭੀ 'ਮੁਕਤਾ-ਅੰਤ' ਇਕ ਰੂਪ ਹੈ।

ਸੰਸਕ੍ਰਿਤ ਵਿਚ ਪੁਲਿੰਗ ਮੁਕਤਾ-ਅੰਤ, ਲਫਜ਼ਾਂ ਵਾਸਤੇ ਸੰਬੰਧ ਕਾਰਕ ਇਕ-ਵਚਨ ਦੇ ਚਿਹਨ 'ਅ:' ਦੇ ਥਾਂ 'ਸ੍ਰ' (ਸ਼) ਹੋ ਜਾਂਦਾ ਹੈ, ਜਿਵੇਂ :

ਰਾਮ (ਰਾਮ)

ਤੋਂ

ਰਾਮਸ਼ (ਰਾਮਸ੍ਰ)

ਵਾਨਰ (ਵਾਨਰ)

ਤੋਂ

ਵਾਨਰਸ਼ (ਵਾਨਰਸ੍ਰ)

ਕ੃ਪਣ (ਕ੍ਰਿਪਣ)

ਤੋਂ

ਕ੃ਪਣਸ਼ (ਕ੍ਰਿਪਣਸ੍ਰ)

ਸੰਸਕ੍ਰਿਤ ਦਾ ਅੱਖਰ 'ਯ' (ਯ) ਅਸਲ ਵਿਚ ਦੋ ਸੂਰਾਂ ('ਈ' ਤੇ 'ਅ') ਦੇ ਜੋੜ ਤੋਂ ਬਣਿਆ ਹੋਇਆ ਹੈ, ਇਹ 'ਯ' ਪ੍ਰਾਕ੍ਰਿਤ ਵਿਚ ਆ ਕੇ ਵਖੋ-ਵਖ ਸੂਰਾਂ ('ਈ' ਤੇ 'ਅ') ਦੇ ਰੂਪ ਵਿਚ ਵਰਤਿਆ ਜਾਣ ਲੱਗ ਪਿਆ, ਜਿਵੇਂ ਅਸੀਂ 'ਵਰਣ ਬੋਧ' ਦੇ ਪ੍ਰਕਰਣ ਵਿਚ ਵੇਖ ਆਏ ਹਾਂ। ਇਸ ਤਰ੍ਹਾਂ ਪ੍ਰਾਕ੍ਰਿਤ ਵਿਚ ਸੰਬੰਧ ਕਾਰਕ, ਇਕ-ਵਚਨ ਦਾ ਰੂਪ ਹੇਠ-ਲਿਖੇ ਅਨੁਸਾਰ ਬਣ ਗਿਆ :

ਸੰਸਕ੍ਰਿਤ

ਰਾਮਸ਼ (ਰਾਮਸ੍ਰ)

ਤੋਂ

ਰਾਮਸਿਸ (ਰਾਮੱਸਿ)

ਵਾਨਰਸ਼ (ਵਾਨਰਸ੍ਰ)

ਤੋਂ

ਵਾਨਰਸਿਸ (ਵਾਨਰੱਸਿ)

ਕ੃ਪਣਸ਼ (ਕ੍ਰਿਪਣਸ੍ਰ)

ਤੋਂ

ਕ੃ਪਣਸਿਸ (ਕ੍ਰਿਪਣੱਸਿ)

ਸੰਸਕ੍ਰਿਤ ਤੇ ਪ੍ਰਾਕ੍ਰਿਤ ਦਾ 'ਸ' (ਸ) ਪੁਰਾਣੀ ਪੰਜਾਬੀ ਵਿਚ ਬਹੁਤ ਥਾਈ 'ਹ' ਬਣ ਜਾਂਦਾ ਹੈ। ਕਰਤਾ ਕਾਰਕ, ਬਹੁ-ਵਚਨ ਦੇ (ਹ-ਅੰਤ) ਰੂਪ ਵਿਚ 'ਸ' ਦੀ ਤਬਦੀਲੀ 'ਹ' ਵਿਚ ਅਸੀਂ ਵੇਖ ਆਏ ਹਾਂ। ਉਵੇਂ ਭੀ ਪੰਜਾਬੀ ਵਿਚ ਕਈ

ਲਫਜ਼ ਐਸੇ ਮਿਲਦੇ ਹਨ, ਜਿਨ੍ਹਾਂ ਦੇ ਸੰਸਕ੍ਰਿਤ ਰੂਪ ਵਿਚ ਤਾਂ 'ਸ' ਹੈ, ਪਰ ਪੰਜਾਬੀ ਰੂਪ ਵਿਚ 'ਹ' ਹੈ, ਜਿਵੇਂ :

ਸੰਸਕ੍ਰਿਤ	ਪੰਜਾਬੀ
ਰਸ (ਰਸ)	ਤੋਂ
ਪੁਸ਼ਪ (ਪੁ਷ਣ)	ਤੋਂ
ਕਿਸੂ (ਕੁਣਣ)	ਤੋਂ

ਸੋ, ਉੱਪਰ-ਦਿਤੇ ਸੰਸਕ੍ਰਿਤ ਦੇ ਸੰਬੰਧ ਕਾਰਕ, ਇਕ-ਵਚਨ ਦੇ ਲਫਜ਼ਾਂ ਤੋਂ ਪੰਜਾਬੀ ਵਿਚ ਹੇਠ-ਲਿਖੇ ਅਨੁਸਾਰ ਰੂਪ ਬਣੇ :

ਸੰਸਕ੍ਰਿਤ	ਪੰਜਾਬੀ	ਪੰਜਾਬੀ
ਰਾਮਸੂ	ਰਾਮੱਸਿ	ਰਾਮਹਿ
ਵਾਨਰਸੂ	ਵਾਨਰੱਸਿ	ਵਾਨਰਹਿ
ਕਿਪਣਸੂ	ਕਿਪਣੱਸਿ	ਕਿਪਣਹਿ

ਇਹ ਅਭੀਰਲਾ 'ਹ' ਭੀ ਕਈ ਵਾਗੀ 'ਈ' ਵਿਚ ਬਦਲ ਕੇ ਕਦੇ ਤਾਂ ਦੀਰਘ 'ਈ' (ੴ) ਬਣਦਾ ਰਿਹਾ ਤੇ ਕਦੇ ਇਹ 'ਈ' ਅਸਲੀ ਲਫਜ਼ ਦੇ ਅਭੀਰਲੇ ਨੁਕਤੇ ਨਾਲ ਮਿਲ ਕੇ (ੴ) ਬਣਨ ਲੱਗ ਪਿਆ। ਇਸ ਤਰ੍ਹਾਂ ਪੁਰਾਣੀ ਪੰਜਾਬੀ ਵਿਚ ਇਹ ਉੱਪਰ-ਲਿਖੇ ਚਾਰ ਰੂਪ ਸੰਬੰਧ ਕਾਰਕ ਇਕ-ਵਚਨ ਦੇ ਹੋ ਗਏ।

ਸੰਬੰਧ ਕਾਰਕ, ਬਹੁ-ਵਚਨ

(੧) ਮੁਕਤਾ-ਅੰਤ ਨਾਂਵ ਦੇ ਅੰਤ ਵਿਚ (ੴ) ਲਾ ਕੇ ਉਸ ਦਾ ਸੰਬੰਧ ਕਾਰਕ ਬਣਾਇਆ ਜਾਂਦਾ ਹੈ, ਜਿਵੇਂ :

ਅਟਲ ਬਚਨ ਸਾਧੂ 'ਜਨਾ' ਸਭ ਮਹਿ ਪ੍ਰਗਟਾਇਆ ॥

ਜਿਸੁ ਜਨ ਹੋਆ ਸਾਧ ਸੰਗੁ ਤਿਸੁ ਭੇਟੈ ਹਰਿ ਰਾਇਆ ॥੧॥੧੯॥੪੮॥

(ਬਿਲਾਵਲੁ ਮ: ੫, ਪੰਨਾ ੮੧੨)

ਮਾਨੁ ਮਹੜੁ ਨ ਸਕਤਿ ਹੀ ਕਾਈ 'ਸਾਧਾ' ਦਾਸੀ ਥੀਓ ॥

ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥੨੩॥

(ਬਿਲਾਵਲੁ ਮ: ੫ ਅਤੇ ੨, ਪੰਨਾ ੮੦੩)

(੨) ਨਾਂਵ ਦੇ ਅੰਤ ਵਿਚ (ਹ) ਵਰਤਿਆ ਜਾਂਦਾ ਹੈ, ਜਿਵੇਂ :

‘ਚਰਣਹ’ ਸਰਨੀ ‘ਦਾਸਹ’ ਦਾਸੀ ਮਨਿ ਮਉਲੈ ਤਨੁ ਹਰੀਆ॥
ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ॥੧॥੧॥੪॥

(ਸੁਹੀ ਛੰਤ ਮ: ੫ ਘਰੁ ੩, ਪੰਨਾ ੨੨੯)

ਆਵਹੁ ਸੰਤ ਪਾਨ ਸੁਖਦਾਤੇ ਸਿਮਰਹ ਪ੍ਰਭੁ ਅਥਿਨਾਸੀ॥
‘ਅਨਾਥਹ’ ਨਾਥ ਦੀਨ ਦੁਖ ਭੰਜਨ ਪੂਰਿ ਰਹਿਓ ਘਟ ਵਾਸੀ॥੧॥੧੨॥

(ਸਾਰਗ ਮ: ੫ ਘਰੁ ੧, ਪੰਨਾ ੧੨੦੬)

‘ਸੰਤਹ’ ਚਰਨ ਮੋਰਲੋ ਮਾਥਾ॥
ਹਮਰੇ ਮਸਤਕਿ ਸੰਤ ਧਰੇ ਹਾਥਾ॥੧॥੧੮॥

(ਸਾਰਗ ਮ: ੫ ਘਰੁ ੧, ਪੰਨਾ ੧੨੦੬)-

ਬਚਨ ਸਾਂਪੂ ‘ਜਨਾ’—ਸਾਂਪੂ ਜਨਾਂ ਦੇ ਬਚਨ।
‘ਸਾਧਾ’ ਦਾਸੀ—ਸਾਧਾਂ ਦੀ ਦਾਸੀ।
‘ਚਰਣਹ’ ਸਰਣੀ—ਚਰਣਾਂ ਦੀ ਸਰਣੀ।
‘ਦਾਸਹ’ ਦਾਸੀ—ਦਾਸਾਂ ਦੀ ਦਾਸੀ।
‘ਅਨਾਥਹ’ ਨਾਥ—ਅਨਾਥਾਂ ਦਾ ਨਾਥ।
‘ਸੰਤਹ’ ਚਰਨ—ਸੰਤਾਂ ਦੇ ਚਰਨ।

(੩) ਨਾਂਵ ਦੇ ਅੰਤ ਵਿਚ (ਨ) ਵਰਤੀਦਾ ਹੈ, ਜਿਵੇਂ :

ਜਗਤ ਉਧਾਰਨ ਸਾਧ ਪ੍ਰਭੁ ਤਿਨੁ ਲਾਗਹੁ ਪਾਲ॥
ਮੇ ਕਉ ਦੀਜੈ ਦਾਨੁ ਪ੍ਰਭੁ ‘ਸੰਤਨ’ ਪਗਰਾਲ॥੨॥੧੧॥੪੧॥

(ਬਿਲਾਵਲੁ ਮ: ੫, ਪੰਨਾ ੮੧੧)

ਥਿਰੁ ‘ਸੰਤਨ’ ਸੋਹਾਗੁ ਮਰੇ ਨ ਜਾਵਏ॥
ਜਾ ਕੈ ਗਿਹਿ ਹਰਿ ਨਾਮੁ ਸੁ ਸਦਗੀ ਰਾਵਏ॥੧॥੪॥੨॥

(ਆਸਾ ਮ: ੫ ਛੰਤ ਘਰੁ ੬, ਪੰਨਾ ੮੫੭)

‘ਸੰਤਨ’ ਪਗ ਰਾਲ—ਸੰਤਾਂ ਦੇ ਪੈਰਾਂ ਦੀ ਧੂੜ।
‘ਸੰਤਨ’ ਸੋਹਾਗੁ—ਸੰਤਾਂ ਦੇ ਸੋਹਾਗ।

(੪) ਲਫਜ਼ ਦੇ ਅਖੀਰ 'ਤੇ (ਨਿ) ਵਰਤਿਆਂ, ਜਿਵੇਂ :

'ਦਾਸਨਿ ਦਾਸੁ' ਹੋਵੈ ਤਾ ਹਰਿ ਪਾਏ ਵਿਚਹੁ ਆਪੁ ਗਵਾਈ ॥

ਭਗਤਾ ਕਾ ਕਾਰਸੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥੧॥੩॥

(ਸੋਗਠਿ ਮ: ੩, ਪੰਨਾ ੬੦੦)

ਦਾਸਨਿ ਦਾਸੁ—ਦਾਸਾਂ ਦਾ ਦਾਸ।

(੫) ਲਫਜ਼ ਦੇ ਅਖੀਰ 'ਤੇ (ੴ) ਲਾਈ ਜਾਂਦੀ ਹੈ, ਜਿਵੇਂ :

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ 'ਪਿਤਰੀ' ਹੋਇ ਉਧਾਰੋ ॥

ਸੇ ਹਰਿ ਹਰਿ ਤ੍ਰਿਮ ਸਦ ਹੀ ਜਾਪਹੁ ਜਾ ਕਾ ਅੰਤ੍ਰੁ ਨ ਪਾਰੋ ॥੧॥੩॥੮॥

(ਗੁਜਰੀ ਮ: ੫, ਪੰਨਾ ੪੯੬)

ਗੋਵਿੰਦੁ ਗੋਵਿੰਦੁ ਗੋਵਿੰਦੇ ਹਰਿ ਗੋਵਿੰਦੁ 'ਗੁਣੀ' ਨਿਧਾਨੁ ॥

ਗੋਵਿੰਦੁ ਗੋਵਿੰਦੁ ਗੁਰਮਤਿ ਧਿਆਈਐ ਤਾ ਦਰਗਹ ਪਾਈਐ ਮਾਨੁ ॥੨॥੧॥

(ਕਾਨੜੇ ਕੀ ਵਾਰ, ਪੰਨਾ ੧੩੧੩)

ਸੁਖੁ ਮਾਂਗਤ ਦੁਖੁ ਆਗਲ ਹੋਇ ॥

ਸਗਲ 'ਵਿਕਾਰੀ' ਹਾਰੁ ਪਰੋਇ ॥੩॥੮॥

(ਗਊੜੀ ਮ: ੧ ਅਸਟਪਦੀਆ, ਪੰਨਾ ੨੨੨)

'ਪਿਤਰੀ' ਉਧਾਰੋ—ਪਿਤਰਾਂ ਦਾ ਉੱਧਾਰ।

'ਗੁਣੀ' ਨਿਧਾਨੁ—ਗੁਣਾਂ ਦਾ ਖਜਾਨਾ।

'ਵਿਕਾਰੀ' ਹਾਰੁ—ਵਿਕਾਰਾਂ ਦਾ ਹਾਰ।

(੬) ਛਾਰਸੀ ਵਿਚ ਸੰਬੰਧ ਕਾਰਕ ਦਾ ਚਿਹਨ (f, ਜੋਰ) ਹੈ। ਇਸ ਦੀ ਵਰਤੋਂ ਸੰਸਕ੍ਰਿਤ ਤੇ ਪੰਜਾਬੀ ਤੋਂ ਉਲਟ ਹੈ। ਸੰਸਕ੍ਰਿਤ ਵਿਚ 'ਰਾਮ ਦਾ ਘੋੜਾ' ਵਾਸਤੇ ਕਹਾਂਗੇ 'ਰਾਮਸੁ ਅਸੁਹ'; ਪੁਰਾਤਨ ਪੰਜਾਬੀ ਵਿਚ 'ਠਾਕੁਰ ਪਰਤਾਪੈ ਕੀਮਤਿ' ਦਾ ਅਰਥ ਹੈ 'ਠਾਕੁਰ ਦੇ ਪਰਤਾਪ ਦੀ ਕੀਮਤ'; ਪਰ ਛਾਰਸੀ ਵਿਚ 'ਰਾਮ ਦਾ ਘੋੜਾ' ਵਾਸਤੇ ਲਿਖਾਂਗੇ 'ਅਸਪਿ ਰਾਮ'। ਗੁਰਬਾਣੀ ਵਿਚੋਂ ਉਦਾਹਰਣ :

ਚਿਲਮਿਲਿ ਬਿਸੀਆਰ ਦੁਨੀਆ ਫਾਨੀ ॥

'ਕਾਲੂਬਿ ਅਕਲ' ਮਨ ਗੌਰ ਨ ਮਾਨੀ ॥੨॥੨॥

(ਮਲਾਰ ਕੀ ਵਾਰ, ਪੰਨਾ ੧੨੯੯)

‘ਕਾਲੂਬਿ ਅਕਲ’ ਦਾ ਅਰਥ ਹੈ ‘ਅਕਲ ਦਾ ਕਾਲੂਬ’। ‘ਦਾ’ ਵਾਸਤੇ ਛਾਰਸੀ ਦਾ ਚਿਹਨ (f, ਜ਼ੋਰ) ‘ਕਾਲੂਬ’ ਦੇ ਨਾਲ ਲਗਾਇਆ ਗਿਆ ਹੈ। ਇਸੇ ਤਰ੍ਹਾਂ :

ਅਸਪਿ ਰਾਮ = ਰਾਮ ਦਾ ਅਸਪ (ਘੋੜਾ)।

ਅਧਿਕਰਣ ਕਾਰਕ, ਇਕ-ਵਚਨ (Locative Singular)

(੧) ਨਾਂਵ ਦੇ ਅੰਤ ਵਿਚ (f) ਲਗਾਈ ਜਾਂਦੀ ਹੈ, ਜਿਵੇਂ :

ਭਗਤਾ ਕੀ ਚਾਲ ਸਚੀ ਅਤਿ ਨਿਰਮਲ ਨਾਮੁ ਸਚਾ ‘ਮਨਿ’ ਭਾਇਆ ॥
ਨਾਨਕ ਭਗਤ ਸੋਹਹਿ ‘ਦਰਿ ਸਾਚੈ’ ਜਿਨੀ ਸਚੇ ਸਚੁ ਕਮਾਇਆ ॥੧॥੧॥੨॥
(ਸੂਹੀ ਛੰਤ ਮ: ੩ ਘਰੂ ੨, ਪੰਨਾ ੨੬੮)

ਦਇਆ ਕਰਹੁ ਬਸਹੁ ‘ਮਨਿ’ ਆਇ ॥
ਮੋਹਿ ਨਿਰਗੁਣ ਲੀਜੈ ‘ਲੜਿ’ ਲਾਇ ॥ਰਹਾਉ॥੩॥

(ਬਿਲਾਵਲੁ ਮ: ੫ ਘਰੂ ੧, ਪੰਨਾ ੧੦੨)

ਹਰਿ ਕੈ ‘ਰੰਗਿ’ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥
ਨਿਜ ‘ਘਰਿ’ ਧਰਚੁਐ ਅਤਿਨਿਰਮਲਜਿਨਿਪੀਆ ਤਿਨਹੀ ਸੁਖ ਲਹੀਆ ॥੬॥੩॥
(ਬਿਲਾਵਲੁ ਮ: ੮ ਅਸਟਪਦੀਆ, ਪੰਨਾ ੯੩੫)

ਅਥੇ ਤਬੇ ਕੀ ਚਾਕਰੀ ਕਿਉ ਦਰਗਾਹ ਪਾਵੈ ॥

ਪਥਰ ਕੀ ਬੇੜੀ ਜੇ ਚੜੈ ‘ਭਰਨਾਲਿ’ ਬੁਡਾਵੈ ॥੮॥੧੯॥

(ਆਸਾ ਮ: ੧ ਘਰੂ ੯ ਅਸਟਪਦੀਆ, ਪੰਨਾ ੪੨੦)

ਮਨਿ—ਮਨ ਵਿਚ। ਦਰਿ ਸਾਚੈ—ਸੱਚੇ ਦਰ ਉੱਤੇ।

ਲੜਿ—ਪੱਲੇ ਵਿਚ। ਰੰਗਿ—ਰੰਗ ਵਿਚ।

ਘਰਿ—ਘਰ ਵਿਚ। ਭਰਨਾਲਿ—ਭਰਨਾਲ ਵਿਚ, ਸਮੁੰਦਰ ਵਿਚ।

(੨) ਨਾਂਵ ਦੇ ਅੰਤ ਵਿਚ (੧) ਵਰਤੀਦੀ ਹੈ, ਜਿਵੇਂ :

‘ਹੁਕਮੀ’ ਵਜਹੁ ਲਿਖਾਇ ਆਇਆ ਜਾਣੀਐ ॥

ਲਾਹਾ ਪਲੈ ਪਾਇ ਹੁਕਮੁ ਸਿਵਾਣੀਐ ॥੪॥੧੯॥

(ਆਸਾ ਮ: ੧ ਘਰੂ ੮ ਅਸਟਪਦੀਆ, ਪੰ: ੪੧੯)

ਹੁਕਮੀ—ਹੁਕਮ ਵਿਚ।

(੩) ਲਫਜ਼ ਦੇ ਅਖੀਰ 'ਤੇ (ੴ) ਵਰਤਿਆਂ, ਜਿਵੇਂ :

ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤ ਸੰਗਤਿ ਜਿਨਾ ਵਾਸੇ ॥

ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ 'ਮਨੈ' ਹੋਵੈ ਪਰਗਾਸੇ ॥੩॥੧॥੪॥

(ਬਿਲਾਵਲੁ ਮ: ੫ ਘਰੂ ੨, ਪੰਨਾ ੬੦੨)

ਹਰਿ ਕਾ ਸੇਵਕੁ ਸੋ ਹਰਿ ਜੇਹਾ ॥ ਭੇਦੁ ਨ ਜਾਣਹੁ ਮਾਟਸ ਦੇਹਾ ॥

ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ 'ਸਲਲੈ' ਸਲਲ ਸਮਾਇਦਾ ॥੪॥੧॥੫॥

(ਸੋਲਹੇ ਮਾਤ੍ਰ ਮ: ੫, ਪੰਨਾ ੯੦੨੬)

ਮਨੈ—ਮਨ ਵਿਚ। ਸਲਲੈ—ਸਲਲ (ਪਾਣੀ) ਵਿਚ।

(੪) ਨਾਂਵ ਦੇ ਅੰਤ ਵਿਚ (ੴ) ਵਰਤੀ ਜਾਂਦੀ ਹੈ, ਜਿਵੇਂ :

ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥

ਮਨੂਆ ਛੋਲੈ 'ਨਰਕੇ' ਪਾਈ ॥੫॥੬॥

(ਗਮਕਲੀ ਮ: ੧ ਅਸਟਪਦੀਆ, ਪੰਨਾ ੬੦੬)

ਹਰਿ ਜੀਉ ਕੀ ਹੈ ਸਭ ਸਿਰਕਾਰਾ ॥ ਏਹੁ ਜਾਮੁ ਕਿਆ ਕਰੇ ਵਿਚਾਰਾ ॥

ਹੁਕਮੀ ਬੰਦਾ ਹੁਕਮੁ ਕਮਾਵੈ 'ਹੁਕਮੇ' ਕਚਦਾ ਸਾਹਾ ਹੇ ॥੮॥੨॥੧੧॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੪੮)

ਨਰਕੇ—ਨਰਕ ਵਿਚ। ਹੁਕਮੇ—ਹੁਕਮ ਵਿਚ।

(੫) ਲਫਜ਼ ਦੇ ਅਖੀਰ 'ਤੇ (ਹਿ) ਵਰਤੀਦਾ ਹੈ, ਜਿਵੇਂ :

ਸਫਲ ਜਨਮੁ ਹੋਵਤ ਵਡਭਾਗੀ ॥

ਸਾਧ ਸੰਗਿ 'ਰਾਮਹਿ' ਲਿਵ ਲਾਰੀ ॥੨॥੮॥੧੩॥

(ਬਿਲਾਵਲੁ ਮ: ੫ ਘਰੂ ੮, ਪੰਨਾ ੬੦੪)

ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥

ਜਿਉ ਜਲ ਤਰੰਗ ਜਲੁ 'ਜਲਹਿ' ਸਮਾਵਹਿ

ਨਾਨਕ ਆਪੇ ਆਪਿ ਰਮਈਆ ॥੮॥੩॥੬॥

(ਬਿਲਾਵਲੁ ਮ: ੮ ਅਸਟਪਦੀਆ, ਪੰਨਾ ੬੩੫)

ਅੰਡੈ ਕਾ ਕਰਿ ਡੰਡਾ ਧਰਿਆ ॥

ਕਿਆ ਤੂ ਜੋਰੀ 'ਗਰਬਹਿ' ਪਰਿਆ ॥੧॥੧੩॥

(ਗਮਕਲੀ ਮ: ੫ ਘਰੂ ੨, ਪੰਨਾ ੮੮੬)

ਸਗਲੀ ਦਾਸੀ ਠਾਕੂਰੈ ਸਭ ਕਹਤੀ ਮੇਰਾ ॥

ਜਿਸਹਿ ਸੀਗਾਰੇ ਨਾਨਕਾ ਤਿਸੁ 'ਸੁਖਹਿ' ਬਸੇਰਾ ॥੪॥੧੫॥੧੧੭॥

(ਆਸਾ ਅ: ੫, ਪੰਨਾ ੪੦੦)

ਮਨਮੁਖ ਤੋਟਾ ਨਿਤ ਹੈ 'ਭਰਮਹਿ' ਭਰਮਾਏ ॥

ਮਨਮੁਖ ਅੰਧੁ ਨ ਚੇਤਈ ਕਉ ਦਰਸਨੁ ਪਾਏ ॥੯॥੧੯॥

(ਆਸਾ ਅ: ੧ ਘਰੁ ੮ ਅਸਟਪਦੀਆ, ਪੰਨਾ ੪੨੧)

ਰਾਮਹਿ—ਰਾਮ ਵਿਚ। ਜਲਹਿ—ਜਲ ਵਿਚ।

ਗਰਬਹਿ—ਗਰਬ (ਅਹੰਕਾਰ) ਵਿਚ।

ਸੁਖਹਿ—ਸੁਖ ਵਿਚ। ਭਰਮਹਿ—ਭਰਮ ਵਿਚ।

ਅਧਿਕਰਣ ਕਾਰਕ, ਬਹੁ-ਵਚਨ

(੧) ਨਾਂਵ ਦੇ ਅੰਤ ਵਿਚ (੧) ਵਰਤੀਦੀ ਹੈ, ਜਿਵੇਂ :

ਨਾਵਣ ਚਲੇ 'ਤੀਰਥੀ' ਮਨਿ ਖੋਟੈ ਤਨਿ ਚੋਰ ॥

ਇਕੁ ਭਾਉ ਲਥੀ ਨਾਤਿਆ ਦੁਇਤਾ ਚੜੀਐਸੁ ਹੋਰ ॥੨॥੧੨॥

(ਸੂਹੀ ਕੀ ਵਾਰ, ਪੰਨਾ ੨੯੯)

'ਨੈਨੀ' ਹਰਿ ਹਰਿ ਲਾਗੀ ਤਾਗੀ ॥

ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ ॥੧॥ਰਗਉਣੀ॥੧॥

(ਮਲਾਰ ਅ: ੮ ਘਰੁ ੧, ਪੰਨਾ ੧੨੬੨)

ਸੁਰਤਿ ਸਿਮ੍ਰਿਤਿ ਦੁਇ 'ਕੰਨੀ' ਮੁੰਦਾ ਪਰਮਿਤਿ ਬਾਹਰਿ ਖਿੰਚਾ ॥

ਸੁੰਨ ਗੁਢਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥੨॥੫੩॥

(ਗਊੜੀ ਕਬੀਰ, ਪੰਨਾ ੩੩੮)

ਮਾਇਆ ਮੂਠਾ ਚੇਤੈ ਨਾਹੀ ॥

ਭਰਮੇ ਭੂਲਾ ਬਹੁਤੀ 'ਰਾਹੀ' ॥੨॥੮॥ (ਆਸਾ ਅ: ੫ ਘਰੁ ੨, ਪੰਨਾ ੩੨੨)

ਛਡ ਤਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ ॥

'ਗੁਰ ਚਰਣੀ' ਲਾਗੇ ਝੁਮ ਭਉ ਭਾਗੇ ਆਪੁ ਮਿਟਾਇਆ ਆਪੈ ॥੨॥

(ਆਸਾ ਅ: ੫ ਛੰਤ ਘਰੁ ੧, ਪੰਨਾ ੪੫੩)

ਰਹੈ ਬੇਬਾਣੀ ਮੜੀ 'ਮਸਾਣੀ' ॥

ਅੰਧੁ ਨ ਜਾਣੈ ਵਿਚਿ ਪਹਤਾਣੀ ॥੨॥੯॥ (ਆਸਾ ਦੀ ਵਾਰ, ਪੰਨਾ ੪੬੭)

ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥
 ‘ਦੰਦੀ’ ਮੈਲੁ ਨ ਕਤੁ ਮਨਿ ਜੀਡੇ ਸਚਾ ਸੋਇ ॥੧॥੧॥

(ਸਲੋਕ ਮ: ੧, ਸੋਰਠਿ ਕੀ ਵਾਰ ਮ: ੪, ਪੰਨਾ ੬੪੨)

ਤੀਰਥੀ—ਤੀਰਥਾਂ ਉੱਤੇ । ਨੈਨੀ—ਨੈਨਾਂ ਵਿਚ ।

ਕੰਨੀ—ਕੰਨਾਂ ਵਿਚ । ਰਾਹੀ—ਰਾਹਾਂ ਵਿਚ ।

ਗੁਰ ਚਰਣੀ—ਗੁਰੂ ਦੇ ਚਰਣਾਂ ਵਿਚ ।

ਮਸਾਣੀ—ਮਸਾਣਾਂ ਵਿਚ । ਦੰਦੀ—ਦੰਦਾਂ ਉੱਤੇ ।

(੨) ਸ਼ਬਦ ਦੇ ਅੰਤ ਵਿਚ (ਹੁ) ਵਰਤੀਦਾ ਹੈ, ਜਿਵੇਂ :

ਚਰਨ ਸੰਤਨ ਕੇ ਮਾਥੇ ਮੇਰੇ ਉਪਰਿ ‘ਨੈਨਹੁ’ ਪੂਰਿ ਬਾਂਛਾਣੀ ॥

ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਾਲ ਬਾਲ ਤਾ ਕੈ ਹਉ ਜਾਈ ॥੨॥੩॥੧੭॥

(ਸਾਰਗ ਮ: ੫ ਘਰੁ ੨, ਪੰਨਾ ੧੨੦੭)

ਹਰਿ ਜੀਉ ਕੇ ਦਰਸਨ ਕਉ ਕੁਰਬਾਨੀ ॥

ਬਚਨ ਨਾਦ ਮੇਰੇ ‘ਸ੍ਰਵਨਹੁ’ ਪੁਰੇ ਦੇਹਾ ਪ੍ਰਿਆ ਅੰਕਿ ਸਮਾਨੀ ॥੧॥ਰਹਾਉ॥੯॥੩੧॥

(ਸਾਰਗ ਮ: ੫ ਘਰੁ ੪, ਪੰਨਾ ੧੨੧੦)

‘ਪਾਵਹੁ’ ਬੇੜੀ ਹਾਥੁ ਤਾਲ ॥

ਨਾਮਾ ਗਾਵੈ ਗੁਨ ਗੋਪਾਲ ॥੧੨॥੧॥੧੦॥

(ਭੈਰਉ ਨਾਮਦੇਵ ਜੀ, ਪੰਨਾ ੧੧੬੬)

ਨੈਨਹੁ—ਨੈਨਾਂ ਵਿਚ । ਸ੍ਰਵਨਹੁ—ਕੰਨਾਂ ਵਿਚ ।

ਪਾਵਹੁ—ਪੈਰਾਂ ਵਿਚ ।

(੩) ਲਫਜ਼ ਦੇ ਅਖੀਰ ’ਤੇ (ਹ) ਲਗਾਈਦਾ ਹੈ, ਜਿਵੇਂ :

ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਹੀ ॥

ਰਾਜਾ ਰੰਭੁ ਕਰੇ ਖਿਨ ਭੀਤਰਿ ‘ਨੀਚਰ’ ਜੋਤਿ ਧਰੀ ॥੧॥੯॥੧੯॥

(ਗੁਜਰੀ ਮ: ੫ ਘਰੁ ੨, ਪੰਨਾ ੮੬੬)

ਦਹਦਿਸ ਛੜ੍ਹ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥

ਸੇਜ ਇਕੇਲੀ ਨੀਦ ਨਹੁ ‘ਨੈਨਹ’ ਪਿਰੁ ਪਰਦੇਸਿ ਸਿਧਾਇਓ ॥੧॥੧੧॥੯੧॥

(ਸੋਰਠਿ ਮ: ੫, ਪੰਨਾ ੬੨੪)

ਕਰਣ ਕਾਰਣ ਸਮਰਥ ਅਪਾਰਾ ਤ੍ਰਿਖਿਧਿ ਮੇਟਿ ਸਮਾਈ ॥

ਨਾਨਕ ਅਵਗਣ 'ਗੁਣਹ' ਸਮਾਣੇ ਐਸੀ ਗੁਰਮਤਿ ਪਾਈ ॥੩॥੩॥

(ਤੁਖਾਰੀ ਮ: ੧, ਪੰਨਾ ੧੧੧)

ਨੀਚਹ—ਨੀਚਾਂ ਵਿਚ । ਨੈਨਹ—ਨੈਨਾਂ ਵਿਚ । ਗੁਣਹ—ਗੁਣਾਂ ਵਿਚ ।

(8) (ਮੁਕਤਾ-ਅੰਤ); ਅਸਲੀ ਲਫਜ਼ ਵਿਚ ਕੋਈ ਤਬਦੀਲੀ ਨਹੀਂ ਆਉਂਦੀ, ਜਿਵੇਂ :

ਐਸੀ ਕਿਰਪਾ ਮੌਹਿ ਕਰਹੁ ॥

ਸੰਤਹ 'ਚਰਣ' ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥੧॥ਰਹਾਉ॥੩॥੧੯੯॥

(ਬਿਲਾਵਲੁ ਮ: ੫ ਘਰੂ ੮, ਪੰਨਾ ੮੨੮)

ਮੈ ਖੇਜਤ ਖੇਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥

ਸਭਿ ਅਧੂਵ ਛਿਠੇ ਜੀਉ ਤਾ 'ਚਰਨ ਕਮਲ' ਚਿਤੁ ਲਾਇਆ ॥੪॥੧॥੧੧॥

(ਸੂਹੀ ਮ: ੫ ਛੰਤ, ਪੰਨਾ ੮੮੫)

ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ 'ਤੀਰਥ' ਵਾਸਾ ॥

ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥੧੪॥

(ਆਸਾ ਮ: ੧ ਘਰੂ ੮ ਅਸਟਪਦੀਆ, ਪੰਨਾ ੮੧੯)

ਮਨਮੁਖ ਜੇ ਸਮਝਾਈਐ ਭੀ ਉਝੜਿ ਜਾਏ ॥

ਬਿਨੁ ਹਰਿ ਨਾਮ ਨ ਛੁਟਸੀ ਮਰਿ 'ਨਰਕ' ਸਮਾਏ ॥੫॥੧੮॥

(ਆਸਾ ਮ: ੧ ਘਰੂ ੮ ਅਸਟਪਦੀਆ, ਪੰਨਾ ੮੨੦)

ਚਰਣ—ਚਰਣਾਂ ਉੱਤੇ । ਚਰਨ ਕਮਲ—ਕਮਲ ਵਰਗੇ ਚਰਨਾਂ ਵਿਚ ।

ਤੀਰਥ—ਤੀਰਥਾਂ ਉੱਤੇ । ਨਰਕ—ਨਰਕਾਂ ਵਿਚ ।

ਜਦੋਂ ਕ੍ਰਿਆ-ਵਿਸ਼ੇਸ਼ਣ (Adverb) ('ਹੀ') ਅਧਿਕਰਣ ਕਾਰਕ ਵਿਚ ਵਰਤੇ ਹੋਏ ਕਿਸੇ 'ਨਾਂਵ' ਦੇ ਨਾਲ ਲਾਇਆ ਜਾਏ, ਤਾਂ ਇਸ ਕਾਰਕ ਦਾ ਅੰਤਮ ਚਿਹਨ (f) ਉੱਡ ਜਾਂਦਾ ਹੈ, ਉਹ ਸ਼ਬਦ ਕੇਵਲ 'ਮੁਕਤਾ-ਅੰਤ' ਹੀ ਰਹਿ ਜਾਂਦਾ ਹੈ, ਜਿਵੇਂ :

ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ ॥

ਗੁਰ ਪਰਸਾਦਿ 'ਘਰ ਹੀ' ਪਰਗਾਸਿਆ ਸਹਜੇ ਸਹਜਿ ਸਮਾਈ ॥੭॥੧॥

(ਮਲਾਰ ਮ: ੧ ਅਸਟਪਦੀਆ ਘਰੂ ੧, ਪੰਨਾ ੧੨੨੩)

ਆਵਣ ਜਾਣਾ ਬਹੁਝਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥
 ਮਨ ਹੀ ਤੇ ਮਨੁ ਮਿਲਿਆ ਸੁਆਮੀ 'ਮਨ ਹੀ' ਮੰਨੁ ਸਮਾਇਆ ॥
 ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥੪॥੮॥

(ਮਲਾਰ ਮ: ੩ ਘਰ ੧, ਪੰਨਾ ੧੨੫੯)

'ਘਰ ਹੀ' ਮੁੰਧਿ ਵਿਦੇਸ਼ਿ ਪਿਭੁ ਨਿਤ ਝੂਰੇ ਸਮਾਲੇ ॥
 ਮਿਲਦਿਆ ਚਿਲ ਨ ਹੋਵਈ ਜੇ ਨੌਆਤਿ ਰਾਸਿ ਕਰੇ ॥੧॥੨੦॥

(ਸਲੋਕ ਮ: ੧, ਵਡਹੰਸ ਕੀ ਵਾਰ, ਪੰਨਾ ੫੯੪)

'ਘਰ ਹੀ' ਸਉਦਾ ਪਾਈਐ ਅੰਤਰਿ ਸਭ ਵਖੁ ਹੋਇ ॥
 ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥
 ਨਾਮੁ ਧਿਆਨੁ ਅਖੂਟ ਹੈ ਵਡਭਗਿ ਪਰਾਪਤਿ ਹੋਇ ॥੧॥੯॥੪੨॥

(ਸਿਰੀਰਾਗ ਮ: ੩, ਪੰਨਾ ੨੯)

ਮੇਰੇ ਮਨ 'ਮਨ ਹੀ' ਉਲਟਿ ਸਮਾਨਾ ॥

ਗੁਰ ਪਰਸਾਦਿ ਅਕਾਲ ਤਈ ਅਵਰੈ ਨਾਤਰੁ ਥਾ ਬੇਗਾਨਾ ॥੧॥ਰਹਾਉ॥੪੭॥

(ਗਊੜੀ ਕਬੀਰ ਜੀ, ਪੰਨਾ ੩੩੩)

ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਛਾਈ ॥

ਜੌਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ 'ਘਰ ਹਾਈ' ॥੨॥੩॥੫੪॥

(ਹਾਈ—ਹੀ)

(ਗਊੜੀ ਕਬੀਰ, ਪੰਨਾ ੩੩੪)

ਗੁਰਮੁਖਿ ਸ੍ਰੁ ਹਹਿ ਪਰਵਾਣੁ ॥ ਆਵਣ ਜਾਣਾ ਸਬਦੁ ਪਛਾਣੁ ॥

ਮਰੇ ਨ ਜੰਮੇ ਨਾ ਦੁਖ ਪਾਏ 'ਮਨ ਹੀ' ਮਨਹਿ ਸਮਾਇਦਾ ॥੧੩॥੧॥੧੫॥

(ਮਾਰੂ ਮ: ੩ ਸੋਲਹੇ, ਪੰਨਾ ੧੦੫੯)

ਕਹੈ ਕਬੀਰ ਸੁਨਹੁ ਰੇ ਸੰਤਹੁ 'ਖੇਤ ਹੀ' ਕਰਹੁ ਨਿਖੇਰਾ ॥

ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥੩॥੭॥

(ਮਾਰੂ ਕਬੀਰ ਜੀ, ਪੰਨਾ ੧੧੦੮)

ਘਰ ਹੀ—ਘਰ ਵਿਚ ਹੀ। ਮਨ ਹੀ—ਮਨ ਵਿਚ ਹੀ।

ਘਰ ਹਾਈ—ਘਰ ਹੀ, ਘਰ ਵਿਚ ਹੀ। ਖੇਤ ਹੀ—ਖੇਤ ਵਿਚ ਹੀ।

ਸੰਬੋਧਨ, ਇਕ-ਵਚਨ (Vocative Singular)

(੧) ਮੁਕਤਾ-ਅੰਤ, ਭਾਵ, ਅਸਲੀ ਰੂਪ ਵਿਚ ਕੋਈ ਤਬਦੀਲੀ ਨਹੀਂ ਹੁੰਦੀ, ਜਿਵੇਂ :

ਮੇਰੇ 'ਮਨ' ਰਾਮ ਨਾਮਿ ਚਿਤ੍ਰ ਲਾਇ ॥

ਮਨੁ ਤਨੁ ਤੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥੧॥ ਰਗਾਉ ॥੩੦॥

(ਬਸੰਤ ਹਿੰਡੋਲ ਮ: ੩ ਘਰੁ ੨, ਪੰਨਾ ੧੧੨੨)

ਹਰਿ ਗੁਰਮੁਖਿ ਤਿਨੀ ਅਰਾਧਿਆ

ਜਿਨ ਕਰਮਿ ਪਰਾਪਤਿ ਹੋਇ ॥

'ਨਾਨਕ' ਹਉ ਬਲਿਹਾਰੀ ਤਿਨ੍ ਕਉ

ਜਿਨ੍ ਹਰਿ ਮਨਿ ਵਸਿਆ ਸੋਇ ॥੨॥੩੦॥

(ਸਲੋਕ ਮ: ੩, ਸਾਰਗ ਕੀ ਵਾਰ, ਪੰਨਾ ੧੨੪੯)

ਮਨ—ਹੋ ਮਨ ! ਨਾਨਕ—ਹੋ ਨਾਨਕ !

(੨) ਨਾਨਕ ਦੇ ਅੰਤ ਵਿਚ (੧) ਲਾਇਆਂ, ਜਿਵੇਂ :

ਆਪਿ ਉਪਾਏ 'ਨਾਨਕਾ' ਆਪੇ ਰਖੈ ਵੇਕ ॥

ਮੰਦਾ ਕਿਸ ਨੋ ਆਪੀਐ ਜਾ ਸਭਨਾ ਸਾਹਿਬੁ ਏਕੁ ॥੧॥੨॥

(ਸਲੋਕ ਮ: ੨, ਸਾਰਗ ਕੀ ਵਾਰ, ਪੰਨਾ ੧੨੩੭)

ਗੁਰੂ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥

ਘਰਿ ਆਵਹੁ ਚਿਰੀ ਵਿਛੁੰਨਿਆ ਮਿਲ ਸਬਦਿ ਗੁਰੂ ਪ੍ਰਤੁ 'ਨਾਹਾ' ॥੨॥੧॥੫॥

(ਸੁਹੀ ਛੰਤ ਮ: ੮ ਘਰੁ ੫, ਪੰਨਾ ੨੨੬)

ਸਿਖ ਮਤਿ ਸਭ ਬੁਧਿ ਤੁਮਾਰੀ ਮੰਦਰਿ ਛਾਵਾ ਤੇਰੇ ॥

ਤੁਝ ਬਿਨੁ ਅਵਰੁ ਨ ਜਾਣਾ ਮੇਰੇ 'ਸਾਹਿਬਾ' ਗੁਣ ਗਾਵਾ ਨਿਤ ਤੇਰੇ ॥੩॥੨॥

(ਬਿਲਾਵਲੁ ਮ: ੧, ਪੰਨਾ ੨੬੫)

ਨਾਨਕਾ—ਹੋ ਨਾਨਕ ! ਨਾਹਾ—ਹੋ ਨਾਹ ! ਹੋ ਨਾਥ !

ਸਾਹਿਬਾ—ਹੋ ਸਾਹਿਬ !

ਸੰਬੋਧਨ, ਬਹੁ-ਵਚਨ

(੧) ਨਾਂਵ ਦੇ ਅੰਤ ਵਿਚ 'ਹੁ' ਲਾਇਆ ਜਾਂਦਾ ਹੈ, ਜਿਵੇਂ :

ਹਰਿ ਪਿਆਵਹੁ 'ਭਗਤਹੁ' ਦਿਨਸੁ ਰਾਤਿ ਅੰਤਿ ਲਏ ਛਡਾਇਆ ॥

ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੪॥

(ਬਿਲਾਵਲੁ ਕੀ ਵਾਰ, ਪੰਨਾ ੯੪੯)

ਆਵਹੋ ਸੰਤ 'ਜਨਹੁ' ਗੁਣ ਗਾਵਹ ਗੋਵਿੰਦ ਕੇਰੇ ਰਾਮ ॥

ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥੧॥੧॥੪॥

(ਸੁਹੀ ਛੰਤ ਮ: ੪ ਘਰੁ ੩, ਪੰਨਾ ੨੨੫)

ਭਗਤਹੁ—ਹੋ ਭਗਤ (ਜਨੋ)! ਜਨਹੁ—ਹੋ ਜਨੋ!

(੨) ਨਾਂਵ ਦੇ ਅੰਤ ਵਿਚ (ੴ) ਲਾਇਆ ਜਾਂਦਾ ਹੈ, ਜਿਵੇਂ :

ਗੁਰੁ ਸੰਤ 'ਜਨੋ' ਪਿਆਰਾ ਮੈ ਮਿਲਿਆ

ਮੇਰੀ ਤ੍ਰਿਸਨਾ ਬੁਝਿ ਗਈਆਸ ॥੧॥੧॥੫॥

ਜਨੋ—ਹੋ ਜਨੋ!

(ਸੁਹੀ ਛੰਤ ਮ: ੪ ਘਰੁ ੫, ਪੰਨਾ ੨੨੬)

ਨੋਟ : ਹੇਠ-ਲਿਖੇ 'ਨਾਂਵ' ਸ਼ਕਲ ਵਿਚ ਅਕਾਰਾਂਤ (ਮੁਕਤਾ-ਅੰਤ) ਪੁਲਿੰਗ ਹਨ, ਇਹਨਾਂ ਦੀ 'ਕਾਰਕ-ਰੂਪ ਸਾਧਨਾ' ਭੀ (ਮੁਕਤਾ-ਅੰਤ) ਪੁਲਿੰਗ ਸ਼ਬਦਾਂ ਵਾਂਗ ਹੈ, ਪਰ ਅਰਥ ਅਤੇ ਭਾਵ ਵਿਚ ਇਹ ਲਫਜ਼ ਇਸਤ੍ਰੀ ਲਿੰਗ ਵਿਚ ਹਨ :

(੧) 'ਤੰਡ'—ਇਸਤ੍ਰੀ

ਇਹ ਲਫਜ਼ ਸੰਸਕ੍ਰਿਤ ਦੇ ਲਫਜ਼ 'ਭਾਰਯਾ' (ਭਾਈ) ਤੋਂ ਵਿਗੜ ਕੇ ਪ੍ਰਾਕ੍ਰਿਤ-ਰੂਪ 'ਤੰਡੁ' ਬਣ ਗਿਆ। ਜਿਵੇਂ :

ਤੰਡਿ ਜੰਮੀਐ ਤੰਡਿ ਨਿੰਮੀਐ ਤੰਡਿ ਮੰਗਣੁ ਵੀਆਹੁ ॥

ਤੰਡਹੁ ਹੋਵੈ ਦੋਸਤੀ ਤੰਡਹੁ ਚਲੈ ਰਾਹੁ ॥

ਤੰਡੁ ਮੁਆ ਤੰਡੁ ਭਾਲੀਐ ਤੰਡਿ ਹੋਵੈ ਬੰਧਾਨੁ ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਤੰਡਹੁ ਹੀ ਤੰਡੁ ਉਪਜੈ ਤੰਡੇ ਬਾਬੁ ਨ ਕੋਇ ॥
ਨਾਨਕ ਤੰਤੇ ਬਾਹਰਾ ਏਕੇ ਸਚਾ ਸੋਇ ॥੨॥੧੯॥

(ਆਸਾ ਦੀ ਵਾਰ)

(ੳ) ਕਰਤਾ ਕਾਰਕ, ਇਕ-ਵਚਨ

ਲਫੜ ਦੇ ਅਖੀਰ 'ਤੇ (_) ਲਾਇਆ ਜਾਂਦਾ ਹੈ, ਜਿਵੇਂ :
'ਤੰਡੁ' ਮੁਆ। 'ਤੰਡੁ' ਭਾਲੀਐ। 'ਤੰਡੁ' ਉਪਜੈ।

(ਅ) ਕਰਣ ਕਾਰਕ, ਇਕ-ਵਚਨ

ਅੰਤ ਵਿਚ (f) ਲਾਈ ਜਾਂਦੀ ਹੈ, ਜਿਵੇਂ :
'ਤੰਡਿ' ਮੰਗਣ੍ਹ ਵੀਆਹੁ ॥

(ੳ) ਅਪਾਦਾਨ ਕਾਰਕ, ਇਕ-ਵਚਨ

- (੧) ਅੰਤ ਵਿਚ (f), ਜਿਵੇਂ :
'ਤੰਡਿ' ਜੰਮੀਐ। 'ਤੰਡਿ' ਹੋਵੈ ਬੰਧਾਨੁ।
- (੨) ਅੰਤ ਵਿਚ (ਹ), ਜਿਵੇਂ :
'ਤੰਡਹੁ' ਹੀ ਤੰਡੁ ਉਪਜੈ।

(ਸ) ਅਧਿਕਰਣ ਕਾਰਕ, ਇਕ-ਵਚਨ

ਅੰਤ ਵਿਚ (f) ਲਗਾਈ ਜਾਂਦੀ ਹੈ, ਜਿਵੇਂ :
'ਤੰਡਿ' ਨਿੰਮੀਐ।

(੨) 'ਕਲਤ'—ਇਸਤ੍ਰੀ

ਕਰਤਾ ਕਾਰਕ, ਇਕ-ਵਚਨ

'ਕਲਤ'

ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥
ਜਿਥੈ ਪੁਤੁ 'ਕਲਤੁ' ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮੁ ਛਡਾਇਆ ॥੨॥੩॥

(ਵਡਹੰਸੁ ਮ: ੪ ਛੰਤ, ਪੰਨਾ ੫੭੩)

ਦੂਖ ਲਾਗਾ ਬਹੁ ਅਤਿ ਘਣਾ ਪੁੜ੍ਹ 'ਕਲਤੁ' ਨ ਸਾਥਿ ਕੋਈ ਜਾਸਿ ॥
ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਡੇ ਸਾਸ ॥੧॥੩॥

(ਸੋਗਠਿ ਕੀ ਵਾਰ, ਪੰਨਾ ੯੪੩)

ਲਫਜ਼ 'ਕਲਤ' ਸੰਸਕ੍ਰਿਤ ਦਾ ਲਫਜ਼ 'ਕਲੱਤੁ' ਹੈ, ਸੰਸਕ੍ਰਿਤ ਵਿਚ ਇਹ ਲਫਜ਼ 'ਨਪੁੰਸਕ ਲਿੰਗ' ਵਿਚ ਹੈ। ਪਰ ਪੰਜਾਬੀ ਵਿਚ ਕੇਵਲ ਪੁਲਿੰਗ ਅਤੇ ਇਸਤ੍ਰੀ ਲਿੰਗ ਹੀ ਹਨ, ਸੰਸਕ੍ਰਿਤ ਦੇ ਨਪੁੰਸਕ ਲਿੰਗ ਦੇ ਲਫਜ਼ ਪੰਜਾਬੀ ਵਿਚ ਆ ਕੇ ਆਮ ਤੌਰ 'ਤੇ ਪੁਲਿੰਗ ਵਿਚ ਹੀ ਵਰਤੇ ਗਏ ਹਨ। ਏਸੇ ਕਾਰਨ ਲਫਜ਼ 'ਕਲਤ' ਸੰਸਕ੍ਰਿਤ ਦੇ ਨਪੁੰਸਕ ਲਿੰਗ ਵਿਚੋਂ ਹਟ ਕੇ ਪੰਜਾਬੀ ਵਿਚ ਪੁਲਿੰਗ ਵਿਚ ਵਰਤਿਆ ਗਿਆ ਹੈ।

(ਉ-ਅੰਤ) ਨਾਂਵ (Words ending in 'ਉ')

'ਵਰਣ ਬੋਧ' ਦੇ ਅਧਿਆਇ ਵਿਚ ਲਿਖਿਆ ਜਾ ਚੁਕਿਆ ਹੈ ਕਿ ਬਹੁਤ ਸਾਰੇ ਸੰਸਕ੍ਰਿਤ ਸ਼ਬਦਾਂ ਦਾ ਅੰਤਲਾ ਵਿਅੰਜਨ ਪ੍ਰਾਕ੍ਰਿਤ ਅਤੇ ਪੁਰਾਤਨ ਪੰਜਾਬੀ ਵਿਚ 'ਉ' ਬਣਦਾ ਗਿਆ। ਸੋ, ਏਸ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਕਈ ਐਸੇ ਪੁਲਿੰਗ 'ਨਾਂਵ' ਮਿਲਦੇ ਹਨ, ਜਿਨ੍ਹਾਂ ਦੇ ਅੰਤ ਵਿਚ 'ਉ' ਹੈ, ਜਿਵੇਂ :

ਉਦਉ	ਉਪਾਉ	ਅਨੁਰਾਉ	ਆਲਾਉ
ਅਮਿਉ	ਆਤਮ ਰਾਉ	ਸਾਉ	ਸੁਆਉ
ਸੰਪਉ	ਹਿਆਉ	ਕਾਉ	ਖਾਉ
ਗਾਂਉ	ਘਉ	ਘ੍ਰਾਉ	ਚਾਉ
ਠਾਉ	ਤਾਉ	ਬਾਉ	ਦਾਉ
ਨਾਂਉ	ਨਿਆਉ	ਨਿਹਚਉ	ਨਿਰਨਉ
ਪਾਂਉ	ਪਸਾਉ	ਪ੍ਰਿਉ	ਪਰਚਉ
ਪਰਲਉ	ਬਿਨਉ	ਭਉ	ਭਾਉ
ਵਾਉ			

(ਉ-ਅੰਤ) ਪੁਲਿੰਗ ਨਾਂਵ

ਦੀ

ਕਾਰਕ ਰੂਪ ਸਾਧਨਾ

		ਇਕ-ਵਚਨ	ਬਹੁ-ਵਚਨ
ਕਰਤਾ	ਕਾਰਕ	ਭਉ, ਨਾਮਦੇਇ, ਪ੍ਰਿਅ	ਜੀਅ, ਭੈ, ਸੈਇ
ਕਰਮ	„	ਹੀਉ, ਹਿਆਉ	ਬਾਵ, ਉਪਾਵ
ਕਰਣ	„	ਭਏ, ਘਿਏ	ਪਾਵ
ਸੰਪ੍ਰਦਾਨ	„	ਨਿਰਭਉ, ਪੀਅ	
ਅਪਾਦਾਨ	„	ਪ੍ਰਿਅ, ਭੈ, ਜੀਅਹੁ	
ਸੰਬੰਧ	„	ਜੀਅ, ਨਿਆਵ	
ਅਧਿਕਰਣ	„	ਭੈ, ਜੀਇ	ਪਾਈ
ਸੰਬੋਧਨ	„	ਪ੍ਰਿਅ, ਜੀਅ	

ਉਦਾਰਹਣ ਤੇ ਪ੍ਰਮਾਣ

ਕਰਤਾ ਕਾਰਕ, ਇਕ-ਵਚਨ

(੧) 'ਉ-ਅੰਤ' ਲਫਜ਼ ਬਿਨਾ ਕਿਸੇ ਤਬਦੀਲੀ ਦੇ, ਜਿਵੇਂ :

'ਭਉ' ਭਾਗਾ ਨਿਰਭਉ ਮਨਿ ਬਸੈ ॥ (ਰਾਮਕਲੀ ਮ: ੫, ਪੰਨਾ ੯੯੩)

ਤਪੈ 'ਹਿਆਉ' ਜੀਅੜਾ ਬਿਲਲਾਇ ॥੧॥੩॥ (ਧਨਾਸਰੀ ਮ: ੧, ਪੰਨਾ ੬੬੧)

'ਭਉ' ਭਾਗਾ—ਭਉ ਦੂਰ ਹੋਇਆ।

'ਹਿਆਉ' ਤਪੈ—ਹਿਆਉ (ਹਿਰਦਾ) ਤਪਦਾ ਹੈ।

(੨) ਲਫਜ਼ ਦਾ ਅੰਤਲਾ (ਉ) ਕਰਤਾ ਕਾਰਕ ਇਕ-ਵਚਨ ਵਿਚ (ਇ) ਬਣ ਜਾਂਦਾ ਹੈ, ਜਿਵੇਂ :

'ਨਾਮਦੇਇ' ਸਿਮਰਨੁ ਕਰ ਜਾਨਾਂ ॥੨॥੧॥

(ਬਿਲਾਵਲੁ ਨਾਮਦੇਊ ਜੀ, ਪੰਨਾ ੮੫੮)

'ਨਾਮਦੇਇ'—ਨਾਮਦੇਊ ਨੇ।

ਜਿਵੇਂ ਮੁਕਤਾ-ਅੰਤ ਸ਼ਬਦਾਂ ਦੇ ਕਰਤਾ ਕਾਰਕ ਇਕ-ਵਚਨ ਦੇ (ੰ-ਅੰਤ) ਰੂਪ ਵਿਚ ਵੇਖ ਆਏ ਹਨ ਕਿ ਉਹ ਸਦਾ ਸਕਰਮਕ ਕ੍ਰਿਆ (Transitive Verb) ਦੇ ਭੂਤ ਕਾਲ (Past Tense) ਨਾਲ ਵਰਤਿਆ ਜਾਂਦਾ ਹੈ, ਇਥੇ ਭੀ ਇਹੀ ਗੱਲ ਹੈ, ਜਿਵੇਂ :

ਨਾਮਦੇਇ ਸਿਮਰਨੁ ਕਰਿ ਜਾਨਾ—ਨਾਮਦੇਉ ਨੇ ਸਿਮਰਨ ਕਰ ਕੇ ਜਾਣ ਲਿਆ।

(੩) ਅੰਤਲਾ (ਉ) ਬਦਲ ਕੇ (ਅ) ਹੋ ਜਾਂਦਾ ਹੈ :

ਬਾਹ ਪਕਰਿ ‘ਪ੍ਰਿਆ’ ਸੇਜੈ ਆਨੀ ॥੧॥੭॥ (ਆਸਾ ਮ: ੫, ਪੰਨਾ ੩੨੨)

‘ਪ੍ਰਿਆ’ ਪੇਖੀ ਦ੍ਰਿਸ਼ਟਿ ਪਾਏ ਸਗਲ ਨਿਧਾਨ ॥੩॥

(ਆਸਾ ਮ: ੫, ਪੰਨਾ ੩੨੨)

‘ਪ੍ਰਿਆ’ ਸੇਜੈ ਆਨੀ—‘ਪ੍ਰਿਊ’ ਨੇ ਸੇਜ ਤੇ ਲਿਆਂਦਾ।

‘ਪ੍ਰਿਆ’ ਪੇਖੀ ਦ੍ਰਿਸ਼ਟਿ—ਪ੍ਰਿਊ ਨੇ ਨਜ਼ਰ ਨਾਲ ਤੱਕਿਆ।

ਕਰਤਾ ਕਾਰਕ, ਬਹੁ-ਵਚਨ

(੧) ਅੰਤਲੇ (ਉ) ਦਾ (ਅ) ਬਣ ਜਾਂਦਾ ਹੈ, ਜਿਵੇਂ :

ਸਭਿ ‘ਜੀਅ’ ਤੁਮਏ ਜੀ ਤੂੰ ਜੀਆ ਕਾ ਦਾਤਾਰਾ ॥੧॥੨॥

(ਆਸਾ ਮ: ੪, ਪੰਨਾ ੩੪੯)

ਜਾਂ ਪਤਿ ਲੇਖੈ ਨਾ ਪਵੈ ਤਾਂ ‘ਜੀਅ’ ਕਿਥੈ ਫਿਰਿ ਪਾਰਿ ॥੨॥੧॥

(ਆਸਾ ਮ: ੧ ਘਰੂ ੨, ਪੰਨਾ ੩੫੯)

‘ਜੀਅ’—‘ਜੀਊ’ ਤੋਂ ਬਹੁ-ਵਚਨ।

ਸਭਿ ਜੀਅ—ਸਾਰੇ ਜੀਵ।

(੨) (ਉ) ਦੇ ਥਾਂ (ੰ) ਜਾਂ (ੈਇ) ਹੋ ਜਾਂਦਾ ਹੈ, ਜਿਵੇਂ :

‘ਤੈ’ ਬਿਨਸੇ ਨਿਰਭਊ ਹਰਿ ਧਿਆਇਆ ॥੫੯॥

(ਗਊੜੀ ਮ: ੫, ਪੰਨਾ ੧੬੧)

ਸਤਰਿ ‘ਸੈਇ’ ਸਲਾਰ ਹੈ ਜਾ ਕੇ ॥੧॥੭॥੧੫॥

(ਭੈਰਉ ਕਬੀਰ ਜੀ, ਪੰਨਾ ੧੧੬੧)

ਤੈ—‘ਭਉ’ ਤੋਂ ਬਹੁ-ਵਚਨ। ਸੈ—‘ਸਉ’ ਤੋਂ ਬਹੁ-ਵਚਨ।

ਭੈ ਬਿਨਸੇ—ਸਾਰੇ ਡਰ ਨਾਸ ਹੋ ਗਏ। ਸੈਇ—ਸੈਂਕੜੇ।

ਕਰਮ ਕਾਰਕ, ਇਕ-ਵਚਨ

ਅਸਲੀ ਲਡੜ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

‘ਹੀਉ’ ਦੇਉ ਸਭ ਮਨੁ ਤਨੁ ਅਰਪਉ ॥੨॥੫॥

(ਸਾਰਗ ਮ: ੫, ਪੰਨਾ ੧੨੦੪)

‘ਹਿਆਉ’ ਨ ਕੈਹੀ ਠਾਹਿ ਮਾਣਕ ਸਭ ਅਮੇਲਵੇ ॥੧੨੯॥

(ਸਲੋਕ ਫਰੀਦ ਜੀ, ਪੰਨਾ ੧੩੬੪)

‘ਹੀਉ’ ਦੇਉ—ਮੈਂ ਹੀਉ ਅਰਪਨ ਕਰ ਦਿਆਂ ।

‘ਹਿਆਉ’ ਨ ਕੈਹੀ ਠਾਹਿ—ਕਿਸੇ ਦਾ ਹਿਆਉ (ਹਿਰਦਾ) ਨਾ ਢਾਹ ।

ਕਰਮ ਕਾਰਕ, ਬਹੁ-ਵਚਨ

ਅੰਤਲੇ (ਉ) ਦਾ ‘ਵ’ ਬਣ ਜਾਂਦਾ ਹੈ, ਜਿਵੇਂ :

‘ਬਾਵ’ ਸਗਲੇ ਸੁਖੀ ਵਸਾਇਆ ॥੧॥੧੭॥੮੧॥

(ਸੋਗਠਿ ਮ: ੫, ਪੰਨਾ ੬੨੮)

ਕੀਏ ‘ਊਪਾਵ’ ਮੁਕਤਿ ਕੇ ਕਾਰਨਿ ॥੨॥੨॥੮੧॥

(ਜੈਤਸਰੀ ਮ: ੬, ਪੰਨਾ ੨੦੩)

‘ਬਾਵ’ ਸਗਲੇ—ਸਾਰੇ ਬਾਉ ।

ਕੀਏ ‘ਊਪਾਵ’—(ਕਈ) ਊਪਾਉ ਕੀਤੇ ।

ਕਰਣ-ਕਾਰਕ, ਇਕ-ਵਚਨ

ਅੰਤਲੇ (ਉ) ਤੋਂ (ਇ) ਬਣ ਜਾਂਦੀ ਹੈ, ਜਿਵੇਂ :

ਨਾਨਕ ਨਾਮੁ ਸਲਾਹੀਐ ‘ਭਾਇ’ ਦੁਸਮਨ ਭਾਗੈ ॥੨॥੩॥੮੭॥

(ਬਿਲਾਵਲ੍ਲੁ ਮ: ੫, ਪੰਨਾ ੮੧੭)

ਸਤਿਗੁਰ ਕੈ ‘ਭਾਇ’ ਵੱਖੁ ਭਉ ਜਾਇ..... ॥ਰਹਾਉ॥੧॥

(ਗਊੜੀ ਮ: ੩, ਪੰਨਾ ੧੪੭)

ਤਿਤੁ ‘ਘਿਇ’ ਹੈਮ ਜਗ ਸਦ ਪੁਜਾ ਪਇਐ ਕਾਰਜੁ ਸੋਹੈ ॥੧॥੨੯॥

(ਮਾਝ ਕੀ ਵਾਰ, ਪੰਨਾ ੧੫੦)

ਕਾਮ 'ਸੁਆਇ' ਰਾਜ ਬਸਿ ਪਰੇ
ਮਨ ਬਹੁਰਾ ਰੇ ਅੰਕਸੁ ਸਹਿਓ ਸੀਸ ॥੧॥੧॥੯॥੫॥

(ਗਊੜੀ ਕਬੀਰ ਜੀ, ਪੰਨਾ ੩੩੫)

ਹਰਿ ਜਪੀਐ 'ਭਇ' ਸਚਿ ਪਿਆਰਿ ॥
ਨਾਨਕ ਨਾਮੁ ਗੁਰਮਤਿ ਉਰਧਾਰਿ ॥੮॥੩॥੨੫॥

(ਆਸਾ ਮ: ੩ ਅਸਟਪਦੀਆ, ਪੰਨਾ ੪੨੪)

'ਭਇ'—ਭਉ ਦੇ ਕਾਰਨ। 'ਧਿਇ'—ਧਿਉ ਦੇ ਨਾਲ।
'ਸੁਆਇ'—ਸੁਆਉ (ਸੁਆਦ) ਦੇ ਕਾਰਨ।

ਕਰਣ-ਕਾਰਕ, ਬਹੁ-ਛਚਨ

ਲਫੜ ਦੇ ਅੰਤਲੇ (ਉ) ਦਾ (ਵ) ਬਣ ਜਾਂਦਾ ਹੈ, ਜਿਵੇਂ :

'ਪਾਵ' ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ ॥੮॥੧॥੪॥

(ਸੂਹੀ ਮ: ੫ ਘਰੁ ੧੦ ਅਸਟਪਦੀਆ, ਪੰਨਾ ੨੬੧)

'ਪਾਵ'—'ਪਾਉ' ਤੋਂ ਬਹੁ-ਛਚਨ।

'ਪਾਵ' ਜੁਲਾਈ—ਪੈਰਾਂ ਨਾਲ ਜੁੱਲਾਂ (ਡੁਰਾਂ)।

ਸੰਪ੍ਰਦਾਨ ਕਾਰਕ, ਇਕ-ਛਚਨ

(ਉ) ਤੋਂ (ਅ) ਬਣ ਜਾਂਦਾ ਹੈ, ਜਿਵੇਂ :

ਪੰਨਿ ਸੁਹਾਗਨਿ ਜੋ 'ਪੀਅ' ਭਾਵੈ ॥੩॥੮॥੩੦॥

(ਆਸਾ ਕਬੀਰ ਜੀ, ਪੰਨਾ ੪੬੩)

'ਪੀਅ' ਭਾਵੈ—ਪ੍ਰਿਉ (ਪੀਉ) ਨੂੰ ਭਾਵੈ।

ਅਪਾਦਾਨ ਕਾਰਕ, ਇਕ-ਛਚਨ

(੧) ਅੰਤਲੇ (ਉ) ਤੋਂ (ਅ) ਬਣਦਾ ਹੈ, ਜਿਵੇਂ :

ਮੇਰਾ ਮਨੁ ਏਕੈ ਹੀ 'ਪ੍ਰਿਆ' ਮਾਰੈ ॥੧॥ਰਹਾਉ॥੫॥੨੮॥

ਪ੍ਰਿਆ—ਪ੍ਰਿਉ ਤੋਂ।

(ਸਾਰਗ ਮ: ੫, ਪੰਨਾ ੧੨੦੬)

(੨) (ਉ) ਤੋਂ (ੴ) ਬਣਿਆਂ, ਜਿਵੇਂ :

ਗਿਰਿ ਤਰ ਜਲ ਸੁਆਲਾ ‘ਭੈ’ ਰਾਖਿਓ

ਰਾਜਾ ਰਾਮ ਮਾਇਆ ਫੇਰੀ ॥੩॥੩॥੯॥

ਭੈ—ਭਉ ਤੋਂ ।

(ਭੈਰਉ ਨਾਮਦੇਵ ਜੀ, ਪੰਨਾ ੧੧੬੫)

(੩) (ਉ) ਤੋਂ (ਅਹੁ) ਬਣ ਜਾਂਦਾ ਹੈ, ਜਿਵੇਂ :

ਇਹ ਬਾਣੀ ਜੋ ‘ਜੀਅਹੁ’ ਜਾਣੇ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ਰਹਾਉ॥੮॥

ਜੀਅਹੁ—ਜੀਉ ਤੋਂ ।

(ਬਿਲਾਵਲੁ ਮ: ੩, ਪੰਨਾ ੨੯੭)

ਸੰਬੰਧ ਕਾਰਕ, ਇਕ-ਵਚਨ

(੧) (ਉ) ਤੋਂ (ਅ) ਹੋ ਜਾਂਦਾ ਹੈ, ਜਿਵੇਂ :

‘ਜੀਅ’ ਜੁਗਤਿ ਵਾਸਿ ਮੇਰੇ ਸੁਆਮੀ

ਸਰਬ ਸਿਧਿ ਤੁਮ ਕਾਰਣ ਕਰਣ ॥੨॥੩੦॥੧੧੬॥

(ਬਿਲਾਵਲੁ ਮ: ੫, ਪੰਨਾ ੮੨੭)

ਪੁਛਉ ਪੁਛਉ ਦੀਨ ਭਾਂਤਿ ਕਰਿ ਕੋਊ ਕਰੈ ‘ਪ੍ਰਿਆ’ ਦੇਸਾਂਗਿਓ ॥੨॥੫॥

(ਸਾਰਗ ਮ: ੫ ਘਰੁ ੧, ਪੰਨਾ ੧੨੦੮)

ਕੈਸੇ ਕਹਉ ਮੌਹਿ ‘ਜੀਅ’ ਬੇਦਨਾਈ ॥

ਦਰਸਨ ਪਿਆਸ ‘ਪ੍ਰਿਆ’ ਪ੍ਰੀਤਿ ਮਨੋਹਰ

ਮਨੁ ਨ ਰਹੈ ਬਹੁ ਬਿਧਿ ਉਮਕਾਈ ॥੧॥੧੫॥

(ਸਾਰਗ ਮ: ੫, ਪੰਨਾ ੧੨੦੯)

‘ਨਾਮਦੇਅ’ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਰੈ ਬੁਲਾਇ ॥੩॥੧॥੮॥

(ਸੂਹੀ ਮ: ੮ ਘਰੁ ੬, ਪੰਨਾ ੨੩੩)

‘ਜੀਅ’ ਜੁਗਤਿ—ਜੀਉ ਦੀ ਜੁਗਤਿ । ‘ਪ੍ਰਿਆ’ ਦੇਸਾਂਗਿਓ—ਪ੍ਰਿਉ ਦਾ ਦੇਸ ।

‘ਜੀਅ’ ਬੇਦਨਾਈ—ਜੀਉ ਦੀ ਬੇਦਨ । ‘ਪ੍ਰਿਆ’ ਪ੍ਰੀਤਿ—ਪ੍ਰਿਉ ਦੀ ਪ੍ਰੀਤਿ ।

‘ਨਾਮਦੇਅ’ ਪ੍ਰੀਤਿ—ਨਾਮਦੇਉ ਦੀ ਪ੍ਰੀਤਿ ।

(੨) (ਉ) ਤੋਂ (ਵ), ਜਿਵੇਂ :

ਰਾਜੇ ਚੁਲੀ ‘ਨਿਆਵ’ ਕੀ ਪੜਿਆ ਸਚੁ ਧਿਆਨੁ ॥੨॥੧॥

(ਸਾਰਗ ਕੀ ਵਾਰ, ਪੰਨਾ ੧੨੪੦)

ਦਰੀਦਾ ਮਉਤੇ ਦਾ ਬੰਨਾ ਏਵੇ ਦਿਸੈ ਜਿਉ 'ਦਰੀਆਵੈ' ਢਾਹਾ ॥੯੮॥

(ਸਲੋਕ ਫਰੀਦ ਜੀ, ਪੰਨਾ ੧੩੩)

'ਦਰੀਆਵੈ' ਢਾਹਾ—ਦਰੀਆਉ ਦੀ ਢਾਹ।

ਨੋਟ : ਸੰਬੰਧ ਕਾਰਕ ਦੇ ਥਾਂ ਜੇ (ਉ-ਅੰਤ) ਨਾਂਵ ਦੇ ਨਾਲ ਕੋਈ ਸੰਬੰਧ-ਵਾਚਕ 'ਸੰਬੰਧਕ' (Preposition) ਵਰਤਿਆ ਜਾਏ ਤਾਂ ਤਦੋਂ ਭੀ (ਉ) ਤੋਂ (ਵ) ਬਣ ਜਾਂਦਾ ਹੈ, ਜਿਵੇਂ :

'ਨਿਆਵ' ਕੀ ਚੁਲੀ। 'ਨਿਆਉ' ਤੋਂ 'ਨਿਆਵ' ਬਣ ਗਿਆ ਹੈ।

ਅਧਿਕਰਣ ਕਾਰਕ, ਇਕ-ਵਚਨ

(੧) (ਉ) ਦੇ ਥਾਂ (ੴ) ਹੋ ਜਾਂਦੀ ਹੈ, ਜਿਵੇਂ :

ਸਤਿਗੁਰ ਕੈ ਭਾਇ ਭੂਮ ਭਉ ਜਾਇ ॥

'ਭੈ' ਰਾਖੇ ਸਚ ਰੰਗਿ ਸਮਾਇ ॥੧॥ ਰਹਾਉ॥੧॥

(ਗਊੜੀ ਮ: ੩, ਪੰਨਾ ੧੫੭)

ਨਿਰਭਉ 'ਭੈ' ਮਨੁ ਹੋਇ ਹਉਮੇ ਮੇਲੁ ਗਵਾਇਆ ਬਾਲਿ ਰਾਮ ਜੀਉ ॥੨॥੨॥

(ਸੁਹੀ ਮ: ੪ ਛੰਤ ਘਰੁ ੧, ਪੰਨਾ ੨੨੩)

ਭੈ—ਭਉ ਵਿਚ।

(੨) (ਉ) ਦੇ ਥਾਂ (ਇ) ਹੋ ਜਾਂਦੀ ਹੈ, ਜਿਵੇਂ :

ਜੋ 'ਜੀਇ' ਹੋਇ ਸੁ ਉਗਾਵੈ ਮੁਹ ਕਾ ਕਹਿਆ ਵਾਉ ॥੨॥੨੨॥

(ਆਸਾ ਦੀ ਵਾਰ, ਪੰਨਾ ੪੭੮)

ਬਿਨੁ ਜਿਹਵਾ ਜੋ ਜਪੇ 'ਹਿਆਇ' ॥ ਕੋਈ ਜਾਣੈ ਕੈਸਾ ਨਾਉ ॥੨॥੧॥੯॥

(ਮਲਾਰ ਮ: ੧ ਘਰੁ ੨, ਪੰਨਾ ੧੨੫੬)

ਹਮਰੈ 'ਜੀਇ' ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਗੀਣ ਕੁੜਿਆਰੀ ॥੧॥੫॥

(ਦੇਵਗੰਧਾਰੀ ਮ: ੪ ਘਰੁ ੧, ਪੰਨਾ ੫੨)

ਜੀਇ—ਜੀਉ ਵਿਚ। ਹਿਆਇ—ਹਿਆਉ (ਹਿਰਦੇ) ਵਿਚ।

(੩) ਕਦੇ ਕਦੇ (ਉ) ਤੋਂ (ਅ) ਭੀ ਹੋ ਜਾਂਦਾ ਹੈ, ਜਿਵੇਂ :

ਸਾਹਨਿ ਸੜ੍ਹ ਕਰੈ 'ਜੀਅ' ਅਪਨੇ ॥੨॥੨੩॥

ਜੀਅ—ਜੀਉ ਵਿਚ।

(ਗਊੜੀ ਕਬੀਰ, ਪੰਨਾ ੩੨੮)

ਅਧਿਕਰਣ ਕਾਰਕ, ਬਹੁ-ਵਚਨ

(੧) (ਊ) ਤੋਂ (ਈ) ਬਣ ਜਾਂਦਾ ਹੈ, ਜਿਵੇਂ :

ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ 'ਪਾਈ' ॥੧॥੨॥੩੩॥

(ਧਨਸਰੀ ਮ: ੫ ਘਰੂ ੮, ਪੰਨਾ ੬੭੯)

ਗੁਰ ਕੇ ਚਰਨ ਲਗੇ ਮਨਿ ਮੀਠੇ ॥

ਨਿਰਬਿਧਨ ਹੋਇ ਸਤ 'ਬਾਂਈ' ਛੁਠੇ ॥੩॥੨॥

(ਬਿਲਾਵਲ੍ਲੁ ਮ: ੫ ਘਰੂ ੧, ਪੰਨਾ ੮੦੧)

ਪਾਈ—ਪੈਰਾਂ ਵਿਚ ('ਪਾਉ' ਤੋਂ 'ਪਾਈ')।

ਬਾਂਈ—ਬਾਵਾਂ ਵਿਚ ('ਬਾਉ' ਤੋਂ 'ਬਾਂਈ')।

(੨) (ਊ) ਤੋਂ (ੳ), ਜਿਵੇਂ :

ਤੂੰ ਆਪੇ ਕਮਲੁ ਅਲਿਪੜੁ ਹੈ 'ਸੈ' ਹਥਾ ਵਿਚਿ ਗੁਲਾਲੁ ॥੭॥

(ਸਿੰਗੀਰਾਗ ਕੀ ਵਾਰ, ਪੰਨਾ ੮੫)

ਸੈ—'ਸਉ' ਤੋਂ ਅਧਿਕਰਣ ਕਾਰਕ, ਬਹੁ-ਵਚਨ।

ਸੈ ਹਥਾ ਵਿਚਿ—ਸੈਂਕੜੇ ਹੱਥਾਂ ਵਿਚ।

ਸੰਬੰਧਨ

(੧) (ਊ) ਤੋਂ (ਅ) ਹੋ ਜਾਂਦਾ ਹੈ, ਜਿਵੇਂ :

ਹਰਿ ਰਸੁ ਚਾਹੈ 'ਪ੍ਰਿਆ ਪ੍ਰਿਆ' ਮੁਖਿ ਟੇਰੈ

ਜਿਉ ਅਲਿ ਕਮਲਾ ਲੋਭਾਂਗੈ ॥੧॥੫॥੨੮॥

(ਸਾਰਗ ਮ: ੫, ਪੰਨਾ ੧੨੧੦)

ਹੋ 'ਜੀਅ' ਨਿਲਜ ਲਾਜ ਢੂਹਿ ਨਾਹੀ ॥੩੮॥

(ਗਉੜੀ ਕਬੀਰ, ਪੰਨਾ ੩੩੦)

ਅੰਮ੍ਰਿਤਾ 'ਪ੍ਰਿਆ' ਬਚਨ ਢੁਹਾਰੇ ॥੧॥ਰਹਾਉ॥੨੯॥

(ਦੇਵਰੰਧਾਰੀ ਮ: ੫, ਪੰਨਾ ੫੩੮)

ਪ੍ਰਿਆ—ਹੋ ਪ੍ਰਿਉ ! ਜੀਅ—ਹੋ ਜੀਓ !

ਆਕਾਰਾਂਤ (ੴ-ਅੰਤ) ਪੁਲਿੰਗ ਨਾਂਵ

ਦੀ

ਕਾਰਕ ਰੂਪ ਸਾਧਨਾ

ਇਕ-ਵਚਨ	ਥਹੁ-ਵਚਨ
ਕਰਤਾ ਕਾਰਕ	ਕਰਤਾ, ਕਰਤੈ, ਭਰੋਸਉ, ਹਉਰੋ, ਦਾਤੈ
ਕਰਮ „	ਕਰਤਾ, ਦੂਲਹੁ
ਕਰਣ „	ਭਾਣੈ
ਸੰਪ੍ਰਦਾਨ „	ਬਿਟਵਹਿ
ਅਪਾਦਾਨ „	ਤੋਇਆਹੁ, ਖੰਨਿਆਹੁ
ਸੰਬੰਧ „	ਕਰਤੇ
ਅਧਿਕਰਣ „	ਧੰਧੈ, ਤੋਇ
ਸੰਬੋਧਨ „	ਕਰਤਾ, ਪਾਡੇ

ਕਰਤਾ-ਕਾਰਕ, ਇਕ-ਵਚਨ

(੧) (ੴ-ਅੰਤ); ਅਸਲ ਲਫਜ਼ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

ਚਖਿ ਛੋਡੀ ਸਹਸਾ ਨਹੀਂ ਕੋਇ ॥ ਬਾਪੁ ਦਿਸੈ ਵੇਜਾਤਿ ਨ ਹੋਇ ॥
ਏਕੇ ਕਉ ਨਾਹੀ ਭਉ ਕੋਇ ॥ ‘ਕਰਤਾ’ ਕਰੇ ਕਰਾਵੈ ਸੋਇ ॥੩॥੩॥

(ਬਿਲਾਵਲੁ ਮ: ੧, ਪੰਨਾ ੨੯੬)

‘ਕਰਤਾ’ ਰਾਖੈ ਕੀਤਾ ਕਉਨੁ ॥੨॥੨॥੧੯॥ (ਰਾਮਕਲੀ ਮ: ੫, ਪੰਨਾ ੮੮੮)

(੨) ਲਫਜ਼ ਦੇ ਅੰਤਲੇ (ੴ) ਦਾ (ੴ) ਹੋ ਜਾਂਦਾ ਹੈ, ਜਿਵੇਂ :

‘ਦਾਤੈ’ ਦਾਤਿ ਰਖੀ ਹਥ ਆਪਣੈ ਜਿਸੁ ਭਾਵੈ ਤਿਸੁ ਦੇਣੀ ॥੪॥੧੧॥

(ਸੋਗਠਿ ਮ: ੩, ਪੰਨਾ ੬੦੪)

‘ਕਰਤੈ’ ਆਪਿ ਵਸਾਇਆ ਸਰਬ ਸੁਖੁ ਪਾਇਆ

ਪੁਤ ਭਾਈ ਸਿਖ ਬਿਗਾਸੇ ॥੧॥੯॥੮॥

(ਸੁਹੀ ਫੌਤ ਮ: ੫ ਘਰੁ ੩, ਪੰਨਾ ੨੯੩)

‘ਧੰਨੈ’ ਸੇਵਿਆ ਬਾਲ ਭੁਧਿ ॥੫॥੧॥ (ਬਸੰਤੁ ਮ: ੫, ਪੰਨਾ ੧੧੯੨)

‘ਨਟੂਐ’ ਸਾਂਗ੍ਰ ਬਣਾਇਆ ਬਾਜੀ ਸੰਸਾਰਾ ॥੮॥੨੨॥

(ਆਸਾ ਮ: ੧ ਅਸਟਪਦੀਆ, ਪੰਨਾ ੮੨੨)

ਭੁਧਿ ਕੰਨਿਆ ਸੁੰਦਰਿ ਬੇਧੀ ‘ਸਮੈ’ ਸਿੰਘ ਗੁਨ ਗਾਏ ॥੩॥੬॥

(ਆਸਾ ਕਬੀਰ ਜੀ, ਪੰਨਾ ੮੨੨)

(੧-ਅੰਤ) ਪੁਲਿੰਗ ਨਾਂਵ ਦਾ ਇਹ ਰੂਪ ਸਕਰਮਕ ਕ੍ਰਿਆ (Transitive Verb) ਦੇ ਭੂਤ ਕਾਲ (Past Tense) ਨਾਲ ਵਰਤਿਆ ਜਾਂਦਾ ਹੈ।

‘ਦਾਤੈ’ ਦਾਤਿ ਰਖੀ—ਦਾਤੇ ਨੇ ਦਾਤਿ ਰੱਖੀ।

‘ਕਰਤੈ’ ਵਸਾਇਆ—ਕਰਤੇ ਨੇ (ਨਗਰ) ਵਸਾਇਆ।

‘ਧੰਨੈ’ ਸੇਵਿਆ—ਧੰਨੇ ਨੇ (ਪ੍ਰਭੂ ਨੂੰ) ਸੇਵਿਆ।

‘ਨਟੂਐ’ ਸਾਂਗ੍ਰ ਬਣਾਇਆ—ਨਟੂਏ ਨੇ ਸਾਂਗ ਬਣਾਇਆ।

‘ਸਮੈ’ ਸਿੰਘ ਗੁਨ ਗਾਏ—ਸਮੈ ਨੇ ਸਿੰਘ ਦੇ ਗੁਨ ਗਾਏ।

(੩) ਅੰਤਲੇ (੧) ਤੋਂ (ੳ) ਬਣ ਜਾਂਦਾ ਹੈ, ਜਿਵੇਂ :

ਅਬ ਭਉ ਭਾਨਿ ‘ਭਰੋਸਉ’ ਆਵਾ ॥੩੦॥

ਗਣ ‘ਰੂਤਉ’ ਭਾਜੈ ਨਹੀਂ ‘ਸੂਰਉ’ ਥਾਰਉ ਨਾਉ ॥੩੪॥

(ਗਊੜੀ ਬਾਵਨ ਅਖਰੀ ਕਬੀਰ ਜੀ, ਪੰਨਾ ੩੪੨)

‘ਭਰੋਸਉ’ ਆਵਾ—ਭਰੋਸਾ ਆਇਆ।

‘ਸੂਰਉ’ ਥਾਰਉ ਨਾਉ—ਸੂਰਾ ਥਾਰਾ ਨਾਮ ਹੈ।

(੪) (੧) ਤੋਂ (ੳ) ਹੋ ਜਾਂਦਾ ਹੈ, ਜਿਵੇਂ :

ਹਉ ‘ਹਉਰੋ’ ਤੂੰ ਠਾਕੁਰ ‘ਗਉਰੋ’ ਨਾਨਕ ਸਰਨਿ ਪਛਾਨੀ ॥੩॥੬॥੧੩੫॥

(ਆਸਾ ਮ: ੫ ਘਰੁ ੧੧, ਪੰਨਾ ੮੦੮)

‘ਹਉਰਾ’ ਤੋਂ ‘ਹਉਰੋ’। ‘ਗਉਰਾ’ ਤੋਂ ‘ਗਉਰੋ’।

(੫) (੧) ਤੋਂ (ੳ) ਹੋ ਜਾਂਦਾ ਹੈ, ਜਿਵੇਂ :

ਤੂੰ ‘ਦਾਤੋਂ’ ਹਮ ਜਾਚਿਕਾ ਹਰਿ ਦਰਸਨੁ ਦੀਜੈ ॥

ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ਰਹਾਉ॥੧੫॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਨਾ ੮੧੯)

ਤੂੰ 'ਗੁਣਦਾਤੋਂ' ਨਿਰਮਲੇ ਭਾਈ ਨਿਰਮਲੁ ਨਾ ਮਨੁ ਹੋਇ ॥
ਹਮ ਅਪਰਾਧੀ ਨਿਰਗੁਣੇ ਭਾਈ ਤੂੰ ਹੀ ਤੇ ਗੁਣ ਸੋਇ ॥੧॥੪॥

(ਸੋਰਠਿ ਮ: ੧ ਅਸਟਪਦੀਆ, ਪੰਨਾ ੬੩੬)

ਕਰਤਾ ਕਾਰਕ, ਬਹੁ-ਵਚਨ

(੧) (੧) ਤੋਂ (੯), ਜਿਵੇਂ :

'ਧੰਧੇ' ਕਹਾ ਬਿਆਪਹਿ ਤਾਹੁ ॥ ਜੇ ਏਕ ਛਾਡ ਅਨ ਕਤਹ ਨ ਜਾਹੁ ॥੪॥
(ਗਊੜੀ ਬਾਵਨ ਅਖਰੀ ਮਹਲਾ ੫, ਪੰਨਾ ੨੫੧)

ਪਾਸਿ 'ਦਮਾਮੇ' ਛੜ੍ਹ ਸਿਰਿ ਭੇਰੀ ਸਡੋ ਰਡੁ ॥
ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡੁ ॥੪੫॥

(ਸਲੋਕ ਫਰੀਦ ਜੀ, ਪੰਨਾ ੧੩੮੦)

(੨) (੧) ਦੇ ਥਾਂ (ਈ) ਹੋ ਜਾਂਦੀ ਹੈ, ਜਿਵੇਂ :

ਵਸਤੁ ਲਈ 'ਵਣਜਾਰਈ' ਵਖਤੁ ਬਧਾ ਪਾਇ ॥
ਕੇਈ ਲਾਹਾ ਲੈ ਚਲੇ ਇਕਿ ਚਲੇ ਮੁਲੁ ਗਵਾਇ ॥੧॥੩॥
(ਸਾਰਗ ਕੀ ਵਾਰ, ਸਲੋਕ ਮ: ੨, ਪੰਨਾ ੧੨੩੮)

ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦੁ ॥
ਬੀਧਾ ਪੰਚ 'ਬਟਵਾਰਈ' ਉਪਜਿਓ ਮਹਾ ਖੇਦੁ ॥੩॥੨੮॥੫੮॥

(ਬਿਲਾਵਲੁ ਮਹਲਾ ੫, ਪੰਨਾ ੮੧੪)

(੩) (੧) ਦੇ ਥਾਂ (੯) ਬਣ ਜਾਂਦੀ ਹੈ, ਜਿਵੇਂ :

ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
ਰਤਨ ਵਿਗਾੜਿ ਵਿਗੋਏ 'ਕੁਤੰ' ਮੁਇਆ ਸਾਰ ਨ ਕਾਈ ॥੨॥੫॥੩੯॥
(ਆਸਾ ਮ: ੧ ਘਰੁ ੬, ਪੰਨਾ ੩੬੦)

(੪) (੧) ਦੇ ਥਾਂ (ਨ) ਬਣ ਜਾਂਦਾ ਹੈ, ਜਿਵੇਂ :

ਇਨ 'ਮੁੰਡੀਅਨ' ਮੇਰਾ ਘਰੁ ਪੁੰਧਰਾਵਾ ॥
ਬਿਟਵਹਿ ਰਾਮ ਰਮਉਆ ਲਾਵਾ ॥੧॥ਰਹਾਉ॥੩੩॥
(ਆਸਾ ਕਬੀਰ ਜੀ, ਪੰਨਾ ੪੯੪)

ਅੰਕ ਨੰਬਰ (੨), (੩), (੪) ਵਿਚ ਦਿਤੇ ਗਏ (ਈ-ਅੰਤ), (੯-ਅੰਤ)

ਅਤੇ (ਨ-ਅੰਤ) ਸਕਰਮਕ ਕਿਆ (Transitive Verb) ਦੇ ਭੂਤ ਕਾਲ (Past Tense) ਨਾਲ ਵਰਤੇ ਜਾਂਦੇ ਹਨ, ਜਿਵੇਂ :

ਵਸਤੁ ਲਈ ਵਣਜਾਰਈ—ਵਣਜਾਰਿਆਂ ਨੇ ਵਸਤ ਲਈ। ‘ਵਣਜਾਰ’ ਤੋਂ ‘ਵਣਜਾਰਈ’।

ਬੀਪਾ ਪੰਚ ਬਟਵਾਰਈ—ਪੰਜ ਬਟਵਾਰਿਆਂ ਨੇ (ਤੈਨੂੰ) ਵਿੰਨਿਆ। ‘ਬਟਵਾਰ’ ਤੋਂ ‘ਬਟਵਾਰਈ’।

ਰਤਨ ਵਿਗੋਏ ਕੁਤੰ—ਕੁੱਤਿਆਂ ਨੇ ਰਤਨ ਵਿਗੋਏ। ‘ਕੁਤਾ’ ਤੋਂ ‘ਕੁਤੰ’।

ਮੁੰਡੀਅਨ ਘਰੁ ਧੁੰਧਰਾਵਾ—ਮੁੰਡੀਆਂ ਨੇ ਘਰੁ ਵਿਗਾੜਿਆ। ‘ਮੁੰਡੀਆ’ ਤੋਂ ‘ਮੁੰਡੀਅਨ’।

ਕਰਮ ਕਾਰਕ, ਇਕ-ਵਚਨ

(੧) (ਨ-ਅੰਤ) ਅਸਲ ਲਫਜ਼ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

‘ਕਰਤਾ’ ਮੰਨਿ ਵਸਾਇਆ॥ ਜਨਮੈ ਕਾ ਫਲੁ ਪਾਇਆ॥

ਮਨਿ ਭਾਵੰਦਾ ਕੰਡੁ ਹਰਿ ਤੇਰਾ ਬਿਰੁ ਹੋਆ ਸੁਹਾਗੁ ਜੀਉ॥੧॥੪॥੩੮॥

(ਮਾਝ ਮਹਲਾ ੫ ਘਰੁ ੨, ਪੰਨਾ ੧੩੨)

ਸੰਤਾ ਸੰਗਤਿ ਪਾਈਐ॥ ਜਿਭੁ ਜਮ ਕੈ ਪੰਥਿ ਨ ਜਾਈਐ॥

‘ਤੇਜਾ’ ਹਰਿ ਕਾ ਨਾਮੁ ਲੈ ਤੇਰੇ ਭੁਲਹਿ ਨ ਲਗੈ ਗਾਲਿ ਜੀਉ॥੧॥੪॥੩੯॥

(ਮਾਝ ਮਹਲਾ ੫ ਘਰੁ ੨, ਪੰਨਾ ੧੩੨)

‘ਗੌਡਾ’ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥

ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥੨॥੨੫॥

(ਮਲਾਰ ਕੀ ਵਾਰ, ਪੰਨਾ ੧੨੯੯)

(੨) (੧) ਦੇ ਥਾਂ (੧) ਹੋ ਜਾਂਦਾ ਹੈ, ਜਿਵੇਂ :

‘ਗਦਹੁ’ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ॥

ਨਾਨਕ ਕੁੜੈ ਕਤਿਐ ਕੁੜਾ ਤਣੀਐ ਤਾਣੁ॥੧॥੧੪॥

(ਸੁਹੀ ਕੀ ਵਾਰ, ਪੰਨਾ ੨੬੦,

ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥
ਰਾਮ ਰਾਇ ਸੇ 'ਦੂਲਹੁ' ਪਾਇਓ ਅਸ ਬਡ ਭਾਗ ਹਮਾਰਾ ॥੨॥੨॥੨੪॥
(ਆਸਾ ਕਬੀਰ ਜੀ, ਪੰਨਾ ੪੯੨)

'ਗਦਹਾ' ਤੋਂ 'ਗਦਹੁ'। 'ਦੂਲਹਾ' (ਦੂਲਹਾ) ਤੋਂ 'ਦੂਲਹੁ'।

ਕਰਣ ਕਾਰਕ, ਇਕ-ਵਚਨ

(ੴ) ਤੋਂ (ੴ) ਹੋ ਜਾਂਦਾ ਹੈ, ਜਿਵੇਂ :

ਇਕਨਾ 'ਭਾਣੈ' ਕਥਿ ਲਏ ਇਕਨਾ ਮਾਇਆ ਵਿਚਿ ਨਿਵਾਸੁ ॥
ਏਵ ਤਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥੩॥੨॥

(ਆਸਾ ਦੀ ਵਾਰ)

'ਸੂਹੈ' ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥
ਪਿਰੁ ਛੋਡਿਆ ਘਰਿ ਆਪਣੈ ਮੇਹੀ ਦੂਜੈ ਭਾਇ ॥੧੧॥

(ਸੁਹੀ ਕੀ ਵਾਰ, ਪੰਨਾ ੨੯੫)

ਐਸਾ ਦੀਵਾ ਨੀਰਿ ਤਰਾਇ ॥

ਜਿਤੁ 'ਦੀਵੈ' ਸਭ ਸੋਝੀ ਪਾਇ ॥੧॥ਰਹਾਉ॥੨॥

(ਗਮਕਲੀ ਮ: ੧, ਪੰਨਾ ੨੭੮)

'ਭਾਣਾ' ਤੋਂ 'ਭਾਣੈ'। 'ਸੂਹਾ' ਤੋਂ 'ਸੂਹੈ' (ਵਿਸ਼ੇਸ਼ਣ)।

'ਦੀਵਾ' ਤੋਂ 'ਦੀਵੈ'।

ਭਾਣੈ—ਭਾਣੇ ਅਨੁਸਾਰ। ਸੂਹੈ ਵੇਸਿ—ਸੂਹੇ ਵੇਸ ਦੇ ਕਾਰਨ।

ਜਿਤੁ ਦੀਵੈ—ਜਿਸ ਦੀਵੈ ਨਾਲ।

ਸੰਪ੍ਰਦਾਨ ਕਾਰਕ, ਇਕ-ਵਚਨ

(ੴ) ਤੋਂ (ਹਿ) ਹੋ ਜਾਂਦਾ ਹੈ, ਜਿਵੇਂ :

ਇਨ ਮੁੰਡੀਅਨ ਮੇਰਾ ਘਰੁ ਧੁੱਪਰਾਵਾ ॥

'ਬਿਟਵਹਿ' ਰਾਮ ਰਮਾਉਆ ਲਾਵਾ ॥੧॥ਰਹਾਉ॥੩੩॥

(ਆਸਾ ਕਬੀਰ, ਪੰਨਾ ੪੯੪)

'ਬਿਟਵਾ' ਤੋਂ 'ਬਿਟਵਹਿ'।

ਬਿਟਵਹਿ—ਬਿਟਵੇ ਨੂੰ, ਅੰਵਾਣ ਬੇਟੇ ਨੂੰ।

ਸੰਪ੍ਰਦਾਨ ਕਾਰਕ, ਬਹੁ-ਵਚਨ

ਜਿਨਾ ਭਉ ਤਿਨ ਨਾਹਿ ਭਉ ਮੁਖੁ ਭਉ 'ਨਿਭਵਿਆਹ' ॥

ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ 'ਗਇਆਹ' ॥੧॥੮॥

(ਸੂਹੀ ਕੀ ਵਾਰ, ਪੰਨਾ ੨੯੯)

ਪਾਧਾ ਗੁਰਮੁਖਿ ਆਪੀਐ 'ਚਾਟੜਿਆ' ਮਤਿ ਦੇਇ ॥

ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥੫੮॥੧॥

(ਰਾਮਕਲੀ ਮ: ੧ ਦਖਣੀ, ਓਅੰਕਾਰੁ, ਪੰਨਾ ੯੩੮)

'ਨਿਭਵਾ' ਤੋਂ 'ਨਿਭਵਿਆਹ'। 'ਚਾਟੜਾ' ਤੋਂ 'ਚਾਟੜਿਆ'।

ਅਪਾਦਾਨ ਕਾਰਕ, ਇਕ-ਵਚਨ

(ੴ) ਤੋਂ (ਹੁ) ਹੋ ਜਾਂਦਾ ਹੈ, ਜਿਵੇਂ :

ਪਾਡੇ ਤੂੰ ਜਾਣੈ ਹੀ ਨਾਹੀ ਕਿਥਰੁ ਮਾਸੁ ਉਪੰਨਾ ॥

'ਤੋਇਅਹੁ' ਅੰਨ੍ਹ ਕਮਾਦੁ ਕਪਾਹਾ ਤੋਇਅਹੁ ਤ੍ਰਿਭਵਣੁ ਗੰਨਾ ॥੨॥੨੫॥

(ਮਲਾਰ ਕੀ ਵਾਰ, ਪੰਨਾ ੧੨੯੦)

'ਵਡਹੁ' ਵਡਾ ਵਡ ਮੇਦਨੀ ਸਿਰੇ ਸਿਰਿ ਧੰਧੇ ਲਾਇਦਾ ॥

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥੧੬॥ (ਆਸਾ ਦੀ ਵਾਰ)

ਵਾਟ ਹਮਾਰੀ ਖਰੀ ਉਝੀਣੀ ॥

'ਖੰਨਿਅਹੁ' ਤਿਖੀ ਬਹੁਤੁ ਪਿਣੀਣੀ ॥੪॥੧॥ (ਸੂਹੀ ਫਰੀਦ, ਪੰਨਾ ੨੯੪)

'ਤੋਆ' ਤੋਂ 'ਤੋਇਅਹੁ'। 'ਵਡਾ' ਤੋਂ 'ਵਡਹੁ'।

'ਖੰਨਾ' ਤੋਂ 'ਖੰਨਿਅਹੁ'।

ਤੋਇਅਹੁ—ਤੋਏ (ਜਲ) ਤੋਂ। ਵਡਹੁ—ਵਡੇ ਤੋਂ।

ਖੰਨਿਅਹੁ—ਖੰਨੇ (ਖੰਡੇ) ਤੋਂ।

ਸੰਬੰਧ ਕਾਰਕ, ਇਕ-ਵਚਨ

(ੴ) ਤੋਂ (ੴ) ਹੋ ਜਾਂਦੀ ਹੈ, ਜਿਵੇਂ :

'ਕਰਤੇ' ਹਥਿ ਵਡਿਆਈਆ ਬੁਝੁ ਗੁਰ ਬੀਚਾਰਿ ॥

ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥੫੨॥

(ਰਾਮਕਲੀ ਮ: ੧ ਦਖਣੀ, ਓਅੰਕਾਰੁ, ਪੰਨਾ ੯੩੭)

ਜੈ ਘਰਿ 'ਕਰਤੇ' ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਹਿ ॥੧॥ਰਹਾਉ॥੩੦॥
(ਆਸਾ ਮ: ੧, ਪੰਨਾ ੩੫੭)

'ਕਰਤੇ' ਹਥ—ਕਰਤਾ (ਕਰਤੇ) ਦੇ ਹੱਥ ਵਿਚ ।

'ਕਰਤੇ' ਕੀਰਤਿ—ਕਰਤਾ (ਕਰਤੇ) ਦੀ ਕੀਰਤਿ ।

ਸੰਬੰਧ ਕਾਰਕ, ਬਹੁ-ਵਚਨ

ਸੁਨਿ ਅੰਪੁਲੀ ਲੋਈ ਬੇਪੀਰੀ ॥

ਇਨ੍ ਮੁੰਡੀਅਨੁ ਭਜਿ ਸਰਨਿ ਕਬੀਰ ॥੪॥੩॥੯॥

(ਗੌਡ ਕਬੀਰ, ਪੰਨਾ ੬੭੧)

'ਮੁੰਡੀਅਨੁ' ਸਰਨਿ—ਮੁੰਡੀਆਂ ਦੀ ਸਰਨ ।

ਅਧਿਕਰਣ ਕਾਰਕ, ਇਕ-ਵਚਨ

(੧) (੨) ਤੋਂ (੩), ਜਿਵੇਂ :

ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥

'ਧੰਧੇ' ਕੁੜਿ ਵਿਆਪਿਆ ਜਮਪੁਰਿ ਚੋਟਾ ਖਾਇ ॥੩॥੩॥

(ਮਾਝ ਮ: ੩, ਪੰਨਾ ੬੬੪)

ਤੇਆ ਆਖੈ ਹਉ ਬਹੁਬਿਧਿ ਹਛਾ 'ਤੇਐ' ਬਹੁਤੁ ਬਿਕਾਰਾ ॥

ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥੨੫॥

(ਮਲਾਰ ਕੀ ਵਾਰ, ਪੰਨਾ ੧੨੯੦)

'ਸੁਪਨੈ' ਉੱਤੀ ਭਈ ਗਹਿਓ ਕੀ ਨ ਅੰਚਲਾ ॥

ਸੁੰਦਰ ਪੁਰਖ ਬਿਰਾਮਤ ਪੇਖਿ ਮਨੁ ਬੰਸੁਲਾ ॥੧੩॥

(ਛੁਨਹੇ ਮ: ੫, ਪੰਨਾ ੧੩੬੨)

ਸਸੁਰੈ 'ਪੇਈਐ' ਤੈ ਵਸੀ ਸਤਿਗੁਰੁ ਸੇਵਿ ਨਿਸੰਗ ॥

ਪਰਹਰਿ ਕਪੜ੍ਹ ਜੇ ਪਿਰ ਮਿਲੈ ਪੁਸੀ ਰਾਵੈ ਪਿਰੁ ਸੰਗ ॥੧॥੧॥

(ਸੋਗਠਿ ਕੀ ਵਾਰ ਮ: ੪, ਪੰਨਾ ੬੪੨)

ਉੱਡਿ ਉੱਡਿ ਰਾਵਾ 'ਝਾਟੈ' ਪਾਇ ॥ ਵੇਖੈ ਲੋਕੁ ਹਸੈ ਘਰਿ ਜਾਇ ॥੨॥੫॥

(ਆਸਾ ਦੀ ਵਾਰ)

‘ਧੰਧਾ’ ਤੋਂ ‘ਧੰਧੈ’। ‘ਤੌਆ’ ਤੋਂ ‘ਤੌਐ’। ‘ਸੁਪਨਾ’ ਤੋਂ ‘ਸੁਪਨੈ’।
‘ਪੇਈਆ’ ਤੋਂ ‘ਪੇਈਐ’। ‘ਝਾਟਾ’ ਤੋਂ ‘ਝਾਟੈ’।

ਧੰਧੈ—ਧੰਧੈ ਵਿਚ। ਤੌਐ—ਤੌਏ (ਜਲ) ਵਿਚ। ਸੁਪਨੈ—ਸੁਪਨੇ ਵਿਚ।
ਪੇਈਐ—ਪੇਈਏ (ਪੇਕੇ) ਵਿਚ। ਝਾਟੈ—ਝਾਟੇ ਵਿਚ।

(੨) (੧) ਤੋਂ (f) ਹੋ ਜਾਂਦੀ ਹੈ, ਜਿਵੇਂ :

ਤਭੀ ‘ਤੋਇ’ ਨ ਪਲਵੈ ਜੇ ਜਲ ਟੁਬੀ ਦੇਇ ॥
ਫਰੀਦਾ ਜੇ ਛੋਹਾਗਲਿ ਰਥ ਦੀ ਝੂਰੇਦੀ ਝੂਰੇਇ ॥੬੨॥

(ਸਲੋਕ ਫਰੀਦ ਜੀ, ਪੰਨਾ ੧੩੯)

‘ਤੌਆ’ ਤੋਂ ‘ਤੌਇ’।
ਤੋਇ—(ਜਲ) ਵਿਚ।

ਅਧਿਕਰਣ ਕਾਰਕ, ਬਹੁ-ਵਚਨ

(੧) ਤੋਂ (ੳ) ਹੋ ਜਾਂਦੀ ਹੈ, ਜਿਵੇਂ :

ਸਗਲੀ ‘ਸਉਦੀਂ’ ਤੋਟਾ ਆਵੈ ॥ ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥
(ਆਸਾ ਮ: ੧, ਪੰਨਾ ੩੪੬)

ਕਾਢੀ ‘ਸਉਦੀਂ’ ਤੋਟਾ ਆਵੈ ॥ ਗੁਰਮੁਖਿ ਵਣਜ ਕਰੇ ਪ੍ਰਭੁ ਭਾਵੈ ॥
ਪੁੰਜੀ ਸਾਬੜੁ ਰਾਸਿ ਸਲਾਮਤਿ ਚੁਕਾ ਜਮ ਕਾ ਫਾਹਾ ਹੈ ॥੧੦॥੬॥੧੨॥

(ਮਾਤ੍ਰ ਮ: ੧ ਸੋਲਹੇ, ਪੰਨਾ ੧੦੩੨)

‘ਸਉਦਾ’ ਤੋਂ ‘ਸਉਦੀਂ’।
ਸਉਦੀਂ—ਸਉਦਿਆਂ ਵਿਚ।

ਸੰਬੋਧਨ, ਇਕ-ਵਚਨ

(੧) (ੳ-ਅੰਤ), ਅਸਲੀ ਲਡੜ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

‘ਕਰਤਾ’ ਤੂ ਮੈ ਮਾਣੁ ਨਿਮਾਣੇ ॥

ਮਾਣੁ ਮਹੜੁ ਨਾਮੁ ਧਨੁ ਪਲੈ ਸਾਚੇ ਸਬਦਿ ਸਮਾਣੇ ॥ਰਗਉ॥੫॥

(ਸੋਗਠਿ ਮ: ੧, ਪੰਨਾ ੫੬੬)

‘ਕਰਤਾ’ ਤੂ ਮੇਰਾ ਜਜਮਾਨੁ ॥

ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ॥੫॥

(ਪ੍ਰਭਾਤੀ ਮ: ੧, ਪੰਨਾ ੧੩੨੯)

ਕਰਤਾ—ਹੋ ਕਰਤਾ ! ਹੋ ਕਰਤੇ !

(੨) (੩) ਤੋਂ (ੴ) ਹੋ ਜਾਂਦੀ ਹੈ, ਜਿਵੇਂ :

‘ਪਾਂਡੇ’ ਐਸਾ ਬ੍ਰਹਮੁ ਬੀਚਾਰੁ ॥

ਨਾਮੇ ਸੁਚਿ ਨਾਮੇ ਪਛਾਉ ਨਾਮੇ ਚਜੁ ਆਚਾਰ ॥੧॥ ਰਹਾਉ॥੨੦॥

(ਆਸਾ ਮ: ੧, ਪੰਨਾ ੩੪੫)

‘ਪਾਂਡਾ’ ਤੋਂ ਸੰਬੋਧਨ (ਹੋ) ਪਾਂਡੇ !

ਸੰਬੋਧਨ, ਬਹੁ-ਵਚਨ

(੧) ਤੋਂ (ਹੋ), ਜਿਵੇਂ :

ਲਾਲਚੁ ਛੋਡਹੁ ‘ਅੰਧਿਹੋ’ ਲਾਲਚਿ ਦੁਖੁ ਭਾਰੀ ॥੫॥੧੫॥

(ਆਸਾ ਮ: ੧ ਘਰੂ ੮ ਅਸਟਪਦੀਆ, ਪੰਨਾ ੪੧੯)

ਗਾਵਹੁ ਗਾਵਹੁ ‘ਰੰਗਿ ਰਾਤਿਹੋ’ ਭਾਈ

ਹਰਿ ਸੇਤੀ ਰੰਗੁ ਲਾਇ ॥ਰਹਾਉ॥੩॥

(ਸੋਗਠ ਮ: ੩ ਅਸਟਪਦੀਆ, ਪੰਨਾ ੬੩੯)

‘ਅੰਧਾ’ ਤੋਂ ‘ਅੰਧਿਹੋ’। ‘ਰੰਗਿ-ਰਾਤਾ’ ਤੋਂ ‘ਰੰਗਿ-ਰਾਤਿਹੋ’।

ਅੰਧਿਹੋ—ਹੋ ਅੰਧੇ ਜੀਵੇ ! ਰੰਗਿ-ਰਾਤਿਹੋ—ਹੋ ਰੰਗਿ-ਰਾਤੇ (ਸੱਜਣੋ) !

ਈਕਾਰਾਂਤ (ੴ-ਅੰਤ) ਪੁਲਿੰਗ ਨਾਂਵ

ਕਰਤਾ ਕਾਰਕ, ਇਕ-ਵਚਨ

(੧) ਅਸਲੀ ਲਫਜ਼ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

ਨਾਨਕ ‘ਗਿਆਨੀ’ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥੧॥੨॥

(ਬਿਹਾਗੜੇ ਕੀ ਵਾਰ, ਪੰਨਾ ੫੪੯)

ਕਰਤਾ ਕਾਰਕ, ਬਹੁ-ਵਚਨ

(੧) ਲਡੜ ਦੇ ਅਖੀਰ ਵਿਚ (ਏ) ਲਗਾਇਆਂ, ਜਿਵੇਂ :

ਆਵਹਿ ਇਸੁ ਰਾਸੀ ਕੇ 'ਵਾਪਾਰੀਏ' ਜਿਨਾ ਨਾਮੁ ਪਿਆਰਾ ॥੮॥੧੪॥੩੯॥

(ਆਸਾ ਮ: ੩ ਅਸਟਪਦੀਆ, ਪੰਨਾ ੪੨੯)

'ਵਾਪਾਰੀ' ਤੋਂ 'ਵਾਪਾਰੀਏ'।

(੨) ਲਡੜ ਦੇ ਅਖੀਰ 'ਤੇ (ਈ) ਲਾਇਆ ਜਾਂਦਾ ਹੈ, ਜਿਵੇਂ :

ਸੇਵ ਕੌਤੀ 'ਸੰਤੋਖੀਈ ਜਿਨ੍ਹੀ ਸਚੇ ਸਚੁ ਧਿਆਇਆ ॥੭॥

(ਆਸਾ ਦੀ ਵਾਰ)

'ਸੰਤੋਖੀ' ਤੋਂ 'ਸੰਤੋਖੀਈ'।

ਸੰਤੋਖੀਈ—ਸੰਤੋਖੀਆਂ ਨੇ।

(੩) ਅਖੀਰ 'ਤੇ (ਅਣਿ) ਲਗਾਇਆਂ, ਜਿਵੇਂ :

ਆਜੇਨੀ ਸੰਭਵਿਅਉ ਸੁਜਸੁ ਕਲੁ 'ਕਵੀਅਣਿ' ਬਖਾਣਿਅਉ ॥੮॥

ਕਵੀਅਣਿ—ਕਵੀਆਂ ਨੇ। (ਸਵਈਏ ਮ: ਪੰਜਵੇ ਕੇ, ਪੰਨਾ ੧੪੦੨)

ਕਰਣ ਕਾਰਕ, ਇਕ-ਵਚਨ

ਅਸਲੀ ਲਡੜ ਵਿਚ ਕੋਈ ਤਬਦੀਲੀ ਨਹੀਂ, ਜਿਵੇਂ :

'ਪਾਣੀ' ਚਿੜੁ ਨ ਧੋਪਈ ਮੁਖਿ ਪੀਤੈ ਭਿਖ ਜਾਇ ॥੨॥੭॥

ਪਾਣੀ—ਪਾਣੀ ਨਾਲ। (ਸਾਰੰਗ ਕੀ ਵਾਰ, ਪੰਨਾ ੧੨੪੦)

ਸੰਪਦਾਨ ਕਾਰਕ, ਇਕ-ਵਚਨ

ਜਿਉ ਤਰੁਨਿ ਭਰਤ ਪਰਾਨ ॥ ਜਿਉ 'ਲੋਭੀਐ' ਧਨੁ ਦਾਨੁ ॥੭॥੨॥

(ਬਿਲਾਵਲੁ ਮ: ੫ ਅਸਟਪਦੀਆ, ਪੰਨਾ ੬੩੮)

ਤੇ ਗੁਣ ਵਿਸਰਿ ਗਏ 'ਅਪਰਾਧੀ' ਮੈ ਬਉਰਾ ਕਿਆ ਕਰਉ ਹਰੇ ॥

ਤੂ ਦਾਤਾ ਦਇਆਲੁ ਸਡੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥੨॥੮॥

(ਮਾਰ੍ਹ ਮ: ੧ ਅਸਟਪਦੀਆ, ਪੰਨਾ ੧੦੧੩)

ਲੋਭੀਐ—ਲੋਭੀ ਨੂੰ। ਅਪਰਾਧੀ—ਅਪਰਾਧੀ ਨੂੰ।

ਸੰਬੰਧ ਕਾਰਕ, ਇਕ-ਵਚਨ

‘ਹਸਤੀ’ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥
 ਮਨੁ ਤਨੁ ਆਗੇ ਰਾਖਿ ਕੈ ਉਡੀ ਸੇਫ਼ ਕਰੋਇ ॥
 ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸਿਸਟਿ ਕਾ ਲੇਇ ॥੧॥੧੪॥
 (ਸੋਗਠਿ ਕੀ ਵਾਰ, ਪੰਨਾ ੬੪੭)
 ਹਸਤੀ ਸਿਰਿ—ਹਸਤੀ (ਹਾਥੀ) ਦੇ ਸਿਰ ਉਤੇ ।

ਅਧਿਕਰਣ ਕਾਰਕ, ਇਕ-ਵਚਨ

ਲਡਜ਼ ਦੇ ਅਖੀਰ ‘ਤੇ (ਐ) ਲਾਇਆ ਜਾਂਦਾ ਹੈ, ਜਿਵੇਂ :
 ਜਿਮੀ ਵਸੰਦੀ ‘ਪਾਣੀਐ’ ਈਧਣੁ ਰਖੇ ਭਾਹਿ ॥
 ਨਾਨਕ ਸੋ ਸਹੁ ਆਹਿ, ਜਾ ਕੈ ਆਛਲਿ ਹਤੁ ਕੇ ॥੨॥੧੧॥
 (ਗੁਜਰਾਨੀ ਕੀ ਵਾਰ ਮ: ੫, ਪੰਨਾ ੫੨੦)
 ਪਾਣੀਐ—ਪਾਣੀ ਵਿਚ ।

ਸੰਬੰਧਨ, ਇਕ-ਵਚਨ

ਸ੍ਰਿਣਿ ‘ਵਡਭਾਗੀਆ’ ਹਰਿ ਅੰਮ੍ਰਿਤ ਬਾਣੀ ਰਾਮ ॥
 ਜਿਨ੍ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥੩॥੨॥੫॥
 (ਬਿਹਾਗੜਾ ਛੰਤ ਮ: ੫ ਘਰੁ ੨, ਪੰਨਾ ੪੮੫)
 ਵਡਭਾਗੀਆ—ਹੇ ਵਡਭਾਗੀ !

ਸੰਬੰਧਨ, ਬਹੁ-ਵਚਨ

ਉਦਸੁ ਕਰਹੁ ‘ਵਡਭਾਗੀਹੋ’
 ਸਿਮਰਹੁ ਹਰਿ ਹਰਿ ਰਾਇ ॥
 ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ
 ਦੂਖੁ ਦਰਦੁ ਝੁ ਜਾਇ ॥੧॥੩॥੬॥
 (ਆਸਾ ਮ: ੫ ਛੰਤ ਘਰੁ ੬, ਪੰਨਾ ੮੪੬)
 ਵਡਭਾਗੀਹੋ—ਹੇ ਵਡਭਾਗੀ ਜਨੋ !

ਇਸਤ੍ਰੀ ਲਿੰਗ ਨਾਂਵ
ਅਕਾਰਾਂਤ (ਮੁਕਤਾ-ਅੰਤ)
ਦੀ
ਕਾਰਕ ਰੂਪ ਸਾਧਨਾ

		ਇਕ-ਵਚਨ	ਬਹੁ-ਵਚਨ
ਕਰਤਾ	ਕਾਰਕ	ਮਹਲ, ਧਨ	
ਕਰਮ	,	ਬਖਸੀਸ, ਧਨਹਿ	
ਕਰਣ	,	ਬਾਤਹਿ	ਬਾਤੀ, ਗਲੀ, ਗਲੀਈ
ਸੰਪ੍ਰਦਾਨ	,	ਧਨਹਿ, ਧਨ	
ਅਪਾਦਾਨ	,	ਕਪਾਹਹੁ, ਮਾਰਉ	
ਸੰਬੰਧ	,		
ਅਧਿਕਰਣ	,	ਕਾਰੈ, ਜੀਡੈ	

ਨੋਟ : ਅਕਾਰਾਂਤ (ਮੁਕਤਾ-ਅੰਤ) ਪੁਲਿੰਗ ਅਤੇ ਇਸਤ੍ਰੀ ਲਿੰਗ ਨਾਂਵਾਂ ਦੇ ਕਰਤਾ ਕਾਰਕ ਅਤੇ ਕਰਮ ਕਾਰਕ ਇਕ-ਵਚਨ ਦਾ ਡਰਕ ਧਿਆਨ-ਜੋਗ ਹੈ। ਕੇਵਲ ਪੁਲਿੰਗ ਵਿਚ ਹੀ () ਹੋ ਸਕਦਾ ਹੈ।

		ਪੁਲਿੰਗ	ਇਸਤ੍ਰੀ ਲਿੰਗ
ਕਰਤਾ ਕਾਰਕ	ਧਨ, ਮਨ, ਜਗੁ	ਧਨ, ਕਾਰ, ਸਾਧਨ	
ਕਰਮ ਕਾਰਕ	ਧਨ, ਨਾਮੁ, ਕਾਗਦੁ	ਧਨ, ਮੁੰਧ	

ਧਨ—ਇਸਤ੍ਰੀ।

ਕਰਤਾ ਕਾਰਕ, ਇਕ-ਵਚਨ

ਅਸਲ ਲਫਜ਼ ਵਿਚ ਕੋਈ ਤਬਦੀਲੀ ਨਹੀਂ ਹੁੰਦੀ, ਜਿਵੇਂ :

‘ਸਾਧਨ’ ਕੰਡੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ ॥੫॥੨॥੧੦॥

(ਮਾਰੂ ਮ: ੧ ਅਸਟਪਦੀਆ, ਪੰਨਾ ੧੦੧੫)

‘ਮਹਲ’ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥੧॥੫॥

(ਸਲੋਕ ਮ: ੧, ਮਾਤ੍ਰ ਕੀ ਵਾਰ ਮ: ੩, ਪੰਨਾ ੧੦੬੯)

ਜੇ ਪਿਰੁ ਕਰੈ ਸੋ ‘ਧਨ’ ਤਤੁ ਮਾਨੈ ॥੨॥੧॥੨॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੭੨)

‘ਧਨ’ ਬਿਗਸੈ ਗਿਹਿ ਆਵਤ ਕੰਤ ॥੨॥੪॥

(ਰਾਮਕਲੀ ਮ: ੫ ਅਸਟਪਦੀਆ, ਪੰਨਾ ੯੧੪)

‘ਠਾਕ’ ਨ ਸਚੈ ਬੋਹਿਬੈ ਜੇ ਗੁਰੁ ਪੀਰਕ ਦੇਇ ॥੩॥੨॥

(ਮਾਤ੍ਰ ਕੀ ਵਾਰ ਮ: ੩, ਪੰਨਾ ੧੦੬੭)

ਗੁਣ ‘ਜੰਵ’ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਈਆ ॥੧॥੧॥

(ਸੂਹੀ ਛੰਤ ਮ: ੧ ਘਰੁ ੮, ਪੰਨਾ ੨੬੫)

ਊੱਪਰ-ਦਿੱਤੇ ਪ੍ਰਮਾਣਾਂ ਵਿਚ ਹੇਠ-ਲਿਖੇ ‘ਨਾਂਵ’ ‘ਇਸਤ੍ਰੀ ਲਿੰਗ’ ਹਨ
ਅਤੇ ਕਰਤਾ ਕਾਰਕ ਇਕ-ਵਚਨ ਹਨ :

ਸਾਧਨ, ਧਨ, ਜੰਵ, ਮਹਲ, ਠਾਕ।

ਕਰਮ ਕਾਰਕ, ਇਕ-ਵਚਨ

(੧) ਲਫਜ਼ ਦੇ ਅਖੀਰ ‘ਤੇ (ਹਿ), ਜਿਵੇਂ :

ਜੋ ਪਿਰੁ ਕਰੈ ਸੋ ਧਨ ਤਤੁ ਮਾਨੈ ॥

ਪਿਰੁ ‘ਧਨਹਿ’ ਸੀਗਾਰਿ ਰਖੈ ਸੰਗਾਨੈ ॥੨॥੧॥੨॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੭੨)

(੨) ਮੁਕਤਾ-ਅੰਤ ਲਫਜ਼ ਆਪਣੇ ਹੀ ਰੂਪ ਵਿਚ ਰਹਿੰਦਾ ਹੈ, ਜਿਵੇਂ :

ਇਹ ‘ਬਖਸੀਸ’ ਖਸਮ ਤੇ ਪਾਵਾ ॥

ਆਠ ਪਹਰ ਕਰ ਜੋੜਿ ਧਿਆਵਾ ॥੧੯॥੧॥੬॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੭੨)

ਚੜਿ ਬੋਹਿਬੈ ਚਾਲਸਉ ਸਾਗਰੁ ਲਹਗੀ ਦੇਇ ॥

ਠਾਕ ਨ ਸਚੈ ਬੋਹਿਬੈ ਜੇ ਗੁਰੁ ‘ਪੀਰਕ’ ਦੇਇ ॥੩॥੨॥

(ਮਾਤ੍ਰ ਕੀ ਵਾਰ ਮ: ੩, ਪੰਨਾ ੧੦੬੭)

ਕਰਣ ਕਾਰਕ, ਇਕ-ਵਚਨ

ਸ਼ਬਦ ਦੇ ਅੰਤ ਵਿਚ (ਹਿ) ਲਾਇਆ ਜਾਂਦਾ ਹੈ, ਜਿਵੇਂ :

ਕਿਸਨਾ ਚਲਤ ਬਹੁ ਪਰਕਾਰਿ ॥

ਪੂਰਨ ਹੋਤ ਨ ਕਤਹੁ 'ਬਾਤਹਿ' ਅੰਤਿ ਪਰਤੀ ਹਾਰਿ ॥੧॥ਰਹਾਉ॥੧੦੭॥

(ਸਾਰਗ ਮ: ੫, ਪੰਨਾ ੧੨੨੫)

ਕਤਹੁ ਬਾਤਹਿ—ਕਿਸੇ ਬਾਤ ਨਾਲ।

ਕਰਣ ਕਾਰਕ, ਬਹੁ-ਵਚਨ

(੧) ਲਫਜ਼ ਦੇ ਅਖੀਰ 'ਤੇ (ੴ) ਲੱਗਦੀ ਹੈ, ਜਿਵੇਂ :

'ਗਲੀ' ਸੈਲ ਉਠਾਵਤ ਚਾਹੇ ਓਇ ਉੱਹਾ ਹੀ ਹੈ ਧਰੇ ॥

ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਤ ਰਾਖਹੁ ਸਰਣਿ ਪਰੇ ॥੨॥੭॥੧੨॥

(ਟੋਡੀ ਮ: ੫, ਪੰਨਾ ੨੯੮)

ਤੂੜੇ ਮਨੁ ਹਰਿ ਰੰਗੇ ਲੋੜੈ ॥ 'ਗਲੀ' ਹਰਿ ਨੀਹੁ ਨ ਹੋਇ ॥ਰਹਾਉ॥੧॥੧੮॥

(ਟੋਡੀ ਮ: ੫, ਪੰਨਾ ੨੯੫)

ਲਥ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥

ਇਨੀ 'ਬਾਤੀ' ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥੮॥

(ਤਿਲੰਗ ਮ: ੧, ਪੰਨਾ ੨੨੨)

(੨) ਲਫਜ਼ ਦੇ ਅਖੀਰ 'ਤੇ (ੴ) ਅਤੇ (ਈ), ਜਿਵੇਂ :

ਗਿਆਨੁ ਨ 'ਗਲੀਈ' ਢੂਢੀਐ ਕਥਨਾ ਕਰੜਾ ਸਾਰੁ ॥

ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥੮॥

(ਆਸਾ ਦੀ ਵਾਰ)

'ਗਲ' ਤੋਂ 'ਗਲੀ' (ਗੱਲੀ)। 'ਗਾਲ' ਤੋਂ 'ਗਾਲੀ' (ਗਾਲੀ)।

'ਬਾਤ' ਤੋਂ 'ਬਾਤੀ' (ਬਾਤੀ)। 'ਗਲ' ਤੋਂ 'ਗਲੀਈ' (ਗੱਲੀਈ)।

ਉਪਰਲੇ ਚਹੁੰਅਂ ਲਫਜ਼ਾਂ ਦਾ ਕਰਣ ਕਾਰਕ, ਬਹੁ-ਵਚਨ ਵਿਚ ਅਰਥ ਹੈ—ਗੱਲਾਂ ਨਾਲ, ਬਾਤਾਂ ਨਾਲ।

ਸੰਪ੍ਰਦਾਨ ਕਾਰਕ, ਇਕ-ਵਚਨ

(੧) ਲਫਜ਼ ਦੇ ਅਖੀਰ ਵਿਚ (ਹਿ), ਜਿਵੇਂ :

ਜੋ ਪਿਤੁ ਕਰੈ ਸੋ ਧਨ ਤਤੁ ਮਾਨੈ॥ ਪਿਤੁ ਧਨਹਿ ਸੀਗਾਰਿ ਰਖੈ ਸੰਚਾਨੈ॥
ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ 'ਧਨਹਿ' ਦਿਲਾਸਾ ਹੋ॥੨॥੧॥੨॥

(ਮਾਰੂ ਮ: ੫ ਸੋਲਹੇ, ਪੰਨਾ ੧੦੨੨)

ਪ੍ਰਿਉ ਦੇ 'ਧਨਹਿ' ਦਿਲਾਸਾ—ਪ੍ਰਿਉ 'ਧਨ ਨੂੰ' ਦਿਲਾਸਾ ਦੇਂਦਾ ਹੈ।
(ਧਨ—ਇਸਤ੍ਰੀ)

(੨) ਲਫਜ਼ ਅਸਲੀ ਹੀ ਰੂਪ ਵਿਚ, ਜਿਵੇਂ :

ਪਿਤੁ 'ਧਨ' ਭਾਵੈ ਤਾ ਪਿਰ ਭਾਵੈ ਨਾਗੀ ਜੀਉ॥੩॥੩॥

(ਧਨਾਸਗੀ ਛੰਤ ਮ: ੧, ਪੰਨਾ ੬੮੯)

ਪਿਤੁ 'ਧਨ' ਭਾਵੈ—ਪਿਰ 'ਧਨ' (ਇਸਤ੍ਰੀ) ਨੂੰ ਭਾਵੈ।

ਅਪਾਦਾਨ ਕਾਰਕ, ਇਕ-ਵਚਨ

ਲਫਜ਼ ਦੇ ਅੰਤ ਵਿਚ (ਹੁ), ਜਿਵੇਂ :

ਤਗੁ 'ਕਪਾਹਹੁ' ਕਤੀਐ ਬਾਮਣੁ ਵਟੇ ਆਇ॥

ਕੁਹਿ ਬਕਰਾ ਰਿੰਨਿ ਖਾਇਆ ਸਭੁ ਕੋ ਆਖੈ ਪਾਇ॥੨॥੧੫॥

(ਆਸਾ ਦੀ ਵਾਰ)

ਸੰਤ ਭਾਗਿ ਓਹ ਪਾਛੈ ਪਰੈ॥ ਗੁਰ ਪਰਸਾਦੀ 'ਮਾਰਹੁ' ਡਰੈ॥੩॥੪॥੫॥

(ਗੌਡ ਕਬੀਰ ਜੀ, ਪੰਨਾ ੮੨੨)

ਕਪਾਹਹੁ—ਕਪਾਹ ਤੋਂ। ਮਾਰਹੁ—ਮਾਰ ਤੋਂ।

ਅਧਿਕਰਣ ਕਾਰਕ, ਇਕ-ਵਚਨ

ਸ਼ਬਦ ਦੇ ਅੰਤ ਵਿਚ (ੴ) ਵਰਤੀਦਾ ਹੈ, ਜਿਵੇਂ :

ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰ ਮਿਲਿ ਹਰਿ ਮਨੁ ਮਨੈ॥

ਹਉ ਮੂਰਖ 'ਕਾਨੈ' ਲਾਈਆ ਨਾਨਕ ਹਰਿ ਕੰਮੇ॥੩॥੨॥੮॥

(ਆਸਾ ਮ: ੪ ਛੰਤ ਘਰੁ ੪, ਪੰਨਾ ੪੪੯)

ਸੋਗਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥

ਦੰਦੀ ਮੈਲੁ ਨ ਕਤੁ ਮਨਿ 'ਜੀਭੈ' ਸਚਾ ਸੋਇ ॥੧॥੧॥

(ਸੋਗਠਿ ਕੀ ਵਾਰ ਮ: 8, ਸਲੋਕ ਮ: ੧, ਪੰਨਾ ੬੪੨)

ਤੁਖਿਆ ਦੇਇ ਨ ਮਰਦਿਆ ਰਖੈ ॥ ਅੰਧਾ ਝਗੜਾ ਅੰਧੀ 'ਸਥੈ' ॥੧॥੮॥

(ਸਾਰੰਗ ਕੀ ਵਾਰ, ਪੰਨਾ ੧੨੪੧)

ਸਤਿ ਤੀਰਥ ਬਰਤ ਜਗ੍ ਪੁੰਨ ਕੀਏ 'ਹਿਦੈ' ਗਾਲਿ ਗਾਲਿ ਤਨੁ ਛੀਜੈ ॥

ਅਤੁਲਾ ਤੇਲੁ ਰਾਮ ਨਾਮੁ ਹੈ ਗੁਰਮਤਿ ਕੇ ਪੁਜੈ ਨ ਤੌਲ ਤੁਲੀਜੈ ॥੧॥੯॥

(ਕਲਿਆਨ ਮ: 8 ਅਸਟਪਦੀਆ, ਪੰਨਾ ੧੩੨੫)

ਕਾਰੈ—ਕਾਰ ਵਿਚ । ਜੀਭੈ—ਜੀਭ ਉਤੇ ।

ਸਥੈ—ਸਥ ਵਿਚ । ਹਿਵੈ—ਹਿਵ (ਬਰਫ) ਵਿਚ ।

ਲਫਜ਼ 'ਕਾਰ', 'ਜੀਭ', 'ਸਥ' ਅਤੇ 'ਹਿਵ' ਮੁਕਤਾ-ਅੰਤ ਇਸਤ੍ਰੀ ਲਿੰਗ ਹਨ ।

ਇਸਤ੍ਰੀ ਲਿੰਗ ਅਕਾਰਾਂਤ (ੱ-ਅੰਤ)

ਕਰਤਾ ਕਾਰਕ, ਇਕ-ਵਚਨ

ਆਈ 'ਆਗਿਆ' ਪਿਰਹੁ ਬੁਲਾਇਆ ॥ ਨਾ ਧਨ ਪੁਛੀ ਨ ਮਤਾ ਪਕਾਇਆ ॥

ਊਂਠ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਸਾ ਹੇ ॥੧੦॥੧॥੨॥

(ਮਾਰ੍ਹ ਮ: ੫ ਸੋਲਹੇ, ਪੰਨਾ ੧੦੨੩)

ਆਗਿਆ—ਕਰਤਾ ਕਾਰਕ, ਇਕ-ਵਚਨ ।

ਕਰਮ ਕਾਰਕ, ਇਕ-ਵਚਨ

ਦੁਖਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੁਜਉ ਮੜੈ ਮਸਾਣਿ ਨ ਜਾਈ ॥

ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ 'ਤ੍ਰਿਸਨਾ' ਨਾਮਿ ਬੁਝਾਈ ॥੧॥੧॥

(ਸੋਗਠਿ ਮ: ੧ ਅਸਟਪਦੀਆ, ਪੰਨਾ ੬੩੪)

ਤ੍ਰਿਸਨਾ—ਕਰਮ ਕਾਰਕ, ਇਕ-ਵਚਨ ।

ਕਰਣ ਕਾਰਕ, ਇਕ-ਵਚਨ

ਤੇ ਮਨ ਰਾਮ ਸਿਉ ਕਰਿ ਪ੍ਰੀਤਿ ॥
 ਸ੍ਰੂਵਨ ਗੋਬਿੰਦ ਗੁਨ ਸੁਨਉ ਅਤੁ ਗਾਊ 'ਰਸਨਾ' ਗੀਤਿ ॥੧॥ਰਹਾਉ॥
 ਰਸਨਾ—ਰਸਨਾ ਨਾਲ । (ਸੋਗਠਿ ਮ: ੯, ਪੰਨਾ ੬੩੧)
 ਰਸਨਾ—ਕਰਣ ਕਾਰਕ, ਇਕ-ਵਚਨ ।

ਅਧਿਕਰਣ ਕਾਰਕ, ਇਕ-ਵਚਨ

'ਦੁਬਿਧਾ' ਨ ਪੜਉ ਹਰਿ ਬਿਨੁ ਹੋਰੁ ਨ ਪੂਜਉ
 ਮੜੈ ਮਸਾਣਿ ਨ ਜਾਈ ॥
 'ਤ੍ਰਿਸਨਾ' ਰਾਚਿ ਨ ਪਰ ਘਰਿ ਜਾਵਾ
 ਤ੍ਰਿਸਨਾ ਨਾਮਿ ਬੁਝਾਈ ॥੧॥੧॥

(ਸੋਗਠਿ ਮ: ੧ ਅਸਟਪਦੀਆ, ਪੰਨਾ ੬੩੮)

ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ ॥
 ਸੰਤ ਜਨਾ ਕੀ 'ਨਿੰਦਾ' ਵਿਆਪਿਸ ਪਸੂ ਭਏ
 ਕਦੇ ਹੋਹਿ ਨ ਨੀਕੇ ॥੨॥੩॥੪॥

(ਭੈਰਉ ਮ: ੧ ਘਰੁ ੨, ਪੰਨਾ ੧੧੨੬)

'ਦੁਬਿਧਾ', 'ਤ੍ਰਿਸਨਾ', 'ਨਿੰਦਾ'—ਅਧਿਕਰਣ ਕਾਰਕ, ਇਕ-ਵਚਨ ।

ਸੰਬੋਧਨ, ਇਕ-ਵਚਨ

ਤੇ 'ਜਿਹਬਾ' ਕਰਉ ਸਤ ਖੰਡ ॥
 ਜਾਮਿ ਨ ਉਚਰਾਸਿ ਸ੍ਰੀ ਗੋਬਿੰਦ ॥੧॥੧॥

(ਭੈਰਉ ਨਾਮਦੇਉ ਜੀ, ਪੰਨਾ ੧੧੬੩)

'ਜਿਹਵੇ' ਅੰਮ੍ਰਿਤ ਗੁਣ ਹਰਿ ਗਾਊ ॥
 ਹਰਿ ਹਰਿ ਬੋਲਿ ਕਥਾ ਸੁਹਿ ਹਰਿ ਕੀ
 ਉਚਰਹੁ ਪ੍ਰਤ ਕੌ ਨਾਉ ॥੧॥ਰਹਾਉ॥੨੬॥

(ਸਾਰਗ ਮ: ੫, ਪੰਨਾ ੧੨੧੯)

ਜਿਹਬਾ—ਹੇ ਜਿਹਬਾ ! ਜਿਹਵੇ—ਹੇ ਜਿਹਵਾ !

ਇਸਤ੍ਰੀ ਲਿੰਗ, ਇਕਾਰਾਂਤ (ੱ-ਅੰਤ) ਨਾਂਵ

ਕਰਤਾ ਕਾਰਕ, ਇਕ-ਵਚਨ

ਪੰਡਿਤ ਦੂਜੈ ਭਾਈ 'ਬਰਕਤਿ' ਨ ਹੋਵਈ ਨਾ ਧਨੁ ਪਲੈ ਪਾਇ ॥

ਪੜਿ ਬਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥੨॥੧੨॥

(ਸੋਗਠਿ ਕੀ ਵਾਰ, ਪੰਨਾ ੬੪੭)

ਬਰਕਤਿ—ਕਰਤਾ ਕਾਰਕ, ਇਕ-ਵਚਨ।

ਕਰਤਾ ਕਾਰਕ, ਬਹੁ-ਵਚਨ

ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥

ਵਿਸਮਾਦੁ 'ਅਗਨੀ' ਖੇਡਹਿ ਵਿਡਾਣੀ ॥੧॥੩॥ (ਆਸਾ ਦੀ ਵਾਰ)

ਜਿਨਿ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣੁ ॥

ਨਾਨਕ 'ਮਤੀ' ਮਿਥਿਆ ਕਰਮੁ ਸਚਾ ਨੀਸਾਣੁ ॥੨॥੮॥

(ਆਸਾ ਦੀ ਵਾਰ, ਪੰਨਾ ੪੬੭)

ਮਾਹਾ ਮਾਹ 'ਮੁਮਾਰਖੀ' ਚੜ੍ਹਿਆ ਸਦਾ ਬਸੰਤੁ ॥

ਪਰਫੜ੍ਹ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥੧॥

(ਬਸੰਤ ਮ: ੧, ਪੰਨਾ ੧੧੬੮)

ਝੜ ਝੜ ਓਹਾੜ 'ਲਹਰੀ' ਵਹਨਿ ਲਖੇਸਰੀ ॥

ਸਤਿਗੁਰ ਸਿਉ ਅਲਾਇ ਬੇੜੇ ਡੁਬਣਿ ਨਾਹਿ ਭਉ ॥੪॥

(ਮ: ੧, ਸਲੋਕ ਵਾਰਾਂ ਤੇ ਵਧੀਕ, ਪੰਨਾ ੧੪੧੦)

'ਦਾਤੀ' ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

ਇਕਿ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥੨॥

(ਮ: ੧, ਸਿਰੀਰਾਗ ਕੀ ਵਾਰ, ਪੰਨਾ ੮੩)

ਕੇਤੀਆ ਤੇਰੀਆ 'ਕੁਦਰਤੀ' ਕੇਵਡ ਤੇਰੀ ਦਾਤਿ ॥

ਕੇਤੇ ਤੇਰੇ ਜੀਅ ਜੰਤਿ ਸਿਫਤਿ ਕਰਹਿ ਦਿਨੁ ਰਾਤਿ ॥

ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥੧੦॥

(ਸਿਰੀਰਾਗ ਮ: ੧, ਪੰਨਾ ੯੯)

'ਅਗਨਿ' ਤੋਂ 'ਅਗਨੀ'। 'ਮਤਿ' ਤੋਂ 'ਮਤੀ'। 'ਮੁਮਾਰਖਿ' ਤੋਂ 'ਮੁਮਾਰਖੀ'।

'ਲਹਰਿ' ਤੋਂ 'ਲਹਰੀ'। 'ਦਾਤਿ' ਤੋਂ 'ਦਾਤੀ'। 'ਕੁਦਰਤਿ' ਤੋਂ 'ਕੁਦਰਤੀ'।

ਕਰਮ ਕਾਰਕ, ਇਕ-ਵਚਨ

ਚੜਿ ਬੋਹਿਥੈ ਚਾਲਸਉ ਸਾਗਰੂ 'ਲਹਰੀ' ਦੇਇ ॥

ਠਾਕਿ ਨ ਸਚੈ ਬੋਹਿਥੈ ਜੇ ਗੁਰੂ ਪੀਰਕ ਦੇਇ ॥੩॥੨॥

(ਮਾਤ੍ਰੂ ਕੀ ਵਾਰ ਮ: ੩, ਮ: ੪, ਪੰਨਾ ੧੦੮੭)

ਪਰਮਰਾਇ ਜਥੁ ਪਕਰਸਿ ਬਫਰੇ ਤਥ ਕਿਆ ਜਬਾਬੁ ਕਰੇਇ ॥

ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੇਬਨੁ 'ਲਹਰੀ' ਦੇਇ ॥੨॥੧॥੪॥

(ਸਿਗੀਰਾਗੁ ਮ: ੫ ਪਹਰੇ, ਪੰਨਾ ੨੨)

'ਲਹਰਿ' ਤੋਂ 'ਲਹਰੀ'।

ਕਰਣ ਕਾਰਕ, ਇਕ-ਵਚਨ

'ਅਕਲੀ' ਸਾਹਿਬੁ ਸੇਵੀਐ 'ਅਕਲੀ' ਪਾਈਐ ਮਾਨੁ ॥

'ਅਕਲੀ' ਪਾਚਿ ਕੈ ਬੁਝੀਐ 'ਅਕਲੀ' ਕੀਚੈ ਦਾਨੁ ॥੧॥੨੦॥

(ਸਾਰੰਗ ਕੀ ਵਾਰ, ਪੰਨਾ ੧੨੪੫)

ਕੁੰਗੁ ਕੀ ਕਾਇਆ ਰਤਨਾ ਕੀ ਲਲਿਤਾ ਅਗਾਰਿ ਵਾਸੁ ਤਨਿ ਸਾਸੁ ॥

ਅਠਸਠਿ ਤੀਰਥ ਕਾ ਮੁਖਿ ਟਿਕਾ ਤਿੜੁ ਘਟਿ ਮਤਿ ਵਿਗਾਸੁ ॥

ਓੜੁ 'ਮਤੀ' ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥੮॥

(ਸਿਗੀਰਾਗੁ ਮ: ੧, ਪੰਨਾ ੧੭)

ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥

ਇਕਿ ਆਵਹਿ ਇਕਿ ਜਾਫਹੀ ਪੁਰਿ ਭਰੇ ਅਹੰਕਾਰਿ ॥

ਮਨ ਹਠਿ 'ਮਤੀ' ਬੁਡੀਐ ਗੁਰਮੁਖਿ ਸਚੁ ਸੁ ਤਾਰਿ ॥੧॥੧੯॥

(ਸਿਗੀਰਾਗੁ ਮ: ੧, ਪੰਨਾ ੨੦)

ਕਰਣ ਕਾਰਕ, ਬਹੁ-ਵਚਨ

ਪੰਡਿਤ ਤਿਨ ਕੀ 'ਬਰਕਤੀ' ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥

ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥੨॥੧੨॥

(ਸੋਨਠਿ ਕੀ ਵਾਰ, ਪੰਨਾ ੬੪੭)

ਵੇਲਿ ਪਿੰਡਾਇਆ ਕਤਿ ਛੁਣਾਇਆ ॥

ਕਟਿ ਕੁਟਿ ਕਰਿ ਪੁੰਥਿ ਚੜਾਇਆ ॥

ਲੋਹਾ ਵਚੇ ਦਰਜੀ ਪਾਂਕੇ ਸੂਟੀ ਧਾਰਾ ਸੀਵੈ ॥

ਇਉ ਪਤਿ ਪਾਟੀ 'ਸਿਫਤੀ' ਸੀਪੈ ਨਾਨਕ ਜੀਵਤ ਜੀਵੈ ॥੧॥੧੯॥

(ਨਾਮਕਲੀ ਕੀ ਵਾਰ ਮ: ੩, ਸਲੋਕ ਮ: ੧, ਪੰਨਾ ੯੫੫)

ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ 'ਆਖੀ' ॥

ਸੰਤਾ ਬਿਨੁ ਤੈ ਕੋਇ ਨ ਡਾਗਡਿਆ ਸੰਤ ਪਰੇ ਗੋਬਿੰਦ ਕੀ ਪਾਖੀ ॥੧॥੯੯॥੧੧੨॥

(ਸਾਰਗ ਮ: ੫, ਪੰਨਾ ੧੨੨੭)

ਅਕਲੀ—ਅਕਲਿ ਦੁਆਰਾ। ਮਤੀ—ਮਤਿ ਦੇ ਕਾਰਨ।

ਅਕਲੀ, ਮਤੀ—ਕਰਣ ਕਾਰਕ, ਇਕ-ਵਚਨ।

ਬਰਕਤੀ, ਸਿਫਤੀ, ਆਖੀ—ਕਰਣ ਕਾਰਕ, ਬਹੁ-ਵਚਨ।

'ਬਰਕਤਿ' ਤੋਂ 'ਬਰਕਤੀ' (ਬਰਕਤੀਂ)। 'ਸਿਫਤਿ' ਤੋਂ 'ਸਿਫਤੀ' (ਸਿਫਤੀਂ)। 'ਆਖਿ' (ਅਖਿ) ਤੋਂ 'ਆਖੀ' (ਅਖੀਂ)।

ਅਧਿਕਰਣ ਕਾਰਕ, ਇਕ-ਵਚਨ

ਜਿਉ ਭੁਧੁ ਭਾਵੈ ਤਿਉ ਰਾਖੁ 'ਰਜਾਇ' ॥

ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥

ਰਜਾਇ—ਰਜਾਇ ਵਿਚ। (ਧਨਾਸਰੀ ਮ: ੧ ਅਸਟਪਦੀਆ, ਪੰਨਾ ੬੮੬)

ਅਧਿਕਰਣ ਕਾਰਕ, ਬਹੁ-ਵਚਨ

ਸਾਚੇ ਸਾਹਿਬ ਤੋਟਿ ਨ 'ਦਾਤੀ' ਸਗਲੀ ਤਿਨਹਿ ਉਪਾਈ ਹੇ ॥੧੦॥੫॥

(ਮਾਤ੍ਰ ਮ: ੧ ਸੌਲਹੇ, ਪੰਨਾ ੧੦੨੫)

ਨਾਉ ਨੌਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥

ਤਾ ਮੁਖੁ ਹੋਵੈ ਉਜਲਾ ਲਖ 'ਦਾਤੀ' ਇਕ ਦਾਤਿ ॥੩॥੫॥

(ਸਿਰੀਰਾਗ ਮ: ੧, ਪੰਨਾ ੧੬)

'ਦਾਤਿ' ਤੋਂ 'ਦਾਤੀ' (ਦਾਤੀਂ)।

ਸੰਬੰਧਨ ਕਾਰਕ, ਇਕ-ਵਚਨ

ਕਬੀਰ ਧਰਤੀ ਅਰੁ ਆਕਾਸ ਮਹਿ 'ਦੁਇ' ਤੂ ਬਰੀ ਅਬਧ ॥

ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਰ ਸਿਧ ॥੨੦੨॥

ਦੁਇ—ਹੇ ਦੁਇ! (ਹੇ ਦ੍ਰੈਤ!)। (ਸਲੋਕ ਕਬੀਰ ਜੀ, ਪੰਨਾ ੧੩੭੫)

ਈਕਾਰਾਂਤ (ਈ-ਅੰਤ) ਇਸਤ੍ਰੀ ਲਿੰਗ ਨਾਂਵ

ਕਰਤਾ ਕਾਰਕ, ਇਕ-ਵਚਨ

ਗੁਣ ਜੇਹ ਲਾਕੇ ਨਾਲਿ ਸੋਰੈ ਪਰਖਿ 'ਮੋਹਣੀਐ' ਲਇਆ ॥੧॥੧॥
ਮੋਹਣੀਐ—ਮੋਹਣੀ ਨੇ। (ਸੁਹੀ ਛੰਤ ਮ: ੧ ਘਰੂ ੪, ਪੰਨਾ ੨੬੫)

ਕਰਤਾ ਕਾਰਕ, ਬਹੁ-ਵਚਨ

‘ਕੜਣੀਆ’ ਦਿੰਨਿ ਸੁਆਉ ਨ ਜਾਣਨਿ ਸੁਵੀਆ ॥

ਸੇਈ ਮੁਖ ਦਿਸੰਨਿ ਨਾਨਕ ਰਤੇ ਪੇਮ ਰਸਿ ॥੧॥੧੨॥

(ગુજરી કી વાર મ: ૫, પંના ૫૨૧)

ਬਹਿ 'ਸਖੀਆ' ਜਸੁ ਗਾਵਹਿ ਗਾਵਣਹਾਰੀਆ ॥

ਹਰਿ ਨਾਮੁ ਸਲਗਿਹੁ ਨਿਤ ਹਰਿ ਕਉ ਬਲਿਹਾਰੀਆ ॥੮॥

(ਸੌਰਠ ਕੀ ਵਾਰ, ਪੰਜਾ ੬੪)

ਕਰਮ ਕਾਰਕ, ਬਹੁ-ਵਚਨ

ਗੁਰੂ 'ਬਾਣੀ' ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥੪॥

(ਨਟ ਨੰ: 8 ਅਸਟਪਦੀਆ, ਪੰਜਾ ੯੯੨)

‘ਬਾਣੀ’—ਕਰਮ ਕਾਰਕ, ਇਕ-ਵਚਨ।

करण कारक, एक-द्वचन

ਚਹੂ ਪੀੜੀ ਆਦਿ ਸੁਗਾਦਿ ‘ਬਖੀਲੀ’ ਕਿਨੈ ਨ ਪਾਇਓ

ਹਰਿ ਸੇਵਕ ਭਾਈ ਨਿਸਤਾਰਾ ॥੪॥੨॥੯॥

ਬਖੀਲੀ—ਬਖੀਲੀ ਦੀ ਰਾਹੀਂ। (ਸਹੀ ਮ: ੪ ਘਰੂ ਈ, ਪੰਨਾ ੭੩੩)

ਅਪਾਦਾਨ ਕਾਰਕ, ਇਕ-ਵੱਚਨ

ਜਾ ਕੇ ਲਹਣੇ ਮਹਰਾਜ਼ ਰੀ 'ਗਾਠਬੀਓ'

ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯੯॥

गाठङ्गी-गाठङ्गी ते ।

(ਟੋਭੀ ਮ: ੫, ਪੰਜਾ ੧੯੫)

ਅਧਿਕਰਣ ਕਾਰਕ, ਇਕ-ਵਚਨ

ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥

ਜੇ ਗੁਣ ਹੋਵਹਿ ‘ਗੰਠੜੀਐ’ ਮੇਲੇਗਾ ਸੋਈ ॥੨॥੨॥੪॥

(ਸੁਹੀ ਮ: ੧, ਪੰਨਾ ੨੨੯)

ਪਿਰੁ ਉਚੜੀਐ ‘ਮਾੜੜੀਐ’ ਤਿਹੁ ਲੋਆ ਸਿਰਤਾਜਾ ਰਾਮ ॥੪॥੧॥੩॥

(ਸੁਹੀ ਛੰਤ ਮ: ੧ ਘਰੁ ੩, ਪੰਨਾ ੨੬੪)

ਸਾਧਨ ਆਸਾ ਚਿਤਿ ਕਰੇ ਰਾਮ ਰਾਜਿਆ

ਗਰਿ ਪ੍ਰਭੁ ‘ਸੇਜੜੀਐ’ ਆਈ ॥੩॥੨॥੯॥

(ਸੁਹੀ ਮ: ੪ ਘਰੁ ੫ ਛੰਤ, ਪੰਨਾ ੨੨੬)

ਫਰੀਦਾ ‘ਗਲੀਏ’ ਚਿਕੜ੍ਹ ਦੂਰਿ ਘਰੁ ਨਾਲਿ ਪਿਆਰੇ ਨੇਹੁ ॥

ਚਲਾ ਤ ਭਿੜੈ ਕੰਬਲੀ ਰਹਾ ਤ ਤੁਟੈ ਨੇਹੁ ॥੨੪॥

(ਸਲੋਕ ਫਰੀਦ ਜੀ, ਪੰਨਾ ੧੩੧੯)

ਗੰਠੜੀਐ—ਗੰਠੜੀ ਵਿਚ । ਮਾੜੜੀਐ—ਮਾੜੜੀ ਵਿਚ ।

ਸੇਜੜੀਐ—ਸੇਜੜੀ ਉਤੇ । ਗਲੀਏ—ਗਲੀ ਵਿਚ ।

ਅਧਿਕਰਣ ਕਾਰਕ, ਬਹੁ-ਵਚਨ

ਖੰਡੀ ਬ੍ਰਹਮੰਡੀ ਪਾਤਾਲੀ ‘ਪੁਰੀਈ’ ਤ੍ਰਿਭਵਣ ਤਾਜੀ ਲਾਈ ਹੇ ॥੧੦॥੩॥

(ਮਾਰੂ ਮ: ੧ ਸੋਲਹੇ, ਪੰਨਾ ੧੦੨੩)

‘ਪੁਰੀ’ ਤੋਂ ਅਧਿਕਰਣ ਕਾਰਕ, ਬਹੁ-ਵਚਨ ‘ਪੁਰੀਈ’ ।

ਸੰਬੋਧਨ, ਇਕ-ਵਚਨ

‘ਨਿਰਗੁਣਵੰਤੜੀਏ’ ਪਿਰੁ ਦੇਖਿ ਹਦੂਰੇ ਰਾਮ ॥

ਗੁਰਮੁਖਿ ਜਿਨੀ ਰਾਵਿਆ ‘ਮੁਈਏ’ ਪਿਰੁ ਰਾਵਿ ਰਹਿਆ ਭਰਪੂਰੇ ਰਾਮ ॥੨॥੧॥

(ਵਡਹੰਸੁ ਮ: ੩ ਛੰਤ, ਪੰਨਾ ੫੬੭)

ਨਿਰਗੁਣਵੰਤੜੀਏ—ਹੇ ਨਿਰਗੁਣਵੰਤੜੀ ! ਮੁਈਏ—ਹੇ ਮੁਈ !

ਸੰਬੋਧਨ, ਬਹੁ-ਵਚਨ

ਆਵਹੁ ਮਿਲਹੁ 'ਸਹੇਲੀਹੋ' ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥੨॥੧॥
(ਬਿਹਾਗੜਾ ਮ: ੫ ਛੰਤ ਘਰੂ ੧, ਪੰਨਾ ੫੪੨)

ਸਹੇਲੀਹੋ—ਸੰਬੋਧਨ, ਬਹੁ-ਵਚਨ।

ਊਕਾਰਾਂਤ (_-ਅੰਤ) ਨਾਂਵ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਝ 'ਨਾਂਵ' ਐਸੇ ਮਿਲਦੇ ਹਨ, ਜਿਨ੍ਹਾਂ ਦੇ
ਅੰਤ ਵਿਚ (_) ਹੈ, ਪਰ ਉਥ ਉਹ ਇਸਤ੍ਰੀ. ਲਿੰਗ ਹਨ। ਉਹਨਾਂ ਦਾ ਇਹ
ਅੰਤਲਾ (_) ਕਿਸੇ ਕਾਰਕ ਵਿਚ ਭੀ ਦੂਰ ਨਹੀਂ ਹੁੰਦਾ। ਸੰਬੰਧਕ (Preposition)
ਦੇ ਨਾਲ ਭੀ ਇਹ ਅੰਤਲਾ (_) ਕਾਇਮ ਰਹਿੰਦਾ ਹੈ। 'ਕਰਣ ਕਾਰਕ' ਅਤੇ
'ਅਧਿਕਰਣ ਕਾਰਕ' ਵਿਚ ਕਿਤੇ ਕਿਤੇ (_) ਦੇ ਥਾਂ (_) ਹੋ ਜਾਂਦੇ ਹਨ, ਜਿਵੇਂ :

ਕਰਣ ਕਾਰਕ

ਨਾਨਕ ਦੁਨੀਆ ਭਸੁ ਰੰਗ ਭਸੁ ਗੁ ਭਸੁ ਖੇਹ ॥
ਭਸੇ ਭਸੁ ਕਮਾਵਣੀ ਭੀ 'ਭਸੁ' ਭਰੀਐ ਦੇਹ ॥
ਜਾ ਜੀਉ ਫਿਚਹੁ ਕਢੀਐ 'ਭਸੁ' ਭਰਿਆ ਜਾਇ ॥
ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥੮॥

(ਸਾਰੰਗ ਕੀ ਵਾਰ, ਪੰਨਾ ੧੨੪੦)

ਫਰੀਦਾ ਏ ਵਿਸੁ ਗੰਦਲਾ ਧਰੀਆ 'ਖੰਡੁ' ਲਿਵਾੜਿ ॥
ਇਕ ਰਾਹੇਦੇ ਰਹਿ ਗਾਏ ਇਕ ਰਾਧੀ ਗਾਏ ਉਜਾੜਿ ॥੩॥੭॥

(ਸਲੋਕ ਫਰੀਦ ਜੀ, ਪੰਨਾ ੧੨੭੯)

ਭਸੁ—ਭੱਸੁ ਨਾਲ। ਭਸੁ—ਭੱਸੁ ਨਾਲ।
ਖੰਡੁ—ਖੰਡੁ ਨਾਲ।

ਅਧਿਕਰਣ ਕਾਰਕ, ਇਕ-ਵਚਨ

ਜੋ ਜੋ ਦੀਸੈ ਵਡਾ ਵਡੇਰਾ ਸੋ ਸੋ 'ਖਾਲੁ' ਰਲਸੀ ॥੧॥੧॥

(ਸੋਰਠਿ ਮ: ੫, ਪੰਨਾ ੬੦੮)

ਅਨ ਕੋ ਕੀਜੈ ਮਿਤੜਾ 'ਖਾਕ' ਰਲੈ ਮਰਿ ਜਾਇ ਜੀਉ ॥
 ਬਹੁ ਰੰਗ ਦੇਖਿ ਭੁਲਾਇਆ ਭੁਲਿ ਭੁਲਿ ਆਏ ਜਾਇ ਜੀਉ ॥੧॥੨॥
 ਖਾਕ—ਖਾਕ ਵਿਚ । ਖਾਕ—ਖਾਕ ਵਿਚ । (ਸੂਹੀ ਮ: ੧ ਘਰੂ ੯, ਪੰਨਾ ੨੫੧)

ਸੰਸਕ੍ਰਿਤ ਤੇ ਪ੍ਰਾਕ੍ਰਿਤ ਦੇ ਨਾਂਵ

ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਕੋਈ ਸ਼ਬਦ ਐਸੇ ਨਹੀਂ ਮਿਲਦੇ, ਜਿਨ੍ਹਾਂ ਦੇ ਅੰਤ ਵਿਚ ਵਿਅੰਜਨ ਹੋਵੇ (ਵੇਖੋ ਸੰਧੀ ਦੇ ਨਿਯਮ ਨੰ: ੧ ਦਾ ਨੋਟ), ਪਰ ਸੰਸਕ੍ਰਿਤ ਵਿਚ ਅਜਿਹੇ ਸ਼ਬਦ ਬਥੇਰੇ ਹਨ। 'ਸੂਰ-ਅੰਤ' ਸ਼ਬਦਾਂ ਦੀ 'ਕਾਰਕ ਰੂਪ ਸਾਧਨਾ' 'ਵਿਅੰਜਨ-ਅੰਤ' ਸ਼ਬਦਾਂ ਦੀ 'ਸਾਧਨਾ' ਨਾਲੋਂ ਵਿਲੱਖਣ ਹੁੰਦੀ ਹੈ, ਕਿਉਂਕਿ ਕਾਰਕਾਂ ਦੇ ਅਸਲੀ 'ਚਿਹਨ' (ਲਗਾਂ) 'ਸੂਰ-ਅੰਤ' ਸ਼ਬਦਾਂ ਨਾਲ ਲੱਗਣ ਤੋਂ ਪਹਿਲਾਂ ਕਈ ਥਾਈਂ ਤਬਦੀਲ ਹੋ ਜਾਂਦੇ ਹਨ।

ਗੁਰੂ ਗ੍ਰੰਥ ਸਾਹਿਬ ਵਿਚ ਕੁਝ ਬਾਣੀ ਐਸੀ ਭੀ ਹੈ ਜਿਸ ਦਾ ਸੰਬੰਧ ਸੰਸਕ੍ਰਿਤ ਨਾਲ ਪੈਂਦਾ ਹੈ, ਇਸ ਵਾਸਤੇ ਇਹ ਜ਼ਰੂਰੀ ਹੈ ਕਿ ਉਸ ਨੂੰ ਵਿਆਕਰਣ ਅਨੁਸਾਰ ਸਮਝਣ ਲਈ ਸੰਸਕ੍ਰਿਤ ਦੇ ਕਾਰਕਾਂ ਦੇ ਚਿਹਨ ਦੇ ਕੇ ਕੁਝ ਵਿਚਾਰ ਕੀਤੀ ਜਾਏ।

ਸੰਸਕ੍ਰਿਤ 'ਕਾਰਕ-ਚਿਹਨ'

ਇਕ-ਵਚਨ	ਦ੍ਰਿ-ਵਚਨ	ਬਹੁ-ਵਚਨ
ਕਰਤਾ ਕਾਰਕ	ਹ	ਐ
ਕਰਮ	ਅੰ	"
ਕਰਣ	ਆ	ਭਿਆਂ
ਸੰਪ੍ਰਦਾਨ	ਏ	"
ਅਪਾਦਾਨ	ਅਹ	"
ਸੰਬੰਧ	"	ਓਹ
ਅਧਿਕਰਣ	ਇ	"

ਕਰਤਾ ਕਾਰਕ

ਪਰਮਾਣੇ ਪਰਜੰਤ 'ਆਕਾਸ਼' ਦੀਪ ਲੋਅ 'ਸਿਰੰਡਣਹ' ॥

ਗਢੇਣ ਨੈਣ ਭਾਰੇਣ ਨਾਨਕ ਬਿਨਾ ਸਾਧੁ ਨ ਸਿਧੂਤੇ ॥੨॥

ਆਕਾਸ (ਸੰ:) ਆਕਾਰਾਂਤ ਸ਼ਬਦ ਹੈ, ਅਤੇ ਸਿਖੰਡਿਨ् ਵਿਅੰਜਨ-ਅੰਤ ਸ਼ਬਦ ਹੈ।

‘ਆਕਾਸ’ ਤੋਂ ਕਰਤਾ ਕਾਰਕ, ਇਕ-ਵਚਨ ‘ਆਕਾਸਹ’; ਸਿਖੰਡਿਨ् ਤੋਂ ਕਰਤਾ ਕਾਰਕ, ਬਹੁ-ਵਚਨ ਸਿਖੰਡਣਹ, ਸਿਖੰਡਿਨ੍+ਅਹ—ਸਿਖੰਡਣਹ।

ਸੁੰਦਰ ਮੰਦਰ ਸੈਣਹ ॥ ਜੇਣ ਮਧੂ ਹਰਿ ‘ਕੀਰਤਨਹ’ ॥

ਮੁਕਤੇ ਰਮਣ ਗੋਬਿੰਦਨੁ ॥ ਨਾਨਕ ਲਥਪ੍ਰੀ ਬਢ ‘ਭਾਗਣਹ’ ॥੧੨॥

(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੯੦)

‘ਕੀਰਤਨ’ ਅਕਾਰਾਂਤ ਹੈ, ਇਸ ਤੋਂ ਇਕ-ਵਚਨ ‘ਕੀਰਤਨਹ’। ਭਾਗਿਨ੍ ਵਿਅੰਜਨ-ਅੰਤ ਹੈ, ਇਸ ਤੋਂ ਬਹੁ-ਵਚਨ ‘ਭਾਗਣਹ’ ਹੈ।

ਕਤੰਚ ਮਾਤਾ ਕਤੰਚ ਪਿਤਾ ਬਨਿਤਾ ਬਿਨੇਦ ‘ਸੁਤਹ’ ॥੧॥

ਸੁਤ ਤੋਂ ਸੁਤਹ। (ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੩)

ਅਹੋ ਜਸੁ ਰਖੇਣ ‘ਗੋਪਾਲਹ’ ਨਾਨਕ ਰੋਮ ਨ ਛੇਦੂਤੇ ॥੯॥

ਗੋਪਾਲ ਤੋਂ ਗੋਪਾਲਹ। (ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੪)

ਸ਼ਬਦ ਰੋਮਨ् ਵਿਅੰਜਨ-ਅੰਤ ਹੈ, ਇਸੇ ਤਰ੍ਹਾਂ ਚਰਮਨ्, ਵਰਮਨ्, ਜਨਮਨ्, ਨਾਮਨ्, ਵਿਓਮਨ्, ਪ੍ਰੇਮਨ्, ਧਾਮਨ्, ਇਹ ਸਭ ਵਿਅੰਜਨ (ਨ-ਅੰਤ) ਹਨ। ਸੰਸਕ੍ਰਿਤ ਵਿਚ ਇਹ ਸਾਰੇ ਸ਼ਬਦ ਨਾਪੁਸਕ ਲਿੰਗ (Neuter Gender) ਹਨ। ਪ੍ਰਾਕ੍ਰਿਤ ਵਿਚ ਭਾਵੇਂ ਇਹ ਲਿੰਗ ਨਹੀਂ ਰਿਹਾ, ਪਰ ਇਹਨਾਂ ਸ਼ਬਦਾਂ ਦਾ ਕਰਤਾ ਕਾਰਕ ਇਕ-ਵਚਨ ਉਸੇ ਰੂਪ ਵਿਚ ਹੈ ਜਿਵੇਂ ਸੰਸਕ੍ਰਿਤ ਵਿਚ ਹੁੰਦਾ ਹੈ। ਕਰਤਾ ਕਾਰਕ ਇਕ-ਵਚਨ ਦਾ ਚਿਹਨ ਅਤੇ ਸ਼ਬਦ ਦਾ ਅੰਤਲਾ ‘ਨ੍’ ਉਡਾ ਦਿਤੇ ਜਾਂਦੇ ਹਨ, ਬਾਕੀ ‘ਰੋਮ’, ‘ਚਰਮ’, ‘ਵਰਮ’, ‘ਜਨਮ’, ‘ਨਾਮ’, ‘ਵਿਓਮ’, ‘ਪ੍ਰੇਮ’, ‘ਧਾਮ’ ਆਦਿਕ ਰਹਿ ਜਾਂਦੇ ਹਨ।

ਅਹੋ ਜਸੁ ਰਖੇਣ ਗੋਪਾਲਹ ਨਾਨਕ ‘ਰੋਮ’ ਨ ਛੇਦੂਤੇ ॥੯॥

(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੪)

ਰੋਮ—ਕਰਤਾ-ਕਾਰਕ, ਇਕ-ਵਚਨ।

ਕਰਮ ਕਾਰਕ

ਕਰਮ ਕਾਰਕ ਇਕ-ਵਚਨ ਦਾ ਚਿਹਨ ‘ਅੰ’ ਹੈ। ਸੂਰ-ਅੰਤ ਸ਼ਬਦਾਂ ਦੇ

ਨਾਲ ਇਸ ਚਿਹਨ ਦੇ 'ਅ' ਦਾ ਲੋਪ ਹੋ ਜਾਂਦਾ ਹੈ, ਕੇਵਲ 'ਅਨੁਸ਼ਾਰ' ਰਹਿ ਜਾਂਦਾ ਹੈ।

ਕਤੰਚ ਚਪਲ ਮੋਹਨੀ 'ਗੁਪੰ' ਪੇਖੰਤੇ 'ਤਿਆਗੰ' ਕਰੋਤਿ ॥੧॥

(ਸਲੋਕ ਸਹਸ਼ਕਿਤੀ ਮ: ੫, ਪੰਨਾ ੧੩੪੮)

'ਗੁਪੰ' ਤੋਂ ਕਰਮ ਕਾਰਕ ਇਕ-ਵਚਨ 'ਗੁਪੰ'।

'ਤਿਆਗੰ' ਤੋਂ 'ਤਿਆਗੰ'।

ਕਰਣ ਕਾਰਕ

ਹਰਿ ਭਗਤਿ ਨਿਜ ਨਿਹਕੇਵਲਾ ਰਿਦ 'ਕਰਮਣਾ' 'ਬਚਸਾ' ॥

ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ 'ਤਪਸਾ' ॥੪॥੧॥

(ਗੁਜਰੀ ਜੈਦੇਵ ਜੀ, ਪੰਨਾ ੫੨੬)

ਕਰਮਨ੍ ਅਤੇ ਵਚਸ੍ ਸੰਸਕ੍ਰਿਤ ਵਿਚ ਵਿਅੰਜਨ-ਅੰਤ ਸ਼ਬਦ ਹਨ; ਇਸੇ ਕਰਕੇ ਕਰਣ ਕਾਰਕ ਇਕ-ਵਚਨ ਦਾ ਚਿਹਨ (ਆ) ਕਿਸੇ ਤਬਦੀਲੀ ਤੋਂ ਬਿਨਾ ਸ਼ਬਦ ਦੇ ਨਾਲ ਲਾਇਆ ਜਾਂਦਾ ਹੈ :

ਕਰਮਨ੍ ਤੋਂ ਕਰਮਣਾ; ਕਰਮਨ੍ + ਆ = ਕਰਮਣਾ।

ਬਚਸ੍ ਤੋਂ ਬਚਸਾ; ਬਚਸ੍ + ਆ = ਬਚਸਾ।

ਤਪਸ੍ ਤੋਂ ਤਪਸਾ; ਤਪਸ + ਆ = ਤਪਸਾ।

ਪਰ ਇਹ ਚਿਹਨ (ਆ) (ਮੁਕਤਾ-ਅੰਤ) ਨਾਂਵਾਂ ਨਾਲ ਲੱਗਣ ਤੋਂ ਪਹਿਲਾਂ 'ਇਨ' ਬਣ ਜਾਂਦਾ ਹੈ, ਫਿਰ ਸ਼ਬਦ ਦਾ ਅੰਤਲਾ 'ਅ' ਅਤੇ ਕਾਰਕ-ਚਿਹਨ ਦੀ ਮੁਢਲੀ 'ਇ' ਮਿਲ ਕੇ ਸੰਧੀ ਦੇ ਨਿਯਮ ਅਨੁਸਾਰ 'ਗੁਣ' ਹੋ ਜਾਂਦਾ ਹੈ, ਭਾਵ, ਦੌਵੇਂ ਮਿਲ ਕੇ (ੴ) ਬਣ ਜਾਂਦਾ ਹੈ। ਜੋਗ, ਜਗ, ਦਾਨ ਸੰਸਕ੍ਰਿਤ ਦੇ ਸ਼ਬਦ (ਮੁਕਤਾ-ਅੰਤ) ਅਕਾਰਾਂਤ ਹਨ। ਸੌ, ਇਹਨਾਂ ਦਾ ਕਰਣ ਕਾਰਕ ਇਕ-ਵਚਨ ਦਾ ਗੁਪੰ 'ਇਨ' ਲਾਇਆਂ ਬਣਦਾ ਹੈ, ਜਿਵੇਂ :

ਜੋਗ + ਇਨ = ਜੋਗੇਨ। ਜਗ + ਇਨ = ਜਗੇਨ।

ਦਾਨ + ਇਨ = ਦਾਨੇਨ।

ਨ ਦਨੋਤਿ 'ਜਸਮਰਣੇਨ' ਜਨਮ ਜਰਾਧਿ ਮਰਣ ਭਇਐੰ ॥੧॥

(ਜੈਦੇਵ ਜੀ ਗੁਜਰੀ, ਪੰਨਾ ੫੨੬)

ਸਮਰਣ (ਸੰ:) ‘ਅਕਾਰਾਂਤ’ ਹੈ, ਇਸ ਦਾ ਕਰਣ ਕਾਰਕ ਇਕ-ਵਚਨ ‘ਸਮਰਣੇਨ’ ਹੈ।

ਨੋਟ : ਸ਼ਬਦ ‘ਜਸ’ (ਨਵੀਨ ਪੰਜਾਬੀ ਵਿਚ ਲਿਖਿਆਂ ‘ਜਸ’ ਸੰਸਕ੍ਰਿਤ ਦਾ ‘ਯਸ਼’ ਅਤੇ ਪ੍ਰਾਕ੍ਰਿਤ ਦਾ ‘ਯਸ’ ਪੜਨਾਂਵ ‘ਜੋ’ (ਸੰ: ਯਤ) ਤੋਂ ਸੰਬੰਧ ਕਾਰਕ ਇਕ-ਵਚਨ ਹੈ (ਅਰਥ—‘ਜਿਸ ਦਾ’)। ਲਫਜ਼ ‘ਜਸਮਰਣੇਨ’ ਵਿਚ ‘ਸ’ ਦੀਆਂ ਤਿੰਨ ਅਵਾਜ਼ਾਂ ਇਕੱਠੀਆਂ ਆ ਜਾਣ ਕਰਕੇ ਇਕ ‘ਸ’ ਦਾ ਲੋਪ ਹੋ ਗਿਆ ਹੈ।

ਪੜ੍ਹ ਭੁਗਿਜੇਣ ਝੜੀਐ ਨਹ ਜੜੀਐ ਪੇਛਾ ‘ਸੰਪਤਾ’ ॥੮॥

(ਮ: ੫ ਗਾਥਾ, ਪੰਨਾ ੧੩੬੦)

‘ਸੰਪਤ੍’ (ਸਥਾਨ) ਵਿਅੰਜਨ-ਅੰਤ ਹੈ, ਇਸ ਤੋਂ ਕਰਣ ਕਾਰਕ ਇਕ-ਵਚਨ ‘ਸੰਪਤਾ’ ਹੈ।

ਹੋਰ ਆਕਾਰਾਂਤ ਸ਼ਬਦ

‘ਗਰਬ’ ਤੋਂ ‘ਗਰਬੇਣ’। ‘ਭਾਰ’ ਤੋਂ ‘ਭਾਰੇਣ’। ‘ਸੰਗ’ ਤੋਂ ‘ਸੰਗੇਣ’। ‘ਭਰਮ’ ਤੋਂ ‘ਭਰਮੇਣ’। ‘ਮਰਨ’ ਤੋਂ ‘ਮਰਣੇਨ’।

ਸੰਪ੍ਰਦਾਨ ਕਾਰਕ

ਇਸ ਕਾਰਕ ਦਾ ਇਕ-ਵਚਨ ਦਾ ਚਿਹਨ ‘ਏ’ ਸੰਸਕ੍ਰਿਤ ਅਕਾਰਾਂਤ ਸ਼ਬਦਾਂ ਨਾਲ ‘ਅਯ’ ਹੋ ਜਾਂਦਾ ਹੈ, ਪਰ ਪ੍ਰਾਕ੍ਰਿਤ ਵਿਚ ‘ਏ’ ਹੀ ਵਰਤਿਆ ਜਾਂਦਾ ਹੈ।

ਹੇ ਅਚੂਤੁ ਸਰਣਿ ਸੰਭ ਨਾਨਕ ਤੋਂ ‘ਭਗਵਾਨਏ’ ਨਮਹ ॥੧੧॥

(ਸਲੋਕ ਸਹਸ਼ਕਿਤੀ ਮ: ੫, ਪੰਨਾ ੧੩੫੫)

‘ਭਗਵਾਨ’ ਤੋਂ ‘ਭਗਵਾਨਏ’—ਭਗਵਾਨ ਨੂੰ (ਨਮਹ)।

ਨੋਟ : ਜਿਸ ‘ਨਾਂਵ’ ਦੇ ਨਾਲ ਸ਼ਬਦ ‘ਨਮਹ’ ਵਰਤਿਆ ਜਾਏ, ਉਹ ‘ਨਾਂਵ’ ‘ਸੰਪ੍ਰਦਾਨ ਕਾਰਕ’ ਵਿਚ ਵਰਤੀਦਾ ਹੈ (ਵੇਖੋ ‘ਵਾਕ-ਰਚਨਾ’; ਸੰਪ੍ਰਦਾਨ ਕਾਰਕ)।

ਆਏ ਗੁਰਏ ਨਮਹ ॥ ਜੁਗਾਏ ਗੁਰਏ ਨਮਹ ॥

ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥

(ਗਊੜੀ ਸੁਖਮਨੀ ਮ: ੫, ਪੰਨਾ ੨੬੨)

ਸੰਬੰਧ ਕਾਰਕ

‘ਸੰਬੰਧ ਕਾਰਕ’ ਇਕ-ਵਚਨ ਦਾ ਚਿਹਨ ‘ਅਹ’ ਹੈ, ਸੰਸਕ੍ਰਿਤ ਦੇ ਅਕਾਰਾਂਤ ਸ਼ਬਦਾਂ ਨਾਲ ਇਸ ਦਾ ਰੂਪ ‘ਸਜ’ ਹੋ ਜਾਂਦਾ ਹੈ, ਪਰ ਪ੍ਰਾਕ੍ਰਿਤ ਵਿਚ ਕਈ ਵਾਰੀ ‘ਸਜ’ ਅਤੇ ਕਈ ਥਾਈ ‘ਅਹ’ ਹੀ ਰਹਿੰਦਾ ਹੈ।

ਹੋਵੰਤਿ ਆਗਿਆ ਭਗਵਾਨ ‘ਪੁਰਖ’ ਨਾਨਕ ਕੀਟੀ ਸਾਸ ਅਕਰਖਤੇ ॥੧॥
(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੪)

ਬਿਥਾ ਅਨੁਗ੍ਰਹੁੰ ‘ਗੋਬਿੰਦਹ’ ਜਸੁ ਸਿਮਰਣ ਰਿਦੰਤਰਹ ॥੨੫॥
(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੬)

ਸਰਣ ਸੀਲ ਸੰਤੁ ਸਮ ‘ਮਿਤ੍ਰਸੁ’ ਦੁਰਸਨਹ ॥੨੬॥
(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੫੬)

ਭਗਵਾਨ ਪੁਰਖ—ਭਗਵਾਨ ਪੁਰਖ ਦੀ। ਗੋਬਿੰਦਹ—ਗੋਬਿੰਦ ਦੀ।
ਮਿਤ੍ਰਸੁ—ਮਿਤ੍ਰ ਦਾ।

ਅਧਿਕਰਣ ਕਾਰਕ

ਸੰਸਕ੍ਰਿਤ ਵਿਚ ਅਧਿਕਰਣ ਕਾਰਕ ਬਹੁ-ਵਚਨ ਦਾ ਚਿਹਨ ‘ਸੁ’ ਹੈ, ਜੋ ਅਕਾਂਗਾਤ ਸ਼ਬਦਾਂ ਦੇ ਨਾਲ ‘ਖੁ’ ਬਣ ਜਾਂਦਾ ਹੈ ਅਤੇ ਇਹ ਚਿਹਨ ਲੱਗਣ ਤੋਂ ਪਹਿਲਾਂ ਸ਼ਬਦ ਦੇ ਅਖੀਰ ਵਿਚ ‘ਇ’ ਹੋਰ ਵਧਾਈ ਜਾਂਦੀ ਹੈ। ਇਸੇ ਤਰ੍ਹਾਂ ਅੰਤਲਾ ‘ਅ’ ਇਸ ‘ਇ’ ਨਾਲ ਮਿਲ ਕੇ (ੇ) ਹੋ ਜਾਂਦਾ ਹੈ।

ਮਿਤ੍ਰ + ਇ + ਖੁ = ‘ਮਿਤ੍ਰੇਖੁ’।

ਮਾਯਾ ਚਿਤ ਭਗਮੇਣ ਇਸਟ ‘ਮਿਤ੍ਰੇਖੁ’ ਬਾਂਧਵਹ ॥੪॥
(ਮ: ੫ ਗਾਥਾ, ਪੰਨਾ ੧੩੬੦)

‘ਮਿਤ੍ਰ’ ਤੋਂ ਅਧਿਕਰਣ ਕਾਰਕ ਬਹੁ-ਵਚਨ ‘ਮਿਤ੍ਰੇਖੁ’।

ਵਿਰੋਧਾਰਥਕ ਨਾਂਵ

ਕਈ ‘ਨਾਂਵਾਂ’ ਦੇ ਪਹਿਲਾਂ ਕੋਈ ਅਗੋਤਰ (Prefix) ਲਾਇਆਂ ਉਸ ਪਹਿਲੇ ‘ਨਾਂਵ’ ਦੇ ਉਲਟ ਅਰਥ ਰੱਖਣ ਵਾਲਾ ‘ਨਾਂਵ’ ਬਣ ਜਾਂਦਾ ਹੈ, ਉਸ ਨੂੰ ਵਿਰੋਧਾਰਥਕ ਨਾਂਵ, ਭਾਵ ਵਿਰੋਧੀ ਅਰਥ ਵਾਲਾ ‘ਨਾਂਵ’ ਆਖਦੇ ਹਨ।

ਆਮ ਤੌਰ 'ਤੇ ਹੇਠ ਲਿਖੇ ਅਗੋਤਰ 'ਵਿਰੋਧਾਰਥਕ ਨਾਂਵ' ਬਣਾਉਣ ਲਈ ਵਰਤੀਦੇ ਹਨ :

ਅ, ਅਉ, ਅਵ, ਅਵਿ, ਅਪ, ਕਾ, ਕੁ, ਅਨ, ਬਿ, ਵੇ, ਪਰ।

ਬਲੁ, ਅਬਲੁ :

ਇਹ ਸ੍ਰੂਪਨੀ ਤਾ ਕੀ ਕੀਤੀ ਹੋਈ ॥

'ਬਲੁ' 'ਅਬਲੁ' ਕਿਆ ਇਸ ਤੇ ਹੋਈ ॥੮॥੯॥੧੮॥

(ਆਸਾ ਕਬੀਰ ਜੀ, ਪੰਨਾ ੪੮੦)

ਰਾਸਿ, ਵੇਰਾਸਿ :

ਹੋਇ ਇਆਣਾ ਕਰੇ ਕਮੁ ਆਣਿ ਨ ਸਕੈ 'ਰਾਸਿ' ॥

ਜੇ ਇਕ ਅਧ ਚੰਗੀ ਕਰੇ ਢੂਜੀ ਭੀ 'ਵੇਰਾਸਿ' ॥੫॥੨੨॥ (ਆਸਾ ਦੀ ਵਾਰ)

ਪਤਿ, ਅਪਤਿ :

'ਪਤਿ' 'ਅਪਤਿ' ਤਾ ਕੀ ਨਹੀ ਲਾਜ ॥

ਤਥ ਜਾਨਹੁਗੇ ਜਥ ਉਘਰੈਗੇ ਪਾਜ ॥੩॥੩॥ (ਗਊੜੀ ਕਬੀਰ ਜੀ, ਪੰਨਾ ੩੨੪)

ਚਾਰ, ਅਚਾਰ :

ਤਾਟ ਭੀਰਥਿ ਨਹੀ ਮਨੁ ਪਤੀਆਇ ॥

'ਚਾਰ' 'ਅਚਾਰ' ਰਹੇ ਉਰਝਾਇ ॥੨॥੯॥ (ਗਊੜੀ ਕਬੀਰ ਜੀ, ਪੰਨਾ ੩੨੫)

ਗੁਣ, ਅਵਗੁਣ—ਸਰ, ਅਪਸਰ :

'ਅਵਗੁਣ' ਡੋਡਿ 'ਗੁਣਾ' ਕਉ ਧਾਵਹੁ ਕਰਿ ਅਵਗੁਣ ਪਛਤਾਹੀ ਜੀਉ ॥

'ਸਰ' 'ਅਪਸਰ' ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥੯॥

(ਸੋਗਠਿ ਮ: ੧, ਪੰਨਾ ੫੮੮)

ਜਸੁ, ਅਪਜਸੁ :

'ਅਪਜਸੁ' ਮਿਟੇ ਹੋਵੇ ਜਗਿ ਕੀਰਤਿ ਦਰਗਹ ਬੈਸਣੁ ਪਾਈਐ ॥

ਜਮ ਕੀ ਤ੍ਰਾਸੁ ਨਾਸ ਹੋਇ ਖਿਨ ਮਹਿ

ਸੁਖ ਅਨਦ ਸੇਤੀ ਘਰਿ ਜਾਈਐ ॥੧॥੧੩॥੨੨॥

(ਗੁਜਰੀ ਮ: ੫ ਘਰੁ ੨, ਪੰਨਾ ੫੦੦)

ਬੋਲ, ਕਾਬੋਲ :

ਜੇ ਜੇ ਕਹੈ ਸੋਈ ਭਲ ਮਾਨਉ ਨਾਹਿਨ 'ਕਾਬੋਲ' ਕਰਤ ॥

ਨਿਮਖ ਨ ਬਿਸਰਉ ਹੌਏ ਮੇਰੇ ਤੇ ਬਿਸਰਤ ਜਾਈ ਹਉ ਮਰਤ ॥੧॥੩॥

(ਦੇਵ ਗੰਧਾਰੀ ਮ: ੫, ਪੰਨਾ ੫੨੯)

ਬਰਨ, ਅਬਰਨ :

ਮਨਿ ਹਰਿ ਕੌਰਤਿ ਕਰਿ ਸਦਹੁੰ ॥

ਗਾਵਤ ਸੁਨਤ ਜਪਤ ਉਧਾਰੈ 'ਬਰਨ' 'ਅਬਰਨ' ਸਭਹੁੰ ॥੪॥

(ਦੇਵ ਗੰਧਾਰੀ ਮ: ੫ ਘਰ ੨, ਪੰਨਾ ੫੨੯)

ਕੂਅਣਾ, ਅਕੂਅਣਾ :

ਰਾਹੁ ਦਸਾਈ ਨ ਚੁਲਾਂ ਆਖਾ ਅੰਮੜੀਆਸੁ ॥

ਤੈ ਸਹ ਨਾਲਿ 'ਅਕੂਅਣਾ' ਕਿਉ ਕੀਵੈ ਘਰੁ ਵਾਸੁ ॥੩॥੨॥

(ਵਡਹੰਸ ਮ: ੧, ਪੰਨਾ ੫੪੭)

ਜਾਤਿ, ਅਜਾਤਿ :

'ਜਾਤਿ' 'ਅਜਾਤਿ' ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥

ਜਪਿ ਹਰਿ ਹਰਿ, ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ॥੩॥੪॥

(ਵਡਹੰਸ ਮ: ੮ ਛੰਤ, ਪੰਨਾ ੫੨੮)

ਭਾਉ, ਅਭਾਉ—ਆਨ, ਆਪਨ :

ਜਉ ਲਉ 'ਭਾਉ' 'ਅਭਾਉ' ਇਹੁ ਮਾਨੈ ਤਉ ਲਉ ਮਿਲਣੁ ਸੂਰਾਈ ॥

'ਆਨ' 'ਆਪਨਾ' ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥੧॥੩॥

(ਸੋਰਠਿ ਮ: ੫, ਪੰਨਾ ੬੦੬)

ਮਹਲੁ, ਕੁਮਹਲੁ :

'ਮਹਲੁ', 'ਕੁਮਹਲੁ' ਨ ਜਾਣਨੀ ਮੁਰਖ ਅਪਣੈ ਸੁਆਇ ॥੨॥੧੮॥

(ਸੋਰਠਿ ਕੀ ਵਾਰ, ਪੰਨਾ ੬੪੬)

ਆਤਮਾ, ਪਰਾਤਮਾ :

'ਆਤਮਾ' 'ਪਰਾਤਮਾ' ਏਕੋ ਕਰੈ ॥

ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥੨॥੪॥

(ਧਨਾਸਰੀ ਮ: ੧, ਪੰਨਾ ੬੬੧)

ਰੂਪ, ਅਨਰੂਪ :

ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਥਦੁ ਮੇਰੈ ਹੀਅਰੈ ਦੀਨ ॥

‘ਰੂਪ’ ‘ਅਨਰੂਪ’ ਮੇਰੈ ਕਛੁ ਨ ਬੀਜਾਰਓ

ਪ੍ਰੇਮ ਗਹਿਓ ਮੇਰਿ ਹਰਿ ਰੰਗਿ ਭੀਨ ॥੧॥੧॥੨੦॥

(ਟੱਡੀ ਮ: ੫, ਪੰਨਾ ੨੧੬)

ਜਾਤਿ, ਵੇਜਾਤਿ :

ਚਖਿ ਛੋਡੀ ਸਹਸਾ ਨਹੀ ਕੋਇ ॥

ਬਾਪੁ ਦਿਸੈ ‘ਵੇਜਾਤਿ’ ਨ ਹੋਇ ॥੩॥੩॥

(ਬਿਲਾਵਲੁ ਮ: ੧, ਪੰਨਾ ੨੯੬)

ਜਾਤਿ, ਅਉਜਾਤਿ :

ਨਾਮਾ ਜੈਦੇਉ ਬੰਬੀਰੁ ਤ੍ਰਿਲੋਚਨੁ ‘ਅਉਜਾਤਿ’

ਰਵਿਦਾਸੁ ਚਮਿਆਤੁ ਚਮਈਆ ॥

ਜੇ ਜੇ ਮਿਲੈ ਸਾਧੁ ਜਨ ਸੰਗਾਤਿ

ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥੮॥

(ਬਿਲਾਵਲੁ ਮ: ੪, ਪੰਨਾ ੮੩੫)

ਸੰਤੁ, ਅਸੰਤੁ :

‘ਸੰਤੁ’ ਮਿਲੈ ਕਿਛੁ ਸੁਨੀਐ ਕਹੀਐ ॥

ਮਿਲੈ ‘ਅਸੰਤੁ’ ਮਸਟਿ ਕਰਿ ਰਹੀਐ ॥੧॥੧॥ (ਗੋੜ ਕਬੀਰ ਜੀ, ਪੰਨਾ ੮੭੦)

ਸਤਿ, ਅਸਤਿ :

‘ਸਤਿ’ ਹੇਤਾ ‘ਅਸਤਿ’ ਕਰਿ ਮਾਨਿਆ ਜੇ ਬਿਨਸਤ ਸੈ ਨਿਹਚਲੁ ਜਾਨਥ ॥

ਪਰ ਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੂਲਾਨਥ ॥੩॥੧॥੧੦॥

(ਮਾਤ੍ਰ ਮ: ੫, ਪੰਨਾ ੧੦੦੭)

ਕਾਲੁ, ਬਿਕਾਲੁ :

‘ਕਾਲੁ’ ‘ਬਿਕਾਲੁ’ ਭਏ ਦੇਵਾਨੇ ॥ ਸਥਦੁ ਸਹਜ ਰਸੁ ਅੰਤਰਿ ਮਾਨੇ ॥

ਆਪੇ ਮੁਕਤਿ ਤ੍ਰਿਪਤਿ ਢਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥੧॥

(ਮਾਤ੍ਰ ਮ: ੧ ਸੋਲਹੇ, ਪੰਨਾ ੧੦੨੧)

ਗਤਿ, ਅਵਿਗਤ :

ਇਕ ਨਾਗੇ ਭੂਖੇ ਭਵਹਿ ਭਵਾਏ ॥ ਇਕ ਹਣ ਕਰਹਿ ਮਰਹਿ ਨ ਕੀਮਤਿ ਪਾਏ ॥
 'ਗਤਿ' 'ਅਵਿਗਤ' ਕੀ ਸਾਰ ਨ ਜਾਣੈ ਬੁਝੈ ਸਬਦੁ ਕਮਾਈ ਹੋ ॥੧੩॥੫॥
 (ਮਾਰ੍ਗ ਮ: ੧ ਸੋਲਹੇ, ਪੰਨਾ ੧੦੨੫)

ਭਾਵ ਵਾਚਕ ਨਾਂਵ

(Abstract Noun)

ਕਿਸੇ ਹੋਰ 'ਨਾਂਵ', 'ਵਿਸ਼ੇਸ਼ਣ', 'ਪੜਨਾਂਵ' ਜਾਂ 'ਕ੍ਰਿਆ' ਤੋਂ 'ਭਾਵ ਵਾਚਕ' ਨਾਂਵ ਹੇਠ-ਲਿਖੇ ਪਿਛੇਤਰ ਲਾਇਆਂ ਬਣਾਈਦਾ ਹੈ :

ਈ, ਤੁ, ਤਾ, ਪ, ਤਣੁ, ਪਨੁ, ਪੋ, ਨੁ, ਨਾ।

ਈ—'ਚਤੁਰ' ਤੋਂ 'ਚਤੁਰਾਈ'। 'ਬਡਾ' ਤੋਂ 'ਬਡਾਈ'। 'ਬੁਰਾ' ਤੋਂ 'ਬੁਰਾਈ'। 'ਠਗ' ਤੋਂ 'ਠਗਾਈ'। 'ਢੀਠ' ਤੋਂ 'ਢੀਠਾਈ'। 'ਮੇਕਲਾ' ਤੋਂ 'ਮੇਕਲਾਈ'।

ਭੀਜਹੁ 'ਮੇਕਲਾਈ' ਕੀਤੀਅਨੁ ਸਭ ਰਖੈ ਭੁਟੰਬੈ ਨਾਲਿ ॥

ਕਾਰਜ ਆਪਿ ਸਵਾਰਿਆਨੁ ਸੌ ਪ੍ਰਭੁ ਸਦਾ ਸਭਾਲਿ ॥੧॥੩॥

(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੫੭)

ਮੇਹਿ ਅਵਗਾਨ ਪ੍ਰਭੁ ਸਦਾ ਦਇਆਲਾ ਮੇਹਿ ਨਿਰਗੁਣਿ ਕਿਆ ਚਤੁਰਾਈ ॥

ਕਰਉ ਬਰਾਬਰ ਜੇ ਪ੍ਰਿਆ ਸੰਗਿ ਰਾਤੀ ਇਹ ਹਉਮੈ ਕੀ 'ਢੀਠਾਈ' ॥੧॥੨॥੧੯॥

(ਮਲਾਰ ਮ: ੫, ਪੰਨਾ ੧੨੬੭)

ਕਰਹਿ ਬੁਰਾਈ 'ਠਗਾਈ' ਦਿਨੁ ਗੈਨਿ ਨਿਹਫਲ ਕਰਮ ਕਮਾਹੀ ॥

ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਸੂਖ ਪਾਂਹੀ ॥੨॥੧੯॥

(ਸਾਰਗ ਮ: ੫, ਪੰਨਾ ੧੨੦੭)

ਤੁ—'ਆਪ' ਤੋਂ 'ਆਪਤੁ'। 'ਸਮ' ਤੋਂ 'ਸਮਤੁ'।

ਮਿੜ ਸੜ ਪੇਖਿ 'ਸਮਤੁ' ਬੀਚਾਰਿਓ ਸਰਾਲ ਸੰਭਾਖਨ ਜਾਪੁ ॥੧॥੮੯॥੧੯॥

(ਸਾਰਗ ਮ: ੫, ਪੰਨਾ ੧੨੧੯)

ਸੈ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥

ਆਪੇ ਬਖਸੇ ਮੇਲਿ ਲਏ 'ਆਪਤੁ' ਗਹਾਵੈ ॥੨॥੨੭॥

(ਮ: ੩, ਸਾਰਗ ਕੀ ਵਾਰ ਮ: ੮, ਪੰਨਾ ੧੨੮੭)

ਤਾ—‘ਦ੍ਰਿੜ’ ਤੋਂ ‘ਦ੍ਰਿੜਤਾ’।

ਪ—‘ਸਿਆਣ’ ਤੋਂ ‘ਸਿਆਣਪ’। ‘ਇਆਨਾ’ ਤੋਂ ‘ਇਆਨਪ’।

ਤਣ—‘ਕਉੜਾ’ ਤੋਂ ‘ਕਉੜਤਣ’।

ਤਉ ‘ਕਉੜਤਣ’ ਸੁਕਾਸਿ ਮਾਇ ॥੨॥੧੫॥

(ਸਾਰਗ ਕੀ ਵਾਰ, ਪੰਨਾ ੧੨੪੩)

ਨਾਨਕ ‘ਬਾਲਤਣਿ’ ਰਾਡੇਪਾ ਬਿਨੁ ਪਿਰ ਧਨ ਭੁਮਲਾਣੀ ॥੧॥੧॥

(ਸੁਹੀ ਛੰਤ ਮ: ੧ ਘੜ ੧, ਪੰਨਾ ੨੬੩)

ਬਾਲਤਣਿ—(ਬਾਲਤਣ ਵਿਚ) ਅਧਿਕਰਣ ਕਾਰਕ ਇਕ-ਵਚਨ
‘ਬਾਲਤਣ’ ਤੋਂ।

ਪਨੁ, ਪੋ—‘ਬਾਲ’ ਤੋਂ ‘ਬਾਲਪਨੁ’। ‘ਤਰਨ’ ਤੋਂ ‘ਤਰਨਪੋ’।

‘ਤਰਨਪੋ’ ਬਿਖਿਅਨ ਸਿਉ ਥੋਈਓ ‘ਬਾਲਪਨੁ’ ਅਗਿਆਨਾ ॥੧॥੩॥੮॥

(ਗ੍ਰਾਮਕਲੀ ਮ: ੬, ਪੰਨਾ ੯੦੨)

ਨ—‘ਕੀਰਤ’ (ਸੰ: ਕ੍ਰੀਤ) ਤੋਂ ‘ਕੀਰਤਨੁ’। ‘ਪਤ’ ਤੋਂ ‘ਪਤਨੁ’।

ਜੇ ਜਨ ਕਰੈ ‘ਕੀਰਤਨੁ’ ਗੋਪਾਲ ॥

ਤਿਸ ਕਉ ਪੋਹਿ ਨ ਸਕੈ ਜਮ ਕਾਲੁ ॥੨॥੧੪॥੧੯॥

(ਗੌਡ ਮ: ੫, ਪੰਨਾ ੮੬੭)

ਸੰਤ ਕੀ ਲਿੰਦਾ ਕਰਹੁ ਨ ਕੈਇ ॥

ਜੇ ਨਿੰਦੈ ਤਿਸ ਕਾ ‘ਪਤਨੁ’ ਹੋਇ ॥੩॥੧੯॥੧੮॥

(ਗੌਡ ਮ: ੫, ਪੰਨਾ ੮੬੭)

ਨਾ—‘ਖਸਮ’ ਤੋਂ ‘ਖਸਮਾਨਾ’।

ਪਾਰਥ੍ਯਮਿ ‘ਖਸਮਾਨਾ’ ਕੀਆ ਜਿਸ ਦੀ ਵਡੀ ਵਡਿਆਈ ਰਾਮ ॥੩॥੯॥੮॥

(ਸੁਹੀ ਛੰਤ ਮ: ੫ ਘੜ ੩, ਪੰਨਾ ੨੮੩)

ਅਲਪਾਰਥਕ ਨਾਂਵ

(Diminutive Noun)

ਸੰਸਕ੍ਰਿਤ ਸ਼ਬਦ ‘ਅਲਪ’ ਦਾ ਅਰਥ ਹੈ ‘ਬੋੜਾ, ਨਿੱਕਾ, ਛੋਟਾ’। ਸੋ,
ਅਲਪਾਰਥਕ (ਅਲਪ + ਅਰਥਕ) ਨਾਂਵ, ਉਹ ਨਾਂਵ ਹੈ, ਜਿਸ ਦੇ ਅਸਲੀ ਅਰਥ
ਨੂੰ ‘ਨਿੱਕਾ ਜਿਹਾ’ ਪਰਗਟ ਕੀਤਾ ਜਾਏ।

ਛੋਟਾ ਜਿਹਾ ਬਾਲ 'ਪਿਆਰਾ' ਲੱਗਦਾ ਹੈ, 'ਸੋਹਣਾ' ਜਾਪਦਾ ਹੈ ਤੇ 'ਕੋਮਲ' ਹੁੰਦਾ ਹੈ, ਸੋ, ਕਿਸੇ ਸ਼ਬਦ ਦੀ ਰਾਹੀਂ ਕੋਈ 'ਪਿਆਰ', 'ਸੁਹੱਦੇ' ਜਾਂ 'ਕੋਮਲਤਾ' ਪਰਗਟ ਕਰਨ ਵਾਸਤੇ ਉਸ ਸ਼ਬਦ ਨੂੰ 'ਅਲਪਾਰਥਕ' ਬਣਾ ਲਈਦਾ ਹੈ।

ਇਹ 'ਅਲਪਾਰਥਕ' ਸ਼ਬਦ ਉਥੇ ਭੀ ਵਰਤ ਸਕੀਦਾ ਹੈ, ਜਿਥੇ ਕਿਸੇ ਵਲ ਰਤਾ ਘੁੜਾ ਦੀ ਨਜ਼ਰ ਕਰ ਕੇ ਉਸ ਦੇ ਕਿਸੇ ਕੁਹਜ ਜਾਂ ਕਮਜ਼ੋਰੀ ਵਲ ਇਸ਼ਾਰਾ ਕਰਨਾ ਹੋਵੇ।

ਸੰਸਕ੍ਰਿਤ ਵਿਚ ਕਿਸੇ 'ਨਾਂਵ' ਜਾਂ 'ਵਿਸ਼ੇਸ਼ਣ' ਨੂੰ 'ਅਲਪਾਰਥਕ' ਬਨਾਣ ਵਾਸਤੇ ਉਸ ਦੇ ਅੰਤ ਵਿਚ 'ਕ' ਲਗਾ ਦੇਈਦਾ ਹੈ।

'ਬ੍ਰਜਭਾਧਾ' ਵਿਚ 'ਅਲਪਾਰਥਕ-ਰੂਪ' ਬਨਾਉਣ ਲਈ 'ਰਾ', 'ਲਾ', 'ਯਾ' ਆਦਿਕ ਵਰਤੀਏ ਹਨ, ਜਿਵੇਂ—ਹਿਯਰਾ, ਜਿਯਰਾ, ਲਲਾ, ਕਨ੍ਹੈਯਾ ਆਦਿਕ।

'ਖੜੀ' ਬੌਲੀ ਵਿਚ 'ੜਾ' ਵਰਤੀਦਾ ਹੈ, ਜਿਵੇਂ—ਮੁਖੜਾ, ਬਛੜਾ। 'ਅਵਧੀ' ਵਿਚ 'ਵਾ', 'ਨਾ' ਆਦਿਕ ਵਰਤੀਏ ਹਨ, ਜਿਵੇਂ 'ਕਰੇਜਵਾ' ਆਦਿਕ।

ਗੁਰਬਾਣੀ ਵਿਚ 'ਅਲਪਾਰਥਕ' ਸ਼ਬਦ ਹੇਠ-ਲਿਖੇ ਪਿਛੇਤਰ ਲਗਾ ਕੇ ਬਣਾਏ ਹੋਏ ਮਿਲਦੇ ਹਨ :

ਆ, ਕਾ, ਟਾ, ਨਾ, ਰਾ, ਲਾ, ਵਾ, ਜਾ।

(੧) ਨਾਂਵ ਦੇ ਅੰਤ ਵਿਚ 'ਆ' ਲਾਣ ਨਾਲ, ਜਿਵੇਂ :

ਇਹ 'ਮਨੁਆ' ਦਹਿਦਿਸਿ ਧਾਵਦਾ ਦੂਜੈ ਭਾਈ ਪੁਆਇਆ ॥੩॥੧॥

(ਸੋਗਠਿ ਮ: ੩, ਪੰਨਾ ੬੦੦)

ਉਦਮੁ ਮਤਿ ਪ੍ਰਤਿ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥

ਜਿਉ 'ਨਟੂਆ' ਤੰਤ੍ਰ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥੧॥੧॥

(ਬਿਲਾਵਲੁ ਮ: ੪ ਘਰੁ ੩, ਪੰਨਾ ੨੯੮)

ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਏ ॥

ਇਤਨਕੁ 'ਖਟੀਆ' ਗਠੀਆ ਮਟੀਆ ਸੰਗਿ ਨ ਕੁਝੁ ਲੈ ਜਾਇ ॥੧॥ ਰਹਾਉ॥੧॥

(ਕੇਦਾਰਾ ਕਬੀਰ ਜੀ, ਪੰਨਾ ੧੧੨੪)

ਆਨ ਪਹਰ ਜਨੁ ਏਕੁ ਧਿਆਏ ॥

'ਜਮੁਆ' ਤਾ ਕੈ ਨਿਕਾਟ ਨ ਜਾਏ ॥੫॥੧॥

(ਗੋੜ ਮ: ੫ ਅਸਟਪਦੀਆ, ਪੰਨਾ ੮੬੯)

ਪੰਚ ਬੈਲ 'ਗਡੀਆ' ਦੇਹਧਾਰੀ ॥

ਰਾਮ ਕਲਾ ਨਿਬਰੈ ਪਤਿ ਸਾਚੀ ॥੨॥੧੧॥ (ਰਾਮਕਲੀ ਮ: ੧, ਪੰਨਾ ੯੭੯)

ਛੀਜੈ ਜੋਬਨੁ 'ਜਰੂਆ' ਸਿਰਿ ਕਾਲੁ ॥

ਕਾਇਆ ਛੀਜੈ ਭਈ ਸਿਥਾਲੁ ॥੨੮॥

(ਰਾਮਕਲੀ ਮ: ੧ ਦਖਣੀ, ਚਿੰਕਾਰੁ, ਪੰਨਾ ੯੩੨)

ਅਸੁਰ ਸੰਘਾਰਣ ਰਾਮ ਹਮਾਰਾ ॥

ਘਟਿ ਘਟਿ 'ਗਮਈਆ' ਰਾਮੁ ਪਿਆਰਾ ॥੧॥੩॥੮॥

(ਮਾਤ੍ਰ ਮ: ੧ ਸੌਲਹੇ, ਪੰਨਾ ੧੦੨੯)

'ਮਨ' ਤੋਂ 'ਮਨੂਆ'। 'ਨਟ' ਤੋਂ 'ਨਟੂਆ'। 'ਖਟੀ' ਤੋਂ 'ਖਟੀਆ'। 'ਜਮ' ਤੋਂ 'ਜਮੂਆ'। 'ਗਡੀ' ਤੋਂ 'ਗਡੀਆ'। 'ਜਰ' ਤੋਂ 'ਜਰੂਆ'। 'ਰਾਮ' ਤੋਂ 'ਰਮਈਆ'।

(੨) ਨਾਂਵ ਦੇ ਅੰਤ ਵਿਚ 'ਕਾ' ਲਾਉਣ ਨਾਲ, ਜਿਵੇਂ :

ਤਨੁ ਕਰਿ 'ਮਟੁਕੀ' ਮਨ ਮਹਿ ਬਿਲੋਈ ॥

ਇਸੁ ਮਟੁਕੀ ਮਹਿ ਸ਼ਬਦੁ ਸੰਜੋਈ ॥੨॥੧੦੧॥

(ਆਸਾ ਕਬੀਰ ਜੀ, ਪੰਨਾ ੮੭੮)

ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗਾ ॥

ਰਾਮ ਬੰਦ ਕੀ 'ਲਸਟਿਕਾ' ਜਿਨਿ ਮਾਰਿਆ ਰੋਗੁ ॥੯੮॥

(ਬਿਲਾਵਲੁ ਮ: ੫, ਪੰਨਾ ੮੧੭)

ਪ੍ਰਾਨ ਜੁ ਕਾਕੇ ਬਿਤੁ ਨਹੀ ਕੈਸੇ ਬਿਰਮਾਵਦ੍ਹੁ ॥

ਬੁਡਿ ਮੁਏ 'ਨਉਕਾ' ਮਿਲੈ ਕਹੁ ਕਾਹਿ ਚਲਾਵਦ੍ਹੁ ॥੩॥੧॥

(ਬਿਲਾਵਲੁ ਸਧਨਾ ਜੀ, ਪੰਨਾ ੮੫੮)

ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਦ੍ਹੁ ॥

ਸੰਤ ਜਨਾ ਕੀ 'ਰੇਣੁਕਾ' ਲੈ ਮਾਥੈ ਲਾਵਦ੍ਹੁ ॥੮੫॥

(ਬਿਲਾਵਲੁ ਮ: ੫, ਪੰਨਾ ੮੧੨)

ਸਿੰਘੁ ਸਮਾਇਓ 'ਘਟੁਕੇ' ਮਾਹਿ ॥

ਕਰਣਹਾਰ ਕਉ ਕਿਉ ਅਚਰਜੁ ਨਾਹਿ ॥੩॥੮੦॥੫੧॥

(ਰਾਮਕਲੀ ਮ: ੫, ਪੰਨਾ ੯੮੯)

'ਮਟ' ਤੋਂ 'ਮਟੁਕੀ'। 'ਲਸਟਿ' ਤੋਂ 'ਲਸਟਿਕਾ' (ਲਸਟਿ—ਲਾਠੀ)। 'ਨਾਉ'

ਤੋਂ 'ਨਉਕਾ'। 'ਰੇਣੁ' ਤੋਂ 'ਰੇਣੁਕਾ'। 'ਘਟ' ਤੋਂ 'ਘੁਟਕਾ'।

(3) ਨਾਂਵ ਦੇ ਅੰਤ ਵਿਚ 'ਟਾ' ਲਾਉਣ ਨਾਲ, ਜਿਵੇਂ :

ਅੰਤਰਿ 'ਖੁਹਟਾ' ਅੰਮ੍ਰਿਤਿ ਭਰਿਆ ਸ਼ਬਦੇ ਕਾਢਿ ਪੀਐ ਪਨਿਹਾਰੀ ॥੨੦੫॥
ਖੁਹਟਾ—ਨਿੱਕਾ ਜਿਹਾ ਖੂਹ । (ਵਡਹੰਸੁ ਮ: ੩ ਛੰਤ, ਪੰਨਾ ੫੨੦)

ਗੁਰੂ ਅਮਰਦਾਸ ਜੀ ਦੇ ਸਮੇਂ ਦਾ ਕਵੀ 'ਦਮੇਦਰ' ਭੀ ਇਹ ਰੂਪ ਵਰਤਦਾ ਹੈ :

ਲਿਖਿਆ ਖੜ੍ਹ ਜੇ ਮੌਜਮ ਸੰਦਾ, 'ਡੁਮੇਟੈ' ਦਿਤਾ ਤਾਹੀ ।

ਆਖਿ ਦਮੇਦਰ ਮੁਹੌਂ ਨ ਬੋਲੈ ਚਿਠੀ ਕਾਢਿ ਪੜ੍ਹਾਈ ।੧੧੯।

(‘ਹੀਰ’ ਦਮੇਦਰ)

‘ਡੂਮ’ ਤੋਂ ‘ਡੁਮੇਟਾ’।

ਬੀਂਹ ਬਿੰਡੇ ਬਿਸੀਅਰ ਸੁਕਨਿ ਏ ਸਭ ਮਿੜ੍ਹ ਤੁਸਾਹੋਂ ।

ਆਖਿ ਦਮੇਦਰ ਕਾਮਲੁ 'ਤੰਝੇਟਾ' ਮਹਿਰਮ ਬੀਆ ਸਭ ਜਾਹੋਂ ।੨੨੧।

(‘ਹੀਰ’ ਦਮੇਦਰ)

‘ਰਾਂਝਾ’ ਤੋਂ ‘ਰੰਝੇਟਾ’।

(8) ਨਾਂਵ ਦੇ ਅੰਤ ਵਿਚ 'ਨਾ' ਲਾਉਣ ਨਾਲ, ਜਿਵੇਂ :

‘ਲਾਲਨੁ’ ਰਾਵਿਆ ਕਵਨ ਗਤੀ ਰੀ ॥

ਸਥੀ ਬਤਾਵਹੁ ਮੁਝਹਿ ਮਤੀ ਰੀ ॥੧॥੮॥੧੦॥ (ਸੁਹੀ ਮ: ੫, ਪੰਨਾ ੨੩੯)

ਲਾਲੁ 'ਚੋਲਨਾ' ਤੈ ਤਨਿ ਸੋਹਿਆ ॥

ਸੁਰਿ ਜਨ ਭਾਨੀ ਤਾ ਮਨੁ ਮੋਹਿਆ ॥੧॥੫੨॥

(ਆਸਾ ਮ: ੫ ਘਰੂ ੨, ਪੰਨਾ ੩੮੮)

ਸਾਚੇ ਤ੍ਰੈ ਮਣ ਦੇਹੁਗੀ ਚਲੈ ਪਾਣੀ ਅੰਨਿ ॥

ਆਇਓ ਬੰਦਾ ਦੂਨੀ ਵਿਚਿ ਵਤਿ 'ਆਸੂਣੀ' ਬੰਨਿ ॥੧੦੦॥

(ਸਲੋਕ ਫ਼ਰੀਦ ਜੀ, ਪੰਨਾ ੧੩੯੩)

ਲਾਲਨੁ—ਸੋਹਣਾ ਲਾਲ। ਚੋਲਨਾ—ਸੋਹਣਾ ਚੋਲਾ।

ਆਸੂਣੀ—ਨਿਕੀ ਜਿਹੀ ਆਸ।

ਆਸਾਂ ਤਾਂ ਕਾਮਲੁ ਮੁਗਲਿਸੁ ਪਾਇਆ, ਕੁਝ ਲੁੜੀਦਾ ਨਾਹੀਂ।

ਕੇੜੀ ਪੰਧਾਂ ਤੁਸਾਂ ਮੁਮਾਰਖ, ਅਸਾਂ 'ਰਾਂਝਨ' ਸਾਈਂ ।੨੩੧।

ਰਾਂਝਨ—ਸੋਹਣਾ ਰਾਂਝਾ।

(‘ਹੀਰ’ ਦਮੇਦਰ)

(੫) 'ਨਾਂਵ' ਦੇ ਅੰਤ ਵਿਚ 'ਰਾ' ਲਾਉਣ ਨਾਲ, ਜਿਵੇਂ :

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਆਥ ਦਾਮ ਕੇ 'ਛੀਪਰੈ' ਹੋਇਓ ਲਾਖੀਣਾ ॥੨॥

(ਆਸਾ ਧੰਨਾ ਜੀ ਮ: ੫, ਪੰਨਾ ੪੯੭)

ਭੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਬਰਨ ਕਬੀਰਾ ॥
ਨੀਚ ਕੁਲਾ 'ਜੇਲਾਹਰਾ' ਭਾਇਓ ਗੁਨੀਯ ਗਹੀਰਾ ॥੧॥੨॥

(ਆਸਾ ਧੰਨਾ ਜੀ ਮ: ੫, ਪੰਨਾ ੪੯੭)

ਇਹ ਬਿਧਿ ਸੁਨਿ ਕੈ 'ਜਾਟਰੇ' ਉਠਿ ਭਗਤੀ ਲਾਗਾ ॥
ਮਿਲੇ ਪ੍ਰਤਿਧਿ ਗੁਸਾਈਆ ਧੰਨਾ ਵਡਕਾਗਾ ॥੪॥੨॥

(ਆਸਾ ਧੰਨਾ ਜੀ ਮ: ੫, ਪੰਨਾ ੪੯੭)

ਸਾਧ ਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੇ ॥
ਨਾਮਦੇਉ ਤ੍ਰਿਲੋਚਨੁ ਕਬੀਰ 'ਦਾਸਰੇ' ਮੁਕਤਿ ਭਾਇਓ ਚਮਿਆਰੇ ॥੨॥੧॥੧੦॥

(ਗੁਜਰੀ ਮ: ੫ ਘਰੂ ੨, ਪੰਨਾ ੪੯੮)

ਮੇਰੀ 'ਬਹੁਰੀਆ' ਕੇ ਧਨੀਆ ਨਾਉ ॥
ਲੇ ਰਾਖਿਓ ਰਾਮ ਜਨੀਆ ਨਾਉ ॥੧॥੩॥੩॥

(ਆਸਾ ਕਬੀਰ ਜੀ, ਪੰਨਾ ੪੯੮)

ਹਰਿ ਕਾ 'ਬਾਗਰਾ' ਨਾਚੈ ਪਿੰਧੀ ਮਹਿ ਸਾਗਰਾ ॥੧॥੮॥

(ਧਨਾਸਰੀ ਨਾਮਦੇਵ ਜੀ, ਪੰਨਾ ੬੬੩)

ਹਉ ਨਾ ਡੱਡਉ ਕੰਤ 'ਪਾਸਰਾ' ॥
ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥੧॥੮॥

(ਮੁਹੀ ਮ: ੫, ਪੰਨਾ ੭੬੧)

ਸਾਸ ਬਿਨਾ ਜਿਉ 'ਦੇਹੁਰੀ' ਕਤ ਸੋਭਾ ਪਾਵੈ ॥
ਦਰਸ ਬਿਹੁਨਾ ਸਾਧ ਜਨੁ ਖਿਨੁ ਟਿਕਣ ਨ ਆਵੈ ॥੩॥੧॥

(ਕੇਦਾਰਾ ਛੰਤ ਮ: ੫, ਪੰਨਾ ੧੧੨੨)

ਕੇਹੜੇ ਲਸ਼ਕਰ ਚਵੁਸ਼ਨਿ ਪਿਛੋਂ, ਜੇ ਆਸੀ ਤਹੰਬਲ ਦੀਹਾਂ ।

ਟੁੱਕਰ ਖੱਸਿ 'ਚਕੋਰੈ' ਲੀਡਾ, ਆਸੀ ਗਲਹੁ ਕਲੰਭੁ ਚੁਕੀਹਾਂ । ੨੯੯
ਚਕੋਰੈ—ਭੈੜੇ ਚਾਕ ਨੇ ।

(‘ਹੀਰ’ ਦਸੋਵਰ)

‘ਛੀਪ’ ਤੋਂ ‘ਛੀਪਰੋ’। ‘ਜੋਲਾਹਾ’ ਤੋਂ ‘ਜੋਲਾਹਰਾ’। ‘ਜਾਟ’ ਤੋਂ ‘ਜਾਟਰੇ’। ‘ਦਾਸ’ ਤੋਂ ‘ਦਾਸਰੋ’। ‘ਬਹੂ’ ਤੋਂ ‘ਬਹੁਰੀਆ’। ‘ਬਾਗ’ ਤੋਂ ‘ਬਾਗਰਾ’। ‘ਪਾਸਾ’ ਤੋਂ ‘ਪਾਸਰਾ’। ‘ਦੇਹ’ ਤੋਂ ‘ਦੇਹੁਰੀ’।

(੬) ਨਾਂਵ ਦੇ ਅੰਤ ਵਿਚ ‘ਲਾ’ ਲਾਉਣ ਨਾਲ, ਜਿਵੇਂ :

ਜਲ ਕੀ ‘ਮਹੂਲੀ’ ਤਰਵਰਿ ਬਿਆਈ ॥

ਦੇਖਤ ਕੁਤਰਾ ਲੈ ਗਈ ਬਿਲਾਈ ॥੨॥੯॥੨੨॥

(ਆਸਾ ਕਬੀਰ ਜੀ, ਪੰਨਾ ੪੮੭)

ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥

ਮਨਮੁਖ ‘ਅੰਪੁਲੇ’ ਗਿਆਨ ਵਿਹੁਣੇ ਢੂਜੈ ਤਾਇ ਖੁਆਈ ॥੨॥੩॥

(ਵਡਹੰਸੂ ਮ: ੩ ਡੰਤ, ਪੰਨਾ ੫੬੯)

ਬਈਅਰਿ ਬੋਲੈ ‘ਮੀਠੁਲੀ’ ਭਾਈ ਸਾਚੁ ਕਹੈ ਪਿਰ ਭਾਇ ॥

ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ ਹਰਿ ਨਾਹਿ ॥੮॥੪॥

(ਸੋਗਠ ਮ: ੧ ਅਸਟਪਦੀਆ, ਪੰਨਾ ੬੩੭)

ਜਪ ਤਪ ਕਾ ਬੰਧੁ ‘ਬੇਝੁਲਾ’ ਜਿਤੁ ਲੰਘਹਿ ਵਹੇਲਾ ॥

ਨਾ ਸਰਵਰੁ ਨਾ ਉਡਲੈ ਐਸਾ ਪੰਥੁ ਸੁਹੇਲਾ ॥੧॥੨॥੪॥

(ਸੁਹੀ ਮ: ੧, ਪੰਨਾ ੨੨੯)

‘ਬਾਖੁਲਿ’ ਦਿਤੜੀ ਢੂਰਿ ਨਾ ਆਵੈ ਘਰਿ ਪੇਈਐ ਬਲ ਰਾਮ ਜੀਉ ॥੪॥੧॥

(ਸੁਹੀ ਡੰਤ ਮ: ੧, ਪੰਨਾ ੨੬੪)

ਤੁਪ ਨ ਧੂਪ ਨ ਗੰਧ ਨ ਦੀਪਾ ਓਤਿ ਪੌਤਿ ਅੰਗ ਅੰਗ ਸੰਗਿ ਮਚੁਲੀ ॥

ਕਹੁ ਨਾਨਕ ਪ੍ਰਿਆ ਰਵੀ ਸੁਹਾਗਨਿ

ਅਤਿ ਨੀਕੀ ਮੇਰੀ ਬਨੀ ‘ਖਟੋਲੀ’ ॥੨॥੩॥੮੯॥

(ਬਿਲਾਵਲੁ ਮ: ੫, ਪੰਨਾ ੮੨੨)

ਜਾ ਪ੍ਰਤ ਕੀ ਹਉ ‘ਚੇਰੁਲੀ’ ਸੋ ਸਭ ਤੇ ਉੱਚਾ ॥

ਸਭੁ ਕਿਛੁ ਤਾ ਕਾ ਕਾਂਢੀਐ ਬੋਰਾ ਅਰੁ ਮੂਚਾ ॥੧॥੧੫॥੧੧॥

(ਆਸਾ ਮ: ੫, ਪੰਨਾ ੮੦੦)

ਦਯ ਗੁਸਾਈ ‘ਮੀਠੁਲਾ’ ਤੂੰ ਸੰਗਿ ਹਮਾਰੈ ਬਾਸੁ ਜੀਉ ॥੧॥ਰਗਉਣੀ॥੧੧੯॥

(ਗਉਣੀ ਬੈਗਗਣਿ ਮ: ੫, ਪੰਨਾ ੨੦੩)

ਨੋਟ : ‘ਲਾ’ ਤੋਂ ਪਹਿਲਾਂ ‘ਨਾਂਵ’ ਦੇ ਅੰਤ ਵਿਚ ਆਮ ਤੌਰ ‘ਤੇ (_)

ਵਧਾਇਆ ਜਾਂਦਾ ਹੈ :

‘ਮਛ’ ਤੋਂ ‘ਮਛੁਲੀ’। ‘ਅੰਧਾ’ ਤੋਂ ‘ਅੰਪੁਲਾ’। ‘ਮੀਠਾ’ ਤੋਂ ‘ਮੀਠੁਲਾ’।
‘ਬੇੜਾ’ ਤੋਂ ‘ਬੇੜੁਲਾ’। ‘ਬਾਬਾ’ ਤੋਂ ‘ਬਾਬੁਲਾ’। ‘ਚੇਰੀ’ ਤੋਂ ‘ਚੇਰੁਲੀ’।

(੭) ਨਾਂਵ ਦੇ ਅੰਤ ਵਿਚ ‘ਵਾ’ ਲਾਉਣ ਨਾਲ, ਜਿਵੇਂ :

ਇਨ ਮੁੰਡੀਅਨ ਮੇਰਾ ਘਰੁ ਧੁਧਰਾਵਾ ॥

‘ਬਿਟਵਹਿ’ ਰਾਮ ਰਮਉਆ ਲਾਵਾ ॥੧॥ ਰਹਾਉ ॥੩੩॥

(ਆਸਾ ਕਬੀਰ ਜੀ, ਪੰਨਾ ੪੮੪)

‘ਬੇਟਾ’ ਤੋਂ ‘ਬਿਟਵਾ’।

(੮) ਨਾਂਵ ਦੇ ਅੰਤ ਵਿਚ ‘ੜ’ ਲਾਉਣ ਨਾਲ, ਜਿਵੇਂ :

ਹਰਿ ਹਰਿ ਨਾਮੁ ਧਿਆਈਐ ਮੇਰੀ ‘ਜਿੰਦ੍ਗੀਏ’ ਗੁਰਮੁਖਿ ਨਾਮੁ ਅਮੇਲੇ ਰਾਮ ॥

ਹਰਿ ਹਰਿ ਬੀਧਾ ਹਰਿ ਮਨੁ ਧਿਆਰਾ ਮਨੁ ਹਰਿ ਰਸਿ ਨਾਮਿ ਝਕੇਲੇ ਰਾਮ ॥੧॥੧॥

(ਬਿਹਾਗੜਾ ਛੱਤ ਮ: ੪, ਪੰਨਾ ੫੭੩)

‘ਨਿਰਗੁਣਦੰਤੜੀਏ’ ਪਿਰੁ ਦੇਖਿ ਹਦੂਰੇ ਰਾਮ ॥

ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਾਵਿ ਰਹਿਆ ਭਰਪੁਰੇ ਰਾਮ ॥੨॥੧॥

(ਵਡਹੰਸ ਮ: ੩ ਛੱਤ, ਪੰਨਾ ੫੬੭)

ਜਿਤੁ ਹਰਿ ਪ੍ਰਤੁ ਜਾਪੈ ਸਾ ਧੰਨੁ ਸਾਬਾਸੈ ਪੁਰਿ ਪਾਇਆ ਕਿਰਤੁ ਜੁੜੇਦਾ ॥

ਚੜ੍ਹਿ ‘ਦੇਹਵਿ’ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥੪॥੧॥

(ਵਡਹੰਸ ਮ: ੪ ਘੋੜੀਆ, ਪੰਨਾ ੫੭੫)

ਦੇਹ ‘ਤੇਜਨੜੀ’ ਹਰਿ ਨਵ ਰੰਗੀਆ ਰਾਮ ॥

ਗੁਰ ਗਿਆਨੁ ਗੁਰੁ ਹਰਿ ਮੰਗੀਆ ਰਾਮ ॥੧॥੨॥੯॥

(ਵਡਹੰਸ ਮ: ੪ ਘੋੜੀਆ, ਪੰਨਾ ੫੭੬)

ਬਈਅਰਿ ਨਾਮਿ ਸੈਹਾਗਾਣੀ ਸਥੁ ਸਫਾਰਣਹਾਰੇ ॥

ਗਾਵਹੁ ਗੀਤੁ ਨ ‘ਬਿਰਹੜ’ ਰਾਨਕ ਬ੍ਰਹਮ ਬੀਚਾਰੇ ॥੮॥੩॥

(ਵਡਹੰਸ ਮ: ੧, ਪੰਨਾ ੫੮੧)

‘ਸਾਥੀਅੜਾ’ ਪ੍ਰਤੁ ਏਕੁ ਦੂਸਰੁ ਨਾਹਿ ਕੋਇ ॥

ਬਾਨ ਬਨੰਤਰਿ ਆਪਿ ਜਲਿ ਬਲਿ ਪੁਰ ਸੋਇ ॥੩॥

(ਜੈਤਸਰੀ ਮ: ੫ ਛੱਤ, ਪੰਨਾ ੨੦੪)

ਤਿਆਗੋ ਮਨ ਕੀ 'ਮਤੜੀ' ਵਿਸਾਰੇ ਦੂਜਾ ਤਾਉ ਜੀਉ ॥
ਇਉ ਪਾਵਹਿ ਹਰਿ 'ਦਰਸਾਵੜਾ' ਨਹ ਲਗੈ ਤਤੀ ਵਾਉ ਜੀਉ ॥

(ਸੁਹੀ ਮ: ੫ ਗੁਣਵੰਤੀ, ਪੰਨਾ ੨੬੩)

ਕੰਧੀ ਉਡੈ 'ਰੁਖੜਾ' ਕਿਚਰਕੁ ਬੰਨੈ ਧੀਰ ॥
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਂਥੀ ਨੀਰੁ ॥੯੯॥

(ਸਲੋਕ ਫਰੀਦ ਜੀ, ਪੰਨਾ ੧੩੮੨)

'ਜਿੰਦੁ' ਤੋਂ 'ਜਿੰਦੜੀ'। 'ਦੇਹ' ਤੋਂ 'ਦੇਹੜੀ'। 'ਤੇਜਨ' ਤੋਂ 'ਤੇਜਨੜੀ'।
'ਬਿਰਹਾ' ਤੋਂ 'ਬਿਰਹੜਾ'। 'ਸਾਬੀ' ਤੋਂ 'ਸਾਬੀਅੜਾ'। 'ਮਤਿ' ਤੋਂ 'ਮਤੜੀ'। 'ਰੁਖ' ਤੋਂ 'ਰੁਖੜਾ'

ਵਿਸ਼ੇਸ਼ਣ ਤੋਂ ਅਲਪਾਰਥਕ

(੧) 'ਲਾ' ਵਰਤਿਆਂ, ਜਿਵੇਂ :

ਬਈਅਰਿ ਬੱਲੈ 'ਮੀਠੁਲੀ' ਭਾਈ ਸਾਬੁ ਕਰੈ ਪਿਰ ਭਾਈ ॥੮॥੪॥

(ਸੋਗਠ ਮ: ੧ ਅਸਟਪਦੀਆ, ਪੰਨਾ ੬੩੭)

ਮਨਮੁਖ 'ਅੰਧੁਲੇ' ਗਿਆਨ ਛਿਹੁਣੇ ਦੂਜੈ ਭਾਈ ਖੁਆਈ ॥੨॥੩॥

(ਵਭਹੰਸ ਮ: ੩ ਛੰਤ, ਪੰਨਾ ੫੬੯)

ਸੁਨਿ 'ਅੰਧਲੀ' ਲੋਈ ਬੇਪੀਰ ॥੪॥੩॥੬॥ (ਗੋਡ ਕਬੀਰ ਜੀ, ਪੰਨਾ ੬੭੧)

ਮੀਠੁਲੀ। ਅੰਧੁਲੇ। ਅੰਧਲੀ।

(੨) 'ਟਾ' ਵਰਤਿਆਂ, ਜਿਵੇਂ :

'ਨਿਕੁਟੀ' ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੁਝੈ ॥੫॥

(ਸਿਰੀਰਾਗ ਬੇਣੀ ਜੀ, ਪੰਨਾ ੬੩)

'ਨਿਕੀ' ਤੋਂ 'ਨਿਕੁਟੀ'।

(੩) 'ਆ' ਵਰਤਿਆਂ, ਜਿਵੇਂ :

ਤੁਮ ਵਡੇ ਵਡੇ ਵਡ ਉਚੇ, ਹਉ ਇਤਨੀਕ 'ਲਹੁਰੀਆ' ਰਾਮ ॥੨॥੧॥੪॥

(ਸੁਹੀ ਮ: ੫ ਘਰੂ ੩, ਪੰਨਾ ੨੨੯)

(੮) 'ੜਾ' ਵਰਤਿਆਂ, ਜਿਵੇਂ :

(ੳ) ਇਸਤ੍ਰੀ ਲਿੰਗ :

ਮੁੱਧ 'ਨਵੇਲੜੀਆ' ਗੋਇਲ ਆਈ ਰਾਮ ॥੧॥

ਸਚਿ 'ਨਵੇਲੜੀਏ' ਜੇਬਨਿ ਬਾਲੀ ਰਾਮ ॥੨॥

ਸ੍ਰੀਪਰ 'ਮੇਹਿਅੜੀ' ਪਿਰ ਸੰਗਿ ਸੁਤੀ ਰਾਮ ॥੩॥੧॥

(ਬਿਲਾਵਲੁ ਮ: ੧ ਡੰਤ, ਪੰਨਾ ੯੪੩)

'ਸਾਹੁਰੜੀ' ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥੧॥੨॥੧੦॥

(ਬਸੰਤੁ ਹਿੰਡੋਲ ਮ: ੧, ਪੰਨਾ ੧੧੭)

'ਭਿੰਨੜੀ' ਟੈਣਿ ਭਲੀ ਦਿਨਸ ਸੁਹਾਏ ਰਾਮ ॥

ਨਿਜ ਘਰਿ 'ਸੁਤੜੀਏ' ਪਿਰਮੁ ਜਗਾਏ ਰਾਮ ॥੨॥

(ਬਿਲਾਵਲੁ ਮ: ੧ ਡੰਤ, ਪੰਨਾ ੯੪੪)

ਜਾਗੁ 'ਸਲੋਨੜੀਏ' ਬੋਲੈ ਗੁਰਬਾਣੀ ਰਾਮ ॥੩॥੨॥

(ਬਿਲਾਵਲੁ ਮ: ੧ ਡੰਤ, ਪੰਨਾ ੯੪੪)

(ਅ) ਪੁਲਿੰਗ :

ਪ੍ਰਤੁ ਮਾਤ ਪਿਤਾ ਕੰਠਿ ਲਾਇਦਾ 'ਲਹੁੜੇ' ਬਾਲਕ ਪਾਣਿ ॥੧॥੩॥

(ਰਾਮਕਲੀ ਕੀ ਵਾਰ ਮ: ੫, ਸਲੋਕ ਮ: ੫, ਪੰਨਾ ੯੪੭)

ਕਮਰਿ ਕਟਾਰਾ 'ਬੰਕੁੜਾ' ਬੰਕੇ ਕਾ ਅਸਵਾਰੁ ॥੩॥੧੯॥

(ਰਾਮਕਲੀ ਕੀ ਵਾਰ ਮ: ੩, ਮ: ੧, ਪੰਨਾ ੯੪੬)

ਭਵਨੁ 'ਸੁਹਾਵਕਾ' ਧਰਤਿ ਸਭਾਗੀ ਰਾਮ ॥੪॥੧॥

(ਬਿਲਾਵਲੁ ਮ: ੫ ਡੰਤ, ਪੰਨਾ ੯੪੬)

ਗੁਰਮੁਖਿ ਲਾਲੇ ਲਾਲੁ ਹੈ ਜਿਉ ਰੰਗਿ ਮਜੀਠ 'ਸੁਚਕਾਉ' ॥੧॥੩॥

(ਸੁਹੀ ਕੀ ਵਾਰ, ਪੰਨਾ ੯੪੬)

'ਕ੍ਰਿਆ' ਤੋਂ ਅਲਪਾਰਥਕ

ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥

ਜਿਨਿ ਸੁਣਿ 'ਮੰਨਿਅੜੀ' ਅਕਥ ਕਹਾਣੀ ਰਾਮ ॥੩॥੨॥

(ਬਿਲਾਵਲੁ ਮ: ੧ ਡੰਤ, ਪੰਨਾ ੯੪੪)

ਭਵਨੁ ਸੁਹਾਵਕਾ ਧਰਤਿ ਸਭਾਗੀ ਰਾਮ ॥

ਪ੍ਰਤੁ ਘਰਿ 'ਆਇਅੜਾ' ਗੁਰ ਚਰਣੀ ਲਾਗੀ ਰਾਮ ॥੪॥੧॥

(ਬਿਲਾਵਲੁ ਮ: ੫ ਡੰਤ, ਪੰਨਾ ੯੪੬)

'ਮੰਨੀ' ਤੋਂ 'ਮੰਨਿਅੜੀ'। 'ਆਇਆ' ਤੋਂ 'ਆਇਅੜਾ'।

ਵਿਸ਼ੇਸ਼ਣ (Adjective)

ਗੁਣ ਵਾਚਕ ਵਿਸ਼ੇਸ਼ਣ (Adjective of Quality)

‘ਗੁਣ ਵਾਚਕ’ ਵਿਸ਼ੇਸ਼ਣ ਦਾ ਲਿੰਗ ਅਤੇ ਵਰਨ ਉਹੀ ਹੁੰਦਾ ਹੈ ਜੋ ਉਸ ਦੇ ਵਿਸ਼ੇਸ਼ਜ ਨਾਂਵ (Noun Qualified) ਦਾ ਹੈ।

ਮੁਕਤਾ-ਅੰਤ ਪੁਲਿੰਗ ਕਰਤਾ ਕਾਰਕ, ਇਕ-ਵਰਨ

ਸਾਚਾ ਸਾਹਿਬੁ, ‘ਸਾਚੁ’ ‘ਨਾਇ’ ਭਾਖਿਆ ਭਾਉ ਅਪਾਰ ॥

(ਜਪੁਜੀ, ਪਉੜੀ ੮)

‘ਅਮੁਲ’ ਧਰਮੁ, ‘ਅਮੁਲੁ’ ਦੀਬਾਣੁ ॥

(ਜਪੁਜੀ, ਪਉੜੀ ੨੬)

ਬਹੁ-ਵਰਨ

ਗੁਣ ‘ਬੇਅੰਤ’ ਪ੍ਰਭ ਗਹਿਰ ਗੰਭੀਰੇ ॥੧੦॥੧੫॥

(ਬਿਲਾਵਲੁ ਮ: ੫, ਪੰਨਾ ੯੦੫)

ਕਰਮ ਕਾਰਕ, ਇਕ-ਵਰਨ

ਏਥੁ ਸਬਦੁ ਰਾਮ ਨਾਮ ‘ਨਿਰੋਧੁ’, ਗੁਰੁ ਦੇਵੈ ਪਤਿ ਮਤੀ ॥੧੧॥

(ਰਾਮਕਲੀ ਮ: ੧ ਦਖਣੀ, ਓਕੰਕਾਰ, ਪੰਨਾ ੯੩੧)

ਬਹੁ-ਵਚਨ

ਤੈ ਸੂਰਿ ਕਰਤਾ ਪਾਪ ਹਰਤਾ 'ਦੁਸਹ' ਦੁਖ ਭਵ ਖੰਡਨੇ ॥੧॥੨॥
 (ਰਾਮਕਲੀ ਮ: ੫ ਡੱਤ, ਪੰਨਾ ੯੨੫)

ਆਕਾਰਾਂਤ (ੳ-ਅੰਤ) ਪੁਲਿੰਗ

ਕਰਤਾ ਕਾਰਕ, ਇਕ-ਵਚਨ

ਭਗਤਾ ਕੈ ਘਰਿ ਕਾਰਜੁ 'ਸਾਚਾ' ਹਰਿ ਗੁਣ ਸਦਾ ਵਖਾਣੇ ਰਾਮ ॥੧॥੧॥੨॥
 (ਸੁਹੀ ਮ: ੩ ਡੱਤ ਘਰੁ ੩, ਪੰਨਾ ੨੬੯)

'ਸਾਚੇ' ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੇ ਸਥੁ ਸੋਈ ਰਾਮ ॥੨॥੨॥੩॥
 (ਸੁਹੀ ਮ: ੩ ਡੱਤ, ਪੰਨਾ ੨੬੯)

'ਸਾਚਉ' ਰੰਗਿ ਠੰਗਾਵਲੇ ਸਖੀ ਹਮਾਰੇ ਕੰਢੁ ॥੪॥੨॥੧੦॥
 (ਮਾਰ੍ਗ ਕਾਫੀ ਮ: ੧, ਪੰਨਾ ੧੦੧੫)

ਕਰਣ ਕਾਰਕ, ਇਕ-ਵਚਨ

'ਸਾਚੇ' ਨਾਮਿ ਸੁਖੁ ਹੋਈ, ਮਰੈ ਨ ਕੈਈ, ਗਰਭਿ ਨ ਸੁਨੀ ਵਾਸਾ ॥
 ਜੋਤੀ ਜੋਤਿ ਮਿਲਾਈ, ਸਾਚਿ ਸਮਾਈ, 'ਸਚਿ' ਨਾਇ ਪਰਗਾਸਾ ॥੨॥੨॥੩॥
 (ਸੁਹੀ ਮ: ੩ ਡੱਤ ਘਰੁ ੩, ਪੰਨਾ ੨੬੯)

ਅਧਿਕਰਣ ਕਾਰਕ, ਇਕ-ਵਚਨ

'ਸੂਹੇ' ਵੇਸਿ ਦੇਹਾਗਾਣੀ ਪਰ ਪਿਤੁ ਰਾਵਣ ਜਾਇ ॥੧॥੧॥
 (ਸੁਹੀ ਕੀ ਵਾਰ ਮ: ੩, ਪੰਨਾ ੨੮੫)

(ਮੁਕਤਾ-ਅੰਤ) ਇਸਤ੍ਰੀ ਲਿੰਗ

ਕਰਤਾ ਕਾਰਕ, ਇਕ-ਵਚਨ

'ਗੁਹਜ' ਗਲ ਜੀਅ ਕੀ ਕੀਏ ਸਤਿਗੁਰੁ ਪਾਸਿ ਤਾ ਸਰਬ ਸੁਖ ਪਾਈਐ ॥
 ਗੁਰੁ ਪੂਰਾ ਗਰਿ ਉਪਦੇਸ਼ ਦੇਇ 'ਸਭ' ਕੁਖ ਲਹਿ ਜਾਈਐ ॥੩॥
 (ਮ: ੧, ਬਿਲਾਵਲ ਕੀ ਵਾਰ ਮ: ੪, ਪੰਨਾ ੮੫੦)

ਬਾਹਰਿ ਧੋਤੀ ਤੁਮਕੀ ਅੰਦਰਿ ਵਿਸੁ 'ਨਿਕੋਰ' ॥੨॥੧੨॥

(ਸੂਹੀ ਕੀ ਵਾਰ ਮ: ੩, ਪੰਨਾ ੫੮੯)

ਨੋਟ : ਸ਼ਬਦ 'ਵਿਸੁ' ਇਸਤ੍ਰੀ ਲਿੰਗ ਹੈ, ਵੇਖੋ 'ਵਾਕ-ਰਚਨਾ ਵਿਚਾਰ'।

ਕਰਮ ਕਾਰਕ, ਇਕ-ਵਚਨ

'ਧਾਰੁਰ' ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥੧੨॥੨॥

(ਰਾਮਕਲੀ ਮ: ੩ ਅਸਟਪਦੀਆ, ਪੰਨਾ ੮੦੯)

ਈਕਾਰਾਂਤ (ਈ-ਅੰਤ) ਇਸਤ੍ਰੀ ਲਿੰਗ

ਕਰਤਾ ਕਾਰਕ, ਇਕ-ਵਚਨ

ਅੰਮਿੜੁ ਕਉਰਾ ਬਿਖਿਆ 'ਮੀਠੀ' ॥

ਸਾਕਤ ਕੀ ਬਿਧਿ ਨੈਨਹੁ ਭੀਠੀ ॥੨॥੧੧॥੩੨॥ (ਰਾਮਕਲੀ ਮ: ੫, ਪੰਨਾ ੮੯੨)

ਕਰਮ ਕਾਰਕ, ਇਕ-ਵਚਨ

'ਅਗਲੀ' ਕਿਛੁ ਖਬਰਿ ਨ ਪਾਈ ॥

ਤੇਵਨਹਾਰੁ ਭਿ ਉਠਿ ਸਿਧਾਈ ॥੨॥੧੦॥ (ਰਾਮਕਲੀ ਮ: ੫, ਪੰਨਾ ੮੯੪)

ਅਧਕ-ਤਮ ਅਵਸਥਾ

(Superlative Degree)

(੧) ਸੰਸਕ੍ਰਿਤ ਵਿਚ ਕਿਸੇ 'ਗੁਣ-ਵਾਚਕ ਵਿਸ਼ੇਸ਼ਣ' ਤੋਂ 'ਅਧਕ-ਤਮ' ਅਵਸਥਾ ਬਨਾਣ ਵਾਸਤੇ ਉਸ ਦੇ ਅੰਤ ਵਿਚ 'ਇਸਟ' ਲਗਾਈਦਾ ਹੈ, ਪੁਰਾਣੀ ਪੰਜਾਬੀ ਵਿਚ ਭੀ ਕਿਤੇ ਕਿਤੇ ਇਹ ਰੂਪ ਮਿਲਦਾ ਹੈ, ਜਿਵੇਂ 'ਪਾਪਿਸਟ'

ਜਿਨਾ ਗੁਰੂ ਗੋਪਿਆ ਆਪਣਾ ਤੇ ਨਰ ਬੁਰਿਆਈ ॥

ਹਰਿ ਜੀਉ ਤਿਨ ਕਾ ਦਰਸਨੁ ਨ ਕਰਹੁ 'ਪਾਪਿਸਟ' ਹਤਿਆਰੀ ॥੨੩॥

(ਸੋਰਠਿ ਕੀ ਵਾਰ, ਪੰਨਾ ੬੪੧)

(੨) ਵਿਸ਼ੇਸ਼ਣ ਨੂੰ ਦੁਹਰਾਇਆ ਜਾ ਕੇ ਭੀ 'ਅਧਕ-ਤਮ ਗੁਣ-ਵਾਚਕ' ਬਣਾਇਆ ਜਾਂਦਾ ਹੈ; ਦੁਹਰਾਉਣ ਤੋਂ ਪਹਿਲਾਂ ਦੂਜੇ ਵਿਸ਼ੇਸ਼ਣ ਦੇ ਮੁੱਢ ਵਿਚ

‘ਨਿ’ ਲਗਾਇਆ ਜਾਂਦਾ ਹੈ, ਜਿਵੇਂ ‘ਕਚੁ ਨਿਕਚੁ’।

ਨਾਨਕ ਹਰਿ ਕਾ ਭਾਣਾ ਮੰਨੈ ਸੋ ਭਗੜ੍ਹ ਹੋਇ ਵਿਣ੍ਹ ਮੰਨੈ ‘ਕਚੁ ਨਿਕਚੁ’ ॥੧॥੯॥
(ਸਲੋਕ ਮ: ੩, ਰਾਮਕਲੀ ਕੀ ਵਾਰ ਮ: ੩, ਪੰਨਾ ੯੫੦)

ਸੰਖਿਅਕ ਵਿਸ਼ੇਸ਼ਣ (Numeral Adjective)

ਨਿਸਚਿਤ ਸੰਖਿਅਕ ਵਿਸ਼ੇਸ਼ਣ (Definite Numeral Adjective)

ਪੁਰਾਤਨ ਪੰਜਾਬੀ ਵਿਚ ਕਈ ‘ਨਿਸਚਿਤ ਸੰਖਿਅਕ’ ਵਿਸ਼ੇਸ਼ਣਾਂ ਦੇ ਭਾਸ ਬੱਛਵੇਂ ਰੂਪ ਸਨ; ਜਿਵੇਂ ‘ਦੂਇਂ’, ‘ਤਿਨਿਂ’, ‘ਤੀਨਿਂ’, ‘ਚਾਰਿ’, ‘ਸਤਿਂ’, ‘ਸਤਰਿ’, ‘ਕੋਟਿ’, ‘ਬਹੁਤਰਿ’, ‘ਕਰੋੜਿ’ ਇਹ ਸਦਾ (f-ਅੰਤ) ਹਨ। ‘ਪੰਜਿ’ (f-ਅੰਤ) ਭੀ ਸੀ ਅਤੇ ਮੁਕਤਾ-ਅੰਤ (ਪੰਜ) ਭੀ। ਨਵੀਨ ਪੰਜਾਬੀ ਦੇ ‘ਛੇ’ ਦੇ ਪੁਰਾਤਨ ਪੰਜਾਬੀ ਵਿਚ ਤਿੰਨ ਰੂਪ ਮਿਲਦੇ ਹਨ—‘ਛਿਆ’, ‘ਖਟੁ’ ਅਤੇ ‘ਖਟ’। ‘ਬਾਰ੍ਹੁਂ’ ਵਾਸਤੇ ‘ਬੇਦਸ’ (ਬੇ-ਦੌ ਅਤੇ ‘ਦਸ’ ਮਿਲ ਕੇ ‘ਬਾਰ੍ਹੁਂ’) ਮਿਲਦਾ ਹੈ।

ਇਹ ਉਪਰਲੇ ‘ਸੰਖਿਅਕ’ ਪੁਲਿੰਗ ਅਤੇ ਇਸਤ੍ਰੀ ਲਿੰਗ ਦੋਹਾਂ ਵਿਚ ਹੀ ਏਸੇ ਰੂਪ ਵਿਚ ਵਰਤੇ ਜਾਂਦੇ ਹਨ।

ਸੰਖਿਅਕ ‘ਲਾਖੁ’ ਬਹੁ-ਵਚਨ ਹੁੰਦਿਆਂ ਭੀ ਸਦਾ ਏਸੇ ਰੂਪ ਵਿਚ ਰਹਿੰਦਾ ਹੈ, ਜਿਵੇਂ ਇਹ ਇਕ-ਵਚਨ ਹੁੰਦਾ ਹੈ।

‘ਸਉਂ’ (ਇਕ-ਵਚਨ) ਦਾ ਬਹੁ-ਵਚਨ (‘ਭਉ’ ਵਾਂਗ) ‘ਸੈ’ ਅਤੇ ‘ਸੈਇ’ ਹੈ।

‘ਚਾਰਿ’ ਮੁਕਤਿ ‘ਚਾਰੈ’ ਸਿਧਿ ਮਿਲ ਕੇ ਸੂਲਹ ਪ੍ਰਤੀ ਕੀ ਸਰਨਿ ਪਰਿਓ ॥

ਮੁਕਤਿ ਭਇਓ ‘ਚਉਹੁੰ’ ਸੁਗ ਜਾਨਿਓ ਜਸੁ ਬੀਰਤਿ ਮਾਥੈ ਛੜ ਧਰਿਓ ॥੧॥੧॥

(ਮਾਨੁ ਨਾਮਦੇਵ ਜੀ, ਪੰਨਾ ੧੧੦੫)

‘ਬੇਦਸ’ ਮਾਹ ਕੁਤੀ ਬਿਤੀ ਵਾਰ ਭਲੇ ॥੧੭॥

(ਤੁਖਾਗੀ ਛੰਤ ਮ: ੪, ਪੰਨਾ ੧੧੦੬)

ਦੇਖਣ ਆਏ ‘ਤੀਨਿਂ’ ਲੋਕ ਸੁਰਿ ਨਰ ਮੁਨਿ ਜਨ ਸਤਿ ਆਇਆ ॥੩॥੪॥੧੦॥

(ਤੁਖਾਗੀ ਮ: ੪, ਪੰਨਾ ੧੧੧੬)

ਰਾਮ ਨਾਮੁ ਰਵਿ ਰਹਿਆ 'ਤਿਹੁ' ਲੋਇ ॥੩॥੧੦॥

(ਭੈਰਉ ਮ: ੩, ਪੰਨਾ ੧੧੩੦)

ਬ੍ਰਹਮ ਅਗਨਿ ਸਰਜੇ ਪਰਜਾਲੀ 'ਏਕਹਿ' ਚੋਟ ਸਿਖਾਇਆ ॥

(ਭੈਰਉ ਕਬੀਰ ਜੀ, ਪੰਨਾ ੧੧੬੧)

ਸਤੁ ਸੰਤੋਖੁ ਲੈ ਲਰਨੇ ਲਾਗਾ ਤੌਰੇ 'ਦੁਇ' ਦਰਵਾਜਾ ॥੫॥੧੭॥

(ਭੈਰਉ ਕਬੀਰ ਜੀ, ਪੰਨਾ ੧੧੬੧)

'ਅਠਸਠਿ' ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ ॥੨॥੧॥

(ਸਾਰੰਗ ਮ: ੪ ਘਰੁ ੧, ਪੰਨਾ ੧੧੬੮)

ਨਾਨਕ ਸਾਫਣਿ ਜੇ ਵਸੈ 'ਚਹੁ' ਵੇਛੋੜਾ ਹੋਇ ॥੨॥੨॥

(ਮਲਾਰ ਕੀ ਵਾਰ, ਪੰਨਾ ੧੨੭੯)

'ਸਤਰਿ' 'ਸੈਇ' ਸਲਾਰ ਹੈ ਜਾ ਕੇ ॥ ਸਵਾ 'ਲਾਖੁ' ਪੈਕਾਬਰ ਤਾ ਕੇ ॥

ਸੇਖ ਜੁ ਕਹੀਅਹਿ ਕੋਟਿ ਅਠਾਸੀ ॥ ਛਪਨ 'ਕੋਟਿ' ਜਾਕੈ ਖੇਲਖਾਸੀ ॥੧॥੨॥੧੫॥

(ਭੈਰਉ ਕਬੀਰ ਜੀ, ਪੰਨਾ ੧੧੬੧)

ਤੂੰ ਆਪੇ ਕਮਲੁ ਅਲਿਪਤੁ ਹੈ 'ਸੈ' ਹਥਾ ਵਿਚਿ ਗੁਲਾਲੁ ॥੧॥

(ਸਿਰੀਰਾਗ ਕੀ ਵਾਰ, ਪੰਨਾ ੩੫)

'ਇਕ'

ਸੰਖਿਅਕ 'ਇਕ' (ਮੁਕਤਾ-ਅੰਤ) ਵਿਸ਼ੇਸ਼ਣਾਂ ਵਾਂਗ ਪੁਲਿੰਗ ਅਤੇ ਇਸਤ੍ਰੀ ਲਿੰਗ ਵਿਚ ਵੱਖ-ਵੱਖਰੇ ਰੂਪ ਵਿਚ ਵਰਤੀਦਾ ਹੈ, ਪੁਲਿੰਗ ਇਕ-ਵਚਨ-'ਇਕੁ', ਅਤੇ ਇਸਤ੍ਰੀ ਲਿੰਗ ਇਕ-ਵਚਨ-'ਇਕ'।

(ੴ) 'ਇਕ' ਪੁਲਿੰਗ

ਕਰਤਾ ਕਾਰਕ, ਇਕ-ਵਚਨ

'ਇਕੁ' ਸੰਸਾਰੀ 'ਇਕੁ' ਭੁੰਡਾਰੀ 'ਇਕੁ' ਲਾਏ ਦੀਬਾਣੁ ॥੩੦॥

(ਜਪੁ ਜੀ)

'ਇਕੁ' ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ ॥੨॥੧॥

(ਗਊੜੀ ਕੀ ਵਾਰ ਮ: ੪, ਪੰਨਾ ੩੦੩)

ਕਰਮ ਕਾਰਕ, ਇਕ-ਵਚਨ

‘ਇਕ’ ਉਤਸ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ੍ਹਾਸ ਮਿਟਾਈ ॥੪॥੫੮॥
(ਸਵਵਈਏ ਮਹਲੇ ਚਉਥੇ ਕੇ, ਪੰਨਾ ੧੪੦੬)

‘ਇਕ’ ਸਬਦੂ ਬੀਜਾਗੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥੧੦॥
(ਸਿਰੀਰਾਗ ਮ: ੧, ਪੰਨਾ ੧੯)

(ਅ) ਇਸਤ੍ਰੀ ਲਿੰਗ

ਕਰਤਾ ਕਾਰਕ, ਇਕ-ਵਚਨ

‘ਇਕ’ ਅਰਦਾਸਿ ਭਾਟ ਕੀਰਤ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥
(ਸਵਵਈਏ ਮਹਲੇ ਚਉਥੇ ਕੇ, ਪੰਨਾ ੧੪੦੬)

‘ਇਕ’ ਅਵਘਟ ਘਾਟੀ ਰਾਮ ਕੀ ਤਿਹ ਚੜ੍ਹ ਰਹਿਓ ਕਬੀਰ ॥੧੯੫॥
(ਸਲੋਕ ਕਬੀਰ ਜੀ, ਪੰਨਾ ੧੩੨੩)

ਕਰਮ ਕਾਰਕ, ਇਕ-ਵਚਨ

‘ਇਕ’ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥੨॥੧॥
(ਗਊੜੀ ਛੰਤ ਮ: ੫, ਪੰਨਾ ੨੪੭)

‘ਇਕ’ ਬਾਤ ਅਨੂਪ ਸੁਨਹੁ ਨਰ ਭਾਈ ॥੫॥੮॥
(ਮਾਤ੍ਰ ਮ: ੧, ਪੰਨਾ ੯੯੭)

ਅਨਿਸਚਿਤ ਸੰਖਿਅਕ ਵਿਸ਼ੇਸ਼ਣ (Indefinite Numeral Adjective)

(ੴ) ਪੁਲਿੰਗ

ਕਰਤਾ ਕਾਰਕ, ਇਕ-ਵਚਨ

ਤਿਨ ਕਾ ਜਨਮੁ ਸਫਲਿਓ ‘ਸਭੁ’ ਕੀਆ
ਕਰਤੈ ਜਿਨ ਗੁਰ ਬਚਨੀ ਸਭੁ ਭਾਖਿਆ ॥੩॥੨॥
(ਤੁਖਾਗੀ ਮ: ੪, ਪੰਨਾ ੧੧੧੫)

ਕਰਤਾ ਕਾਰਕ, ਬਹੁ-ਵਚਨ

ਨਾਨਕ ਨਿਰਭਉ ਨਿਰੰਕਾਰੁ 'ਹੋਰਿ' ਕੇਤੇ ਰਾਮ ਰਵਾਲ ॥੨॥੪॥

(ਆਸਾ ਦੀ ਵਾਰ)

'ਜੇਤੇ' ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥੧॥੧੯॥ (ਆਸਾ ਦੀ ਵਾਰ)

'ਸਤਿ' ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਰੈ ॥੧॥੧੨॥

(ਸਲੋਕ ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੨)

'ਇਕਿ' ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਇ ॥੨॥੨॥

(ਮ: ੩, ਵਡਹੰਸ ਕੀ ਵਾਰ ਮ: ੪, ਪੰਨਾ ੫੯੬)

'ਅਵਰਿ' ਦਿਵਾਜੇ ਦੂਨੀ ਕੇ ਕੂਠੇ ਅਮਲ ਕਰੇਹੁ ॥੧॥੬॥

(ਮਾਝ ਕੀ ਵਾਰ, ਪੰਨਾ ੧੪੦)

ਨੋਟ: ਅਨਿਸਚਿਤ ਸੰਖਿਅਕ ਵਿਸ਼ੇਸ਼ਣ 'ਅਵਰ', 'ਹੋਰ', 'ਸਭ', 'ਇਕ'—ਇਹਨਾਂ ਦਾ ਪੁਲਿੰਗ ਕਰਤਾ ਕਾਰਕ, ਬਹੁ-ਵਚਨ ਬਣਾਉਣ ਵਾਸਤੇ ਅੰਤ ਵਿਚ (f) ਲੱਗਦੀ ਹੈ, ਪਰ 'ਸਗਲ', 'ਸਰਬ' ਮੁਕਤਾ-ਅੰਤ 'ਨਾਂਵ' ਵਾਂਗ ਹੀ ਵਰਤੇ ਜਾਂਦੇ ਹਨ।

ਜਾ ਕੈ ਰਾਮ ਕੋ ਬਲੁ ਹੋਇ ॥

'ਸਗਲ' ਮਨੋਰਥ ਪੂਰਨ ਤਾਹੂ ਕੇ ਸੂਖੁ ਨ ਬਿਆਪੈ ਕੋਇ ॥੧॥ਰਹਾਉ॥੯॥

(ਸਾਰਗ ਮ: ੫, ਪੰਨਾ ੧੨੨੩)

'ਸਰਬ' ਨਿਧਾਨ ਗੁਰੂ ਤੇ ਪਾਵੈ ॥੨॥੨੮॥੯॥

(ਗਊੜੀ ਗੁਆਹੇਰੀ ਮ: ੫, ਪੰਨਾ ੧੯੩)

ਕਰਣ ਕਾਰਕ, ਇਕ-ਵਚਨ

ਗੁਰ ਕਿਰਪਾ ਤੇ ਹਰਿ ਮਨਿ ਵਸੈ 'ਹੋਰਤੁ' ਬਿਧਿ ਲਾਇਆ ਨ ਜਾਈ ॥੧॥੩॥੧੦॥

(ਸੂਹੀ ਮ: ੪, ਘਰੁ ਈ, ਪੰਨਾ ੨੩੩)

ਅਧਿਕਰਣ ਕਾਰਕ, ਇਕ-ਵਚਨ

ਤਿਸ ਕੀ ਮੁਹਤਾਜੀ ਲੋਕੁ ਕਥਦਾ 'ਹੋਰਤੁ' ਹਟਿ ਨ ਵਖੁ ਨ ਵੇਸਾਹੁ ॥੭॥

(ਬਿਲਾਵਲ ਕੀ ਵਾਰ, ਪੰਨਾ ੯੫੨)

(ਅ) ਇਸਤ੍ਰੀ ਲਿੰਗ

ਕਲਿਸੁਗ ਮਹਿ ਹਰਿ ਜੀਉ ਏਥੁ, 'ਹੋਰ' ਰੁਚਿ ਨ ਕਾਈ ॥੪॥੧੦॥

(ਭੈਰਵੀ ਮ: ੩, ਪੰਨਾ ੧੧੩੦)

'ਕੇਤੀਆ' ਕੰਨ ਕਹਾਣੀਆ ਕੇਤੇ ਬੇਦ ਬੀਸਾਰ ॥੨॥੪॥ (ਆਸਾ ਦੀ ਵਾਰ)

ਉਪਰ ਲਿਖੇ ਪ੍ਰਮਾਣਾਂ ਵਿਚ ਕੇਤੇ, ਜੇਤੇ, ਏਤੇ, ਹੋਰ, ਅਵਰ, ਸਭ, ਸਗਲ, ਇਕ, ਸਰਬ—ਇਹ ਅਨਿਸਚਿਤ ਸੰਖਿਅਕ ਵਿਸ਼ੇਸ਼ਣ ਹਨ।

(ਉ) ਇਹਨਾਂ ਦਾ ਕਰਤਾ ਕਾਰਕ, ਇਕ-ਵਚਨ, ਪੁਲਿੰਗ :

ਕੇਤਾ, ਜੇਤਾ, ਏਤਾ, ਹੋਰੁ, ਅਵਰੁ, ਸਭੁ।

(ਅ) ਕਰਤਾ ਕਾਰਕ, ਬਹੁ-ਵਚਨ, ਪੁਲਿੰਗ :

ਕੇਤੇ, ਜੇਤੇ, ਏਤੇ, ਹੋਰਿ, ਅਵਰਿ, ਸਭਿ, ਇਕਿ, ਸਗਲ, ਸਰਬ।

(ਇ) ਇਸਤ੍ਰੀ ਲਿੰਗ, ਇਕ-ਵਚਨ :

ਕੇਤੀ, ਜੇਤੀ, ਏਤੀ, ਹੋਰ, ਅਵਰ, ਸਭ।

(ਸ) ਇਸਤ੍ਰੀ ਲਿੰਗ, ਬਹੁ-ਵਚਨ :

ਕੇਤੀਆ, ਹੋਰ, ਸਭ।

ਨੋਟ : 'ਹੋਰ', 'ਸਭ', 'ਇਕ' ਦੀ 'ਕਾਰਕ-ਰੂਪ ਸਾਧਨਾ' ਲਈ ਵੇਖੋ 'ਅਨਿਸਚਿਤ ਪੜਨਾਂਵ' ਦਾ ਹਾਲ।

ਗੁਣ-ਵਾਚਕ ਵਿਸ਼ੇਸ਼ਣ

'ਦੇਵਰ' ਕੋਟ ਅਤੁ 'ਤੇਵਰ' ਖਾਈ ॥੧॥ ਰਹਾਉ ॥੧੭॥

(ਭੈਰਵੀ ਕਬੀਰ ਜੀ, ਪੰਨਾ ੧੧੬੯)

ਅਗੈ ਲੇਪੈ ਮੰਗਿਐ ਹੋਰ 'ਦਸੂਣੀ' ਪਾਇ ॥੨॥੮॥

(ਸਾਰੰਗ ਕੀ ਵਾਰ ਮ: ੪, ਪੰਨਾ ੧੨੪੦)

'ਦੂਣੀ' 'ਚਉਣੀ' ਕਰਮਾਤਿ ਸਚੇ ਕਾ ਸਚਾ ਦੇਆ ॥੮॥੧॥

(ਰਾਮਕਲੀ ਕੀ ਵਾਰ ਸਤੇ ਬਲਵੰਡਿ ਆਖੀ, ਪੰਨਾ ੯੬੮)

ਗਜ ਸਾਢੇ ਤੈ ਤੈ ਧੋਤੀਆ 'ਤਿਹਰੇ' ਪਾਈਨ ਤਗ ॥੧॥੨॥

(ਆਸਾ ਕਬੀਰ ਜੀ, ਪੰਨਾ ੮੭੫)

ਨਾਨਕ ਵੇਖੈ ਨਦਰਿ ਥਰਿ ਚੜੈ 'ਚਵਗਣ' ਢੰਨੁ ॥੪॥੨॥

(ਸੋਗਠਿ ਮ: ੧, ਪੰਨਾ ੫੯੬)

ਖਟੁ ਕਰਮਾ ਤੇ 'ਦੁਗੁਣੇ' ਪੁਜਾ ਕਰਤਾ ਨਾਇ ॥੫॥੧॥੨੯॥

(ਸਿਰੀਰਾਗ ਮ: ੫ ਅਸਟਪਦੀਆ, ਪੰਨਾ ੨੦)

'ਦੌਵਰ' | 'ਤੇਵਰ' | 'ਦਸੂਣੀ' | 'ਦੂਣੀ' | 'ਚਉਣੀ' | 'ਤਿਹਰੇ' | 'ਚਵਗਣ' |
'ਦੁਗੁਣੇ' |

ਨਿਸਚਿਤ ਸੰਖਿਅਕ ਵਿਸ਼ੇਸ਼ਣ

ਅਵਰਿ ਨ ਸੁਸ਼ਸਿ 'ਬੀਜੀ' ਕਾਰਾ ॥੮॥੨॥

(ਪ੍ਰਭਾਤੀ ਮ: ੧ ਅਸਟਪਦੀਆ, ਪੰਨਾ ੧੩੪੩)

ਜਿਤੁ ਘਰਿ ਵਸਹਿ ਤੂਹੈ ਬਿਧ ਜਾਣਹਿ 'ਬੀਜਉ' ਮਹਲੁ ਨ ਜਾਪੈ ॥੮॥੧॥੮॥

(ਮਲਾਰ ਮ: ੧ ਅਸਟਪਦੀਆ, ਪੰਨਾ ੧੨੭੫)

'ਤ੍ਰਿਤੀਆ' ਬਿਵਸਥਾ ਸਿੰਚੈ ਮਾਇ ॥੨॥੧੨॥੨੩॥

(ਰਾਮਕਲੀ ਮ: ੫, ਪੰਨਾ ੮੮੦)

'ਬੀਜੀ' | 'ਬੀਜਉ' | 'ਤ੍ਰਿਤੀਆ' |

ਨਿਸਚੇ-ਵਾਚਕ ਵਿਸ਼ੇਸ਼ਣ (Demonstrative Adjective)

ਕਾਰਕ-ਰੂਪ ਸਾਧਨਾ

ਪੁਲਿੰਗ

ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਏਹੁ, ਇਹੁ, ਅਹਿ
ਕਰਣ ਕਾਰਕ	ਏ, ਓਈ
ਸੰਬੰਧ ਕਾਰਕ	ਇਨ੍ਹੀ
ਅਧਿਕਰਣ	ਏਨਾ (ਕੈ)
ਐਤੁ, ਏਤੁ, ਇਤੁ	

ਇਸਤ੍ਰੀ ਲਿੰਗ

ਕਰਤਾ ਕਾਰਕ ਏਹੀ, ਏਹਾ, ਏਉ,
 ਯਹ, ਏਹਾ
 ਕਰਮ ਕਾਰਕ ਏਹ

‘ਅਹਿ’ ਕਰੁ ਕਰੇ ਸੁ ‘ਅਹਿ’ ਕਰੁ ਪਾਏ ॥੩॥੫॥੧੪੦॥

(ਆਸਾ ਮ: ੫, ਪੰਨਾ ੮੦੬)

‘ਏਹੁ’ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰ ਸਬਦੁ ਸੁਣਾਇਆ ॥੪॥
 (ਆਸਾ ਦੀ ਵਾਰ)

ਹਉਮੈ ‘ਏਹਾ’ ਜਾਤਿ ਹੈ ਹਉਮੈ ਕਰਮ ਕਮਾਹਿ ॥

ਹਉਮੈ ‘ਏਈ’ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥੨॥੭॥ (ਆਸਾ ਦੀ ਵਾਰ)

ਏਨਾ ਜੰਤਾ ਕੇ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥੧੧॥

(ਆਸਾ ਦੀ ਵਾਰ)

ਜਿਨਿ ਕਰਿ ਉਪਏਸੁ ਗਿਆਨ ਅੰਜਨੁ ਦੀਆ

‘ਇਨ੍ਹੀ’ ਨੇਤ੍ਰੀ ਜਗਤੁ ਨਿਹਾਲਿਆ ॥੧੩॥ (ਆਸਾ ਦੀ ਵਾਰ)

ਭਿਨ ਘਰਿ ਬ੍ਰਹਮਣ ਪੂਰਹਿ ਨਾਦ ॥

ਊਨਾ ਭਿ ਆਵਹਿ ‘ਓਹੀ’ ਸਾਦ ॥੨॥੧੬॥ (ਆਸਾ ਦੀ ਵਾਰ)

ਵਚੀਅਹਿ ਹਥ ਦਲਾਲ ਕੇ ਮੁਸਫ਼ੀ ‘ਏਹ’ ਕਰੋਇ ॥੧॥੧੭॥

(ਆਸਾ ਦੀ ਵਾਰ)

ਜਾ ਰਹਣਾ ਨਾਹੀ ‘ਐਤ੍ਰੁ’ ਜਗਿ ਤਾ ਕਾਇਤ੍ਰੁ ਗਾਰਬਿ ਹੰਦੀਐ ॥

ਮੰਦਾ ਕਿਸੇ ਨ ਆਖੀਐ ਪੜਿ ਅਖਰੁ ‘ਏਹੋ’ ਬੁਝੀਐ ॥੧੯॥

(ਆਸਾ ਦੀ ਵਾਰ)

ਤੂਲੀ ਮਾਲਨੀ ਹੈ ‘ਏਉ’ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ਰਹਾਉ॥੧੮॥

(ਆਸਾ ਕਬੀਰ ਜੀ, ਪੰਨਾ ੮੨੬)

‘ਏ’ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥੨॥

(ਗੁਜਰੀ ਕਬੀਰ ਜੀ, ਪੰਨਾ ੫੨੪)

ਮਿਠਾ ਤ੍ਰਿਸਨਾ ਜਿਉ ਜਗ ਰਚਨਾ ‘ਯਹ’ ਦੇਖਹੁ ਰਿਦੇ ਬਿਚਾਰਿ ॥੨॥੨॥

(ਦੇਵਗੰਧਾਰੀ ਮ: ੯, ਪੰਨਾ ੫੩੬)

ਜੇ ਸਰਣਿ ਆਵੈ ਤਿਸੁ ਕੰਠਿ ਲਾਵੈ 'ਇਹੁ' ਬਿਰਦੁ ਸੁਆਮੀ ਸੰਦਾ ॥੪॥੧॥੪॥
(ਬਿਹਾਗੜਾ ਮ: ੫ ਛੰਤ ਘਰ ੨, ਪੰਨਾ ੫੪੪)

ਲੋਭੁ ਮੇਹੁ ਤੁਭੁ ਕੀਆ ਮੀਠਾ 'ਏਤੁ' ਭਰਮਿ ਭੁਲਾਣਾ ॥੧॥੨॥
(ਵਡਹੰਸੁ ਮ: ੧ ਛੰਤ, ਪੰਨਾ ੫੬੬)

ਸਾਚਾ ਸਾਹਿਬੁ ਮਨਿ ਵਸੈ ਭਾਈ 'ਏਹਾ' ਕਰਣੀ ਸਾਰ ॥੧॥੨॥
(ਸੋਰਠਿ ਮ: ੫, ਪੰਨਾ ੬੦੮)

ਕਹਉ ਕਹਾ 'ਜਿਆ' ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥੨॥੯॥
(ਸੋਰਠਿ ਮ: ੬, ਪੰਨਾ ੬੩੩)

'ਏਤੁ' ਜਨਮਿ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ ॥੧॥੩॥
(ਸੋਰਠਿ ਮ: ੩ ਅਸਟਪਦੀਆ, ਪੰਨਾ ੬੩੯)

ਭੂਖੈ ਭਗਤਿ ਨ ਕੀਜੈ ॥ 'ਯਹ' ਮਾਲਾ ਅਪਨੀ ਲੀਜੈ ॥੧॥੧॥
(ਸੋਰਠਿ ਕਬੀਰ ਜੀ, ਪੰਨਾ ੬੫੬)

ਰਾਮ ਨਾਮ ਬਿਨੁ 'ਯਾ' ਸੰਕਟ ਮੈ ਕੈ ਅਥ ਹੋਤ ਸਹਾਈ ॥੧॥੨॥
(ਮਾਤ੍ਰ ਮ: ੮ ਸੌਲਹੇ, ਪੰਨਾ ੧੦੬੬)

'ਇਤੁ' ਰੰਗਿ ਸਾਚੇ ਮਾਹਿ ਸਮਾਏ ॥੮॥੮॥੨੨॥
(ਮਾਤ੍ਰ ਮ: ੩ ਸੌਲਹੇ, ਪੰਨਾ ੧੦੬੬)

ਪੰਚ ਕ੍ਰਿਸਾਨ 'ਵਾ' ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥੧॥
(ਮਾਤ੍ਰ ਕਬੀਰ ਜੀ, ਪੰਨਾ ੧੧੦੪)

ਚਿਤਵਉ 'ਵਾ' ਅਉਸਰ ਮਨ ਮਾਹਿ ॥੧॥ਰਹਾਉ॥੯੫॥
(ਸਾਰਗ ਮ: ੫, ਪੰਨਾ ੧੨੨੨)

ਪੜਨਾਂਵੀ ਵਿਸ਼ੇਸ਼ਣ (Pronominal Adjective)

ਜਿਸੁ, ਕਿਸੁ, ਤਿਸੁ, ਤੇਰਾ, ਮੇਰਾ

ਜਦੋਂ ਇਹ ਵਿਸ਼ੇਸ਼ਣ ਕਿਸੇ ਐਸੇ 'ਨਾਂਵ' ਦੇ ਨਾਲ ਵਰਤਿਆ ਜਾਂਦਾ ਹੈ
ਜੋ ਅਧਿਕਰਣ ਕਾਰਕ ਵਿਚ ਹੈ ਤਾਂ ਇਹ ਵਿਸ਼ੇਸ਼ਣ ਭੀ ਅਧਿਕਰਣ ਕਾਰਕ
ਵਿਚ ਹੀ ਵਰਤੀਦਾ ਹੈ।

ਲਫਜ਼ 'ਜਿਸੁ' ਤੋਂ ਅਧਿਕਰਣ ਕਾਰਕ ਇਕ-ਵਚਨ ਹੈ 'ਜਿਤੁ'।

'ਕਿਸੁ' ਤੋਂ 'ਕਿਤੁ'। 'ਤਿਸੁ' ਤੋਂ 'ਤਿਤੁ'। 'ਤੇਰਾ' ਤੋਂ 'ਤੇਰੈ'। 'ਮੇਰਾ' ਤੋਂ 'ਮੇਰੈ'।

ਨੋਟ : ਲਫਜ਼ 'ਜਿਸੁ', 'ਕਿਸੁ', 'ਤਿਸੁ' ਅਤੇ 'ਜਿਤੁ', 'ਕਿਤੁ', 'ਤਿਤੁ' ਦੇ ਜੋੜ ਦਾ ਖਿਆਲ ਰੱਖਣ ਦੀ ਲੋੜ ਹੈ; ਇਹਨਾਂ ਦੇ ਅੰਤ ਵਿਚ () ਹੈ, ਜਿਵੇਂ :

ਸਾ ਰੁਤਿ ਸੁਹਾਵੀ 'ਜਿਤੁ' ਤ੍ਰਯੁ ਸਮਾਲੀ ॥

ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥

ਸੋ ਰਿਦਾ ਸੁਹੇਲਾ 'ਜਿਤੁ' ਰਿਦੇ ਤੂੰ ਛੁਠਾ ਸਭਨਾ ਕੇ ਦਾਤਾਰਾ ਜੀਉ ॥੧॥੯॥

(ਮਾਝ ਮ: ੫, ਪੰਨਾ ੬੭)

'ਜਿਤੁ' ਤਨਿ ਨਾਮੁ ਨ ਉਪਜੈ ਛਾਈ ਸੇ ਤਨ ਹੋਏ ਛਾਰ ॥੧॥੨॥

(ਸੋਗਠਿ ਮ: ੫, ਪੰਨਾ ੬੦)

'ਜਿਤੁ' ਦਰਿ ਤੁਮ ਹੈ ਬਾਹਮਣ ਜਾਣਾ ॥

'ਤਿਤੁ' ਦਰਿ ਤੂੰ ਹੀ ਹੈ ਪਛਤਾਣਾ ॥੧॥੧॥ (ਆਸਾ ਮ: ੫, ਪੰਨਾ ੪੭੨)

'ਜਿਤੁ' ਰਿਦੇ—'ਜਿਸੁ' ਰਿਦੇ ਵਿਚ। 'ਜਿਤੁ' ਤਨਿ—'ਜਿਸੁ' ਤਨ ਵਿਚ।

'ਜਿਤੁ' ਦਰਿ—'ਜਿਸੁ' ਦਰ 'ਤੇ। 'ਤਿਤੁ' ਦਰਿ—'ਤਿਸੁ' ਦਰ 'ਤੇ।

'ਕਿਤੁ' ਮੁਖਿ ਗੁਰੂ ਸਾਲਾਹੀਐ ਕਰਣ ਕਾਰਣ ਸਮਰਥੁ ॥੩॥੨੦॥੯੦॥

'ਕਿਤੁ' ਮੁਖਿ—'ਕਿਸੁ' ਮੂੰਹ ਨਾਲ ? (ਸਿਰੀਰਾਗ ਮ: ੫, ਪੰਨਾ ੪੮)

'ਕਿਤੁ'—ਕਰਣ ਕਾਰਕ, ਇਕ-ਵਚਨ।

ਨੋਟ : ਕਰਣ ਕਾਰਕ, ਇਕ-ਵਚਨ ਵਿਚ ਭੋ 'ਕਿਸੁ', 'ਜਿਸੁ', 'ਤਿਸੁ' ਤੋਂ 'ਕਿਤੁ', 'ਜਿਤੁ' ਅਤੇ 'ਤਿਤੁ' ਹੀ ਬਣਦਾ ਹੈ।

'ਕਿਤੁ' ਕਾਰਣਿ ਸਿਰਿ ਛਾਈ ਪਾਈ ॥੧॥੧੧॥

(ਸਲੋਕ ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੬੫੧)

'ਕਿਤੁ' ਕਾਰਣਿ—'ਕਿਸੁ' ਕਾਰਣ ਕਰ ਕੇ ?

ਤੇਰਾ, ਮੇਰਾ

'ਤੇਰੈ' ਹਥਿ ਨਿਖੇਤੁ ਤੂੰ ਹੈ ਮਨਿ ਭਾਇਆ ॥੨੯॥

(ਮਲਾਰ ਕੀ ਵਾਰ, ਪੰਨਾ ੧੨੬੦)

‘ਤੇਰੈ’ ਹੁਕਮੈ ਸਾਵਣੂ ਆਇਆ ॥੨॥੨॥੨੯॥

(ਸਿਰੀਗੁਰ M: ੫ ਅਸਟਪਦੀਆ, ਪੰਨਾ ੨੩)

‘ਤੇਰੈ’ ਹੁਕਮਿ ਪਵੈ ਨੀਸਾਣੂ ਤਉ ਕਰਉ ਸਾਹਿਬ ਕੀ ਸੇਵਾ ॥੮॥੧੮॥

(ਸਵਈਏ ਮਹਲੇ ਤੌਜੇ ਕੇ, ਪੰਨਾ ੧੩੬੫)

‘ਮੇਰੈ’ ਹਾਥਿ ਪਦਮੁ ਆਗਾਨਿ ਸੁਖ ਬਾਸਨਾ ॥

ਸਖੀ ‘ਮੇਰੈ’ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ ॥੭॥

(ਛਨਹੇ M: ੫, ਪੰਨਾ ੧੩੬੨)

‘ਮੇਰੈ’ ਹਿਰਦੈ ਸੁਧਿ ਬੁਧਿ ਵਿਸਤਿ ਗਈ,

ਮਨ ਆਸਾ ਚਿੰਤ ਵਿਸਾਰਿਆ ॥੮॥੧॥੫॥

(ਸੁਹੀ ਛੰਤ M: ੪ ਘਰੁ ੫, ਪੰਨਾ ੨੨੬)

‘ਤੇਰੈ’ ਹਥ—ਤੇਰੇ ਹੱਥ ਵਿਚ । ‘ਤੇਰੈ’ ਹੁਕਮੈ—ਤੇਰੇ ਹੁਕਮ ਵਿਚ ।

‘ਤੇਰੈ’ ਹੁਕਮਿ—ਤੇਰੇ ਹੁਕਮ ਵਿਚ । ‘ਮੇਰੈ’ ਹਾਥਿ—ਮੇਰੇ ਹੱਥ ਵਿਚ ।

‘ਮੇਰੈ’ ਕੰਠ—ਮੇਰੇ ਕੰਠ ਵਿਚ । ‘ਮੇਰੈ’ ਹਿਰਦੈ—ਮੇਰੇ ਹਿਰਦੇ ਵਿਚ ।

ਸੋ, ਸੋਈ, ਸਾ, ਸਾਈ

‘ਸੋ’ ਅਤੇ ‘ਸੋਈ’ ‘ਪੁਲਿੰਗ ਨਾਵ’ ਦੇ ਨਾਲ ਵਰਤੇ ਜਾਂਦੇ ਹਨ, ‘ਸਾ’ ਅਤੇ ‘ਸਾਈ’ ‘ਇਸਤ੍ਰੀ ਲਿੰਗ ਨਾਵ’ ਦੇ ਨਾਲ, ਜਿਵੇਂ :

‘ਸੋਈ’ ਚੰਦ੍ਰ, ਚੜਹਿ ਸੇ ਭਾਰੇ, ‘ਸੋਈ’ ਦਿਨੀਅਕੁ ਤਪਤ ਰਹੈ ॥

‘ਸਾ’ ਧਰਤੀ ‘ਸੋ’ ਪਉਣ ਝੁਲਾਰੈ ਜੁਗ ਜੀਅ ਖੇਲੈ ਬਾਵ ਕੈਸੇ ॥੧॥੧੦॥

(ਰਾਮਕਲੀ M: ੧ ਅਸਟਪਦੀਆ, ਪੰਨਾ ੯੦੨)

ਤਿਸ ਹੀ ਚੜ੍ਹ ਸੀਗਾਰੁ ਸਭੁ ‘ਸਾਈ’ ਕੂਪਿ ਅਪਾਰਿ ਰੀ ॥

‘ਸਾਈ’ ਸ਼੍ਰੋਹਾਗਣਿ ਨਾਨਕਾ ਜੋ ਭਾਣੀ ਕਰਤਾਰ ਰੀ ॥੮॥੧੯॥੧੯੮॥

(ਆਸਾ M: ੫, ਪੰਨਾ ੮੦੦)

‘ਸੋ’ ਸਿਖੁ ਸਖਾ ਬੰਧਪੁ ਹੈ ਭਾਈ ਜੋ ਗੁਰ ਕੇ ਭਾਣੇ ਵਿਚਿ ਆਵੈ ॥੧॥੯॥

(ਸੋਰਠਿ M: ੩, ਪੰਨਾ ੯੦੧)

‘ਸਾ’ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥੨॥੧੭॥

(ਗਊੜੀ ਕੀ ਵਾਰ M: ੪, ਪੰਨਾ ੩੧੦)

‘ਨਾਂਵ’ ਤੋਂ ਵਿਸ਼ੇਸ਼ਣ ਬਨਾਣਾ

ਕਈ ‘ਨਾਂਵਾਂ’ ਤੋਂ ਹੇਠ-ਲਿਖੇ ਪ੍ਰਤੀ ਵਰਤ ਕੇ ਵਿਸ਼ੇਸ਼ਣ ਬਣਾਏ ਜਾਂਦੇ ਹਨ :
ਅਤਿ, ਆਣ, ਆਰ, ਆਵ, f, ਈ, ਇਨ।

ਸ। ਕ, ਗ, ਗਿ। ਨਿ।

ਮੈ, ਮਈ, ਮਣੀ, ਮਾਨ। ਰ, ਲ, ਵੇ (ਬੇ), ਵਾਣੀ, ਵਤ।

ਇਹਨਾਂ ਵਿਚੋਂ ਪ੍ਰਤੀ ‘ਸ’, ‘ਨਿ’ ਅਤੇ ‘ਵੇ’ (ਬੇ) ‘ਨਾਂਵ’ ਦੇ ਪਹਿਲਾਂ ਵਰਤੇ
ਜਾਂਦੇ ਹਨ, ਬਾਕੀ ਦੇ ‘ਪ੍ਰਤੀ’ ਪਿਛੋਂ ਲਗਾਏ ਜਾਂਦੇ ਹਨ।

ਆਣ :

ਕਥਾ ਕਹਾਣੀ ‘ਬੇਦੀਆਣੀ’ ਪਾਪੁ ਪੁੰਨੁ ਬੀਜਾਰੁ ॥੧॥੧੯॥

(ਸਲੋਕ ਮ: ੨, ਸਾਰੰਗ ਕੀ ਵਾਰ, ਪੰਨਾ ੧੨੪੩)

ਫੇਰਿ ਵਸਾਇਆ ‘ਫੇਰੁਆਣਿ’ ਸਤਿਗੁਰਿ ਖਾਡੂਰੁ ॥੫॥

(ਰਾਮਕਲੀ, ਸਤੇ ਬਲਵੰਡ ਕੀ ਵਾਰ, ਪੰਨਾ ੫੬੭)

ਬੇਦੀਆਣੀ—ਬੇਦਾਂ ਦੀਆਂ।

ਫੇਰੁਆਣਿ—ਫੇਰੁਆਣ ਨੇ, ਫੇਰੂ ਦੇ (ਪੁੱਤਰ) ਨੇ।

ਇਕਨਾ ਗਲੀ ਜੰਜੀਰ ਬੰਦਿ ‘ਰਥਾਣੀਐ’ ॥੨੧॥

(ਮਲਾਰ ਕੀ ਵਾਰ ਮ: ੧, ਪੰਨਾ ੧੨੬੭)

ਰਥਾਣੀਐ—ਰਥ ਆਣੀ, ਰੱਖ ਦੀ।

ਹਉ ਹਉ ਕਰਮ ਕਮਾਣੇ ॥ ਤੇਤੇ ਬੰਧ ‘ਗਲਾਣੇ’ ॥੩॥੧॥੧੧॥

ਗਲਾਣੇ—ਗਲ ਦੇ। (ਮਾਰੁ ਮ: ੫, ਪੰਨਾ ੧੦੦੮)

ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਣਿ ‘ਜਮਾਣੀ’ ॥੧॥

(ਵਡਹੰਸ ਮ: ੫ ਛੰਤ ਘਰੁ ੮, ਪੰਨਾ ੫੭੬)

ਹਰਿ ਚਰਣ ਕੀ ਓਟ ਸਤਾਣੀ ॥

ਸਭ ਚੂਕੀ ਕਾਣਿ ‘ਲੋਕਾਣੀ’ ॥੨॥੫॥ (ਸੋਰਠਿ ਮ: ੫, ਪੰਨਾ ੬੨੨)

ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ‘ਰਮਾਣਾ’ ॥੧॥੧੫॥੭੯॥

(ਸੋਰਠਿ ਮ: ੫, ਪੰਨਾ ੬੨੮)

ਰਾਮ ਰਮੈ ਮੈਈ ‘ਰਮਾਣਾ’ ॥ ਰਹਾਊ॥੪॥੧॥੧੪੦॥

(ਗਊੜੀ ਮ: ੪, ਪੰਨਾ ੧੬੪)

ਅਤਿ :

‘ਨਾਵ’ ਦੇ ਪਹਿਲਾਂ ਵਰਤੀਦਾ ਹੈ :

ਹਰਿ ਕਾ ਨਾਮੁ ਮੀਠਾ ‘ਅਤਿ ਰਸੁ’ ਹੋਇ ॥੪॥੩॥੪੨॥

(ਆਸਾ ਮ: ੩, ਪੰਨਾ ੩੬੧)

ਆਰ—ਮੋਹ + ਆਰ = ਮੋਹਾਰ (ਮੋਹ ਦਾ)

ਊਰਝਿ ਪਰਿਓ ਮਨ ਮੀਠ ‘ਮੋਹਾਰ’ ॥੧॥

(ਪ੍ਰਭਾਤੀ ਮ: ੫ ਅਸਟਪਦੀਆ, ਪੰਨਾ ੧੩੮੭)

ਮਿਥਨ ‘ਮੋਹਾਰ’ ਝੂਠ ਪਸਾਰਾ ॥੧॥੨॥੭॥

(ਮਾਤ੍ਰ ਸੋਲਹੇ ਮ: ੫, ਪੰਨਾ ੧੦੨੨)

ਆਵ :

‘ਦਰਵੇਸ’ ਤੋਂ ‘ਦਰਵੇਸਾਵੀ’ (ਇਸਤ੍ਰੀ ਲਿੰਗ)।

‘ਸਚ’ ਤੋਂ ‘ਸਚਾਵਾ’ (ਪੁਲਿੰਗ)।

ਇਕਾਨ ਕਿਨੈ ਚਾਲੀਐ ‘ਦਰਵੇਸਾਵੀ’ ਗੌਤਿ ॥੧੧੮॥

ਅਲਹ ਸੇਤੀ ਰਤਿਆ ਏਹੁ ‘ਸਚਾਵਾ’ ਸਾਜੁ ॥੧੦੮॥

(ਸਲੋਕ ਫਰੀਦ ਜੀ, ਪੰਨਾ ੧੩੯੩)

f: ‘ਦਾਨ’ ਤੋਂ ‘ਦਾਨਿ’। ‘ਬਲ’ ਤੋਂ ‘ਬਲਿ’। ‘ਸੁਰਾਪਾਨ’ ਤੋਂ ‘ਸੁਰਾਪਾਨਿ’।

ਨੋਟ : ਇਹ ਪ੍ਰਤੈ ਅਸਲ ਵਿਚ ‘ਇਨ੍’ ਹੈ, ਅੰਤਲੇ ਵਿਅੰਜਨ (ਨ੍) ਦਾ ਲੋਪ ਹੋ ਗਿਆ ਹੈ।

‘ਦਾਨਿ’ ਬਢੋ ਅਤਿਵੰਚੁ ‘ਮਹਾਬਲਿ’

ਸੇਵਕ ਦਾਸ ਕਹਿਓ ਇਹੁ ਤਥੁ ॥੭॥੪੮॥

(ਸਵਈਏ ਮਹਲੇ ਚਉਥੇ ਕੇ, ਮਭੁਰਾ, ਪੰਨਾ ੧੪੦੪)

‘ਮਹਾ ਦਾਨਿ’ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥੧॥

(ਸਵਈਏ ਮਹਲੇ ਪੰਜਵੇਂ ਕੇ, ਕਲ੍ਹ ਸਹਾਰ, ਪੰਨਾ ੧੪੦੭)

ਕਬੀਰ ਭਾਂਗ ਮਾਛੂਲੀ ‘ਸੁਰਾਪਾਨਿ’ ਜੋ ਜੋ ਪ੍ਰਾਨੀ ਖਾਹਿ ॥

ਤੀਰਥ ਬਰਤ ਨੇਮ ਕੀਏ ਤੇ ਸਡੇ ਰਸਾਤਲ ਜਾਇ ॥੨੩੩॥

(ਸਲੋਕ ਕਬੀਰ ਜੀ, ਪੰਨਾ ੧੩੭੭)

ਅੰਤਰੁ 'ਮਲਿ' ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥੧॥੧॥
 (ਗੁਜਰੀ ਵਿਲੋਚਨ ਜੀ, ਪੰਨਾ ੫੨੫)

ਦਾਨਿ—ਦਾਨ ਕਰਨ ਵਾਲਾ। ਮਹਾਬਲਿ—ਮਹਾ ਬਲ ਵਾਲਾ।

ਮਹਾਦਾਨਿ—ਬਹੁਤ ਦਾਨ ਕਰਨ ਵਾਲਾ।

ਸੁਰਾਪਾਨਿ—ਸੁਰਾਪਾਨ ਕਰਨ ਵਾਲਾ, ਸ਼ਰਾਬ ਪੀਣ ਵਾਲਾ।

ਮਲਿ—ਮਲ ਵਾਲਾ, ਮਲੀਨ।

ਨਾਂਵ ਦੇ ਅੰਤ ਵਿਚ (f) ਲਗਾ ਕੇ (n), ਜਿਵੇਂ:
 'ਮਲੁ' ਤੋਂ 'ਮਲੀਨ' (ਇਸਤ੍ਰੀ ਲਿੰਗ)।

'ਮਲਿਨ' ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥੨॥੧॥

(ਗਊੜੀ ਰਵਿਦਾਸ ਜੀ, ਪੰਨਾ ੩੪੬)

ਈ—'ਬਿਖੁ' ਤੋਂ 'ਬਿਖਈ'।

ਕਵਨ ਚੁਗਤਿ ਮੇਲਾਵਹੁ ਨਿਰਗੁਣ 'ਬਿਖਈ' ਜੀਉ ।੧॥੪॥੧੦੯॥

(ਆਸਾ ਮ: ੫, ਪੰਨਾ ੩੮੭)

ਸ—'ਨਾਂਵ' ਦੇ ਸ਼ੁਰੂ ਵਿਚ :

ਕਾਮ ਕਰੋਪੁ 'ਸਬਲ' ਸੰਸਾਰਾ ॥੧੩॥੨੧੯॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੬੦)

ਓਟ 'ਸਭਾਣੀ' ਪ੍ਰਭ ਜੀਉ ਮੇਰੇ ॥੧॥੮॥ਰਹਾਉ॥੫੦॥

(ਸਾਰਗ ਮ: ੫, ਪੰਨਾ ੧੨੧੪)

ਕ—'ਨਾਂਵ' ਦੇ ਅੰਤ ਵਿਚ :

ਤੂੰ ਬਾਮਨ ਮੈ 'ਕਾਸੀਕ' ਚੁਲਹਾ ਬੁਝਹੁ ਮੇਰ ਗਿਆਨਾ ॥੩॥੩॥੨੯॥

(ਆਸਾ ਕਬੀਰ ਜੀ, ਪੰਨਾ ੪੯੨)

ਤੂੰ ਬਹੁਮਨੁ ਮੈ 'ਕਾਸੀਕ' ਚੁਲਹਾ ਮੇਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥੩॥੫॥

(ਰਾਮਕਲੀ ਕਬੀਰ ਜੀ, ਪੰਨਾ ੯੭੦)

ਤੇ ਸ੍ਰਵਨ ਭਲੇ 'ਸੋਭਨੀਕ' ਹਹਿ ਮੇਰੀ ਜਿੰਦੁੜੀਏ
 ਹੰਚ ਕੌਰਤਨੁ ਸੁਣਹਿ ਹੰਚ ਤੇਰੇ ਰਾਮ ॥੨॥੪॥

(ਬਿਹਾਰੀ ਮ: ੪ ਛੰਤੁ ਘਰੁ ੧, ਪੰਨਾ ੫੮੦)

ਗ੍ਰੰਥ ਗਿ :

ਨੋਟ : 'ਗ੍ਰੰਥ' ਸੰਸਕ੍ਰਿਤ ਦੇ ਧਾਰੂ 'ਗਜ' ਤੋਂ ਹੈ, ਜਿਸ ਦਾ ਅਰਥ ਹੈ 'ਜਾਨਣਾ'। 'ਗ੍ਰੰਥ' = 'ਜਾਨਣ ਵਾਲਾ'।

ਧੁਨਿਤ ਲਲਿਤ 'ਗੁਨਗ੍ਰੰਥ' ਅਨਿਕ ਭਾਂਤਿ

ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥੧॥੩॥੨੫॥ (ਮਲਾਰ ਮ: ੫, ਪੰਨਾ ੧੨੭੨)

ਕਰਤ ਰਹੇ 'ਕੁਤਗ੍ਰੰਥ' ਕਰੁਣਾਮੈ ਅੰਤਰਜਾਮੀ ਗਿਆਨ ॥੨॥੨॥੨੧॥

(ਕਾਨੜਾ ਮ: ੫ ਘਰੂ ੪, ਪੰਨਾ ੧੩੦੨)

ਕਰਹੁ ਤਪਾਵਸੁ ਪ੍ਰਤੀ 'ਸਰਬਾਗਿ' ॥੭॥੧॥

(ਪ੍ਰਭਾਤੀ ਮ: ੫ ਅਸਟਪਦੀਆ, ਪੰਨਾ ੧੩੪੭)

ਨਿ—'ਨਾਵ' ਦੇ ਸ਼ੁਰੂ ਵਿਚ (ਨਿ) ਵਰਤਿਆਂ, ਜਿਵੇਂ :

ਕਈ ਕੋਟਿ ਅਭਿਗ ਆਤਮ 'ਨਿਕੋਰ' ॥੨॥੧੦॥ (ਸੁਖਮਨੀ ਮ: ੫)

ਜਿਨਾ ਭਉ ਤਿਨ ਨਾਹਿ ਭਉ ਮੁਖੁ ਭਉ 'ਨਿਭਵਿਆਹ' ॥੧॥੮॥

(ਸੂਹੀ ਕੀ ਵਾਰ, ਪੰਨਾ ੨੮)

ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ 'ਨਿਕੋਰ' ॥੨॥੧੨॥

(ਸੂਹੀ ਕੀ ਵਾਰ, ਪੰਨਾ ੨੮)

ਮੈ, ਮਇ :

ਅਨਲ ਅਗਾਮ ਜੈਸੇ 'ਲਗਰਿਮਈ' ਓਦਿਧ ਜਲੁ ਕੇਵਲ ਜਲ ਮਾਹੀ ॥੧॥੧॥

(ਸੋਗਠਿ ਰਵਿਦਾਸ ਜੀ, ਪੰਨਾ ੬੫੭)

'ਗਗਾਨਮੈ' ਬਾਲੁ ਰਵਿ ਚੰਦ੍ਰੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੌਤੀ ॥

(ਧਨਾਸਰੀ ਮ: ੧ ਆਰਤੀ, ਪੰਨਾ ੬੬੩)

ਨਾਨਕ ਭਰਤ 'ਅਨੰਦਮੈ' ਪੇਖਿ ਪ੍ਰਭੁ ਕੀ ਪੌਰ ॥੨॥੮॥੧੨॥

(ਬਿਲਾਵਲੁ ਮ: ੫, ਪੰਨਾ ੮੯੯)

'ਕਰਣਮੈ' ਕਿਰਪਾਲ ਕ੍ਰਿਪਾਨਿਧੀ ਜੀਵਨ ਪਦ

ਨਾਨਕ ਹਰਿ ਦਰਸਨ ॥੨॥੨॥੧੧੮॥ (ਬਿਲਾਵਲੁ ਮ: ੫, ਪੰਨਾ ੯੨੯)

ਮਣੀ :

ਸਹਜ ਅਵਲਿ 'ਪੁਜਿਮਣੀ' ਗਾਡੀ ਚਾਲਤੀ ॥੧॥੩॥

(ਬਸੰਤ ਨਾਮਦੇਵ ਜੀ, ਪੰਜਾਬ ੧੧੯੫)

ਮਾਨ :

'ਦ੍ਰਿਸ਼ਟਿਮਾਨ' ਹੈ ਸਗਲ ਮਿਥੇਨਾ ॥੧੮॥੨॥੧੧॥

(ਮਾਰੂ ਮ: ੫ ਸੋਲਹੇ, ਪੰਜਾਬ ੧੦੯੩)

'ਦ੍ਰਿਸ਼ਟਿਮਾਨ' ਸਭ ਬਿਨਸੀਐ ਕਿਆ ਲਗਹਿ ਗਵਾਰ ॥੨॥੧॥੩॥

(ਬਿਲਾਵਲੁ ਮ: ੫, ਪੰਜਾਬ ੯੦੮)

ਰ :

'ਧਾਤੁਰ' ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥੧੨॥

(ਰਾਮਕਲੀ ਮ: ੩ ਅਸਟਪਦੀਆ, ਪੰਜਾਬ ੯੦੯)

'ਧਾਤੁ' ਤੋਂ 'ਧਾਤੁਰ' (ਧਾਤੁ ਦੀ, ਮਾਇਆ ਦੀ)।

ਮੇਰੀ ਮੇਰੀ ਧਾਰੀ ॥ ਓਹ ਪੈਰਿ 'ਲੋਹਾਰੀ' ॥੩॥੧॥੧੭॥

ਲੋਹਾਰੀ—ਲੋਹੇ ਦੀ, ਭਾਵ, ਬੇੜੀ। (ਮਾਰੂ ਮ: ੫, ਪੰਜਾਬ ੧੦੦੪)

ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ 'ਦਾਸਾਰਾ' ॥੪॥੯॥੨੨॥

ਦਾਸਾਰਾ—ਦਾਸਾਂ ਦੀ। (ਮਾਰੂ ਮ: ੫, ਪੰਜਾਬ ੧੦੦੬)

ਲ :

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ 'ਪੜਾਲੀ' ॥

ਲੰਗਾਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ 'ਫਿਆਲੀ' ॥੩॥

(ਸਤੇ ਬਲਵੰਡ ਦੀ ਵਾਰ, ਰਾਮਕਲੀ, ਪੰਜਾਬ ੯੬੭)

....ਸਤਿਨਾਮੁ ਤੇਰਾ ਪਰਾ 'ਪੁਰਬਲਾ' ॥੨੦॥੨॥੧੧॥

(ਮਾਰੂ ਸੋਲਹੇ ਮ: ੫, ਪੰਜਾਬ ੧੦੯੩)

ਬਾਲਕੁ ਮਰੈ, ਬਾਲਕ ਕੀ ਲੀਲਾ ॥

ਕਹਿ ਕਹਿ ਰੋਵਹਿ ਬਾਲੁ 'ਚੰਗੀਲਾ' ॥੭॥੧॥੭॥

(ਮਾਰੂ ਸੋਲਹੇ ਮ: ੧, ਪੰਜਾਬ ੧੦੨੭)

ਪਿਰੁ 'ਰਲੀਆਲਾ' ਜੇਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥੪॥੧॥

(ਵਡਹੰਸ ਮ: ੩ ਛੰਤ, ਪੰਨਾ ੫੬੯)

ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੋ,

ਰਖਿ ਲੇਵਹੁ ਸਰਣਿ ਅਨਾਥ ਹੋ, ਮਿਲੁ ਚਾਉ 'ਚਾਈਲੇ' ਪ੍ਰਾਨ ॥੪॥੧॥੧੪॥੩੫॥

(ਆਸਾ ਮ: ੫ ਛੰਤ, ਪੰਨਾ ੮੬੨)

ਵਡੀ ਕੌਮ ਵਾਸਿ ਭਾਗਾਹਿ ਨਾਹੀ ਮੁਹਕਮ ਫੌਜ਼ 'ਹਠਲੀ' ਰੇ ॥੨॥੩॥੧੩੨॥

(ਆਸਾ ਮ: ੫ ਘਰੂ ੧੧, ਪੰਨਾ ੮੦੮)

ਦੇਖਿ ਕਸੁੰਭਾ 'ਰੰਗੁਲਾ' ਕਾਹੇ ਭੂਲਿ ਲਾਗੇ ॥੩੬॥

(ਬਿਲਾਵਲੁ ਮ: ੫, ਪੰਨਾ ੮੦੬)

ਵੇ, ਬੇ—'ਨਾਂਵ' ਦੇ ਸ਼ੁਰੂ ਵਿਚ ('ਵੇ') ਜਾਂ ('ਬੇ') :

'ਵੇਦੀਨਾ' ਕੀ ਦੇਸਤੀ ਵੇਦੀਨਾ ਕਾ ਖਾਣੁ ॥੧॥੧੪॥

(ਸਲੋਕ ਮ: ੧, ਸੁਹੀ ਕੀ ਵਾਰ, ਪੰਨਾ ੨੪੦)

ਗੁਣ 'ਬੇਅੰਤ' ਪ੍ਰਭ ਰਾਹਿਰ ਗੰਭੀਰੇ ॥੧੫॥ (ਬਿਲਾਵਲੁ ਮ: ੫, ਪੰਨਾ ੮੦੫)

ਜੇ ਇਕ ਅਧ ਚੰਗੀ ਕਰੇ ਦੂਜੀ ਤੀ 'ਵੇਰਾਸਿ' ॥੫॥੨੨॥ (ਆਸਾ ਦੀ ਵਾਰ)

'ਵੇਤਗਾ' ਆਪੇ ਵੱਤੈ ॥੪॥੧੫॥ (ਆਸਾ ਦੀ ਵਾਰ)

ਅਰੋ ਗਏ ਨ ਮੰਨੀਅਨਿ ਮਾਰਿ ਕਥਹੁ 'ਵੇਪੀਰ' ॥੪॥੧॥

(ਸੇਰਠਿ ਮ: ੧, ਪੰਨਾ ੫੬੫)

ਬਾਪੁ ਦਿਸੈ 'ਵੇਜਾਤਿ' ਨ ਹੋਇ ॥੩॥੩॥ (ਬਿਲਾਵਲੁ ਮ: ੧, ਪੰਨਾ ੨੪੬)

ਵਾਣੀ :

ਸ੍ਰੀ ਗੰਗਿ ਰਾਤੀ ਫਿਰੈ ਮਾਤੀ ਉਦਕੁ 'ਗੰਗਾਵਾਣੀ' ॥੮॥੨॥

(ਵਡਹੰਸ ਮ: ੧ ਛੰਤ, ਪੰਨਾ ੫੬੭)

ਨੈਨਹੁ ਨੌਕੁ ਬਹੈ ਤਨੁ ਖੀਨਾ ਭਏ ਕੇਸੁ 'ਦੁਧਵਾਨੀ' ॥੧॥

(ਸੇਰਠਿ ਭੀਖਣ ਜੀ, ਪੰਨਾ ੬੫੮)

ਕਰਣੀ ਕਾਗਦੁ ਮਨੁ 'ਮਸਵਾਣੀ' ਬੁਰਾ ਭਲਾ ਦੁਇ ਲੇਖ ਪਏ ॥੧॥੩॥

(ਮਾਰੂ ਮ: ੧, ਪੰਨਾ ੬੬੦)

ਗੰਗਾ—ਗੰਗਾਵਾਣੀ। ਦੁਧ—ਦੁਧਵਾਨੀ। ਮਸੁ—ਮਸਵਾਣੀ।

ਵਤ :

ਇਹ ਸੰਸਾਰੁ 'ਬਿਖੁਵਤ' ਅਤਿ ਤਉਜਲੁ ਗੁਰ ਸ਼ਬਦੀ ਹਰਿ ਪਾਰਿ ਲੰਘਾਈ ॥੧੫॥
(ਆਸਾ ਮ: ੧, ਪੰਨਾ ੩੫੩)

ਸਮਾਸ

(Compound Word used as Adjective)

ਬਹੁਬੀਹੀ ਸਮਾਸ

ਇਸ 'ਸਮਾਸ' ਵਿਚ ਇਕ ਸ਼ਬਦ ਦੂਜੇ ਦਾ ਵਿਸ਼ੇਸ਼ਣ ਹੋ ਕੇ ਸਮੁੱਚਾ 'ਸਮਾਸਿਤ ਸ਼ਬਦ' ਕਿਸੇ ਹੋਰ 'ਨਾਂਵ' ਦਾ ਵਿਸ਼ੇਸ਼ਣ ਬਣ ਜਾਂਦਾ ਹੈ, ਜਿਵੇਂ : 'ਕਾਲਮੁਖਾ'—ਕਾਲਾ ਹੈ ਮੁਖ ਜਿਸ ਦਾ।

ਨੋਟ : ਜਦੋਂ ਇਸ ਸਮਾਸ ਦੇ ਅੰਗ ਵਖੋ-ਵਖ ਕਗੀਦੇ ਹਨ, ਤਾਂ ਵਿਸਥਾਰ ਵਿਚ ਪੜਨਾਂਵ 'ਜੋ', 'ਜਿਸੁ' ਆਦਿਕ ਵਰਤਣਾ ਪੈਂਦਾ ਹੈ, ਜਿਵੇਂ :

ਮੇਰਾ ਮਨੁ ਤਨੁ ਸ਼ਬਦਿ ਵਿਗਾਸਿਆ ਜਪਿ 'ਅਨਤ ਤਰੰਗਾ' ॥੩॥੧॥੮॥

(ਆਸਾ ਮ: ੪ ਛੰਤ ਘਰੁ ੪, ਪੰਨਾ ੪੪੯)

ਅਨਤ ਤਰੰਗਾ—'ਅਨਤ' (ਅਨੇਕ) ਹਨ 'ਤਰੰਗ' ਜਿਸ (ਹਰੀ) ਦੇ।

ਤੇਰਾ ਮੁਖ ਸੁਹਾਵਾ ਜੀਉ 'ਸਹਜ ਪੁਨਿ' ਬਾਣੀ ॥

ਚਿਰੁ ਹੋਆ ਦੇਖੇ 'ਸਾਰਿੰਗਪਾਣੀ' ॥੨॥੮॥ (ਮਾਝ ਮ: ੫, ਪੰਨਾ ੯੬)

ਸਹਜ ਪੁਨਿ—'ਸਹਜ' ਹੈ 'ਪੁਨਿ' ਜਿਸ ਦੀ, ਉਹ ਬਾਣੀ।

ਸਾਰਿੰਗਪਾਣੀ—'ਸਾਰਿੰਗ' ਹੈ ਜਿਸ ਦੇ 'ਪਾਣੀ' (ਹੱਥ) ਵਿਚ।

ਨਾਨਕ 'ਸਿਰਖੁਥੇ' ਸੈਤਾਨੀ ਏਨਾ ਗਲ ਨ ਭਾਣੀ ॥੧॥੨੯॥

(ਮਾਝ ਕੀ ਵਾਰ, ਪੰਨਾ ੧੫੦)

ਸਿਰਖੁਥੇ—'ਖੁਥੇ' (ਹੋਏ) ਹਨ 'ਸਿਰ' ਜਿਨ੍ਹਾਂ ਦੇ।

ਧਰਮਰਾਇ ਜਬ ਪਕਰਸਿ ਬਵਰੇ ਤਉ 'ਕਾਲਮੁਖਾ' ਉਠਿ ਜਾਈ ॥੩॥੨॥੧੯॥

ਕਾਲਮੁਖਾ—'ਕਾਲਾ' ਹੈ 'ਮੁਖ' ਜਿਸ ਦਾ। (ਸਾਰਗ ਮ: ੫, ਪੰਨਾ ੧੨੦੨)

ਚਰਨ ਕਮਲ ਉਰਧਾਰੇ ਚੀਤ ॥ 'ਚਿਰੁ ਜੀਵਨੁ' ਚੇਤਨੁ ਨਿਤ ਨੀਤ ॥

(ਗ੍ਰਾਮਕਲੀ ਮ: ੧ ਦਖਣੀ, ਚਿੰਕਾਰੁ, ਪੰਨਾ ੯੩੨)

ਚਿਰੁ ਜੀਵਨੁ— 'ਚਿਰੁ' (ਸਦਾ ਬਿਰ) ਹੈ 'ਜੀਵਨ' ਜਿਸ ਦਾ।

‘ਜੀਵਨ ਮੁਕਤਿ’ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਪਾਰਿ ॥੪॥੫॥

(ਮਲਾਰ ਮ: ੩, ਪੰਨਾ ੧੨੫੬)

ਜੀਵਨ ਮੁਕਤਿ—‘ਜੀਵਨ’ ਵਿਚ ਹੀ ਮਿਲੀ ਹੈ ‘ਮੁਕਤਿ’ ਜਿਨ੍ਹਾਂ ਨੂੰ।

ਜਿਨ੍ਹ ਅੰਦਰਿ ਨਿੰਦਾ ਦੁਸਟੁ ਹੈ ‘ਨਕਵਢੇ’ ਨਕ ਵਢਾਇਆ ॥੧੭॥

(ਸਾਰਗ ਕੀ ਵਾਰ, ਪੰਨਾ ੧੨੪੮)

ਨਕਵਢੇ—‘ਵਢੇ’ (ਹੋਏ) ਹਨ ‘ਨੱਕ’ ਜਿਨ੍ਹਾਂ ਦੇ।

ਤੁਰੇ ਪਲਾਣੇ ‘ਪਉਣ ਵੇਗ’ ਹਰਰੰਗੀ ਹਰਮ ਸਵਾਰਿਆ ॥੧੭॥

ਪਉਣ ਵੇਗ—ਪਉਣ (ਜਿਤਨਾ) ਵੇਗ ਹੈ ਜਿਨ੍ਹਾਂ ਦਾ। (ਆਸਾ ਦੀ ਵਾਰ)

ਪਹਿਲੇ ਪਹਰੇ ਰੈਣ ਕੈ ਫਣਜਾਰਿਆ ਮਿੜਾ ‘ਬਾਲਕ ਬੁਧਿ’ ਅਚੇਤੁ ॥੧੮॥

(ਸਿਰੀਰਾਗ ਮ: ੧ ਪਹਰੇ, ਪੰਨਾ ੨੪)

ਬਾਲਕ ਬੁਧਿ—ਬਾਲਕ (ਵਰਗੀ) ਬੁਧਿ ਹੈ ਜਿਸ ਦੀ (ਉਹ ਅਚੇਤੁ ਜੀਵ)।

ਸੰਤ ਕਾ ਦੈਖੀ ‘ਬਿਗੜ ਰੂਪੁ’ ਹੋਇ ਜਾਇ ॥੧੮॥੧੯॥ (ਸੁਖਮਨੀ ਮ: ੫)

ਬਿਗੜ ਰੂਪੁ—ਬਿਗੜਿਆ (ਹੋਇਆ) ਹੈ ਰੂਪ ਜਿਸ ਦਾ।

ਲਾਲ ‘ਬਹੁ ਗੁਣਿ’ ਕਾਮਣ ਮੌਹੀ ॥੩੫॥ (ਆਸਾ ਮਹਲਾ ੧, ਪੰਨਾ ੩੫੬)

ਬਹੁ ਗੁਣਿ—ਬਹੁ (ਬਹੁਤੇ) ਹਨ ਗੁਣ ਜਿਸ ਦੇ (ਤੂੰ ਹੇ ਲਾਲ !)

‘ਭਾਗ ਸੁਲਖਣਾ’ ਹਰਿ ਕੰਤੁ ਹਮਾਰਾ ਰਾਮ ॥

ਅਨਹਦ ਬਾਜਿੜਾ ਤਿਸੁ ਪੁਨਿ ਦਰਬਾਰਾ ਰਾਮ ॥੧॥੨॥

(ਬਿਲਾਵਲੁ ਮ: ੫, ਪੰਨਾ ੮੪੬)

ਭਾਗ ਸੁਲਖਣਾ—ਸੁਲੱਖਣੇ ਭਾਗ ਹਨ ਜਿਸ ਦੇ (ਉਹ ਕੰਤੁ)।

‘ਮਿਠਬੋਲੜਾ’ ਜੀ ਹਰਿ ਸਜਣੁ ਸੁਆਮੀ ਮੋਰਾ ॥੧॥

(ਸੁਹੀ ਮ: ੫ ਛੰਤ, ਪੰਨਾ ੮੪੪)

ਮਿਠਬੋਲੜਾ—ਮਿਠੇ ਹਨ ਬੋਲ ਜਿਸ ਦੇ।

ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ‘ਲਾਜਲੋਨੁ’ ਹੋਇ ਜਾਈਐ ॥੧॥੨੯॥੪੮॥

(ਸਾਰਗ ਮ: ੫, ਪੰਨਾ ੧੨੧੮)

ਲਾਜਲੋਨੁ—ਲਾਜ (ਵਾਲੇ) ਹਨ ਲੋਇਨ (ਲੋਨ) ਜਿਸ ਦੇ।

‘ਦੁਧਾਥਣੀ’ ਨ ਆਵਈ ਫਿਰਿ ਹੋਇ ਨ ਮੇਲਾ ॥੨॥

(ਸੁਹੀ ਫਰੀਦ ਜੀ, ਪੰਨਾ ੮੪੪)

ਦੁਧਾਥਣੀ—ਦੁਧ ਹੈ ‘ਥਣੁ’ ਵਿਚ ਜਿਸ ਅਵਸਥਾ ਵਿਚ, ਉਹ ਅਵਸਥਾ।

ਮੈ ਮਤ ਜੋਬਨਿ ਗਰਬਿ ਗਾਲੀ 'ਦੁਧਾਥਣੀ' ਨ ਆਵਏ ॥

ਨਾਨਕ ਸਾਧਨ ਮਿਲੈ ਮਿਲਾਈ ਪਿਰ ਬਿਨੁ ਨੌਜ ਨ ਆਵਏ ॥੧੦॥

(ਗਊੜੀ ਪੁਰਬੀ ਛੰਤ ਮ: ੧, ਪੰਨਾ ੨੪੨)

ਨਿਰਮਲ ਵਾਸੈ 'ਅਨਹਦ ਪੁਨਿ' ਬਾਣੀ ਦਰਿ ਸਚੈ ਸੋਭਾ ਪਾਵਣਿਆ ॥੮॥੧੯॥੨੦॥

(ਮਾਝ ਮ: ੩ ਅਸਟਪਦੀਆ, ਪੰਨਾ ੧੨੧)

ਅਨਹਦ ਧੁਨਿ—ਇਕ-ਰਸ (ਅਨਹਦ) ਹੈ ਪੁਨਿ ਜਿਸ ਦੀ ਉਹ ਬਾਣੀ ।

ਕਵੀ ਦਮੋਦਰ ਅਕਬਰ ਬਾਦਸ਼ਾਹ ਦੇ ਸਮੇਂ ਹੋਇਆ ਹੈ, ਜਿਸ ਵੇਲੇ ਗੁਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਗੱਦੀ 'ਤੇ ਸਨ। ਸ਼ਬਦ 'ਦੁਧ' ਉਸ ਨੇ ਭੀ ਬਹੁਬੀਹੀ ਸਮਾਸ ਵਿਚ ਵਰਤਿਆ ਹੈ।

ਜਦੋਂ ਰਾਂਝੇ ਦਾ ਪਿਉ ਮਰਨ ਪਿਛੋਂ ਉਸ ਦੇ ਭਰਾ ਭੁਇਂ ਭਾਂਡਾ ਵੰਡਣ ਲੱਗੇ, ਤਾਂ ਰਾਂਝਾ ਆਖਦਾ ਹੈ :

ਸੁਣਿ ਤਾਹਰ ! ਤੂੰ ਜਾ ਬਧ ਦੀ, ਮੈਨੂੰ ਪ੍ਰਥਿਰਿ ਨ ਕਾਈ ।

ਮੈਂ 'ਦੁਧਵਾਤਾ', ਲੱਜ ਤੁਸਾਨੂੰ ਮਿਹਰ ਰੰਝੇਟੇ ਪਾਈ ।੧੪੧।

(‘ਹੀਰ’ ਦਮੋਦਰ)

ਦੁਧਵਾਤਾ—ਦੁੱਧ ਹੈ ਜਿਸ ਦੇ ਵਾਤ (ਮੁਖ) ਵਿਚ ।

ਪੜਨਾਂਵ

ਪੁਰਖ-ਵਾਚਕ ਪੜਨਾਂਵ (Personal Pronoun)

(ੴ) ਉੱਤਮ ਪੁਰਖ (First Person)

ਕਾਰਕ ਰੂਪ ਸਾਧਨਾ

ਇਕ-ਵਚਨ		ਬਹੁ-ਵਚਨ
ਕਰਤਾ ਕਾਰਕ	ਹਉ, ਮੈ, ਮੋਹਿ, ਮੂ, ਮੂੰ	ਹਮ, ਹਮਹੁ, ਅਸੀ
ਕਰਮ ,,	ਮੋਹਿ	ਹਮਹਿ
ਕਰਣ „		
ਸੰਪ੍ਰਦਾਨ „	ਮੈ, ਮੋਹਿ, ਮੂ, ਮੁਹਿ, ਮੁੱਝੈ, ਮੁਝਹਿ, ਮਾਝੈ	ਹਮ, ਹਮਹੁ
ਅਪਾਦਾਨ „	ਮੰਝਹੁ	
ਸੰਬੰਧ „	ਮੈ, ਮੈਡਾ, ਮਹਿੰਡਾ, ਮਹਿੰਜਾ, ਮੰਝੁ, ਮੂ, ਮਾ, ਮੋਹਿ, ਮੇਰਾ, ਮੋਰਾ, ਮੇਰਲਾ	ਹਮਗਾ, ਹਮਾਰਾ, ਹਮਰੋ, ਅਸਾਡੜਾ, ਅਸਾ
ਅਧਿਕਰਣ „	ਮੰਝੁ, ਮੁੱਝੁ, ਮੁੱਝੈ	

ਕਰਤਾ ਕਾਰਕ, ਇਕ-ਵਚਨ

‘ਹਉ’, ‘ਮੈ’, ‘ਮੋਹਿ’, ‘ਮੂ’, ‘ਮੂ’

‘ਹਉ’ ਆਇਆ ਦੂਰਗੁ ਚਲਿ ਕੈ ‘ਮੈ’ ਤਕੀ ਤਉ ਸਰਣਾਇ ਜੀਉ ॥

‘ਮੈ’ ਆਸਾ ਰਖੀ ਚਿਤ ਮਹਿ ਮੇਰਾ ਸੱਤੇ ਦੁਖ ਗਵਾਇ ਜੀਉ ॥੩॥

(ਸ੍ਰੀਮਿ. ਪ. ਗੁਣਵੰਤੀ, ਪੰਨਾ ੨੬੩)

‘ਮੋਹਿ’ ਅਨਾਥ ਪ੍ਰਭ ਤੇਰੀ ਸਰਣ ॥੨॥੧੦॥ (ਬਸੰਤੀ ਮ. ੫, ਪੰਨਾ ੧੧੯੩)

ਜਿਨਾ ਪਛਾਤਾ ਸਚੁ ਚੁਮਾ ਪੈਰ ‘ਮੂ’ ॥੩॥੧॥ (ਆਸਾ ਫੰਗੀਦ ਜੀ, ਪੰਨਾ ੪੮੮)

‘ਮੂ’ ਬੀਆਉ ਤਖੜ ਪਿਰੀ ਮਹਿੰਜੇ ਪਾਤਸਾਹ ॥

ਪਾਵ ਮਿਲਾਵੈ ਕੌਲਿ ਕਵਲ ਜਿਵੈ ਬਿਗਸਾਵਦੈ ॥੧॥੧੩॥

(ਮਾਰੂ ਕੀ ਵਾਰ, ਭਖਣੇ ਮ. ੫, ਪੰਨਾ ੧੦੬੮)

ਕਰਤਾ ਕਾਰਕ, ਬਹੁ-ਵਚਨ

‘ਹਮ’, ‘ਹਮਹੁ’, ‘ਅਸੀ’

ਜੇ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥

‘ਹਮ’ ਤਿਨ ਕੇ ਚਰਣ ਪਖਾਲਦੇ ਪੁੜਿ ਘੋਲਿ ਘੋਲਿ ਪੀਜੈ ॥੧੨॥੨॥

(ਤਿਲੰਗ ਮ. ੧ ਅਤੇ ੨, ਪੰਨਾ ੨੨੬)

ਇਸੁ ਸੁਖ ਤੇ ਸਿਵ ਬ੍ਰਹਮ ਭਰਾਨਾ ॥

ਸੇ ਸੁਖੁ ‘ਹਮਹੁ’ ਸਾਚੁ ਕਰਿ ਜਾਨਾ ॥੨॥੧॥੩੬॥

(ਗਊਤੀ ਕਬੀਰ ਅਸਟਪਦੀਆ, ਪੰਨਾ ੩੩੦)

‘ਅਸੀ’ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥੨੯॥

(ਸਲੋਕ ਮ. ੩, ਵਾਰਾਂ ਤੇ ਵਧੀਕ, ਪੰਨਾ ੧੪੧੬)

ਕਰਮ ਕਾਰਕ, ਇਕ-ਵਚਨ

‘ਮੋਹਿ’—ਮੈਨੂੰ

‘ਮੋਹਿ’ ਨ ਬਿਸਾਰਹੁ ਮੈ ਜਨੁ ਤੇਰਾ ॥੧॥ (ਗਊਤੀ ਗਵਦਾਸ ਜੀ, ਪੰਨਾ ੩੪੫)

ਰਾਖਹੁ ਅਪਨੀ ਸਰਨਿ ਪ੍ਰਭ ‘ਮੋਹਿ’ ਕਿਰਪਾ ਧਾਰੇ ॥੧॥੪॥੩੪॥

(ਬਿਲਾਵਲ੍ਲੁ ਮ. ੫, ਪੰਨਾ ੩੪੮)

ਕਰਮ ਕਾਰਕ, ਬਹੁ-ਵਚਨ

‘ਹਮਹਿ’—ਅਸਾਨੂੰ

ਪ੍ਰਤਿਪਾਲੈ ਨਾਨਕ ‘ਹਮਹਿ’ ਆਪਹਿ ਮਾਈ ਬਾਪ ॥੩੨॥

(ਗਊੜੀ ਬਾਵਨ ਅਖ਼ਰੀ M: ੫, ਪੰਨਾ ੨੫੭)

ਤੇਰੇ ਧਨੁਖ ਕਾਜ ਨਹਿ ਸਰਈ।

ਜੀਵਤ ‘ਹਮਹਿ’ ਕੁੰਵਰਿ ਕੋ ਵਰਈ ।੩੧੦।

(ਰਾਮਾਇਣ, ਬਾਲਕਾਂਡ)

ਸੰਪ੍ਰਦਾਨ ਕਾਰਕ, ਇਕ-ਵਚਨ

ਕਈ ਧਾਰੂਆਂ ਦੇ ਦੋ ‘ਕਰਮ’ ਹੁੰਦੇ ਹਨ; ਉਹਨਾਂ ਵਿਚੋਂ ਇਕ ‘ਕਬਿਤ’ ਤੇ ਦੂਜਾ ‘ਅਕਬਿਤ’ ਹੁੰਦਾ ਹੈ। ‘ਅਕਬਿਤ ਕਰਮ’ ਸੰਪ੍ਰਦਾਨ ਕਾਰਕ ਵਿਚ ਵਰਤਿਆ ਜਾਂਦਾ ਹੈ (ਵੇਖੋ, ‘ਵਾਕ-ਰਚਨਾ ਵਿਚਾਰ’, ਕਰਮ ਕਾਰਕ ਤੇ ਸੰਪ੍ਰਦਾਨ ਕਾਰਕ)।

ਕਈ ‘ਅਕਰਮਕ’ ਧਾਰੂਆਂ (Intransitive Verb) ਦੇ ਨਾਲ ਭੀ ਸੰਪ੍ਰਦਾਨ ਕਾਰਕ ਵਰਤਿਆ ਜਾਂਦਾ ਹੈ।

ਸੰਸਕ੍ਰਿਤ ਵਿਚ ‘ਉੱਤਮ ਪੁਰਖ’ ਦੇ ਸੰਪ੍ਰਦਾਨ ਕਾਰਕ ‘ਇਕ-ਵਚਨ’ ਦਾ ਰੂਪ ‘ਮਹੱਜੇ’ ਹੈ, ਜਿਸ ਦਾ ਪ੍ਰਾਕ੍ਰਿਤ ਰੂਪ ‘ਮੱਝ’ ਬਣ ਗਿਆ।

ਸੋ ਸ਼ਬਦ ‘ਮੁੜੈ’, ‘ਮੁਝਹਿ’ ਅਤੇ ‘ਮਾਝੈ’ ਸੰਪ੍ਰਦਾਨ ਕਾਰਕ ਦੇ ਅਸਲੀ ਰੂਪ ਹਨ; ‘ਮੈ’, ‘ਮੂ’, ‘ਮੋਹਿ’, ‘ਮੁਹਿ’ ਕਰਮ ਕਾਰਕ, ਇਕ-ਵਚਨ ਦੇ ਰੂਪ ਹਨ, ਜੋ ‘ਅਕਬਿਤ ਕਰਮ’ ਵਾਸਤੇ ਵਰਤੇ ਗਏ ਹਨ, ਜਿਵੇਂ :

‘ਮੈ’ ਆਧਾਰੁ ਤੇਰਾ ਤੂ ਖਸਮੁ ਮੇਰਾ ‘ਮੈ’ ਤਾਣੁ ਤਕੀਆ ਤੇਰਓ ॥੪॥੨॥

‘ਮੈ’—ਮੈਨੂੰ। (ਬਿਲਾਵਲੁ M: ੧ ਛੰਤ ਦਖਣੀ, ਪੰਨਾ ੯੪੪)

‘ਮੋਹਿ’ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥

‘ਮੋਹਿ’—ਮੈਨੂੰ। (ਗਮਕਲੀ ਰਵਿਦਾਸ ਜੀ, ਪੰਨਾ ੯੭੮)

ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੇ ਮਨੁ ਛੇਹੀਆ ॥

ਨਾਨਕੁ ਕਹੈ ਸੁਣਉ ਬਿਨਉ ਸੁਹਾਗਣਿ ‘ਮੁ’ ਦਸਿ ਡਿਖਾ ਪਿਰੁ ਕੇਹੀਆ ॥੨॥੧॥

(ਜੈਤਸਰੀ M: ੫ ਛੰਤ ਘਰੁ ੧, ਪੰਨਾ ੨੦੩)

ਸੰਗਲ ਸੀਗਾਰ ਹੁਣਿ 'ਮੁਝਹਿ' ਸੁਹਾਇਆ ॥
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥੮॥੫॥

(ਸੂਹੀ ਮ: ੫ ਘਰੁ ੧, ਪੰਨਾ ੨੩੭)

ਕਰਿ ਕਿਰਪਾ 'ਮੁਹਿ' ਨਾਮੁ ਦੇਹੁ ਨਾਨਕ ਦਰ ਸਰੀਤਾ ॥੮॥੬॥੩੭॥

(ਬਿਲਾਵਲ੍ਲੁ ਮ: ੫ ਘਰੁ ੫, ਪੰਨਾ ੮੯੦)

ਸੰਤ ਚੀ ਸੰਗਾਤਿ ਸੰਤ ਕਥਾ ਰਸੁ ਸੰਤ ਪ੍ਰੇਮ 'ਮਾਝੈ' ਦੀਜੇ ਏਵਾਦੇਵ ॥੧॥ਗਹਾਉ॥੨॥

(ਆਸਾ ਰਵਿਦਾਸ, ਪੰਨਾ ੮੯੬)

ਮੈ, ਮੂ। ਮੋਹਿ, ਮਾਝੈ। ਮੁਹਿ।

ਸੰਪ੍ਰਦਾਨ ਕਾਰਕ, ਬਹੁ-ਵਚਨ

ਗੁਰ ਸੇਵਾ ਹਰਿ 'ਹਮ' ਭਾਈਆ ਹਰਿ ਹੋਆ ਹਰਿ ਕਿਰਪਾਲੁ ॥੨॥੫॥

(ਕਾਨੜੇ ਕੀ ਵਾਰ, ਪੰਨਾ ੧੩੧੫)

ਸੁਖ ਮਾਰਾਤ ਦੁਖੁ ਆਗੈ ਆਵੈ ॥

ਸੋ ਸੁਖ 'ਹਮਹੁ' ਨ ਮਾਂਗਿਆ ਭਾਵੈ ॥੧॥੧॥੩੮॥

'ਹਮ'-ਅਸਾਨੂੰ। 'ਹਮਹੁ'-ਅਸਾਨੂੰ। (ਗਊੜੀ ਕਬੀਰ ਜੀ, ਪੰਨਾ ੩੩੦)

ਅਪਾਦਾਨ ਕਾਰਕ, ਇਕ-ਵਚਨ

ਸਹੀਆ ਤਡ੍ਹੂ ਅਸੰਖ 'ਮੰਝਹੁ' ਹਡਿ ਵਧਾਈਆ ॥੯॥੧॥੮॥

'ਮੰਝਹੁ'-ਮੈਥੈ। (ਸੂਹੀ ਮ: ੫ ਘਰੁ ੧੦ ਕਾਲੀ, ਪੰਨਾ ੨੬੧)

ਸੰਬੰਧ ਕਾਰਕ, ਇਕ-ਵਚਨ

'ਮੈ' ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥੫੨॥

(ਆਸਾ ਮ: ੩, ਪੰਨਾ ੩੬੫)

ਤੂੰ ਕਰਤਾ ਸਚਿਆਰੁ 'ਮੈਛਾ' ਸਾਂਈ ॥੫੩॥ (ਆਸਾ ਮ: ੪, ਪੰਨਾ ੩੬੫)

ਦਾਨੁ 'ਮਹਿੜਾ' ਤਲੀ ਖਾਕੁ ਜੇ ਮਿਲੈ ਤ ਮੱਸਤਕਿ ਲਾਈਐ ॥੧੦॥

(ਆਸਾ ਦੀ ਵਾਰ)

ਕਰਹੁ ਅਨੁਗ੍ਰਹੁ ਸੁਆਮੀ 'ਮੇਰੇ' ਗਨਹੁ ਨ 'ਮੋਹਿ' ਕਮਾਇਓ ॥੨॥੧੯॥੨੫॥

(ਗੁਜਰੀ ਮ: ੫ ਘਰੁ ੩, ਪੰਨਾ ੫੦੧)

ਲੋਇਣ ਲੋਈ ਛਿਠ, ਪਿਆਸ ਨ ਬੁਝੇ 'ਮੂ' ਘਣੀ ॥
ਨਾਨਕ ਸੇ ਅਖੜੀਆ ਬਿਅੰਨਿ ਜਿਨ੍ਹੀ ਛਿੰਦੇ 'ਮਾ' ਪਿਰੀ ॥੧॥੨॥
(ਸਲੋਕ ਵਡਹੰਸੁ ਮ: ੫ ਛੰਤ ਘਰੁ ੪, ਪੰਨਾ ੫੭੭)

ਸਦਾ ਚੰਗੀਲਾ ਲਾਲੁ ਪਿਆਰਾ ਏਹੁ 'ਮਹਿੰਜਾ' ਆਸਰਾ ॥੧॥੪॥
(ਸੁਹੀ ਮ: ੫ ਘਰੁ ੧੦ ਅਸਟਪਦੀਆ, ਪੰਨਾ ੨੬੯)

ਕਿਸ ਹੀ ਕੋਈ ਕੋਇ 'ਮੰਝੁ' ਨਿਮਾਣੀ ਇਕੁ ਤੂ ॥੧॥੨੦॥
(ਸੁਹੀ ਕੀ ਵਾਰ, ਪੰਨਾ ੨੬੯)

ਇਸੁ ਤਨ ਮਨ ਮਧੇ ਮਦਨ ਚੋਰ ॥
ਜਿਨਿ ਗਿਆਨ ਰਤਨੁ ਹਿਰਿ ਲੀਨ 'ਮੌਰ' ॥੧॥੫॥
(ਬਸੰਤੁ ਕਬੀਰ ਜੀ, ਪੰਨਾ ੧੧੯੮)

ਸੰਤਹ ਚਰਨ 'ਮੌਰਲੇ' ਮਾਥਾ ॥੧॥੧੪॥
(ਸਾਰਗ ਮ: ੫, ਪੰਨਾ ੧੨੦੬)

ਮੈ, ਮੂ, ਮੈਡਾ, ਮਹਿੰਜਾ, ਮਹਿੰਡਾ, ਮੰਝੁ, ਮੌਹਿ, ਮੌਰ, ਮਾ, ਮੌਰਲੇ।

'ਸੰਬੰਧਕਾਂ' ਦੇ ਨਾਲ ਆਮ ਤੌਰ 'ਤੇ ਵਰਤੇ ਜਾਣ ਵਾਲੇ 'ਉਤਮ ਪੁਰਖ' ਦੇ ਰੂਪ ਇਹ ਹਨ—‘ਮੈ’, ‘ਮੇ’, ‘ਮੇ’, ਜਿਵੇਂ :

‘ਮੈ’ ‘ਕੀ’ ਨਦਰਿ ਨ ਆਵਹੀ ਵਸਹਿ ਹਭੀਆ ਨਾਲਿ ॥੩॥੧॥
(ਵਡਹੰਸੁ ਮ: ੧, ਪੰਨਾ ੫੫੭)

ਜੇਗ ਜੁਗਤਿ ਸੁਨਿ ਆਇਓ ਗੁਰ ਤੇ ॥
'ਮੈ' 'ਕਉ' ਸਤਿਗੁਰੁ ਸਬਦਿ ਬੁਝਾਇਓ ॥੧੩੨॥ (ਗਊੜੀ ਮ: ੫, ਪੰਨਾ ੨੦੮)

ਨਿਬਾਹਿ ਲੇਹੁ 'ਮੈ' 'ਕਉ' ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥੧॥
(ਗਊੜੀ ਮ: ੫, ਪੰਨਾ ੨੬੦)

‘ਦਾ, ਦੇ, ਦੀ’ ਸੰਬੰਧਕ ਦੇ ਥਾਂ ‘ਡਾ, ਡੇ, ਡੀ’ ਭੀ ਵਰਤਿਆ ਜਾਂਦਾ ਹੈ, ਜੋ ‘ਜਾ, ਜੇ, ਜੀ’ ਵਿਚ ਤਬਦੀਲ ਹੋ ਜਾਂਦਾ ਹੈ। ਸੋ, ਜਿਵੇਂ ਉੱਪਰ ਪੜਨਾਂਵ ‘ਮੈ’ ਦੇ ਨਾਲ ‘ਸੰਬੰਧਕ’ ‘ਕੀ’ ਵੇਖ ਚੁਕੇ ਹਾਂ, ਤਿਵੇਂ ‘ਮੈਡਾ’, ‘ਮਹਿੰਡਾ’ ‘ਮਹਿੰਜਾ’ ਹਨ।

ਸੰਬੰਧਕ ‘ਦਾ’ ਆਦਿਕ ਵਾਂਗ ਕਈ ਥਾਈਂ ‘ਰਾ, ਰੇ, ਰੀ’ ਭੀ ਵਰਤਿਆ ਜਾਂਦਾ ਹੈ, ਜਿਵੇਂ “ਮਹਰਾਜ ‘ਰੀ’ ਮਾਇਆ” (ਵੇਖੋ ਸੰਬੰਧਕ)।

ਇਸ ‘ਰਾ’ ਆਦਿਕ ਦੇ ਨਾਲ ‘ਉਤਮ ਪੁਰਖ’ ਦਾ ਰੂਪ ‘ਮੈ’ ਜਾਂ ‘ਮੈ’

ਵਰਤੀਦਾ ਹੈ, ਜਿਵੇਂ :

‘ਮੇਰਾ, ਮੇਰਾ’ ਆਦਿਕ।

‘ਉਤਮ ਪੁਰਖ’ ਦਾ ਇਹ ਸੰਬੰਧ ਕਾਰਕ ਰੂਪ (ਮੇਰ) ਬ੍ਰਜਭਾਖਾ ਵਿਚ ਆਮ ਮਿਲਦਾ ਹੈ :

‘ਮੇਰ’ ਮਨੋਰਥ ਜਾਨਹੁ ਨੀਕੇ ॥

ਬਸਹੁ ਸਦਾ ਉਰ ਪੁਰ ਸਥ ਹੀ ਕੇ ॥

(ਗੁਰਾਇਣ, ਬਾਲਕਾਂਡ)

ਉਤਮ ਪੁਰਖ ਸੰਬੰਧ ਕਾਰਕ ਇਕ-ਵਚਨ ‘ਮੰਦੁ’ ਦੇ ਟਾਕਰੇ ’ਤੇ ਮਰਾਠੀ ਬੋਲੀ ਵਿਚ ਇਹ ਰੂਪ ‘ਮਾਝ’ ਹੈ; ਜਿਵੇਂ, (ਮੀਂ ਤਜਾਲਾ ‘ਮਾਝਾ’ ਬਾਂਟਾ ਦੇਈਨ = ਮੈਂ ਉਸ ਨੂੰ ਮੇਰਾ (ਆਪਣਾ) ਬਾਂਟਾ ਦੇ ਦਿਆਂਗਾ।

ਸੰਬੰਧ ਕਾਰਕ, ਬਹੁ-ਵਚਨ

‘ਹਮਾਰਾ’, ‘ਹਮਰੇ’, ‘ਅਸਾਡੜਾ’, ‘ਅਸਾ’

ਤੁਝ ਬਿਨੁ ਕਵਨੁ ‘ਹਮਾਰਾ’ ॥

(ਗਊੜੀ ਮ: ੫, ਪੰਨਾ ੨੦੬)

‘ਹਮਰੇ’ ਭਰਤਾ ਬਡੇ ਬਿਬੇਕੀ ਆਪੇ ਸੰਤੁ ਕਹਾਵੈ ॥

ਓਹੁ ‘ਹਮਰੇ’ ਮਾਥੇ ਕਾਇਮੁ ਅਉਰੁ ‘ਹਮਰੇ’ ਨਿਕਾਟਿ ਨ ਆਵੈ ॥੩॥੪॥

(ਅਸਾ ਕਬੀਰ ਜੀ, ਪੰਨਾ ੪੬੯)

ਜੇ ਤੂ ਮਿਤ੍ਰ ‘ਅਸਾਡੜਾ’ ਹਿਕ ਭੋਗੀ ਨ ਵੇਛੋੜਿ ॥੧॥੧॥

(ਮਾਨੁ ਕੀ ਵਾਰ ਮ: ੫, ਪੰਨਾ ੧੦੬੪)

‘ਅਸਾ’ ਜੋਨੁ ਨਾਹੀ ਜੇ ਕਿਛੁ ਕਰਿ ਹਮ ਸਾਕਹ,

ਜਿਉ ਭਾਵੈ ਤਿਵੈ ਬਖਸਿ ॥੧॥ਰਹਾਉ॥੪॥੧੫॥੨੮॥

(ਸੁਹੀ ਮ: ੪, ਪੰਨਾ ੭੩੬)

ਅਧਿਕਰਣ ਕਾਰਕ, ਇਕ-ਵਚਨ

‘ਮੰਦੁ’ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥

(ਸੁਹੀ ਮ: ੧ ਕੁਚਜੀ, ਪੰਨਾ ੭੬੨)

‘ਮੁਝੁ’ ਅਵਗਨ ਸਹ ਨਾਹੀ ਦੋਸੁ ॥੧॥੧॥ (ਸੁਹੀ ਫਰੀਦ ਜੀ, ਪੰਨਾ ੭੪੪)

ਕੰਤੁ ਲੀਆ ਸੋਹਾਗਾਣੀ ਮੈਂ ਤੇ ਵਧਵੀ ਏਹ ॥
ਸੇ ਗੁਣ 'ਮੁੜੈ' ਨ ਆਵਨੀ ਕੈ ਜੀ ਦੋਸ੍ਹੇ ਧਰੇਹ ॥੪॥੧॥

(ਤਿਲੰਗ ਮ: ੧ ਘਰ ੨, ਪੰਨਾ ੨੨੫)

ਮੰਦੁ, ਮੁੜੁ, ਮੁੜੈ।

(ਅ) ਮੱਧਮ ਪੁਰਖ (Second Person)

ਕਾਰਕ ਰੂਪ ਸਾਧਨਾ

ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਤੂੰ, ਤਉ, ਤੈ, ਤੁਧੁ,
ਕਰਮ ਕਾਰਕ	ਤੋਹਿ, ਤੋਹੀ, ਤੁਹਿ,
ਸੰਪ੍ਰਦਾਨ ਕਾਰਕ	ਤੁਉ, ਤੁਝੁ, ਤੁਝਹਿ,
ਅਪਾਦਾਨ ਕਾਰਕ	ਬੈਂ, ਬੇ, ਤੈ,
ਸੰਬੰਧ ਕਾਰਕ	ਤੁਧੁ
ਅਧਿਕਰਣ ਕਾਰਕ	ਬਾਰੀ, ਤੌਰ, ਤੇਰੋ, ਤੁਅ,
	ਤੈਡਾ, ਤੁਉ, ਤਹਿੰਜੀ,
	ਤਿਹਾਰੈ, ਤੋਹਿ, ਤੇਰਉ, ਤੂੰ
	ਤੁਝਹਿ

ਕਰਤਾ ਕਾਰਕ, ਇਕ-ਵਚਨ

ਜੇ ਤਨੁ 'ਤੇ' ਅਪਨੋ ਕਰਿ ਮਾਨਿਓ ਅਰੁ ਸੁੰਦਰ ਗਿਹਿ ਨਾਰੀ ॥੧॥੮॥

(ਗਊੜੀ ਮ: ੯, ਪੰਨਾ ੨੨੦)

'ਤੂੰ' ਸਤਵੰਤੀ ਤੂੰ ਪਰਣਾਨ ॥੩॥੫੨॥ (ਆਸਾ ਮ: ੫, ਪੰਨਾ ੩੯੪)

ਜਿਨ ਕਉ ਪ੍ਰੇਮ ਪਿਆਰੁ, 'ਤਉ' ਆਪੇ ਲਾਇਆ ਕਰਮੁ ਕਰਿ ॥੧੩॥

(ਵਾਰਨ: ਤੇ ਵਧੀਕ, ਸਲੋਕ ਮ: ੮, ਪੰਨਾ ੧੪੨੨)

ਜਿਥੈ ਜਾਇ 'ਤੁਧੁ' ਵਰਤਣਾ ਤਿਸ ਕੀ ਚਿੰਤਾ ਨਾਹਿ ॥੩॥੩॥੧੩॥

(ਸਿੰਗੀਰਾਗੁ ਮ: ੫, ਪੰਨਾ ੪੩)

‘ਤੁਧੁ’ ਸੰਸਾਰੁ ਉਪਾਇਆ ॥ ਸਿਰੈ ਸਿਰਿ ਧੈਪੈ ਲਾਇਆ ॥੧॥

(ਸਿਗੀਰਾਗੁ ਮ: ੧ ਘਰੁ ੩, ਪੰਨਾ ੨੧)

ਤੈ, ਤਉ, ਤੁਧੁ, ਤੂੰ ।

ਕਰਤਾ ਕਾਰਕ, ਬਹੁ-ਵਚਨ

ਜਿਸੁ ਵਖਰ ਕਉ ‘ਤੁਮ’ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੯॥੧॥੨॥

(ਮਾਤੂ ਮ: ੫ ਸੋਲਹੇ, ਪੰਨਾ ੧੦੭੩)

ਕਰਮ ਕਾਰਕ, ਇਕ-ਵਚਨ

ਤੁਝ ਬਿਨੁ ਕਵਨੁ ਰੀਝਾਵੇ ‘ਤੌਹੀ’ ॥੧੨੯॥ (ਗਊੜੀ ਮ: ੫, ਪੰਨਾ ੨੦੭)
‘ਤੌਹੀ’—ਤੈਨੂੰ ।

ਚਲੁ ਰੇ, ਬੈਕੰਠ ‘ਤੁਝਹਿ’ ਲੇ ਤਾਰਉ ॥੨॥੩੧॥ (ਗਊੜੀ ਕਬੀਰ, ਪੰਨਾ ੩੨੯)

ਰੇ ਮਨ ਮੈ ‘ਤਉ’ ਛਿਨ ਛਿਨ ਸਮਝਾਵਾ ॥

ਤਹਿ ਛਾਡਿ ਕਤ ਆਪੁ ਬਧਾਵਾ ॥੧੩॥

(ਗਊੜੀ ਬਾਵਨ ਅਖਰੀ ਕਬੀਰ ਜੀ, ਪੰਨਾ ੩੪੦)

ਰੇ ਬਉਰੇ ‘ਤੁਹਿ’ ਘਰੀ ਨ ਰਾਖੈ ਕੋਈ ॥੯॥ (ਆਸਾ ਕਬੀਰ, ਪੰਨਾ ੪੭੭)

ਜਿਸੁ ਦੇਹਿ ਦਰਸੁ ਸੋਈ ‘ਤੁਧੁ’ ਜਾਣੈ ॥੧੧॥੧॥੩॥

(ਮਾਤੂ ਮ: ੫ ਸੋਲਹੇ, ਪੰਨਾ ੧੦੭੪)

ਸਾਹਿ ਸਾਹਿ ‘ਤੁਝੁ’ ਸੰਮਲਾ ਕਦੇ ਨ ਵਿਸਾਰੇਉ ॥੩॥੧੯॥

(ਸਿਗੀਰਾਗੁ ਮ: ੧, ਪੰਨਾ ੨੦)

ਤੌਹੀ, ਤੁਹਿ । ਤੁਝਹਿ, ਤੁਧੁ । ਤਉ, ਤੂੰ ।

ਸੰਪ੍ਰਦਾਨ ਕਾਰਕ, ਇਕ-ਵਚਨ

ਤੇਰੋ ਕੀਆ ‘ਤੁਝਹਿ’ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਚੋਲਾਰੇ ॥੩॥੩॥

(ਧਨਾਸਰੀ ਰਵਿਦਾਸ ਜੀ, ਪੰਨਾ ੬੬੪)

ਸੁਣਿ ਮਨ ਤਨ ‘ਤੁਝੁ’ ਸੁਖੁ ਦਿਖਲਾਵਉ ॥

ਹਰਿ ਅਨਿਕ ਬਿੰਜਨ ‘ਤੁਝੁ’ ਭੋਗ ਤੁੰਚਾਵਉ ॥੨੭॥

(ਸੂਹੀ ਮ: ੫ ਘਰੁ ੩, ਪੰਨਾ ੨੪੨)

ਸਾਈ ਭਗਤਿ ਜੇ 'ਤੁਧੁ' ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥੧॥੧॥੮੮॥
(ਸੂਹੀ ਮ: ੫ ਘਰ ੨, ਪੰਨਾ ੨੮੭)

ਨਾਮੁ ਸਮਾਲਸਿ ਰੂੜੀ ਬਾਣਿ ॥

'ਬੈ' ਭਾਵੈ ਦਰੁ ਲਹਸਿ ਪਿਰਾਣਿ ॥੨॥੧॥੪॥

(ਮਲਾਰ ਮ: ੧ ਅਸਟਪਦੀਆ ਘਰ ੨, ਪੰਨਾ ੧੨੭੫)

ਅਜਰੁ ਜਰੈ ਨੀਕਰੁ ਝਰੈ ਅਮਰ ਅਨੰਦ ਸਰੂਪ ॥

ਨਾਨਕੁ ਜਲ ਕੌ ਮੀਨੁ ਸੈ 'ਬੈ' ਭਾਵੈ ਰਾਖਰੁ ਪ੍ਰੀਤਿ ॥੫॥੧੩॥

(ਪ੍ਰਭਾਤੀ ਮ: ੧, ਪੰਨਾ ੧੩੩੧)

ਫਰੀਦਾ ਜੇ 'ਤੈ' ਮਾਰਨਿ ਮੁਕੀਆ ਤਿਨਾ ਨ ਮਾਰੇਹਿ ਘੁੰਮਿ ॥੭॥

(ਸਲੋਕ ਫਰੀਦ ਜੀ, ਪੰਨਾ ੧੩੭੮)

ਤੁਝਹਿ, ਥੈਂ। ਤੁਝੁ, ਥੈਂ। ਤੁਧੁ, ਤੈਂ।

ਸੰਪ੍ਰਦਾਨ ਕਾਰਕ, ਬਹੁ-ਵਚਨ

ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥

ਜਾਇ ਪੁਛਹੁ ਸੋਹਗਾਣੀ 'ਤੁਸਾ' ਕਿਉ ਕਰਿ ਮਿਲਿਆ ਪ੍ਰਭ ਆਇ ॥੧॥੫॥੮੮॥

(ਸਿਰੀਰਾਗੁ ਮ: ੪, ਪੰਨਾ ੮੧)

ਅਪਾਦਾਨ ਕਾਰਕ, ਇਕ-ਵਚਨ

ਪ੍ਰਭ 'ਤੁਧਹੁ' ਖਾਲੀ ਕੋ ਨਹੀ ਦਰਿ ਗੁਰਮੁਖਾ ਨੇ ਸਾਬਾਸਿ ॥੮॥੧॥੮੯॥

'ਤੁਧਹੁ'—ਤੇਰੇ (ਦਰ) ਤੈਂ। (ਸਿਰੀਰਾਗੁ ਮ: ੪, ਪੰਨਾ ੮੦)

ਸੰਬੰਧ ਕਾਰਕ, ਇਕ-ਵਚਨ

ਦੀਬਾਨੁ ਹਮਾਰੇ ਤੁਹੀ ਏਕ ॥ ਸੇਵਾ 'ਬਾਰੀ' ਗੁਰਹਿ ਟੇਕ ॥੧੪੧॥

(ਗਊੜੀ ਮ: ੫, ਪੰਨਾ ੨੧੦)

ਤੂੰ ਪਿੰਜਰੁ ਹਉ ਸੂਅਟਾ 'ਤੇਰ' ॥੨॥੨॥ (ਗਊੜੀ ਕਬੀਰ ਜੀ, ਪੰਨਾ ੩੨੩)

ਮੰਦਭਾਗੀ 'ਤੇਰੇ' ਦਰਸਨੁ ਨਾਹਿ ॥੩॥੨॥ (ਗਊੜੀ ਕਬੀਰ ਜੀ, ਪੰਨਾ ੩੨੩)

ਜੇਗੀਸਰ ਪਾਵਹਿ ਨਹੀ 'ਤੁਅ' ਗੁਣ ਕਬਨੁ ਅਪਾਰ ॥੩॥੧॥

(ਗਊੜੀ ਪੁਰਬੀ ਰਵਿਦਾਸ, ਪੰਨਾ ੩੪੬)

ਜੇ ਤੁਧੁ ਭਾਵੇ ਸਾਹਿਬਾ ਤੂ ਮੈ ਹਉ 'ਤੈਡਾ' ॥੧॥੧੪॥

(ਆਸਾ ਮ: ੧ ਘਰੂ ੯ ਅਸਟਪਦੀਆ, ਪੰਨਾ ੪੯੯)

ਨਾਨਕੁ ਪਇਆਪੈ ਸੰਤ ਦਾਸੀ 'ਤਉ' ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥੨॥

(ਬਿਹਾਗੜਾ ਮ: ੫ ਛੰਤ ਘਰੂ ੧, ਪੰਨਾ ੫੮੩)

ਤੂ ਪ੍ਰਭੁ ਦਾਤਾ ਦਾਨਿ ਮਤਿ ਪੁਰਾ ਹਮ 'ਬਾਰੇ' ਭੇਖਾਰੀ ਜੀਉ ॥੧॥੮॥

(ਸੋਗਠ ਮ: ੧, ਪੰਨਾ ੫੯੭)

ਜੇ ਭੁਲੀ ਜੇ ਚੁਕੀ ਸਾਂਝੀ ਭੀ 'ਤਹਿੰਜੀ' ਕਾਢਾਇਆ ॥੧॥੧॥੮॥

(ਸੁਹੀ ਮ: ੫ ਘਰੂ ੧੦ ਅਸਟਪਦੀਆ, ਪੰਨਾ ੬੬੭)

ਸੰਗਿ 'ਤਿਹਾਰੈ' ਕਿਛੂ ਨ ਚਾਲੈ ਤਾਹਿ ਕਹਾ ਲਪਟਾਨੇ ॥੧॥੧॥

(ਬਸੰਤ ਮ: ੯, ਪੰਨਾ ੧੧੯੯)

ਨਵ ਛਿਆ ਖਟ ਕਾ ਕਰੇ ਬੀਚਾਰੁ ॥

ਨਿਸਿਦਿਨ ਉਚਰੈ ਭਾਰ ਅਠਾਰ ॥

ਤਿਨਿ ਭੀ ਅੰਤੂ ਨ ਪਾਇਆ 'ਤੋਹਿ' ॥

ਨਾਮ ਬਿਹੂਣ ਮੁਕਤਿ ਕਿਉ ਹੋਇ ॥੩॥੧॥ (ਸਾਰੰਗ ਕੀ ਵਾਰ, ਪੰਨਾ ੧੨੩੭)

ਅਸਥਿਰੁ ਜੇ ਮਾਨਓ ਦੇਹ, ਸੋ ਤਉ 'ਤੇਰਉ' ਹੋਇ ਹੈ ਖੇਹ ॥

ਕਿਉ ਨ ਹਰਿ ਕੋ ਨਾਮੁ ਲੇਹ ਮੁਰਖ ਨਿਲਾਜ ਰੇ ॥੧॥੮॥

(ਜੈਜਾਵੰਤੀ ਮ: ੯, ਪੰਨਾ ੧੩੪੩)

ਆਪੁਨੇ ਭਾਵਨੁ ਕਰਿ ਮੰਦਿ ਨ ਦੂਸਰੋ ਧਰਿ

ਓਪਤਿ ਪਰਲੋ ਏਕੈ ਨਿਮਖ 'ਤੁ' ਘਰਿ ॥੨॥

(ਸਵਾਨੇ ਸ੍ਰੀ ਮੁਖਬਾਕ ਮ: ੫, ਪੰਨਾ ੧੩੯੫)

ਬਾਗੀ, ਤਉ, ਤੇਰਉ, ਤੋਰ, ਤਹਿੰਜੀ, ਤੂ, ਤੇਰੋ, ਤਿਹਾਰੈ, ਤੈਡਾ,
ਤੁਆ, ਤੋਹਿ ।

ਅਧਿਕਰਣ ਕਾਰਕ

ਤੁਧੁ ਨੋ ਸੇਵਹਿ ਸੇ 'ਤੁਝਹਿ' ਸਮਾਵਹਿ ਤੂ ਆਪੇ ਮੇਲਿ ਮਿਲਾਇਦਾ ॥੧॥੩॥੧੦॥

(ਮਾਤ੍ਰ ਮ: ੩ ਸੌਲਹੇ, ਪੰਨਾ ੧੦੬੦)

'ਤੁਝਹਿ'—ਤੇਰੇ ਵਿਚ ।

ਸੰਬੰਧ-ਵਾਚਕ ਪੜਨਾਂਵ

(Relative Pronoun)

ਅਤੇ

ਅਨੁਸੰਬੰਧ-ਵਾਚਕ ਪੜਨਾਂਵ

(Co-relative Pronoun)

ਕਾਰਕ ਰੂਪ ਸਾਧਨਾ

ਇਕ-ਵਚਨ		ਬਹੁ-ਵਚਨ
ਕਰਤਾ ਕਾਰਕ	ਜਿਨ੍ਹਾਂ, ਜਿਨ੍ਹਿਂ, ਜੋ, ਜਿਹ	ਜਿਨ, ਜਿਨੀ, ਜਿਨ੍ਹ, ਜਿਨ੍ਹੀ, ਜੋ,
ਕਰਮ ਕਾਰਕ	ਜਿਸੁ, ਜਿਸਹਿ, ਜਾਸੁ	ਜਿਨ, ਜਿਨ੍ਹ, ਜਾਹਿ
ਕਰਣ ਕਾਰਕ	ਜਿਹ, ਜਿਤੁ	
ਸੰਪ੍ਰਦਾਨ ਕਾਰਕ	ਜੈ, ਜਿਸੁ, ਜਿਸਹਿ,	ਜਿਨ, ਜਿਨ੍ਹ, ਜਿਨਾ
ਅਪਾਦਾਨ ਕਾਰਕ	ਜਿਸੁ, ਜਾਸੁ, ਜਾ	
ਸੰਬੰਧ ਕਾਰਕ	(ਜਾ ਕੈ, ਜਾ ਮਹਿ)	ਜਿਨ, ਜਿਨ੍ਹ
ਅਧਿਕਰਣ ਕਾਰਕ	ਜਿਤੁ	

ਨੋਟ : ਹਰੇਕ ਰੂਪ ਦੇ ਜੋੜ ਵਲ ਖਾਸ ਧਿਆਨ ਦੇਣ ਦੀ ਲੋੜ ਹੈ।

ਲਫੜ ਵਿੱਚ 'ਜਿਨ੍ਹਾਂ' ਇਕ-ਵਚਨ ਹੈ ਤੇ 'ਜਿਨ' ਬਹੁ-ਵਚਨ ਹੈ।

'ਜਿਸੁ' ਦੇ ਅੰਤ ਵਿੱਚ (_) ਹੈ ਅਤੇ 'ਜਿਤੁ' ਦੇ ਅਖੀਰ ਵਿੱਚ ਵੀ (_) ਹੁੰਦਾ ਹੈ।

ਕਾਰਕ-ਰੂਪ ਸਾਧਨਾ

ਇਕ-ਵਚਨ	ਬਹੁ-ਵਚਨ	
ਕਰਤਾ ਕਾਰਕ ਕਰਮ ਕਾਰਕ	ਤਿਨਿ, ਤਿਨਹਿ, ਤਿਨਹੀ ਤਿਸੁ, ਤਿਸਹਿ, ਤਾਸੁ, ਤਾਹਿ, ਤਿਸੈ, ਤਿਹ	ਤਿਨ, ਤਿਨ੍ਹ ਤਿਨ, ਤਿਨ੍ਹ
ਕਰਣ ਕਾਰਕ ਸੰਪ੍ਰਦਾਨ ਕਾਰਕ ਅਪਾਦਾਨ ਕਾਰਕ ਸੰਬੰਧ ਕਾਰਕ	ਤਿਤੁ ਤਿਸੁ, ਤਿਸਹਿ, ਤੈ	ਤਿਨ, ਤਿਨ੍ਹ
ਅਧਿਕਰਣ ਕਾਰਕ	ਤਿਸ, ਤਾਸੁ, ਤਿਸਹਿ, ਤਿਸੈ, ਤਿਹ, ਤਾ ਤਿਤੁ, ਤਿਹਿ, ਤਾਸ	ਤਿਨ, ਤਿਨ੍ਹ, ਤੰਨਿ (ਖੇ), ਤਿਨਾੜਾ

ਨੋਟ : ਹਰੇਕ ਰੂਪ ਦੇ 'ਜੋੜ' ਵਲ ਧਿਆਨ ਦੇਣ ਦੀ ਲੋੜ ਹੈ।
 ਲਫੜ 'ਤਿਨਿ' ਇਕ-ਵਚਨ ਹੈ ਤੇ 'ਤਿਨ' ਬਹੁ-ਵਚਨ ਹੈ।
 ਲਫੜ 'ਤਿਤੁ' ਦੇ ਅੰਤ ਵਿਚ () ਹੈ।

ਕਰਤਾ ਕਾਰਕ, ਇਕ-ਵਚਨ

ਨਾਨਕ ਸੋਈ ਜੀਵਿਆ 'ਜਿਨਿ' ਇਕੁ ਪਛਾਤਾ ॥੯॥

(ਗਊੜੀ ਕੀ ਵਾਰ ਮ: ੫, ਪੰਨਾ ੩੧੯)

ਤੁਸਿ ਨਾਨਕੁ ਦੇਵੈ ਜਿਸੁ ਨਾਮੁ 'ਤਿਨਿ' ਹਰਿ ਰੰਗ ਮਾਣਿਆ ॥੧॥

(ਗਊੜੀ ਕੀ ਵਾਰ ਮ: ੫, ਪੰਨਾ ੩੧੯)

ਸਾਧਾ ਸਰਣੀ 'ਜੋ' ਪਵੇ 'ਸੇ' ਛੁਟੇ ਬਧਾ ॥੧੦॥

(ਗਊੜੀ ਕੀ ਵਾਰ ਮ: ੫, ਪੰਨਾ ੩੨੦)

'ਜਿਨਿ' ਰਾਮੁ ਜਾਨਿਆ 'ਤਿਨਹਿ' ਪਛਾਨਿਆ ॥

ਜਿਉ ਗੁੰਗੇ ਸਾਕਰ ਮਨੁ ਮਾਨਿਆ ॥੧॥੧੮॥ (ਗਊੜੀ ਕਬੀਰ ਜੀ, ਪੰਨਾ ੩੨੭)

ਨਾਨਕ ਗੁਰੁ ਗੋਵਿਦੁ ਜਿਸੁ ਤੂਠਾ ॥

ਘਟਿ ਘਟਿ ਰਮਈਆ 'ਤਿਨਹੀ' ਡੀਠਾ ॥੮॥੮॥੧੯॥

(ਰਾਮਕਲੀ ਮ: ੫ ਘਰ ੨, ਪੰਨਾ ੮੮੮)

ਜਨ ਨਾਨਕੁ ਬੋਲੈ ਬ੍ਰਹਮ ਬੀਚਾਰੁ ॥
 'ਜੇ' ਸੁਣੈ ਕਮਾਵੈ 'ਸੁ' ਉਤਰੈ ਪਾਰਿ ॥੪॥੨॥

(ਆਸਾ ਮ: ੫ ਘਰ ੨, ਪੰਨਾ ੩੭੦)

ਸਗਲਿਆ ਕੀ ਹਉ ਬਹਿਨ ਭਾਨਜੀ 'ਜਿਨਹਿ' ਬਰੀ ਤਿਸੁ ਚੇਰੀ ॥੨॥੪॥
 (ਆਸਾ ਕਬੀਰ ਜੀ, ਪੰਨਾ ੩੭੦)

ਕਰਤਾ ਕਾਰਕ, ਬਹੁ-ਵਚਨ

ਮੁਠੜੇ 'ਸੇਈ' ਸਾਥ 'ਜਿਨੀ' ਸਚੁ ਨ ਲਦਿਆ ॥

ਨਾਨਕ 'ਸੇ' ਸਾਬਾਸਿ 'ਜਿਨੀ' ਗੁਰ ਮਿਲਿ ਇਕੁ ਪਛਾਣਿਆ ॥੨॥੫॥
 (ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੯)

ਛਿਠੜੇ ਹਭ ਠਾਇ ਉਣ ਨ ਕਾਈ ਜਾਇ ॥

ਨਾਨਕ ਲਏ 'ਤਿਤ੍ਸੁ' ਸੁਆਉ 'ਜਿਨ੍ਹ' ਸਤਿਗੁਰ ਭੇਟਿਆ ॥੧॥੮॥

(ਸਲੋਕ ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੯)

ਤਿਨ੍ਹ ਕੀ ਸੋਤਾ ਕਿਆ ਗਲੀ 'ਜਿਨੀ' ਹਰਿ ਹਰਿ ਲਏ ॥੧੦॥

(ਗਊੜੀ ਕੀ ਵਾਰ ਮ: ੫, ਪੰਨਾ ੩੨੦)

ਕਪੜ ਭੇਗ ਵਿਕਾਰ ਏ ਹਭੇ ਹੀ ਡਾਰ ॥

ਖਾਲੁ ਲੁੜੇਦਾ ਤੰਨਿ ਖੇ 'ਜੋ' ਰਤੇ ਦੀਦਰ ॥੨॥੧੧॥

(ਮ: ੫, ਮਾਤ੍ਰ ਕੀ ਵਾਰ ਮ: ੫, ਪੰਨਾ ੧੦੯੯)

'ਜਿਨ' ਸੇਵਿਆ 'ਜਿਨ' ਸੇਵਿਆ ਮੇਰਾ ਹਰਿ ਜੀਉ

'ਤੇ' ਹਰਿ ਹਰਿ ਰੂਪਿ ਸਮਾਸੀ ॥

ਸੇ ਧੰਨੁ ਸੇ ਧੰਨੁ 'ਜਿਨ' ਹਰਿ ਧਿਆਇਆ ਜੀਉ

ਜਨੁ ਨਾਨਕੁ ਤਿਨ ਬਲ ਜਾਸੀ ॥੩॥੧॥੨॥ (ਆਸਾ ਮ: ੪, ਪੰਨਾ ੩੪੯)

ਜਿਨ, ਤਿਨ, ਜੋ, ਜਿਨ੍ਹ, ਤਿਨ੍ਹ, ਸੇ, ਜਿਨੀ, ਤਿਨੀ, ਤੇ।

ਕਰਮ ਕਾਰਕ, ਇਕ-ਵਚਨ

ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥

'ਜਿਸੁ' ਸਿਮਰਤ ਸੁਖੁ ਪਾਈਐ ਸਭ ਤਿਖਾ ਸੁਝਾਈ ॥੩॥

(ਗਊੜੀ ਕੀ ਵਾਰ ਮ: ੫, ਪੰਨਾ ੩੧੯)

ਪ੍ਰਤੁ ਪ੍ਰੀਤਮ ਮੇਰੈ ਸੰਗਿ ਰਾਇ ॥

‘ਜਿਸਹਿ’ ਦੇਖਿ ਹਉ ਜੀਵਾ ਮਾਇ ॥੧॥੫॥

(ਬਸੰਤੁ ਮ: ੫ ਘਰੁ ੧, ਪੰਨਾ ੧੧੯੧)

‘ਤਿਸੈ’ ਸਰੇਵਹੁ ਪ੍ਰਾਣੀਹੋ ਜਿਸ ਦੇ ਨਾਉ ਪਲੈ ॥੮॥

(ਗਊੜੀ ਕੀ ਵਾਰ ਮ: ੫, ਪੰਨਾ ੩੨੦)

ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥

‘ਜਾਸੁ’ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ਰਹਾਉ॥੯॥

(ਆਸਾ ਮ: ੫ ਘਰੁ ੨, ਪੰਨਾ ੩੬੬)

ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥

‘ਤਾਹਿ’ ਛਾਡਿ ਕਤ ਆਪੁ ਬਧਾਵਾ ॥੧੩॥

(ਗਊੜੀ ਬਾਵਨ ਅਖਰੀ ਕਬੀਰ ਜੀ, ਪੰਨਾ ੩੪੦)

ਜਿਸੁ, ਤਿਸੁ, ਜਿਸਹਿ, ਤਿਸੈ, ਜਾਸੁ, ਤਾਹਿ।

ਕਰਮ ਕਾਰਕ, ਬਹੁ-ਵਚਨ

‘ਜਾਹਿ’ ਸ਼ਵਾਰੇ ਸਾਝ ਬਿਆਲ ॥

ਇਤ ਉਤ ਮਨਮੁਖ ਬਾਧੇ ਕਾਲ ॥੩॥੧੧॥ (ਗਊੜੀ ਮ: ੧, ਪੰਨਾ ੧੫੪)

‘ਜਾਹਿ’—ਜਿਨ੍ਹਾਂ ਨੂੰ।

ਕਰਣ ਕਾਰਕ, ਇਕ-ਵਚਨ

ਆਰ ਨਹੀਂ ‘ਜਿਹ’ ਤੋਪਉ ॥ ਨਹੀਂ ਰਾਂਬੀ ਠਾਉ ਰੋਪਉ ॥੧॥੭॥

(ਸੌਗਠਿ ਰਵਿਦਾਸ ਜੀ, ਪੰਨਾ ੬੫੬)

ਐਸੀ ਕਲਾ ਨ ਖੇਡੀਐ ‘ਜਿਤੁ’ ਦਰਗਹ ਗਾਇਆ ਹਾਰੀਐ ॥੧੨॥

(ਆਸਾ ਦੀ ਵਾਰ)

‘ਜਿਹ’—ਜਿਸ ਨਾਲ। ‘ਜਿਤੁ’—ਜਿਸ ਦੀ ਰਾਹੀਂ।

ਸੰਪ੍ਰਦਾਨ ਕਾਰਕ, ਇਕ-ਵਚਨ

ਨਾਨਕ ਪਰਮੇਸ਼ਰੁ ਜਜਮਾਨੁ ‘ਤਿਸਹਿ’ ਭੁਖ ਨ ਮੂਲਿ ॥੨॥੨੧॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੨੩)

ਹਰਿ ਧਨੁ ਸਦੀ ਰਾਸਿ ਹੈ ਕਿਨੈ ਵਿਰਲੈ ਜਾਤਾ ॥

‘ਤਿਸੈ’ ਪਰਾਪਤਿ ਭਾਇਰਹੁ ‘ਜਿਸੁ’ ਦੇਇ ਬਿਧਾਤਾ ॥੬॥

(ਗਊੜੀ ਕੀ ਵਾਰ ਮ: ੫, ਪੰਨਾ ੩੧੯)

‘ਜਿਸੁ’ ਗੁਰੂ ਭੇਟੇ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥੧੩॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੨੧)

ਘੋਲ ਘੁਮਾਈ ‘ਤਿਸੁ’ ਮਿੜ ਵਿਚੋਲੇ ‘ਜੈ’ ਮਿਲਿ ਕੰਡ੍ਹ ਪਛਾਣਾ ॥੧॥੧੫॥

(ਮ: ੫, ਪੰਨਾ ੯੬੪)

ਮੇਰੇ ਠਾਕੁਰ ਹਾਥਿ ਵਡਾਈਆ ਭਾਈ ‘ਜੈ’ ਭਾਵੈ ‘ਤੈ’ ਦੇਇ ॥੭॥੪॥

(ਸੋਗਠਿ ਮ: ੧ ਅਸਟਪਦੀਆ, ਪੰਨਾ ੬੩੭)

ਜਿਸੁ, ਤਿਸੁ, ਜੈ, ਤਿਸਹਿ, ਤੈ, ਤਿਸੈ।

ਸੰਪ੍ਰਦਾਨ ਕਾਰਕ, ਬਹੁ-ਵਚਨ

ਸੇ ਧੰਨੁ ਸੇ ਧੰਨੁ ‘ਜਿਨ’ ਹਰਿ ਧਿਆਇਆ ਜੀਉ

ਜਨੁ ਨਾਨਕੁ ‘ਤਿਨ’ ਬਲਿ ਜਾਸੀ ॥੩॥੧॥੨॥

(ਆਸਾ ਮਹਲਾ ੪, ਪੰਨਾ ੩੪੮)

ਦਾਸ ਦਾਸਤਣ ਭਾਇ ਮਿਟਿਆ ਤਿਨਾ ਗਊਣੁ ॥

ਵਿਸਰਿਆ ‘ਜਿਨਾ’ ਨਾਮੁ ਤਿਨਾਕਾ ਹਾਲੁ ਕਊਣੁ ॥੩॥੮॥੧੦੯॥

(ਆਸਾ ਮ: ੫, ਪੰਨਾ ੩੬੭)

ਜਿਨ, ਤਿਨ, ਜਿਨ।

ਸੰਬੰਧ ਕਾਰਕ, ਇਕ-ਵਚਨ

ਅਵਰੁ ਨ ਦੀਸੈ ਕਿਸੁ ਸਾਲਾਹੀ ‘ਤਿਸਹਿ’ ਸਰੀਰੁ ਨ ਕੋਈ ॥੮॥੫॥

(ਸੋਗਠਿ ਮ: ੧, ਪੰਨਾ ੫੬੭)

ਜਿਸੁ ਗੁਰੂ ਭੇਟੇ ਨਾਨਕਾ ‘ਤਿਸੁ’ ਮਨਿ ਵਸਿਆ ਸੋਇ ॥੨॥੧੩॥

(ਗਊੜੀ ਕੀ ਵਾਰ, ਪੰਨਾ ੩੨੧)

ਜੈ ਜਨੁ ਗਾਇ ਧਿਆਇ ਜਸੁ ਠਾਕੁਰ ‘ਤਾਸੁ’ ਪੜ੍ਹ ਹੈ ਥਾਨਾਨਾਂ ॥

‘ਤਿਹ’ ਬਡਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾਂ ॥੩॥੭॥

(ਗਊੜੀ ਕਬੀਰ ਜੀ, ਪੰਨਾ ੩੩੬)

ਸਿਵ ਸਨਕਾਇ 'ਜਾਸੁ' ਗੁਨ ਗਾਵਹਿ
ਤਾਸੁ ਬਸਹਿ ਮੇਰੇ ਪ੍ਰਾਨਾਨਾਂ ॥੧॥ ਰਹਾਉ ॥੭੮॥

(ਗਊੜੀ ਕਬੀਰ ਜੀ, ਪੰਨਾ ੩੩੯)

ਮੁਕਾਮੁ ਤਿਸ ਨੇ ਆਖੀਐ 'ਜਿਸੁ' ਸਿਸਿ ਨ ਹੈਡੀ ਲੇਖੁ ॥
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੨॥੧੭॥

(ਸਿਰੀਰਾਗੁ ਮ: ੧ ਅਸਟਪਦੀਆ, ਪੰਨਾ ੬੪)

ਜਿਸੁ, ਤਿਸ, ਜਾਸੁ, ਤਿਸਹਿ, ਤਿਹ, ਤਾਸੁ।

ਸੰਬੰਧ ਕਾਰਕ, ਬਹੁ-ਫਲਨ

ਮਾਣਸਥਾਣੇ ਕਰਹਿ ਨਿਵਾਜ਼ ॥
ਛੁਗੀ ਵਗਾਇਨਿ ਤਿਨ ਗਾਲਿ ਤਾਗ ॥
'ਤਿਨ' ਘਰਿ ਬ੍ਰਾਹਮਣ ਪੁਰਹਿ ਨਾਦ ॥
ਉਨਾ ਭੀ ਆਵਹਿ ਓਹੀ ਸਾਦ ॥੨॥੧੬॥

(ਆਸਾ ਦੀ ਵਾਰ)

ਨਾਨਕ ਆਏ ਸੇ ਪਰਵਾਣੁ ਹੈ 'ਜਿਨ' ਹਰਿ ਝੁਠਾ ਚਿਤਿ ॥੧॥੧੨॥
(ਸਲੋਕ ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੨੦)

ਲਾਹਾ ਜਗ ਮਹਿ ਸੇ ਖਟਹਿ 'ਜਿਨ' ਹਰਿ ਧਨੁ ਰਾਸਿ ॥੧੫॥

(ਗਊੜੀ ਕੀ ਵਾਰ ਮ: ੫, ਪੰਨਾ ੩੨੧)

ਦਾਸ ਦਾਸਤਣ ਭਾਇ ਮਿਟਿਆ 'ਤਿਨਾ' ਗਉਣੁ ॥

ਵਿਸਰਿਆ ਜਿਨਾ ਨਾਮੁ 'ਤਿਨਾੜਾ' ਹਾਲੁ ਕਉਣੁ ॥੩॥੮॥੧੦੬॥

(ਆਸਾ ਮ: ੫, ਪੰਨਾ ੩੮੭)

ਜਿਨ, ਤਿਨ, ਜਿਨ੍, ਤਿਨਾ, ਤਿਨਾੜਾ।

ਅਧਿਕਰਣ ਕਾਰਕ, ਇਕ-ਫਲਨ

ਆਂਧੀ ਪਾਛੇ ਜੈ ਜਲੁ ਬਰਥੈ 'ਤਿਹਿ' ਤੇਰਾ ਜਨੁ ਭੀਨਾ ॥੨॥੪੩॥

(ਗਊੜੀ ਕਬੀਰ ਜੀ, ਪੰਨਾ ੩੩੨)

ਸਿਵ ਸਨਕਾਇ ਜਾਸੁ ਗੁਨ ਗਾਵਹਿ
'ਤਾਸੁ' ਬਸਹਿ ਮੇਰੇ ਪ੍ਰਾਨਾਨਾਂ ॥੧॥ ਰਹਾਉ ॥੭੮॥

(ਗਊੜੀ ਕਬੀਰ ਜੀ, ਪੰਨਾ ੩੩੯)

ਧੰਨ ਸੁ ਗਿਤੁ 'ਜਿਤੁ' ਪ੍ਰਗਟੀ ਆਇ ॥੪॥੩॥

(ਆਸਾ ਮ: ੫ ਘਰੂ ੨, ਪੰਨਾ ੩੭੧)

ਜਿਤੁ, ਤਿਹਿ, ਤਾਸੁ।

'ਅਪਾਦਾਨ ਕਾਰਕ' ਦੇ ਥਾਂ ਸੰਬੰਧਕ 'ਤੇ' ਦੀ ਵਰਤੋਂ ਆਮ ਹੋਣ ਲੱਗ ਪਈ, ਜਿਵੇਂ :

'ਗੁਰ ਤੇ' ਸਾਂਤਿ ਉਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ ॥

'ਗੁਰ ਤੇ' ਨਾਮੁ ਪਾਈਐ ਵਡੀ ਵਡਿਆਈ ॥੧॥੧॥

(ਆਸਾ ਮ: ੩ ਅਸਟਪਦੀਆ, ਪੰਨਾ ੪੨੪)

ਨਵੀਨ ਪੰਜਾਬੀ ਵਿਚ 'ਤੇ' ਦੇ ਥਾਂ 'ਤੋਂ' ਵਰਤੀਦਾ ਹੈ, ਪੁਰਾਣੀ ਪੰਜਾਬੀ ਵਿਚ ਪੜਨਾਵਾਂ ਦੇ ਨਾਲ 'ਤੇ' ਦੇ ਥਾਂ 'ਦੂ' ਭੀ ਵਰਤਿਆ ਜਾਂਦਾ ਸੀ, ਜਿਵੇਂ :

'ਇਕਦੂ' ਇਕ ਚੜ੍ਹਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥੧॥

(ਸੁਹੀ ਮ: ੧ ਕੁਚਜੀ, ਪੰਨਾ ੨੬੨)

'ਇਕਦੂ' ਜੀਭੋਂ ਲਖ ਹੋਏ ਲਖ ਹੋਵਹਿ ਲਖ ਵੀਸ ॥੩੨॥

(ਜਪੁਜੀ)

ਪੜਨਾਂਵ 'ਜਿਸੁ' ਅਤੇ 'ਤਿਸੁ' ਦਾ ਰੂਪ ਇਸ 'ਸੰਬੰਧਕ' ਦੇ ਨਾਲ 'ਜਿ' ਅਤੇ 'ਤਿ' ਬਣ ਜਾਂਦਾ ਹੈ, ਜਿਵੇਂ :

ਐਸਾ ਸਤਿਗੁਰੁ ਲੋੜਿ ਲਹੁ 'ਜਿਦੂ' ਪਾਈਐ ਸਚੁ ਸੋਇ ॥੩॥੧੧॥੪੪॥

(ਸਿਰੀਰਾਗ ਮ: ੩, ਪੰਨਾ ੩੦)

ਨਾਨਕ ਗੁਰੁ ਸਾਲਾਹੀ ਆਪਣਾ 'ਜਿਦੂ' ਪਾਈ ਪ੍ਰਭੁ ਸੋਇ ॥੪॥੨੭॥੯੦॥

(ਸਿਰੀਰਾਗ ਮ: ੩, ਪੰਨਾ ੩੭)

ਸੰਸਕ੍ਰਿਤ ਤੇ ਪ੍ਰਾਕ੍ਰਿਤ

ਨਿਹਫਲੁ 'ਤਸੁ' ਜਨਮਸੁ ਜਾਵਤ ਬ੍ਰਹਮ ਨ ਬਿੰਦਤੇ ॥

ਸਾਰਾਰੁ 'ਸੰਸਾਰਸੁ' ਗੁਰ ਪਰਸਾਦੀ ਤਰਹਿ ਕੇ ॥੨॥

(ਸਲੋਕ ਸਹਸ਼ਿਤੀ ਮ: ੧, ਪੰਨਾ ੧੩੪੩)

'ਤਸੁ'—ਸੰਬੰਧ ਕਾਰਕ, ਇਕ-ਵਚਨ (ਅਰਥ—'ਉਸ ਦਾ')

ਪ੍ਰਸ਼ਨ-ਵਾਚਕ ਪੜਨਾਂਵ (Interrogative Pronoun)

ਕਰਤਾ ਕਾਰਕ, ਇਕ-ਵਚਨ

ਕਵਨੁ, ਕੁਨੁ, ਕਵਨੈ, ਕਿਨੀ, ਕੋ

ਤੁਝ ਬਿਨੁ 'ਕਵਨੁ' ਹਮਾਰਾ ॥੧੨੮॥ (ਗੁਰੂ ਨਾਨਕ ਦੇਵ ਮ: ੫, ਪੰਨਾ ੨੦੬)

ਰਾਮ ਨਾਮ ਬਿਨੁ 'ਕਿਨੀ' ਗਤਿ ਪਾਈ ॥੪॥੪॥

(ਗੁਰੂ ਨਾਨਕ ਦੇਵ ਜੀ, ਪੰਨਾ ੩੨੪)

ਪ੍ਰਦ ਕਲਦ ਲਡਮੀ ਮਾਇਆ ॥

ਇਨ ਤੇ ਕਹੁ 'ਕਵਨੈ' ਸੁਖ ਪਾਇਆ ॥੩॥੪॥

(ਧਨਾਸਰੀ ਕਬੀਰ ਜੀ, ਪੰਨਾ ੬੯੨)

ਤੁ 'ਕੁਨੁ' ਰੇ ॥ ਮੈ, ਜੀ ਨਾਮਾ ॥

ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

(ਧਨਾਸਰੀ ਨਾਮਦੇਵ ਜੀ, ਪੰਨਾ ੬੯੩)

ਨੌਟ : 'ਕੁਨੁ' ਮਰਾਠੀ ਵਿਚ 'ਕਵਨੁ' ਦਾ ਰੂਪ ਹੈ।

ਰਾਜਾ ਰਾਮ ਜਪਤ 'ਕੈ' 'ਕੈ' ਨ ਤਰਿਓ ॥੧॥

(ਮਾਤ੍ਰ ਨਾਮਦੇਵ ਜੀ, ਪੰਨਾ ੧੧੦੫)

ਕਰਮ ਕਾਰਕ, ਇਕ-ਵਚਨ

ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ 'ਕਿਸੁ' ਸਾਲਾਹੀ ॥

(ਆਸਾ ਮ: ੫ ਘਰੂ ੬, ਪੰਨਾ ੩੮੨)

ਮਨ ਕੇ ਅੰਧੇ ਆਪਿ ਨ ਬੁਝਹੁ 'ਕਾਹਿ' ਬੁਝਾਵਹੁ ਤਾਈ ॥੩॥੧॥

(ਮਾਤ੍ਰ ਕਬੀਰ ਜੀ, ਪੰਨਾ ੧੧੦੩)

ਤੁਝ ਬਿਨੁ ਕੋਇ ਨ ਦੇਖਉ ਮੀਤ ॥ 'ਕਿਸੁ' ਸੇਵਉ ਕਿਸੁ ਦੇਵਉ ਚੀਤੁ ॥੫॥੧॥

(ਗੁਰੂ ਨਾਨਕ ਦੇਵ ਮ: ੧ ਅਸਟਪਦੀਆ, ਪੰਨਾ ੨੨੧)

ਕਿਸੁ, ਕਾਹਿ ।

ਸੰਪ੍ਰਦਾਨ ਕਾਰਕ, ਇਕ-ਵਚਨ

ਦਰੁ ਬੀਤਾ ਮੈ ਨੌਮਿ 'ਕੈ' 'ਕੈ' ਕਰੀ ਸਲਾਮੁ ॥ ਰਹਾਉ ॥ ੧੪॥

'ਕੈ'-ਕਿਸ ਨੂੰ । (ਆਸਾ ਮ: ੧ ਘਰੁ ੮ ਅਸਟਪਦੀਆ, ਪੰਜਾ ੮੧੯)

ਸੰਬੰਧ ਕਾਰਕ, ਇਕ-ਵਚਨ

ਕਿਸੁ ਪ੍ਰਛਉ 'ਕਿਸੁ' ਲਾਗਉ ਪਾਇ ॥ 'ਕਿਸੁ' ਉਪਦੇਸਿ ਰਹਾ ਲਿਵ ਲਾਇ ॥ ੫॥੧॥

(ਗਉੜੀ ਮ: ੧ ਅਸਟਪਦੀਆ, ਪੰਜਾ ੨੨੧)

'ਕਿਸੁ' ਭਰਵਾਸੇ ਬਿਚਰਹਿ ਭਵਨ ॥

ਮੂੜ ਮੁਗਾਧ ਤੇਰਾ ਸੰਗੀ ਕਵਨ ॥ ੧॥੩॥੪॥

(ਗਾਵਲੀ ਮ: ੫, ਪੰਜਾ ੮੮੮)

(੨) 'ਸੰਬੰਧਕਾਂ' ਦੇ ਨਾਲ ਪ੍ਰਸ਼ਨ-ਵਾਚਕ ਪੜਨਾਂਵ ਦੇ ਰੂਪ :

ਹੋਡੀ ਸਰਣਿ ਪਾਇਆ ਰਹਣੁ ਨ ਪਾਈ ॥

ਕਹੁ ਮੀਤਾ ਹਉ 'ਕੈ' ਪਹਿ ਜਾਈ ॥ ੩॥੮॥ (ਆਸਾ ਮ: ੫ ਘਰੁ ੨, ਪੰਜਾ ੩੭੧)

ਕਉਣ ਗੁਰੂ 'ਕੈ ਪਹਿ' ਦੀਖਿਆ ਲੇਵਾ 'ਕੈ ਪਹਿ' ਮੁਲੁ ਕਰਾਵਾ ॥ ੧॥੨॥੮॥

(ਸੂਹੀ ਮ: ੧ ਘਰੁ ੨, ਪੰਜਾ ੨੩੦)

ਆਪਸ ਕਉ ਮੁਨਿ ਵਰ ਕਰਿ ਥਾਪਨੁ 'ਕਾ ਕਉ' ਕਹਨੁ ਕਸਾਈ ॥ ੨॥੧॥

(ਮਾਰੂ ਕਬੀਰ ਜੀ, ਪੰਜਾ ੧੧੦੩)

ਦੂਸਰੁ ਨਾਹੀ ਠਾਉ 'ਕਾ ਪਹਿ' ਜਾਈਐ ॥

ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥ ੨॥

(ਜੈਤਸਰੀ ਮ: ੫ ਛੰਤ ਘਰੁ ੨, ਪੰਜਾ ੨੦੮)

ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥ 'ਕਿਸੁ ਆਗੈ' ਕੀਚੈ ਅਰਦਾਸਿ ॥ ੨॥੧॥

(ਭੈਰਉ ਮ: ੧ ਘਰੁ ੧ ਚਉਪਦੇ, ਪੰਜਾ ੧੧੨੫)

'ਕਿਸੁ ਉਪਰਿ' ਓਹੁ ਟਿਕਟਿਕੈ 'ਕਿਸ ਨੇ' ਜੋੜੁ ਕਰੇਇ ॥

'ਕਿਸ ਨੇ' ਕਹੀਐ ਨਾਨਕਾ ਕਿਸ ਨੇ ਕਰਤਾ ਦੇਇ ॥ ੧॥੧੦॥

(ਸਲੋਕ ਮ: ੧, ਸਾਰੰਗ ਕੀ ਵਾਰ, ਪੰਜਾ ੧੨੪੧)

ਨੋਟ : 'ਕਿਸੁ' ਦੇ () ਦਾ ਲੋਪ ਸਮਝਣ ਵਾਸਤੇ, ਵੇਖੋ : ਵਾਕ-ਰਚਨਾ ਵਿਚਾਰ (ਜਿਸੁ, ਤਿਸੁ, ਕਿਸੁ)।

ਨਿਸਚੇ-ਵਾਚਕ ਪੜਨਾਂਵ (Demonstrative Pronoun)

ਕਾਰਕ ਰੂਪ ਸਾਧਨਾ

ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਓਹੁ, ਇਹੁ, ਉਨਿ, ਇਨ
ਕਰਮ ਕਾਰਕ	
ਸੰਪ੍ਰਦਾਨ ਕਾਰਕ	
ਸੰਬੰਧ ਕਾਰਕ	
ਅਧਿਕਰਣ ਕਾਰਕ	ਵਾਹੂ

(ੴ) ਪੁਲਿੰਗ

ਕਰਤਾ ਕਾਰਕ, ਇਕ-ਵਚਨ

ਇਸਹਿ ਤਿਆਗਿ ਸਤ ਸੰਗਤਿ ਕਰੈ ॥

ਵਡਭਾਗੀ ਨਾਨਕ 'ਓਹੁ' ਤਰੈ ॥੫॥੧੮॥੨੯॥ (ਰਾਮਕਲੀ ਮ: ੫, ਪੰਨਾ ੩੯੨)

ਲੋਗ ਜਾਨੈ ਇਹੁ ਗੀਤੁ ਹੈ 'ਇਹੁ' ਤਉ ਬ੍ਰਹਮ ਬੀਜਾਰ ॥

ਜਿਉ ਕਾਸੀ ਉਪਏਸੁ ਹੋਇ ਮਾਨਸ ਮਰਤੀ ਬਾਰ ॥੩॥੮॥੫੫॥

(ਗਊੜੀ ਕਬੀਰ ਜੀ, ਪੰਨਾ ੩੩੫)

ਜਨਮ ਮਰਨ ਕਉ ਇਹੁ ਜਗੁ ਬਪੜੇ 'ਇਨੁ' ਦੂਜੇ ਭਗਤਿ ਵਿਸਾਰੀ ਜੀਉ ॥੩॥੮॥

(ਸੋਗਠ ਮ: ੧, ਪੰਨਾ ੫੯੮)

ਰਾਗ ਰਾਗਨੀ ਡਿੱਭੁ ਹੋਇ ਬੈਠਾ 'ਉਨਿ' ਹਰਿ ਪਹਿ ਕਿਆ ਲੀਨਾ ॥੩॥੩॥

(ਸੋਗਠ ਕਬੀਰ ਜੀ, ਪੰਨਾ ੬੪੮)

ਕਰਤਾ ਕਾਰਕ, ਬਹੁ-ਵਚਨ

ਜਿਥੇ ਬੈਸਨਿ ਸਾਧ ਜਨ ਸੋ ਬਾਨੁ ਸੁਹੰਦਾ ॥

'ਓਇ' ਸੇਵਨਿ ਸੰਮਿਖੁ ਆਪਣਾ ਬਿਨਸੈ ਸਭੁ ਮੰਦਾ ॥੫॥

(ਗਊੜੀ ਕੀ ਵਾਰ ਮ: ੫, ਪੰਨਾ ੩੧੯)

‘ਓਇ’ ਜੁ ਦੀਸਹਿ ਅੰਬਰਿ ਤਾਰੇ ॥
 ਕਿਨਿ ਓਇ ਚੀਤੇ ਚੀਤਨਹਾਰੇ ॥੧॥੨੯॥ (ਗਊੜੀ ਕਬੀਰ ਜੀ, ਪੰਨਾ ੩੨੯)
 ਤੁੰਡਿਤ ਮੁੰਡਿਤ ਏਕੈ ਸਬਦੀ ‘ਏਹਿ’ ਕਹਹਿ ਸਿਧਿ ਪਾਈ ॥੧॥੭॥੫੧॥
 (ਗਊੜੀ ਕਬੀਰ ਜੀ, ਪੰਨਾ ੩੩੪)

ਜਿਨਾ ਗੁਰੂ ਗੋਪਿਆ ਆਪਣਾ ਤੇ ਨਰ ਬੁਰਿਆਰੀ ॥
 ਹਰਿ ਜੀਉ ਤਿਨ ਕਾ ਦਰਸਨੁ ਨ ਕਰਹੁ ਪਾਪਿਸਟ ਹਤਿਆਰੀ ॥
 ‘ਓਹਿ’ ਘਰਿ ਘਰਿ ਫਿਰਹਿ ਭੁਸੁਧ ਮਨਿ ਜਿਉ ਪਰਕਟ ਨਾਰੀ ॥੨੩॥
 (ਸੋਗਠਿ ਕੀ ਵਾਰ, ਪੰਨਾ ੬੫੧)

ਦਾਨੁ ਦੇਇ ਕਰਿ ਪੂਜਾ ਕਰਨਾ ॥
 ਲੈਤ ਦੇਤ ‘ਉਨ’ ਮੁਕਰਿ ਪਰਨਾ ॥੧॥੮॥
 (ਆਸਾ ਮ: ੫ ਘਰੁ ੨, ਪੰਨਾ ੩੭੨)

ਗੁਰ ਪਰਸਾਦੀ ਜੈਦੇਉ ਨਾਮਾਂ ॥
 ਭਗਤਿ ਕੈ ਪ੍ਰੇਮੀ ‘ਇਨ’ ਹੀ ਹੈ ਜਾਨਾਂ ॥੫॥੧॥੩੯॥
 (ਗਊੜੀ ਕਬੀਰ ਜੀ ਅਸਟਪਦੀਆ, ਪੰਨਾ ੩੩੦)

ਕਰਮ ਕਾਰਕ, ਬਹੁ-ਵਚਨ

ਓਇ ਜੁ ਦੀਸਹਿ ਅੰਬਰਿ ਤਾਰੇ ॥
 ਕਿਨਿ ‘ਓਇ’ ਚੀਤੇ ਚੀਤਨਹਾਰੇ ॥੧॥੨੯॥ (ਗਊੜੀ ਕਬੀਰ ਜੀ, ਪੰਨਾ ੩੨੯)

ਸੰਪ੍ਰਦਾਨ ਕਾਰਕ, ਬਹੁ-ਵਚਨ

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਡਰਿਆ ॥
 ‘ਉਨ’ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥੧॥
 (ਗੁਜਰੀ ਮ: ੫ ਘਰੁ ੧, ਪੰਨਾ ੮੬੫)

ਸੰਬੰਧ ਕਾਰਕ, ਬਹੁ-ਵਚਨ

ਸਾਧ ਸਭਾ ਮਹਿ ਅਨਦ ਬਿਸ੍ਰਾਮ ॥
 ‘ਉਨ’ ਸੰਗੁ ਸੈ ਪਾਏ ਜਿਸੁ ਮਸਤਕਿ ਕਰਾਮ ॥੩॥੨॥੨੩॥
 (ਧਨਾਸਰੀ ਮ: ੫ ਘਰੁ ੨, ਪੰਨਾ ੬੭੬)

ਅਧਿਕਰਣ ਕਾਰਕ, ਬਹੁ-ਫਲਨ

ਨਾਮੁ ਸੰਗੀ ਸੋ ਮਨਿ ਨ ਬਸਾਇਓ ॥
ਛੋਡਿ ਜਾਹਿ 'ਵਾਹੁ' ਚਿਤ੍ਰ ਲਾਇਓ ॥੨॥੧॥੧੯॥

(ਟੋਡੀ ਮ: ੫ ਘਰੂ ੩, ਪੰਨਾ ੨੧੫)

(ਅ) ਇਸਤ੍ਰੀ ਲਿੰਗ

ਮੁਖਿ ਬੇਰਾਵੈ ਅੰਤਿ ਠਗਾਵੈ ॥
ਇਕਤ੍ਰੁ ਠਉਰ 'ਓਹ' ਕਹੀ ਨ ਸਮਾਵੈ ॥੩॥੧੯॥੨੯॥

(ਰਾਮਕਲੀ ਮ: ੫, ਪੰਨਾ ੮੯੨)

ਝੜਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੇ ਸੰਦੇਹ ॥
ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ 'ਏਹ' ॥੧੧॥

(ਗਊੜੀ ਬਾਵਨ ਅਖਰੀ ਕਬੀਰ ਜੀ, ਪੰਨਾ ੩੪੦)

ਏਹ, ਓਹ।

(੩) 'ਸੰਬੰਧਕ' ਦੇ ਨਾਲ ਨਿਸਚੇ-ਵਾਚਕ ਪੜਨਾਂਵ ਦੇ ਰੂਪ :

'ਉਹਾ' ਕਉ ਕਹੀਐ ਸਹਜ ਮਤਵਾਰਾ ॥
ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ਰਹਾਉ॥੨੭॥

(ਗਊੜੀ ਕਬੀਰ ਜੀ, ਪੰਨਾ ੩੨੮)

ਮਨ ਰੇ ਛਾਡਹੁ ਭਰਮੁ ਪ੍ਰਗਟੁ ਹੋਇ ਨਾਚਹੁ 'ਇਆ' ਮਾਇਆ ਕੇ ਡਾਂਡੇ ॥
ਸੁਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਦੇ ਭਾਂਡੇ ॥੧॥੭॥੯੮॥

(ਗਊੜੀ ਕਬੀਰ ਜੀ, ਪੰਨਾ ੩੩੮)

ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਾਸੀ ਗਾਊ ਰੇ ॥

'ਉਆ' ਕਾ ਸਰੂਪੁ ਦੇਖਿ ਮੌਹੀ ਗੁਆਰਨ

ਮੇਕਉ ਛੋਡਿ ਨ ਆਉ ਨ ਜਾਹੁ ਰੇ ॥੧॥੨॥੧੫॥੯੯॥

(ਗਊੜੀ ਕਬੀਰ ਜੀ, ਪੰਨਾ ੩੩੮)

ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥

ਐਸੀ ਬੇਦਨ ਉਪਜਿ ਖਰੀ ਭਈ 'ਵਾ' ਕਾ ਅਉਖਧੁ ਨਾਹੀ ॥੨॥੧॥

(ਸੋਗਠਿ ਭੀਖਨ ਜੀ, ਪੰਨਾ ੯੫੯)

ਹਸਤਿ ਨ ਤੈਰੈ ਧਰੈ ਧਿਆਨੁ ॥ 'ਵਾ' ਕੇ 'ਰਿਦੈ' ਬਸੈ ਭਗਵਾਨੁ ॥੨॥੧॥੪॥
(ਗੋੜ ਕਬੀਰ ਜੀ, ਪੰਨਾ ੮੭੧)

ਜਿਉ ਬੇਸੂਅ ਕੇ ਪਰੈ ਅਖਾਰਾ ॥ ਕਾਪੁਰੁ ਪਹਿਰਿ ਕਰਹਿ ਸੀਗਾਰਾ ॥
ਪੁਰੇ ਤਾਲ ਨਿਹਾਲੇ ਸਾਸ ॥ 'ਵਾ' ਕੇ ਗਲੇ ਜਮ ਕਾ ਹੈ ਫਾਸ ॥੩॥੨॥੮॥
(ਬੈਠਉ ਨਾਮਦੇਵ ਜੀ, ਪੰਨਾ ੧੧੬੫)

ਅਨਿਸਚਿਤ ਪੜਨਾਂਵ (Indefinite Pronoun)

ਕਾਰਕ ਰੂਪ ਸਾਧਨਾ

	ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਕੋਈ, ਕੋ, ਕੋਊ, ਕਿਨੈ, ਕਿਨਹਿ, ਕਿਨਹੂ, ਕਿਸ ਹੀ, ਕਛੁ, ਕਿਹੁ ਕਿਸਹਿ	ਕੋਈ, ਕੇ, ਕਿਤੀ, ਕਿਨਹੀ
ਕਰਮ ਕਾਰਕ		
ਕਰਣ ਕਾਰਕ	ਕਾਹੂ, ਕਿਨੈ	
ਸੰਪ੍ਰਦਾਨ ਕਾਰਕ	ਕਿਸੈ, ਕਹੀ	

ਕਾਰਕ ਰੂਪ ਸਾਧਨਾ

'ਅਵਰ', 'ਹੋਰ'

	ਇਕ-ਵਚਨ	ਬਹੁ-ਵਚਨ
ਕਰਤਾ ਕਾਰਕ	ਅਵਰ, ਅਉਰੁ, ਹੋਰੁ	ਹੋਰਿ
ਕਰਮ ਕਾਰਕ	ਅਵਰਹਿ	ਅਵਰਾ
ਅਪਾਦਾਨ ਕਾਰਕ	ਹੋਰਨਿ	
ਸੰਬੰਧ ਕਾਰਕ	ਅਵਰ	

ਕਾਰਕ ਰੂਪ ਸਾਧਨਾ

‘ਇਕ’, ‘ਏਕ’, ‘ਹਿਕ’

ਇਕ-ਛਚਨ	ਥਕੁ-ਛਚਨ	
ਕਰਤਾ ਕਾਰਕ ਕਰਮ ਕਾਰਕ ਸੰਬੰਧ ਕਾਰਕ ਅਧਿਕਰਣ ਕਾਰਕ	ਏਕੁ, ਇਕੁ, ਹਿਕੁ ਹਿਕੁ, ਹਿਕੋ, ਇਕੁ, ਏਕਸੈ	ਇਕਿ, ਹਿਕਿ, ਹਿਕਨੀ ਇਕਨਾ ਇਕਨਾ ਇਕਨੀ

ਕਾਰਕ ਰੂਪ ਸਾਧਨਾ

‘ਸਭ’

ਇਕ-ਛਚਨ	ਥਕੁ-ਛਚਨ	
ਕਰਤਾ ਕਾਰਕ ਸੰਪ੍ਰਦਾਨ ਕਾਰਕ ਅਪਾਦਾਨ ਕਾਰਕ ਸੰਬੰਧ ਕਾਰਕ	ਸਭੁ ਸਭਸੁ, ਸਭਸੈ ਸਭਸੈ	ਸਭਿ, ਸਭਨੀ ਹਭਾਹੂ ਸਭਨਾ

(ੴ) ਪੁਲਿੰਗਾ

ਕਰਤਾ ਕਾਰਕ, ਇਕ-ਛਚਨ

ਈਹਾ ਉਹਾ ਤੁਮ ਰਖੈ ॥ ਗੁਰ ਕਿਰਪਾ ਤੇ ‘ਕੋ’ ਲਖੈ ॥੩॥੫॥੧੮੫॥

(ਗਊੜੀ ਮਹਲਾ ੫, ਪੰਨਾ ੨੧੧)

ਕਕਾ ਕਾਰਨ ਕਰਤਾ ਸੈਉ ॥ ਲਿਖਿਆ ਲੇਖੁ ਨ ਮੇਟਤ ‘ਕੋਉ’ ॥੧੭॥

(ਗਊੜੀ ਬਾਵਨ ਅਖਗੀ ਮਹਲਾ ੫, ਪੰਨਾ ੨੫੩)

‘ਕੋਈ’ ਗਾਵੈ ‘ਕੋ’ ਸੁਣੈ ਹਰਿ ਨਾਮਾ ਚਿਤੁ ਲਾਇ ॥

ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫॥

(ਗਊੜੀ ਕਬੀਰ ਜੀ, ਪੰਨਾ ੩੩੫)

ਸਿਮ੍ਰਿਤਿ ਸਾਸੜ੍ਹ ਸੋਧਿ ਸਭਿ 'ਕਿਨੈ' ਕੀਮ ਨ ਜਾਣੀ ॥੪॥

(ਗਊੜੀ ਕੀ ਵਾਰ ਮ: ੫, ਪੰਨਾ ੩੧੯)

ਜਿਉ ਉਦਿਆਨ ਕੁਸਮ ਪਰਦੁਲਿਤ 'ਕਿਨਹਿ' ਨ ਘ੍ਰਾਉ ਲਈਓ ॥੨॥੧॥੮॥ਪੰਚ॥

(ਗਊੜੀ ਕਬੀਰ ਜੀ, ਪੰਨਾ ੩੩੬)

ਜਨ ਨਾਨਕ ਇਹੁ ਖੇਲੁ ਬਠਨੁ ਹੈ 'ਕਿਨਹੁ' ਗੁਰਮੁਖਿ ਜਾਨਾ ॥੨॥੧॥

(ਗਊੜੀ ਮ: ੬, ਪੰਨਾ ੨੧੯)

'ਏਕੁ' ਤੂ ਹੋਰਿ ਵੇਸ ਬਹੁਤੇਰੇ ॥ ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥

(ਆਸਾ ਮ: ੧, ਪੰਨਾ ੩੫੬)

ਨਹੀ ਹੋਤ 'ਕਹੁ' ਦੋਊ ਬਾਰਾ ॥੧੭॥

(ਗਊੜੀ ਬਾਵਨ ਅਖਗੀ ਮ: ੫, ਪੰਨਾ ੨੪੩)

ਉਸ ਨੋ 'ਕਿਹੁ' ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਾਏ ॥੨੮॥

(ਰਾਮਕਲੀ ਮ: ੩ ਅਨੰਦੁ, ਪੰਨਾ ੯੨੦)

ਗੁਰ ਬਿਨੁ ਦਾਤਾ 'ਅਵਤੁ' ਨ ਕੋਇ ॥੩॥੯॥੪੮॥

(ਆਸਾ ਮ: ੩, ਪੰਨਾ ੩੬੩)

ਦੂਜਾ ਨਾਹੀ 'ਅਉਤੁ' ਕੌ ਤਾ ਕਾ ਭਉ ਕਰੀਐ ॥੨॥੧੪॥੧੧੯॥

(ਆਸਾ ਮ: ੫, ਪੰਨਾ ੩੬੯)

'ਕਿਸ ਹੀ' ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥

ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥੨॥੫੮॥

(ਆਸਾ ਮ: ੪ ਘਰੁ ੫, ਪੰਨਾ ੩੬੯)

ਕਰਤਾ ਕਾਰਕ, ਬਹੁ-ਵਚਨ

'ਕਿਤੀ' ਇਤੁ ਦਰੀਆਇ ਵੰਵਨਿ ਵਹਦਿਆ ॥੧॥੮॥੧੧੦॥

(ਆਸਾ ਮ: ੫, ਪੰਨਾ ੩੬੮)

'ਕੇਈ' ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥੧॥੩॥

(ਸਾਰੰਗ ਕੀ ਵਾਰ, ਪੰਨਾ ੧੨੩੮)

ਕਰਮੀ ਆਪੇ ਆਪਣੀ 'ਕੇ' ਨੇੜੇ 'ਕੇ' ਦੂਰਿ ॥੧॥

(ਸਲੋਕ, ਜਪੁਜੀ)

‘ਕਿਨਹੀ’ ਬਨਜਿਆ ਕਾਂਸੀ ਤੱਥਾ ‘ਕਿਨਹੀ’ ਲਉਗ ਸੁਪਾਰੀ ॥੧॥੨॥
(ਕੇਦਾਰਾ ਕਬੀਰ ਜੀ, ਪੰਨਾ ੧੧੨੩)

ਇਕਨੀ ਦ੍ਰਿਪੁ ਸਮਾਈਐ ‘ਇਕਿ’ ਚੁਲੈ ਰਹਨਿ ਚੜੇ ॥੧॥੨੮॥
(ਆਸਾ ਦੀ ਵਾਰ)

‘ਹਿਕਨੀ’ ਲਦਿਆ ‘ਹਿਕਿ’ ਲਦਿ ਗਏ ‘ਹਿਕਿ’ ਭਾਵੇ ਭਰਨਾਲਿ ॥੧॥੨॥੧੦॥
(ਮਾਰੂ ਮ: ੧ ਅਸਟਪਦੀਆ, ਪੰਨਾ ੧੦੧੫)

ਏਕੁ ਜੂ ‘ਹੋਰਿ’ ਵੇਸ ਬੁਝਤੇਰੇ ॥੪॥੨੫॥ (ਆਸਾ ਮ: ੧, ਪੰਨਾ ੩੫੬)
ਸਭ ਤੇਰੀ ਜੂ ‘ਸਭਨੀ’ ਧਿਆਇਆ ॥੧॥੨॥
(ਆਸਾ ਮ: ੪, ਸੌ ਪੁਰਖ, ਪੰਨਾ ੧੧)

ਕਰਮ ਕਾਰਕ, ਇਕ-ਵਚਨ

ਕੋਟ ਮਧੇ ‘ਕਿਸਰਿ’ ਬੁਝਾਈ ॥੪॥੩॥੧੨॥ (ਮਲਾਰ ਮ: ੩, ਪੰਨਾ ੧੦੪੫)

‘ਹਿਕੈ’ ਚਿਤਿ ਵਸਾਇ ਕਢੇ ਨ ਜਾਇ ਮਰਿ ॥੩॥੫॥੧੦੭॥
(ਆਸਾ ਮ: ੫, ਪੰਨਾ ੩੯੭)

‘ਇਕੁ’ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਡਿ ਮਾਨਵਹਿ ਲਹਿ ॥੫॥੧੮॥
(ਸਵਵਈਏ ਮਹਲੇ ਤੀਜੇ ਕੇ, ਜਾਲਪ, ਪੰਨਾ ੧੩੯੫)

ਨਾਨਕੁ ਵੇਚਾਰਾ ਕਿਆ ਕਹੈ ॥ ਸਭੁ ਲੋਕੁ ਸਲਹੇ ‘ਏਕਸੈ’ ॥੪॥੨॥
(ਬਸੰਤੁ ਮ: ੧, ਪੰਨਾ ੧੧੬੮)

ਜਬ ਦੇਖਉ ਪ੍ਰਭੁ ਅਪੁਨਾ ਸੁਆਮੀ
ਤਉ ‘ਅਵਰਹਿ’ ਚੀਤਿ ਨ ਪਾਵਉ ਰੇ ॥੨॥੨॥੧੩੧॥
(ਆਸਾ ਮ: ੫ ਘਰੂ ੧੧, ਪੰਨਾ ੪੦੮)

ਕਰਮ ਕਾਰਕ, ਬਹੁ-ਵਚਨ

ਆਪਿ ਮਰੈ ‘ਅਵਰਾ’ ਨਹ ਮਾਰੀ ॥੪॥੨੫॥ (ਆਸਾ ਮ: ੫, ਪੰਨਾ ੩੫੬)

‘ਅਵਰ’ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥੫॥੫॥
(ਸੁਖਮਨੀ, ਪੰਨਾ ੨੬੯)

‘ਇਕਨਾ’ ਹੁਕਮਿ ਸਮਾਇ ਲਏ ਇਕਨਾ ਹੁਕਮੈ ਕਰੇ ਵਿਣਾਸੁ ॥

‘ਇਕਨਾ’ ਭਾਣੈ ਕਚਿ ਲਏ ਇਕਨਾ ਮਾਇਆ ਵਿਚਿ ਨਿਵਾਸੁ ॥੩॥੨॥

(ਆਸਾ ਦੀ ਵਾਰ)

ਸੰਪ੍ਰਦਾਨ ਕਾਰਕ, ਇਕ-ਵਚਨ

‘ਬਾਹੂ’ ਪੰਥੁ ਦਿਖਾਰੈ ਆਪੈ ॥੧੭॥ (ਬਾਵਨ ਅਖੀ ਮ: ੫, ਪੰਨਾ ੨੫੩)

ਗੁਰ ਬਿਨੁ ਸੋਝੀ ‘ਕਿਨੈ’ ਨ ਹੋਈ ॥੧੨॥੨॥੧੪॥

(ਮਾਰੂ ਮ: ੫ ਸੋਲਹੇ, ਪੰਨਾ ੧੦੩੫)

ਜਿਨਿ ਕਰਿ ਕਾਰਣੁ ਧਾਰਿਆ ‘ਸਭਸੈ’ ਦੇਇ ਆਧਾਰੁ ਜੀਉ ॥੮॥੧॥੨॥

(ਸੁਹੀ ਮ: ੧ ਘਰੂ ੯, ਪੰਨਾ ੨੫੧)

ਆਪਣ ਵਾਰੀ ‘ਸਭਸੈ’ ਆਵੈ ਪਕੀ ਖੇਤੀ ਲੁਣੀਐ ॥੫॥੨॥

(ਤੁਖਾਰੀ ਮ: ੧, ਪੰਨਾ ੧੧੧੦)

ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ‘ਸਭਸੁ’ ਵੇਸਾਹੁ ॥੧॥੭॥੧੭॥

(ਸਿਗੀਰਾਗੁ ਮ: ੫, ਪੰਨਾ ੪੪)

ਅਪਾਦਾਨ ਕਾਰਕ, ਬਹੁ-ਵਚਨ

ਆਪਣਾ ਕਾਰਜ ਆਪਿ ਸਵਾਰੇ ‘ਹੋਰਨਿ’ ਕਾਰਜੁ ਨ ਹੋਈ ॥੩॥੧੦॥

(ਆਸਾ ਮ: ੧, ਪੰਨਾ ੩੫੧)

ਸਚਾ ਹੁਕਮੁ ਸਚਾ ਪਸਾਰਾ ‘ਹੋਰਨਿ’ ਹੁਕਮੁ ਨ ਹੋਈ ਹੈ ॥੪॥੨॥

(ਮਾਰੂ ਮ: ੩ ਸੋਲਹੇ, ਪੰਨਾ ੧੦੮੪)

ਬੇਦ ਕਤੇਬ ਸੰਸਾਰ ‘ਹਭਾਹੂ’ ਬਾਹਰਾ ॥੪॥੩॥੧੦੫॥

(ਆਸਾ ਮ: ੫, ਪੰਨਾ ੩੮੭)

ਸੰਬੰਧ ਕਾਰਕ, ਇਕ-ਵਚਨ

ਨਾਨਕ ਸਚੇ ਨਾਮ ਬਿਨੁ ‘ਕਿਸੈ’ ਨ ਲਥੋ ਦੁਖੁ ॥੧॥੫॥

(ਸਲੋਕ ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੯)

ਹਿਆਉ ਨ 'ਕੈਹੀ' ਠਾਹਿ ਮਾਣਕ ਸਭ ਅਮੇਲਦੇ ॥੧੨੯॥

(ਸਲੋਕ ਡੰਗੀ ਜੀ, ਪੰਨਾ ੧੩੯)

ਨਾਨਕ ਗੁਰ ਬਿਨੁ ਮਨ ਕਾ ਤਾਖੁ ਨ ਉਘੜੇ 'ਅਵਰ' ਨ ਕੁੱਜੀ ਹਥਿ ॥੧॥੧॥

(ਸਾਰੰਗ ਕੀ ਵਾਰ, ਪੰਨਾ ੧੨੩)

ਪ੍ਰਤੁ ਤਜਿ 'ਅਵਰ' ਸੇਵਕੁ ਜੇ ਹੋਈ ਹੈ

ਤਿੜੁ ਮਾਨੁ ਮਹੜੁ ਜਸੁ ਘਾਟੈ ॥੧॥ਰਹਾਉ॥੧॥

(ਗੁਜਰੀ ਮ: ੫, ਪੰਨਾ ੪੯)

ਕੁਠੈ ਅੰਨੁ ਕਮਾਦੂ ਕਪਾਹਾ 'ਸਭਸੈ' ਪੜਦਾ ਹੋਵੈ ॥੧॥੨੯॥

(ਮਾਝ ਕੀ ਵਾਰ, ਪੰਨਾ ੧੫੦)

ਸੰਬੰਧ ਕਾਰਕ, ਬਹੁ-ਵਚਨ

ਇਕਨ੍ਹ ਹੁਕਮਿ ਸਮਾਇ ਲਏ 'ਇਕਨ੍ਹ' ਹੁਕਮੇ ਕਰੇ ਵਿਣਾਸੁ ॥

ਇਕਨ੍ਹ ਭਾਲੈ ਕਾਢਿ ਲਏ 'ਇਕਨ੍ਹ' ਮਾਇਆ ਵਿਚਿ ਨਿਵਾਸੁ ॥੩॥੨॥

(ਆਸਾ ਦੀ ਵਾਰ)

ਸਚੁ 'ਸਭਨਾ' ਹੋਇ ਦਾਰੁ ਪਾਪ ਕਢੇ ਧੋਇ ॥੨॥੧੦॥

(ਆਸਾ ਦੀ ਵਾਰ)

ਅਧਿਕਰਣ ਕਾਰਕ, ਬਹੁ-ਵਚਨ

'ਇਕਨ੍ਹੀ' ਸ੍ਰੂਪੁ ਸਮਾਈਐ ਇਕਿ ਚੁਲੈ ਰਹਿਨ੍ਹ ਚੜੇ ॥੧॥੨੪॥

(ਆਸਾ ਦੀ ਵਾਰ)

(ਅ) ਇਸਤ੍ਰੀ ਲਿੰਗ

ਕਰਤਾ ਕਾਰਕ, ਇਕ-ਵਚਨ

ਇਕਸੁ ਦੁਹੁ ਚਹੁ ਕਿਆ ਗਲੀ 'ਸਭ' ਇਕੜੁ ਸਾਇ ਮੁਠੀ ॥

ਇਕੁ ਅਪੁ ਨਾਇ ਰਸੀਅੜਾ ਕਾ ਵਿਰਲੀ ਜਾਇ ਛੁਠੀ ॥੩॥੧॥੧੯੯੯॥

(ਗਊੜੀ ਮਾਝ ਮ: ੫, ਪੰਨਾ ੨੧੯)

ਨਿਜ-ਵਾਚਕ ਪੜਨਾਂਵ (Reflexive Pronoun)

‘ਆਪਿ’

ਕਾਰਕ ਰੂਪ ਸਾਧਨਾ

ਇਕ-ਵਚਨ	
ਕਰਤਾ ਕਾਰਕ	ਆਪਿ, ਆਪੇ, ਆਪੀਨੈ, ਆਪਹਿ
ਕਰਮ ਕਾਰਕ	ਆਪੁ, ਆਪਾ
ਕਰਣ ਕਾਰਕ	ਆਪੈ (ਨਾਲਿ)
ਸੰਪ੍ਰਦਾਨ ਕਾਰਕ	ਆਪੈ, ਆਪਸ (ਕਉ)
ਅਪਾਦਾਨ ਕਾਰਕ	ਆਪਹੁ, ਆਪਸ (ਤੇ), ਆਪੌ
ਸੰਬੰਧ ਕਾਰਕ	ਅਪੁਨਾ, ਅਪਨੈ, ਆਪਨ, ਅਪਨੀ, ਅਪ
ਅਧਿਕਰਣ ਕਾਰਕ	ਆਪਹਿ

ਕਰਤਾ ਕਾਰਕ, ਇਕ-ਵਚਨ

ਮੰਗਣਾ ਤ ਸ਼ਹੁ ਇਕੁ, ਜਿਸੁ ਤੁਸਿ ਦੇਵੈ ‘ਆਪਿ’ ॥੨॥੧੫॥

ਨਾਨਕ ਕਾ ਪ੍ਰਭੁ ਵਡਾ ਹੈ ‘ਆਪਿ’ ਸਾਜਿ ਸਵਾਰੇ ॥੨॥੨੦॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੨੩)

ਕਰਮ ਕਾਰਕ, ਇਕ-ਵਚਨ

ਜਾ ਪਹਿ ਜਾਉ ‘ਆਪੁ’ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ॥੫੧॥

(ਗਊੜੀ ਕਬੀਰ ਜੀ, ਪੰਨਾ ੩੩੪)

ਤਾਹਿ ਛਾਡਿ ਕਤ ‘ਆਪੁ’ ਬਧਾਵਾ ॥੧੩॥

(ਬਾਵਨ ਅਖਰੀ ਕਬੀਰ ਜੀ, ਪੰਨਾ ੩੪੦)

ਜਬ ਲਗੁ ਜੋਤਿ ਕਾਇਆ ਮਹਿ ਬਰਤੇ ‘ਆਪਾ’ ਪਸੂ ਨ ਬੁਝੈ ॥੨॥੨॥

(ਧਨਾਸਰੀ ਕਬੀਰ ਜੀ, ਪੰਨਾ ੬੯੨)

ਨੋਟ : ‘ਨਿਜ-ਵਾਚਕ’ ਪੜਨਾਂਵ ਤੋਂ ‘ਭਾਵ-ਵਾਚਕ ਨਾਂਵ’ ਬਣ ਕੇ ਸ਼ਬਦ ‘ਆਪੁ’ ਕਰਤਾ ਕਾਰਕ ਭੀ ਹੋ ਸਕਦਾ ਹੈ, ਜਿਵੇਂ :

ਆਪਣੇ ਮਨਿ ਚਿਤਿ ਕਰੈ ਕਹਾਏ ਬਿਨੁ ਗੁਰ 'ਆਪੁ' ਨ ਜਾਈ ॥੮॥੧॥੧੮॥
(ਸਿਰੀਰਾਗ ਮ: ੩ ਅਸਟਪਦੀਆ, ਪੰਨਾ ੬੫)

ਸੰਪ੍ਰਦਾਨ ਕਾਰਕ, ਇਕ-ਵਚਨ

'ਆਪੈ' ਦੋਸੁ ਨ ਦੇਣੀ ਕਰਤਾ ਜਮੁ ਕਰਿ ਮੁਗਲੁ ਚੜਾਇਆ ॥੧॥੫॥੩੯॥
(ਆਸਾ ਮ: ੧ ਘਰੂ ੬, ਪੰਨਾ ੩੬੦)

ਨੋਟ : ਧਾਰੂ 'ਦੇਣਾ' ਦੇ ਦੋ 'ਕਰਮ' ਹਨ—'ਕਬਿਤ' ਅਤੇ 'ਅਕਬਿਤ'। 'ਦੋਸੁ' ਕਬਿਤ (Direct) ਕਰਮ ਹੈ, ਅਤੇ 'ਕਰਮ ਕਾਰਕ' ਵਿਚ ਵਰਤਿਆ ਗਿਆ ਹੈ, 'ਆਪੈ' ਅਕਬਿਤ (Indirect) ਕਰਮ ਹੈ, ਅਤੇ ਸੰਪ੍ਰਦਾਨ ਕਾਰਕ ਵਿਚ ਵਰਤਿਆ ਗਿਆ ਹੈ (ਵੇਖੋ, 'ਵਾਕ-ਰਚਨਾ ਵਿਚਾਰ'—ਕਰਮ ਕਾਰਕ ਅਤੇ ਸੰਪ੍ਰਦਾਨ ਕਾਰਕ)।

ਅਪਾਦਾਨ ਕਾਰਕ, ਇਕ-ਵਚਨ

ਇਕਨਾ ਨੋ ਢੂੰ ਮੇਲਿ ਲੈਹਿ ਇਕਿ 'ਆਪਹੁ' ਤ੍ਰਯੁ ਖੁਆਇਆ ॥੧੧॥
(ਆਸਾ ਦੀ ਵਾਰ)

'ਆਪਹੁ' ਕਛੂ ਨ ਹੋਵਤ ਭਾਈ ॥
ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥੧੦॥੧੫॥

(ਬਿਲਾਵਲੁ ਮ: ੫ ਘਰੂ ੪, ਪੰਨਾ ੧੦੫)

ਨਾਨਕ ਜੇ ਕੋ 'ਆਪੈ' ਜਾਣੈ ਅਗੈ ਗਇਆ ਨ ਸੋਹੈ ॥੨੧॥ (ਜਪੁਜੀ)

ਸੰਬੰਧ ਕਾਰਕ, ਇਕ-ਵਚਨ

ਅਥ ਮੋਹਿ ਰਾਮੁ 'ਅਪਨਾ' ਕਰਿ ਜਾਨਿਆ ॥੧੯॥
(ਗਊੜੀ ਕਬੀਰ ਜੀ, ਪੰਨਾ ੩੨੨)

'ਅਪਨੀ' ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥੨॥੧॥੨॥
(ਬਿਹਾਰੀ ਮ: ੯, ਪੰਨਾ ੫੩੭)

'ਅਪਨੈ' ਬੀਚਾਰਿ ਅਸਵਾਰੀ ਕੀਜੈ ॥੩੧॥ (ਗਊੜੀ ਕਬੀਰ ਜੀ, ਪੰਨਾ ੩੨੯)

ਨੋਟ : ਪੜਨਾਂਵ 'ਆਪ' ਸੰਬੰਧ ਕਾਰਕ ਦਾ ਰੂਪ ਉਸ ਦੇ 'ਸੰਬੰਧ-ਮਾਨ' ਦੇ ਅਨੁਸਾਰ ਬਦਲ ਜਾਂਦਾ ਹੈ।

ਆਪੁਨਾ ਰਾਮ—‘ਰਾਮ’ ਪੁਲਿੰਗ, ਇਕ-ਵਚਨ। ਅਪਨੀ ਮਾਇਆ—‘ਮਾਇਆ’ ਇਸਤ੍ਰੀ ਲਿੰਗ। ਅਪਨੈ ਬੀਚਾਰਿ—‘ਬੀਚਾਰਿ’ ਅਧਿਕਰਣ ਕਾਰਕ, ਇਕ-ਵਚਨ।

ਇਸੇ ਤਰ੍ਹਾਂ :

ਸੁਣੋ ਸੁਣੋ ਜੀਵਾ ਸੋਇ ਤਿਨਾ ਕੀ ਜਿਨ੍ਹਾਂ ‘ਅਪੁਨਾ’ ਪ੍ਰਭੂ ਜਾਤਾ ॥੨॥੧॥੪॥
(ਬਿਲਾਵਲੁ ਮ: ੫ ਘਰੂ ੨, ਪੰਨਾ ੯੦੨)

ਜਿਨ੍ਹਾਂ ਅਪੁਨਾ ਪ੍ਰਭੂ—‘ਪ੍ਰਭੂ’ ਪੁਲਿੰਗ, ਇਕ-ਵਚਨ।

ਆਪੇ ਭਗਤਾ ਆਪਿ ਸੁਆਮੀ ‘ਆਪਨ’ ਸੰਗਿ ਰਤਾ ॥੨॥੧॥੧੧॥
(ਗੁਜਰੀ ਮ: ੫ ਘਰੂ ੨, ਪੰਨਾ ੮੯੮)

ਕਾਟਿ ਸਿਲਕ ਦੁਖ ਮਾਇਆ, ਕਰਿ ਲੀਨੇ ‘ਅਪ’ ਦਸੇ ॥੧੯॥
(ਜੈਤਸਰੀ ਕੀ ਵਾਰ, ਪੰਨਾ ੨੧੦)

ਨਵੈ ਕਾ ਸਿਹਜਾਸਣੀ, ਮੂਲਿ ਨ ਜਾਣੈ ‘ਅਪ’ ਬਲੁ ॥੩॥੧॥
(ਮਾਝ ਕੀ ਵਾਰ, ਪੰਨਾ ੧੩੮)

ਸੁਤ ਬਨਿਤਾ ਆਪਨ ਨਹੀਂ ਭਾਈ ॥

ਇਸਟ ਮੀਤ ‘ਆਪ’ ਬਾਪੁ ਨ ਮਾਈ ॥੨॥੩॥੧੦੯॥

(ਗਊੜੀ ਮ: ੫, ਪੰਨਾ ੧੮੭)

ਅਧਿਕਰਣ ਕਾਰਕ, ਇਕ-ਵਚਨ

ਗੁਰਮੁਖਿ ਹੋਵੈ ਸੁ ਕਾਇਆ ਸੋਧੈ ‘ਆਪਹਿ’ ਆਪੁ ਮਿਲਾਇਦਾ ॥੧੦॥੮॥੨੨॥
(ਮਾਝ ਮ: ੩ ਸੋਲਹੇ, ਪੰਨਾ ੧੦੬੬)

(੨) ਸ਼ਬਦ ‘ਆਪ’ ਸੰਸਕ੍ਰਿਤ ਸ਼ਬਦ ‘ਆਤਮਨ’ ਦਾ ਪ੍ਰਾਕ੍ਰਿਤ ਅਤੇ ਪੰਜਾਬੀ ਰੂਪ ਹੈ। ਇਸ ‘ਨਿਜਵਾਚਕ’ ਪੜਨਾਂਵ ਤੋਂ ਛੁਟ, ਸੰਸਕ੍ਰਿਤ ਵਿਚ ਇਸੇ ਹੀ ਅਰਥ ਵਾਲਾ ਇਕ ਹੋਰ ਪੜਨਾਂਵ ਭੀ ਹੈ—ਸੁ।

ਸੰਸਕ੍ਰਿਤ ਦੇ ਦੋ ਜੁੜੇ ਹੋਏ ਅੱਖਰਾਂ ਵਿਚ ਜੋ ਅੰਤਲਾ ਅੱਖਰ ‘ਵ’ ਹੋਵੇ, ਤਾਂ ਇਹ ਪੰਜਾਬੀ ਵਿਚ ਆਮ ਤੌਰ 'ਤੇ (_) ਵਿਚ ਬਦਲ ਜਾਂਦਾ ਹੈ, ਜਿਵੇਂ :

ਸੁਦੇਸ਼ ਤੋਂ ਸੁਦੇਸ਼। ਸਰਵਸੁ ਤੋਂ ਸਰਬਸੁ।

ਜਦੋਂ ‘ਨਿਜਵਾਚਕ ਪੜਨਾਂਵ’ ਦੇ ਨਾਲ ਕੋਈ ‘ਸੰਬੰਧਕ’ ਵਰਤਿਆ ਜਾਂਦਾ ਹੈ, ਤਾਂ ਆਮ ਤੌਰ 'ਤੇ ਇਸ ਦੇ ਨਾਲ ਇਸੇ ਹੀ ਅਰਥ ਵਾਲਾ ਦੂਜਾ ਸ਼ਬਦ

‘ਸ੍ਰੁ’ ਆਪਣੇ ਪੰਜਾਬੀ ਰੂਪ (ਸ੍ਰੁ) ਵਿਚ ਜੋੜਿਆ ਜਾਂਦਾ ਹੈ, ਜਿਵੇਂ :

ਏਹ ਕਿਨੇਹੀ ਦਾਤਿ ‘ਆਪਸ ਤੇ’ ਜੋ ਪਾਈਐ ॥੧॥੨੩॥ (ਆਸਾ ਦੀ ਵਾਰ)

‘ਆਪਸ ਕਉ’ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥੧॥
(ਮਾਤ੍ਰ ਕਬੀਰ ਜੀ, ਪੰਨਾ ੧੧੦੩)

‘ਆਪਸ ਕਉ’ ਆਪੁ ਮਿਲਾਇਆ ॥ ਭੂਮ ਭੰਜਨ ਹਰਿ ਰਾਇਆ ॥੪॥੧॥
(ਮਲਾਰ ਛੰਤ ਮ: ੫, ਪੰਨਾ ੧੨੯੯)

‘ਆਪਸ ਕਉ’ ਜੋ ਭਲਾ ਕਹਾਵੈ ॥੩॥੧੨॥ (ਸੁਖਮਨੀ ਮ: ੫, ਪੰਨਾ ੨੭੯)

‘ਆਪਸ’ ਤੇ ਉਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥੨॥
(ਗਮਕਲੀ ਮ: ੫ ਘਰ ੧, ਪੰਨਾ ੮੮੩)

ਨੋਟ : ਉਪਰ ਵੇਖ ਚੁਕੇ ਹਾਂ ਕਿ ਸ਼ਬਦ ‘ਆਪਸੁ’ ਸੰਸਕ੍ਰਿਤ ਦੇ ਦੋ ਸ਼ਬਦਾਂ ‘ਆਤਮਨ’ ਅਤੇ ‘ਸ੍ਰੁ’ ਤੋਂ ਬਣਿਆ ਹੈ; ਸੋ, ਇਸ ਮਿਲਵੇਂ ਸ਼ਬਦ ਦਾ ਅਰਥ ਹੈ—‘ਆਪਣਾ ਆਪ’।

‘ਆਪਸ ਤੇ’—ਆਪਣੇ ਆਪ ਤੋਂ। ‘ਆਪਸ ਕਉ’—ਆਪਣੇ ਆਪ ਨੂੰ।

(ਉ) ਪਰ ਕਿਤੇ ਕਿਤੇ ‘ਸੰਬੰਧਕ’ ਦੇ ਨਾਲ ਇਕੱਲਾ ਸ਼ਬਦ ‘ਆਪ’ ਹੀ ਵਰਤਿਆ ਜਾਂਦਾ ਹੈ, ਜਿਵੇਂ :

‘ਆਪੈ’ ਨਾਲ ਗੋਸਟਿ ਆਪਿ ਉਪਦੇਸੈ ਆਪੇ ਸੁਘੜ੍ਹ ਸ਼ਰੂਪੁ ਸਿਆਣੀ ॥੧੨॥
(ਬਿਹਾਗੜੇ ਕੀ ਵਾਰ, ਪੰਨਾ ੫੫੩)

‘ਅੱਵਿਐ’ (Indeclinable) ‘ਹੀ’ ਕਿਸੇ ਸ਼ਬਦ ‘ਤੇ ਜ਼ੋਰ ਦੇਣ ਵਾਸਤੇ ਉਸ ਦੇ ਨਾਲ ਵਰਤਿਆ ਜਾਂਦਾ ਹੈ। ‘ਵਾਕ-ਰਚਨਾ ਵਿਚਾਰ’ (Syntax) ਵਿਚ ਇਸ ਦਾ ਹਾਲ ਵਿਸਥਾਰ ਨਾਲ ਦਿੱਤਾ ਗਿਆ ਹੈ।

ਇਸ ‘ਹੀ’ ਦੇ ਕਾਰਨ ਕਾਰਕ ਚਿਹਨ (‘f’), (‘_’) ਆਦਿਕ ਗਿਰ ਜਾਂਦੇ ਹਨ। (ਵੇਖੋ ‘ਵਾਕ-ਰਚਨਾ ਵਿਚਾਰ’—‘ਹੀ’।) ਇਸ ‘ਹੀ’ ਦੀ ਆਪਣੀ (‘ਹੀ’) ਭੀ ਬਹੁਤ ਵਾਗੀ (‘f’ ਬਣ ਜਾਂਦੀ ਹੈ।

ਨਿਜਵਾਚਕ ਪੜਨਾਂਵ ‘ਆਪ’ ਨਾਲ ਭੀ ਇਹ ‘ਹੀ’ ਬਹੁਤ ਵਰਤਿਆ ਮਿਲਦਾ ਹੈ :

ਅਪਨੀ ਮਾਇਆ ਆਪਿ ਪਸਾਰੀ ‘ਆਪਹਿ’ ਦੇਖਨਹਾਰਾ ॥੨॥੧॥੨॥
(ਬਿਹਾਗੜਾ ਮ: ੬, ਪੰਨਾ ੫੩੭)

ਆਪਹਿ = ਆਪਿ + ਹਿ, ਆਪਿ ਹੀ—ਕਰਤਾ ਕਾਰਕ, ਇਕ-ਵਚਨ।

‘ਆਪਹਿ’ ਕਉਤਕ ਕਰੈ ਅਨਦ ਚੇਜ ॥
‘ਆਪਹਿ’ ਰਸ ਭੱਗਨ ਨਿਰਜੋਗ ॥੮॥੨੧॥

(ਗਊੜੀ ਸੁਖਮਨੀ ਮ: ੫, ਪੰਨਾ ੨੯੨)

ਆਪਹਿ = ਆਪਿ ਹੀ, ਕਰਤਾ ਕਾਰਕ, ਇਕ-ਵਚਨ।

‘ਆਪ ਹੀ’ ਕਰਤਾ ਬੀਠੁਲ ਦੇਉ ॥੩॥

(ਪਰਭਾਤੀ ਨਾਮਦੇਵ ਜੀ, ਪੰਨਾ ੧੩੫੧)

ਆਪ ਹੀ = ਆਪਿ ਹੀ, ਕਰਤਾ ਕਾਰਕ, ਇਕ-ਵਚਨ।

(ਅ) ਕਈ ਵਾਰੀ ਇਸ ‘ਹੀ’ ਦਾ ‘ਹ’ ਉੱਡ ਜਾਂਦਾ ਹੈ, ਪਿਛੇ ਕੇਵਲ ‘ੀ’ ਰਹਿ ਜਾਂਦੀ ਹੈ, ਜੋ ਪਹਿਲੇ ਸ਼ਬਦ ਦੇ ‘ਅੰਤਲੇ’ (ਅ) ਨਾਲ ਮਿਲ ਕੇ ਗੁਣ-ਸੰਧੀ ਦੀ ਰਾਹੀਂ (ੴ) ਬਣ ਜਾਂਦੀ ਹੈ (ਵੇਖੋ, ਵਾਕ-ਰਚਨਾ ਵਿਚਾਰ)।

ਸ਼ਬਦ ‘ਆਪਿ’ ਕਰਤਾ ਕਾਰਕ ਇਕ-ਵਚਨ ਨਾਲ ‘ਹੀ’ ਦੇ ਵਰਤਣ ਕਰਕੇ ‘ਆਪਿ’ ਦੀ (ੳ) ਉੱਡ ਕੇ ‘ਆਪ’ ਰਹਿ ਗਿਆ, ‘ਹੀ’ ਦਾ ‘ਹ’ ਉੱਡ ਕੇ ‘ੀ’ ਰਹਿ ਗਿਆ। ਹੁਣ ਇਹ ਦੋਵੇਂ ਮਿਲਿਆਂ ‘ਆਪ’ + ‘ੀ’—‘ਆਪੇ’ ਬਣ ਗਿਆ, ਜਿਵੇਂ :

‘ਆਪੇ’ ਰਸੀਆ ਆਪਿ ‘ਰਸੁ’ ‘ਆਪੇ’ ਰਾਵਣਹਾਰੁ ॥

‘ਆਪੇ’ ਹੋਵੈ ਚੌਲੜਾ ‘ਆਪੇ’ ਸੇਜ ਭਤਾਰੁ ॥੧॥੨੫॥

(ਸਿੰਗੀਰਾਗ ਮ: ੧, ਪੰਨਾ ੨੩)

(ੴ) ‘ਹੀ’ ਦਾ ‘ਹ’ ਉੱਡ ਕੇ ‘ੀ’ ਰਿਹਾ, ਕਈ ਵਾਰੀ ਪਹਿਲੇ ਸ਼ਬਦ ਦੀ (ੳ) ਨਹੀਂ ਗਿਰਦੀ, ਅਤੇ ਇਹ ਦੋਵੇਂ (ੳ) ਮਿਲ ਕੇ (ੳ) ਬਣ ਜਾਂਦੀ ਹੈ, ਜਿਵੇਂ :

‘ਆਪੀਨੈ’ ਆਪੁ ਸਾਜਿਓ ‘ਆਪੀਨੈ’ ਰਚਿਓ ਨਾਉ ॥੧॥ (ਆਸਾ ਦੀ ਵਾਰ)

ਇਕ ‘ਆਪੀਨੈ’ ਪਤਲੀ ਸਹ ਕੇ ਰੇ ਬੋਲਾ ॥੨॥੨॥

(ਸੂਗੀ ਫਗੀਦ ਜੀ, ਪੰਨਾ ੨੬੪)

ਨੋਟ : ਉੱਪਰ ਲਿਖੇ ਨਿਯਮ ਅਨੁਸਾਰ ਇਸ ਸੰਯੁਕਤ ਸ਼ਬਦ ‘ਆਪੀਨੈ’ ਨੂੰ ਨਿਖੇੜੀਏ। ‘ਨ’ ਦੇ ਹੇਠ ਵਰਤੇ ਹੋਏ ‘ੰ’ ਦਾ ਖਿਆਲ ਭੀ ਰੱਖਣਾ ਜ਼ਰੂਰੀ ਹੈ :

ਆਪੀਨੈ = ਆਪਿ + ਈ + ਨੈ

(ਨੋਟ : ਇਹ ਅੰਤਲਾ ਅੱਧਾ 'ਹ' ਅਸਲ ਵਿਚ 'ਹੀ' ਵਿਚੋਂ ਨਿਕਲ ਕੇ ਇਥੇ ਆ ਗਿਆ ਹੈ)।

= ਆਪਿ + ਹੀ + ਨੈ

ਦੂਜੇ ਪ੍ਰਮਾਣ ਵਿਚ ਦੇ 'ਆਪੀਨੈ' ਨੂੰ ਨਿਖੇੜਿਆਂ :

"ਇਕ ਆਪਿ ਹੀ ਨੈ ਪਤਲੀ ਸਹ ਕੇ ਰੇ ਬੋਲਾ" ਬਣਦਾ ਹੈ, ਜਿਸ ਦਾ ਵਾਰਤਕ-ਰੂਪ (Prose-Order) ਇਉਂ ਹੈ :

ਇਕ ਪਤਲੀ ਨੈ ਆਪਿ ਹੀ ਸਹ ਕੇ ਰੇ ਬੋਲਾ (ਪਾਇਆ)।

ਨੋਟ : ਇਸ ਤੁਕ ਦਾ ਟਾਕਰਾ ਗਹੁ ਨਾਲ ਹੇਠਲੀ ਤੁਕ ਨਾਲ ਕਰੋ :

ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥

(ਸੂਹੀ ਮਹਲਾ ੧, ਪੰਨਾ ੨੨੯)

ਕ੍ਰਿਆ (Verb)

ਜਿਵੇਂ ਸੰਸਕ੍ਰਿਤ ਵਿਚ ਨਾਂਵ, ਪੜਨਾਂਵ ਦੇ ਤਿੰਨ ਵਚਨ ਹਨ, ਤਿਵੇਂ ਕ੍ਰਿਆ ਵਿਚ ਭੀ ਤਿੰਨੇ ਹੀ ਵਚਨ ਹਨ। ਪ੍ਰਾਕ੍ਰਿਤ ਵਿਚ ‘ਦੋ’ ‘ਵਚਨ’ ਦਾ ਲੋਪ ਹੋ ਗਿਆ। ਅਪਭ੍ਰਨ ਵਿਚ, ਅਤੇ ਪੰਜਾਬੀ ਵਿਚ ਅਤੇ ਭਾਰਤ ਦੀਆਂ ਅੱਜ ਕਲੁਦੀਆਂ ਸਾਰੀਆਂ ਬੋਲੀਆਂ ਵਿਚ ਇਹ ‘ਵਚਨ’ ਜਾਂਦਾ ਰਿਹਾ।

ਸੰਸਕ੍ਰਿਤ ਦੇ ਧਾਰੂ ਦੋ ਪਦਾਂ ਵਿਚ ਵੰਡੇ ਹੋਏ ਹਨ : ‘ਆਤਮਨੇ-ਪਦ’ ਅਤੇ ‘ਪਰੱਸਮੈ ਪਦ’। ਇਸ ਤੋਂ ਛੁਟ ਦਸ ‘ਗਣ’ ਹਨ, ਜਿਨ੍ਹਾਂ ਦਾ ਆਪੋ ਆਪਣਾ ਵੱਖਰਾ ‘ਚਿਹਨ’ ਹੈ, ਜੋ ਧਾਰੂ ਨਾਲ ਕ੍ਰਿਆ ਦੇ ਕਿਸੇ ਰੂਪ ਦੇ ਚਿੰਨ੍ਹ ਲਾਉਣ ਤੋਂ ਪਹਿਲਾਂ ਵਰਤਿਆ ਜਾਂਦਾ ਹੈ।

ਸੋ, ‘ਸੰਸਕ੍ਰਿਤ’ ਵਿਚ ‘ਕ੍ਰਿਆ’ ਦਾ ਇਹ ਸਾਰਾ ਸਿਲਸਿਲਾ ਬੜਾ ਗੁੰਝਲਦਾਰ ਤੇ ਕਠਿਨ ਜਿਹਾ ਹੈ। ‘ਪ੍ਰਾਕ੍ਰਿਤ’ ਵਿਚ ਇਹ ਗੁੰਝਲਾਂ ਇਤਨੀਆਂ ਨਹੀਂ ਸਨ; ਜਿਹੜੀਆਂ ਹੈਸਨ ਭੀ, ਉਹ ਭੀ ਸਹਿਜੇ ਸਹਿਜੇ ਘਟਦੀਆਂ ਗਈਆਂ ਤੇ ਆਖਰ ਸਿੱਟਾ ਇਹ ਨਿਕਲਿਆ ਕਿ ‘ਆਤਮਨੇ ਪਦ’ ਉੱਡ ਗਿਆ ਅਤੇ ਦਸ ‘ਗਣਾਂ’ ਦੇ ਥਾਂ ਕੇਵਲ ਦੋ ਕਿਸਮਾਂ ਰਹਿ ਗਈਆਂ। ‘ਕ੍ਰਿਆ’ ਦੇ ਕਈ ਤਰ੍ਹਾਂ ਦੇ ਰੂਪ ਮਿਟ ਕੇ ਅੰਤ ਹੇਠ ਲਿਖੇ ਰੂਪ ਰਹਿ ਗਏ—ਵਰਤਮਾਨ ਕਾਲ, ਹੁਕਮੀ ਭਵਿੱਖਤ, ਭਵਿੱਖਤ ਅਤੇ ਭੂਤ-ਕਾਲ, ਕਰਤਗੀ ਵਾਚ ਅਤੇ ਕਰਮ ਵਾਚ, ਕਾਰਦੰਤਕ।

ਵਰਤਮਾਨ ਕਾਲ (Present Tense)

ਪੁਰਾਤਨ ਪੰਜਾਬੀ ਦੇ ‘ਵਰਤਮਾਨ ਕਾਲ’ ਦਾ ਪ੍ਰਾਕ੍ਰਿਤੀ, ਅਪਭ੍ਰਨ ਅਤੇ ਸੰਸਕ੍ਰਿਤ ਦੇ ‘ਵਰਤਮਾਨ ਕਾਲ’ ਨਾਲ ਸੰਬੰਧ ਵੇਖਣ ਵਾਸਤੇ ਇਹਨਾਂ ਚਹੁੰਆਂ ਹੀ ਬੋਲੀਆਂ ਵਿਚ ਵਰਤੇ ਹੋਏ ‘ਵਰਤਮਾਨ-ਕਾਲ’ ਦੀ ‘ਰੂਪ ਸਾਧਨਾ’

ਹੇਠ ਦਿੱਤੀ ਜਾਂਦੀ ਹੈ :

ਪੁਰਾਤਨ ਪੰਜਾਬੀ
ਵਰਤਮਾਨ ਕਾਲ
ਰੂਪ-ਸਾਧਨਾ

ਇਕ-ਵਚਨ		ਬਹੁ-ਵਚਨ
ਅੱਨ ਪੁਰਖ Third Person	ਬਸਏਇ, ਲਈਏਇ, ਜੀਵਈ, ਬੂਝਏ, ਲਾਗੈ, ਭਣਤਿ, ਬਿਨਵੰਤਿ, ਸਉਪੈ, ਮੇ ਰਵਦਿ (ਡਾਰਸੀ)	ਚੁਗਹਿ, ਪੇਖਹ, ਧਿਆਵਹੇ, ਲਗਾਹੀ, ਰਖਨ, ਪਾਇਨੀ, ਲੜੋਨਿ, ਹੈ
ਮੱਧਮ ਪੁਰਖ Second Person	ਪੜ੍ਹਾਵਸਿ, ਹੈਂ, ਥੀਵਹਿ, ਪਾਵਹੇ, ਸੇਵਹੀ	ਕਰਹੁ
ਊੱਤਮ ਪੁਰਖ First Person	ਕਰਉਂ, ਜੀਵਉਂ, ਜੀਵਾ, ਪੁਕਾਰੀ	ਸਰੇਵਹ, ਵਿਗਾੜਹਿ, ਜਾਣਹਾ

ਪ੍ਰਕ੍ਰਿਤ

ਰੂਪ-ਸਾਧਨਾ ਨੰ: ੧
ਪਾਤੂ 'ਪੁੱਛ'

ਇਕ-ਵਚਨ		ਬਹੁ-ਵਚਨ
ਅੱਨ ਪੁਰਖ	ਪੁੱਛਦਿ, ਪੁੱਛਇ	ਪੁੱਛੰਤਿ
ਮੱਧਮ ਪੁਰਖ	ਪੁੱਛਸਿ	ਪੁੱਛਹ
ਊੱਤਮ ਪੁਰਖ	ਪੁੱਛਾਮਿ	ਪੁੱਛਾਮੋ

ਰੂਪ-ਸਾਧਨਾ ਨੰ: ੨
ਧਾਰੂ 'ਕਹ'

ਇਕ-ਵਚਨ		ਬਹੁ-ਵਚਨ
ਅੱਨ ਪੁਰਖ	ਕਹੋਇ	ਕਹੇਤਿ
ਮੱਧਮ ਪੁਰਖ	ਕਹੋਸਿ	ਕਹੇਹ
ਉੱਤਮ ਪੁਰਖ	ਕਹੋਮਿ	ਕਹੋਮੇ

ਅਪਕੂੰਸ਼
ਧਾਰੂ 'ਪੁਛ'

ਅੱਨ ਪੁਰਖ	ਪੁਛਏ	ਪੁਛਹਿ
ਮੱਧਮ ਪੁਰਖ	ਪੁਛਸਿ, ਪੁਛਹਿ	ਪੁਛਹ
ਉੱਤਮ ਪੁਰਖ	ਪੁਛਉ	ਪੁਛਹੂ

ਸੰਸਕ੍ਰਿਤ
ਧਾਰੂ ਰਾਮ (ਗੱਛ)
ਪਰਸਾਮੈ-ਪਦ

ਇਕ-ਵਚਨ		ਬਹੁ-ਵਚਨ
ਅੱਨ ਪੁਰਖ	ਗੱਛਤਿ	ਗੱਛੰਤਿ
ਮੱਧਮ ਪੁਰਖ	ਗੱਛਸਿ	ਗੱਛਥ
ਉੱਤਮ ਪੁਰਖ	ਗੱਛਾਮਿ	ਗੱਛਾਮਹ

ਧਾਰੂ 'ਰੁਚ' (ਰੋਚ)
ਆਤਮਨੇ ਪਦ

ਇਕ-ਵਚਨ		ਬਹੁ-ਵਚਨ
ਅੱਨ ਪੁਰਖ	ਰੋਚਤੇ	ਰੋਚੰਤੇ
ਮੱਧਮ ਪੁਰਖ	ਰੋਚਸੇ	ਰੋਚਧੇ
ਉੱਤਮ ਪੁਰਖ	ਰੋਚੇ	ਰੋਚਾਮਹੈ

(੩) ਪੁਰਾਣੀ ਪੰਜਾਬੀ ਵਿਚ ਮੱਧ ਪੁਰਖ ਇਕ-ਵਚਨ ਦਾ 'ਹਿ' ਸੰਸਕ੍ਰਿਤ 'ਸਿ' ਤੋਂ ਆਇਆ ਹੈ ਅਤੇ ਬਹੁ-ਵਚਨ ਦਾ 'ਹ' ਪ੍ਰਾਕ੍ਰਿਤ ਤੋਂ, ਜਿਸ ਦਾ ਮੁਲ ਸੰਸਕ੍ਰਿਤ 'ਥ' ਹੈ।

ਅੱਨ-ਪੁਰਖ ਇਕ-ਵਚਨ ਪੁਰਾਣੀ ਪੰਜਾਬੀ ਦਾ ਚਿਹਨ (ੴ) ਹੈ, ਅਪਭ੍ਰਨ ਦਾ 'ਅਇ', ਪ੍ਰਾਕ੍ਰਿਤ ਦਾ 'ਅਇ' ਅਤੇ ਸੰਸਕ੍ਰਿਤ ਦਾ 'ਤਿ' ਹੈ।

ਅੱਨ-ਪੁਰਖ ਬਹੁ-ਵਚਨ ਪੁਰਾਣੀ ਪੰਜਾਬੀ ਵਿਚ 'ਹਿ' ਜਾਂ 'ਨਿ' ਹੈ, ਅਪਭ੍ਰਨ ਵਿਚ 'ਅੰਤਿ' ਅਤੇ 'ਅੰਹਿ' ਹਨ; ਪ੍ਰਾਕ੍ਰਿਤ ਵਿਚ 'ਅੰਤਿ' ਤੇ 'ਏੰਤਿ' ਹਨ; ਅਤੇ ਸੰਸਕ੍ਰਿਤ ਵਿਚ 'ਅੰਤਿ' ਹੈ।

ਊੱਤਮ-ਪੁਰਖ ਬਹੁ-ਵਚਨ ਦਾ ਚਿੰਨ੍ਹ 'ਊ' ਹੈ। ਅਪਭ੍ਰਨ ਵਿਚ 'ਅਊ' ਅਤੇ 'ਅਮਿ', 'ਆਮਿ' ਤੇ 'ਏਮਿ' ਹਨ; ਸੰਸਕ੍ਰਿਤ ਵਿਚ '+ ਮਿ' ਹੈ। ਪੰਜਾਬੀ ਵਿਚ (ੴ) ਅਤੇ (ੴ) ਹਨ।

ਊੱਤਮ-ਪੁਰਖ ਬਹੁ-ਵਚਨ ਦਾ ਚਿੰਨ੍ਹ ('ਹ') ਜਾਂ (ਹਿ) ਹੈ। (ੴ + ਐ) ਜਾਂ ('ੴ ਜੈ') ਭੀ ਹੈ। ਅਪਭ੍ਰਨ ਵਿਚ 'ਇੱਜਾਇ', ਪ੍ਰਾਕ੍ਰਿਤ ਵਿਚ 'ਇੱਜਾਇ' ਅਤੇ 'ਈਆਦਿ' ਹਨ; ਸੰਸਕ੍ਰਿਤ ਵਿਚ 'ਇਯਤੇ' ਹੈ।

ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਪੁਰਾਤਨ ਪੰਜਾਬੀ ਦੇ ਵਰਤਮਾਨ ਕਾਲ ਦੇ ਪਰਸਪਰ ਸੰਬੰਧ ਨੂੰ ਵਧੀਕ ਸਮਝਣ ਵਾਸਤੇ ਹੇਠਾਂ ਕੁਝ ਉਦਾਹਰਣ ਦਿੱਤੇ ਜਾਂਦੇ ਹਨ :

ਸੰ:	ਪ੍ਰਾ:	ਪੰ:
ਦਿਸ਼ਜਤੇ	ਦੀਸਦਿ, ਦਿੱਸਦਿ, ਦਿੱਸਇ, ਦੀਸਇ	ਦੀਸੇ, ਦਿੱਸੈ, ਦਿੱਸਦਾ (ਹੈ)
ਜਾਨਾਤਿ	ਜਾਣਾਦਿ, ਜਾਣਾਇ	ਜਾਣੈ, ਜਾਣਦਾ (ਹੈ)
ਤੁਰਤੇ	ਤੁਵਰਦਿ, ਤੁਵਰਾਇ	ਤੁਰੈ, ਤੁਰਦਾ (ਹੈ)
ਊੱਤਿਸ਼ਠਤਿ	ਊੱਠੇਦਿ, ਊੱਠਾਇ	ਊੱਠੈ, ਊੱਠਦਾ (ਹੈ)
ਭਵਾਮਿ	ਹੋਮਿ	ਹੋਵਉ, ਹੋਵਾਂ
ਦਾਦਾਮਿ	ਦੇਮਿ	ਦੇਵਉ, ਦੇਵਾ, ਦੇਈ
ਤਰਕਯਾਮਿ	ਤੱਕੇਮਿ	ਤੱਕਉ, ਤੱਕਾਂ
ਨਿਤਜਤਿ	ਣੱਚਦਿ, ਣੱਚਾਇ	ਨੱਚੈ
ਭ੍ਰਮਾਮਿ	ਭਵਾਮਿ	ਭਵਾਂ

ਪੁਰਾਤਨ ਪੰਜਾਬੀ ਦੇ 'ਵਰਤਮਾਨ ਕਾਲ' ਦੇ ਸੰਪੂਰਨ ਰੂਪ ਨੂੰ ਚੰਗੀ ਤਰ੍ਹਾਂ
ਮਨ ਵਿਚ ਦ੍ਰਿੜ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪ੍ਰਮਾਣ ਦਿੱਤੇ
ਜਾਂਦੇ ਹਨ :

ਅੱਨ ਪੁਰਖ, ਇਕ-ਵਚਨ

(੧) ਧਾਰੂ ਦੇ ਅੰਤ ਵਿਚ 'ਇ' :

'ਬਸਾਇ' ਕਰੋਧੁ ਸਰੀਰਿ ਚੰਡਾਰਾ ॥੩॥ (ਸੂਹੀ ਮ: ੫ ਅਸਟਪਦੀ, ਪੰਨਾ ੨੫੯)

ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ 'ਜਾਣਾਇ' ॥

ਸਤਿਗੁਰ ਕੈ ਪਰਸਾਇ ਸਹਜ ਸੇਤੀ ਰੰਗੁ 'ਮਾਣਾਇ' ॥੫॥

ਪ੍ਰੇਮ ਭਗਤਿ ਪਰਵਾਹ ਪ੍ਰੌਤਿ ਪੁਬਲੀ ਨ 'ਹੁਟਾਇ' ॥

ਸਤਿਗੁਰ ਸਬਦੁ ਅਥਾਹੁ ਅਮਿਆ ਧਾਰਾ ਰਸੁ 'ਹੁਟਾਹਿ' ॥੬॥

(ਸਵਦੀਏ ਮਹਲੇ ਚਉਥੇ ਕੇ, ਪੰਨਾ ੧੩੯)

ਗੁਨ ਗਾਇ ਸੁਨਿ ਲਿਖਿ 'ਦੇਇ' ॥ ਸੋ ਸਰਬ ਫਲ ਹਰਿ 'ਲੇਇ' ॥੧੦॥੨॥

(ਬਿਲਾਵਲੁ ਮ: ੫ ਅਸਟਪਦੀਆ, ਪੰਨਾ ੮੩੮)

ਗੁਰਮੁਖਿ ਕੋਈ ਵਿਰਲਾ ਬੁਝੈ ਜਿਸ ਨੇ ਨਦਰਿ 'ਕਰੇਇ' ॥

ਗੁਰ ਬਿਨੁ ਦਾਤਾ ਕੋਈ ਨਾਹੀ ਬਖਸੇ ਨਦਰਿ ਕਰੇਇ ॥

ਗੁਰਿ ਮਿਲਿਐ ਸਾਂਤਿ ਉਪਜੈ ਅਨਦਿਨੁ ਨਾਮੁ 'ਲਈਇ' ॥੧॥੩॥

(ਮਲਾਰ ਮ: ੩, ਪੰਨਾ ੧੨੫੯)

ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ 'ਸਮੇਇ' ॥੮॥੫॥

(ਮਲਾਰ ਮ: ੩, ਪੰਨਾ ੧੨੫੯)

(੨) ਧਾਰੂ ਦੇ ਅੰਤ ਵਿਚ 'ਈ' :

ਹਰਿ ਆਪੇ ਲਏ ਮਿਲਾਇ ਕਿਉ ਵਿਛੋੜਾ 'ਬੀਵਈ' ਬਲਿਰਾਮ ਜੀਉ ॥੨॥

(ਸੂਹੀ ਮ: ੫ ਛੰਤ, ਪੰਨਾ ੨੨੯)

ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ 'ਹੋਵਈ' ਅਹਿਨਿਸਿ ਲਾਗੈ ਭਾਉ ॥੧॥੨॥

(ਵਾਰ ਸੂਹੀ, ਪੰਨਾ ੨੬੫)

ਨਾਨਕ ਨਾਲਿ ਨ 'ਚਲਈ' ਫਿਰਿ ਪਛਤਾਵਾ ਹੋਇ ॥੨॥੭॥

(ਵਾਰ ਸੂਹੀ, ਪੰਨਾ ੨੬੭)

ਦੁਧਾਬਣੀ ਨ 'ਆਵਈ' ਫਿਰਿ ਹੋਇ ਨ ਮੇਲਾ ॥੨॥੨॥

(ਸੁਹੀ ਫਗੀਦ ਜੀ, ਪੰਜਾ ੨੯੪)

ਦੂਜਾ ਭਾਉ ਨ 'ਦੇਈ' ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥

(ਬਿਲਾਵਲੁ ਮ: ੩, ਪੰਜਾ ੨੯੬)

ਕਰਨੈਹਾਰੁ ਨ 'ਮੁਝਈ' ਆਪੁ ਗਨੈ ਬਿਗਾਨਾ ॥੧॥੨੦॥੫੦॥

(ਬਿਲਾਵਲੁ ਮ: ੫, ਪੰਜਾ ੮੧੩)

ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥

ਤੰਤੁ ਮੰਤੁ ਨ 'ਜੋਹਈ' ਤਿਤੁ ਚਾਖੁ ਨ ਲਾਗੈ ॥੧॥੮॥੬੮॥

(ਬਿਲਾਵਲੁ ਮ: ੫, ਪੰਜਾ ੮੧੭)

(੩) ਧਾਤੂ ਦੇ ਅੰਤ ਵਿਚ 'ਏ':

ਅਕਥ ਕਗਾਣੀ ਪਦੁ ਨਿਰਬਾਣੀ ਕੌ ਵਿਰਲਾ ਗੁਰਮੁਖਿ 'ਮੁਝਏ' ॥

ਓਹ ਸਬਦਿ ਸਮਾਏ ਆਪਿ ਗਵਾਏ ਤ੍ਰਿਭਵਣ ਸੋਝੀ 'ਮੁਝਏ' ॥੩॥੮॥੪੪॥

(ਬਿਲਾਵਲੁ ਮ: ੧ ਛੰਤ ਦਖਣੀ, ਪੰਜਾ ੮੪੪)

ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈਲੋਕ ਨਾਥੁ 'ਪਛਾਣਏ' ॥

ਮਨੁ ਭੀਂਗਿ ਡੋਲਿ ਨ ਜਾਇ ਕਤਹੀ ਆਪਣਾ ਪਿਰੁ 'ਜਾਣਏ' ॥੪॥੨॥

(ਬਿਲਾਵਲੁ ਮ: ੧ ਛੰਤ ਦਖਣੀ, ਪੰਜਾ ੮੪੪)

ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ 'ਭਾਵਏ' ॥

ਕਹੈ ਨਾਨਕ ਜਿਸੁ ਦੇਹਿ ਪਿਆਰੇ ਸੋਈ ਜਨੁ 'ਪਾਵਏ' ॥੮॥

ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ 'ਵਖਾਣਏ' ॥੧੨॥

ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਇ ਸੁ 'ਪਾਵਏ' ॥

ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨੁ 'ਵਸਾਵਏ' ॥੩॥

ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਾਨਿ ਮਹਿ ਆਹਾਰੁ 'ਪਹੁਚਾਵਏ' ॥

ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ 'ਲਾਵਏ' ॥੨੮॥

(ਰਾਮਕਲੀ ਮ: ੩ ਅਨੰਦ)

(੪) ਧਾਤੂ ਦੇ ਅੰਤ (ੴ):

ਤੋਟਿ ਨ 'ਆਵੈ' ਕਦੇ ਮੂਲਿ ਪੁਰਨ ਭੰਡਾਰ ॥੨॥੩॥੮੩॥

(ਬਿਲਾਵਲੁ ਮ: ੫, ਪੰਜਾ ੮੧੭)

ਸਦਾ ਸਦਾ ਹਰਿ ਧਿਆਈਐ ਕਿਛੁ ਬਿਘਨੁ ਨ 'ਲਾਗੈ' ॥੨॥੩॥੯੭॥

(ਬਿਲਾਵਲੁ ਮ: ੪, ਪੰਨਾ ੮੧੭)

ਉਚਰਤ ਗੁਨ ਗੋਪਾਲ ਜਸੁ ਦੂਰ ਤੇ ਜਸੁ 'ਭਾਗੈ' ॥੧॥੪॥੯੮॥

(ਬਿਲਾਵਲੁ ਮ: ੪, ਪੰਨਾ ੮੧੭)

ਹਰਿ ਕੈ ਰੰਗਿ ਰਤਾ ਮਨੁ 'ਗਾਵੈ' ਰਸਿ ਰਸਾਲ ਰਸਿ ਸਬਦੁ ਰਵਈਆ॥
ਨਿਜ ਘਰਿ ਧਾਰ 'ਚੁਐ' ਅਤਿ ਨਿਰਮਲ

ਜਿਨਿ ਪੀਆ ਤਿਨ ਹੀ ਸੁਖ ਲਹੀਆ ॥੯੮॥ (ਬਿਲਾਵਲੁ ਮ: ੪, ਪੰਨਾ ੮੩੫)

ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ 'ਪੀਐ' ਜਿਸੁ ਰਾਮੁ ਧਿਆਸੀ॥
ਹਰਿ ਆਪਿ ਦਇਆਲੁ ਦਇਆ ਕਰਿ 'ਮੇਲੇ' ਜਿਸੁ ਸਤਿਗੁਰੁ

ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥੧॥੫॥੧੨॥

(ਸਾਰੰਗ ਮਹਲਾ ੪ ਪੜਤਾਲ, ਪੰਨਾ ੧੨੦੨)

ਮਨ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤਿ

ਜੋ ਤੁਧੁ 'ਉਪਕਰੈ' ਦੁਖਿ ਸੁਖਾਸਾ ॥੩॥੨॥ (ਗੌਡ ਮਹਲਾ ੪, ਪੰਨਾ ੮੬੦)

'ਪ੍ਰਣਵੈ' ਨਾਮਦੇਉ ਤਾ ਚੀ ਆਣਿ ॥੫॥੧॥

(ਮਲਾਰ ਨਾਮਦੇਉ ਜੀ, ਪੰਨਾ ੧੧੬੨)

(੪) ਧਾਤੂ ਦੇ ਅੰਤ ਵਿਚ 'ਤਿ':

'ਪ੍ਰਣਵਤਿ' ਨਾਨਕੁ ਭਵਜਲੁ ਤਰੈ ॥੪॥੧॥ (ਆਸਾ ਮ: ੧, ਪੰਨਾ ੩੪੪)

'ਭਣਤਿ' ਨਾਨਕੁ ਅਕਥ ਕੀ ਕਥਾ ਸੁਣਾਏ ॥੫॥੮॥

(ਮਾਤ੍ਰ ਮ: ੧, ਪੰਨਾ ੯੯੧)

'ਬਦਤਿ' ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥

(ਗੁਜਰੀ ਤ੍ਰਿਲੋਚਨ ਜੀ, ਪੰਨਾ ੫੨੬)

(੫) ਧਾਤੂ ਦੇ ਅੰਤ ਵਿਚ 'ਤਿ':

'ਬਿਨਵੰਤਿ' ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਭੇਜਨੁ ਖਾਇਆ ॥੪॥੨॥੩॥੨੭॥

(ਜੈਤਸਰੀ ਛੰਤ ਮ: ੫, ਪੰਨਾ ੨੦੪)

(੬) ਧਾਤੂ ਦੇ ਅੰਤ ਵਿਚ 'ੴ':

ਹਰਿ ਹਰਿ ਨਾਮ ਧਿਆਈਐ ਜਿਸ ਨਉ ਕਿਰਪਾ 'ਕਰੇ' ਰਜਾਇ ॥੩॥੫॥

(ਸਿਗੀਰਾਗੁ ਮ: ੩, ਪੰਨਾ ੨੮)

ਸੋ ਸੇਵਕੁ ਹਰਿ ਆਪੀਐ ਜੇ ਹਰਿ ਰਾਖੈ ਉਰਿ ਧਰਿ ॥

ਮਨੁ ਤਨੁ 'ਸਚਿਪੇ' ਆਗੈ 'ਧਰੇ' ਹਉਮੈ ਵਿਚਹੁ ਮਾਰਿ ॥੩॥੬॥੩੯॥

(ਸਿਰੀਗੁਰੂ ਮ: ੩, ਪੰਨਾ ੨੯)

ਜਾ ਕਉ ਗੁਰੁ ਹਰਿ ਮੰਤ੍ਰੁ 'ਦੇ' ॥

ਸੋ ਉਬਹਿਆ ਮਾਇਆ ਅਗਲਿ ਤੇ ॥੩॥੭॥੧੪੫॥

(ਗਊੜੀ ਮ: ੫, ਪੰਨਾ ੨੧੧)

ਛਾਰਸੀ ਬੋਲੀ

ਹਮ ਜੇਰ ਜਿਮੀ ਢੁਨੀਆ ਪੀਰਾਂ ਮਸਾਇਕਾ ਰਾਇਆ ॥

'ਮੇ ਰਵਦਿ' ਬਾਦਿਸਾਹਾ ਅਫਜੂ ਖੁਦਾਇਆ ॥੧॥੧੩॥

(ਮਾਝ ਕੀ ਵਾਰ ਮ: ੧, ਪੰਨਾ ੧੪੩)

'ਅਸਤਿ' ਏਕੁ ਦਿਗਾਰਿ ਕੁਈ ॥ ਏਕੁ ਤੁਹੀ ਏਕੁ ਤੁਹੀ ॥੩॥੧੩॥

(ਮਾਝ ਕੀ ਵਾਰ, ਪੰਨਾ ੧੪੪)

(੧) ਬਸਟਿ—ਵੱਸਦਾ ਹੈ। ਜਾਣਹਿ—ਜਾਣਦਾ ਹੈ। ਮਾਣਇ—ਮਾਣਦਾ ਹੈ।
ਹੁਟਇ—ਹੁੱਟਦਾ ਹੈ। ਗੁਟਹਿ—ਚੱਖਦਾ ਹੈ। ਕਰੇਇ—ਕਰਦਾ ਹੈ।
ਲੇਇ—ਲੈਂਦਾ ਹੈ।

(੨) ਜੀਵਈ—ਜੀਉਂਦਾ ਹੈ। ਬੀਵਈ—ਹੁੰਦਾ ਹੈ। ਹੋਵਈ—ਹੁੰਦਾ ਹੈ।
ਚਲਈ—ਚੱਲਦਾ ਹੈ। ਆਵਈ—ਆਉਂਦਾ ਹੈ। ਜੋਹਈ—ਜੋਹਦਾ ਹੈ।

(੩) ਬੂਝਏ—ਬੂਝਦਾ ਹੈ। ਭਾਵਏ—ਭਾਉਂਦਾ ਹੈ। ਵਸਾਵਏ—ਵਸਾਉਂਦਾ ਹੈ।
ਲਾਵਏ—ਲਾਉਂਦਾ ਹੈ।

(੪) ਆਵੈ—ਆਉਂਦਾ ਹੈ। ਭਾਗੈ—ਭੱਜਦਾ ਹੈ। ਮਾਨੈ—ਮੰਨਦਾ ਹੈ।
ਚੁਅੈ—ਚੌਂਦਾ ਹੈ। ਪੀਅੈ—ਪੀਂਦਾ ਹੈ।

(੫) ਭਣਤਿ—ਕਹਿੰਦਾ ਹੈ। ਪਣਵਤਿ—ਬੇਨਤੀ ਕਰਦਾ ਹੈ। ਬਦਤਿ—
ਕਹਿੰਦਾ ਹੈ।

(੬) ਬਿਨਵੰਤਿ—ਬੇਨਤੀ ਕਰਦਾ ਹੈ।

(੭) ਕਰੇ—ਕਰਦਾ ਹੈ। ਸਚਿਪੇ—ਸਚਿਪਦਾ ਹੈ। ਧਰੇ—ਧਰਦਾ ਹੈ।
ਦੇ—ਦੇਂਦਾ ਹੈ।

ਅੱਨ ਪੁਰਖ, ਬਹੁ-ਵਚਨ

(੧) ਧਾਤੂ ਦੇ ਅੰਤ ਵਿਚ ‘ਹਿ’ :

ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥

ਕਿਲਵਿਖ ‘ਉਤਰਹਿ’ ਸੁਧੁ ਹੋਇ ਸਾਧੁ ਸਰਣਾਈ ॥੩॥੨੩॥੫੩॥

(ਬਿਲਾਵਲ੍ਲ ਮਹਲਾ ੫, ਪੰਨਾ ੯੧੪)

ਜੈ ਜੈ ‘ਜਾਇਅੰਪਹਿ’ ਸਗਲ ਜਾ ਕਉ ਕਰੁਨਾਪਤਿ ਗਤਿ ਕਿਨਿ ਲਖਹੁ ॥੩॥੩॥

(ਬਿਲਾਵਲ੍ਲ ਮਹਲਾ ੫ ਛੰਤ, ਪੰਨਾ ੯੪੭)

ਤਤੁ ‘ਚੁਗਹਿ’ ਮਿਲਿ ਏਕਸੇ ਤਿਨ ਕਉ ਢਾਸ ਨ ਰੰਚ ॥

‘ਉਡਹਿ’ ਤ ਬੇਗੁਲ ਬੇਗੁਲੇ, ‘ਤਾਕਹਿ’ ਚੋਗ ਘਣੀ ॥੩੩॥

(ਰਾਮਕਲੀ ਮਹਲਾ ੧ ਦਖਣੀ, ਓਅੰਕਾਰ, ਪੰਨਾ ੯੩੪)

ਅੰਦਰਿ ਮਹਲ ਅਨੇਕ ‘ਹਹਿ’ ਜੀਉ ਕਰੇ ਵਸੇਰਾ ॥੩॥੯॥੨੮॥

(ਆਸਾ ਮ: ੩ ਅਸਟਪਦੀਆ, ਪੰਨਾ ੮੨੫)

ਨੋਟ : ਬ੍ਰਜਭਾਖਾ ਵਿਚ ਵਰਤਮਾਨ ਕਾਲ, ਅੱਨ-ਪੁਰਖ, ਬਹੁ-ਵਚਨ :

ਬਾਜੇ ਨਭ ਗਹ ਗਹੇ ਨਿਸਾਨਾ । ਦੇਵਵਧੁ ‘ਨਾਚਹਿ’ ਕਰਿ ਗਾਨਾ ।

ਬ੍ਰਹਮਾਦਿਕ ਸੁਰ ਸਿੱਧ ਮੁਨੀਸ਼ਾ । ਪ੍ਰਭੁਹਿ ‘ਪ੍ਰਬੰਸਹਿ’ ‘ਦੇਹ’ ਆਸੀਸਾ ।

‘ਵਰਸਹਿ’ ਸੁਮਨ ਰੰਗ ਬਹੁ ਮਾਲਾ । ‘ਗਾਵਹਿ’ ਕਿੰਨਰ ਗੀਤ ਰਸਾਲਾ ।

(ਰਾਮਾਇਣ, ਬਾਲ ਕਾਂਡ)

(੨) ਧਾਤੂ ਦੇ ਅੰਤ ਵਿਚ ‘ਹ’ :

ਤਿਨ ਨਾਹਿ ਨਰਕ ਨਿਵਾਸੁ ॥ ਨਿਤ ਸਿਮਰਿ ਪ੍ਰਤੀ ਗੁਣਤਾਸੁ ॥

ਤੇ ਜਮੁ ਨ ‘ਪੇਖਹ’ ਨੈਨ ॥ ਸੁਨਿ ਮੋਹਿ ਅਨਹਤ ਬੈਨ ॥੫॥੧॥

(ਬਿਲਾਵਲ੍ਲ ਮ: ੫ ਅਸਟਪਦੀਆ ਘਰੁ ੧੨, ਪੰਨਾ ੯੩੭)

ਇਕਿ ਪੜਹਿ ਸੁਣਹਿ ‘ਗਾਵਹ’ ਪਰਭਾਤਹਿ ਕਰਹਿ ਇਸਨਾਨੁ ॥੪॥

(ਸਵਈਏ ਮਹਲੇ ਚਉਥੇ ਕੇ, ਗਾਂਦ, ਪੰਨਾ ੧੪੦੨)

(੩) ਧਾਤੂ ਦੇ ਅੰਤ ਵਿਚ ‘ਹੇ’ :

ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ‘ਧਿਆਵਹੇ’ ॥

ਜਿਸ ਨੋ ਕਬਾ ਸੁਣਾਇਹਿ ਆਪਣੀ ਸਿ ਗੁਰ ਦੁਆਰੇ ਸੁਖੁ ‘ਪਾਵਹੇ’ ॥੧੫॥

(ਰਾਮਕਲੀ ਮ: ੩ ਅਨੰਦੁ, ਪੰਨਾ ੯੧੯)

ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ 'ਗਾਵਹੇ' ॥੩॥੧॥੧੦॥
(ਆਸਾ ਮ: ੫ ਡੰਤ ਘਰ ੨, ਪੰਨਾ ੮੫੯)

ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ 'ਭਾਵਹੇ' ॥੨॥੨॥
(ਵਡਹੰਸ ਮ: ੧ ਡੰਤ, ਪੰਨਾ ੫੬੬)

(8) ਧਾਤੂ ਦੇ ਅੰਤ ਵਿਚ 'ਹੀ':

ਕਾਹੂ ਸੰਗਿ ਨ 'ਚਾਲਹੀ' ਮਾਇਆ ਜੰਜਾਲ ॥੨॥੧੧॥੨੯॥
(ਬਿਲਾਵਲ੍ਲ ਮ: ੫, ਪੰਨਾ ੮੦੨)

ਸਤਿਗੁਰੁ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੋਈ ਨਾਹੀ ॥
ਜੀਅ ਦਾਨੁ ਦੇਇ ਤ੍ਰਿਪਤਸੇ ਸਚੈ ਨਾਮਿ 'ਸਮਾਹੀ' ॥
ਅਨਦਿਨੁ ਹਰਿ ਰਵਿਆ ਰਿਦੁ ਅੰਤਰਿ ਸਹਜਿ ਸਮਾਧਿ 'ਲਗਾਹੀ' ॥੨॥੪॥
(ਅਲਾਰ ਮ: ੩, ਪੰਨਾ ੧੨੫੯)

ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥
ਗੁਰ ਪਰਸਾਈ ਪਾਈਐ ਅੰਤਰਿ ਕਪਟ 'ਖੁਲਾਹੀ' ॥੧॥੯॥੨੯॥
(ਆਸਾ ਮ: ੩ ਅਸਟਪਦੀਆ, ਪੰਨਾ ੮੨੫)

ਦੇਗਗਾਣੀ ਪਿਰ ਕੀ ਸਾਰ ਨ 'ਜਾਣਹੀ'
ਕਿਆ ਕਰਹਿ ਸੌਗਾਰੁ ॥੫॥੨੨॥੧੫॥੩੭॥

(ਆਸਾ ਮ: ੩ ਅਸਟਪਦੀਆ, ਪੰਨਾ ੮੩੦)

(4) ਧਾਤੂ ਦੇ ਅੰਤ ਵਿਚ 'ਨਿ':

ਮਨਮੁਖਾ ਕੇਵੀ ਦੇਸਤੀ ਮਾਇਆ ਕਾ ਸਨਬੰਧੁ ॥
ਵੇਖਦਿਆ ਹੀ ਭਜਿ 'ਜਾਨਿ' ਕਦੇ ਨ 'ਪਾਇਨਿ' ਬੰਧੁ ॥
ਜਿਚਰੁ ਪੈਨਨਿ ਖਾਵਨੇ ਤਿਚਰੁ 'ਰਖਨਿ' ਗੰਢੁ ॥
ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ 'ਬੋਲਨਿ' ਗੰਧੁ ॥੨॥੫॥
(ਰਾਮਕਲੀ ਕੀ ਵਾਰ ਮ: ੫, ਮ: ੫, ਪੰਨਾ ੯੫੯)

ਸੋਗਗਾਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥
ਸਤਿਗੁਰੁ 'ਸੇਵਨਿ' ਆਪਣਾ ਸਚੈ ਭਾਇ ਪਿਆਰਿ ॥੫॥੯॥੩੦॥
(ਆਸਾ ਮ: ੩ ਅਸਟਪਦੀਆ, ਪੰਨਾ ੮੨੯)

ਇਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੈ ਲਗੈ ਪਿਆਰੁ ॥
ਨਾਨਕ ਜਨਮੁ 'ਸਵਾਰਨਿ' ਆਪਣਾ ਭੁਲ ਕਾ 'ਕਰਨਿ' ਉਧਾਰ ॥੧॥੧੧॥
(ਬਿਹਾਗੜੇ ਕੀ ਵਾਰ, ਪੰਜਾ ੫੫੨)

ਨੋਟ : ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਉੱਪਰਲਾ ਚਿਹਨ 'ਨਿ' ਹੈ, 'ਣਿ' ਨਹੀਂ। ਇਸ ਚਿਹਨ ਦਾ 'ਨ' ਬਦਲ ਕੇ 'ਣ' ਨਹੀਂ ਹੋ ਸਕਦਾ, ਸਦਾ 'ਨ' ਹੀ ਰਹੇਗਾ। ਵੇਖੋ :

ਓੜਕ ਓੜਕ ਭਾਲਿ ਥਕੇ ਵੇਦ 'ਕਹਨਿ' ਇਕ ਵਾਤੁ ॥੨੨॥ (ਜਪੁ ਜੀ)

ਇਥੇ ਲਫਜ਼ 'ਕਹਨਿ' ਵਰਤਮਾਨ ਕਾਲ, ਅੱਨ-ਪੁਰਖ, ਬਹੁ-ਵਚਨ ਹੈ।
ਪਰ :

ਅੰਤੁ ਨ ਸਿਫਤੀ 'ਕਹਣਿ' ਨ ਅੰਤੁ ॥੨੪॥ (ਜਪੁ ਜੀ)

ਇਥੇ ਲਫਜ਼ 'ਕਹਣਿ' ਅਧਿਕਰਣ ਕਾਰਕ, ਇਕ-ਵਚਨ ਹੈ 'ਕਹਣ' ਤੋਂ।
'ਕਹਣਿ' ਦਾ ਅਰਥ ਹੈ 'ਕਹਣ ਵਿਚ'

(੬) ਧਾਤੂ ਦੇ ਅੰਤ ਵਿਚ 'ਨੀ' :

ਜੀਆ ਕੀ ਸਾਰ ਨ 'ਜਾਣਨੀ' ਮਨਮੁਖ ਅਗਿਆਨੀ ਅੰਧ ॥੨੩॥

(ਰਾਮਕਲੀ ਕੀ ਵਾਰ ਮ: ੫, ਮ: ੫, ਪੰਜਾ ੯੫੯)

ਥੋਟੇ ਠਵਰ ਨ 'ਪਾਇਨੀ' ਰਲੇ ਜੁਠਾਨੈ ॥੪॥੨੦॥

ਥੋਟੇ ਨਦਰਿ ਨ 'ਆਵਨੀ' ਲੇ ਅਗਨਿ ਜਲਾਈਐ ॥੫॥੨੦॥

(ਆਸਾ ਮ: ੧ ਘਰ ੮ ਅਸਟਪਦੀਆ, ਪੰਜਾ ੪੨੧)

ਘਰ ਮਹਿ ਪੰਚ ਵਰਤਦੇ ਪੰਚੇ ਢੀਚਾਰੀ ॥

ਨਾਨਕ ਬਿਨੁ ਸਤਿਗੁਰ ਵਸਿ ਨ 'ਆਵਨੀ' ਨਾਮਿ ਰਉਮੈ ਮਾਰੀ ॥੮॥੪॥੨੭॥

(ਆਸਾ ਮ: ੩ ਅਸਟਪਦੀਆ, ਪੰਜਾ ੪੨੪)

ਨੋਟ : ਇਸ 'ਚਿਹਨ' ਦਾ ਭੀ 'ਨ' ਇਸੇ ਸ਼ਕਲ ਵਿਚ ਰਹੇਗਾ, 'ਣ' ਨਹੀਂ ਹੋ ਸਕਦਾ।

(੭) ਧਾਤੂ ਦੇ ਅੰਤ ਵਿਚ 'ਨੀ' :

ਅਠੇ ਪਹਰ ਇਕਤੈ ਲਿਵੈ 'ਮੰਨੇਨਿ' ਹੁਕਮੁ ਅਪਾਰੁ ॥੨॥੯॥

(ਰਾਮਕਲੀ ਕੀ ਵਾਰ ਮ: ੫, ਮ: ੫, ਪੰਜਾ ੯੫੯)

ਅੰਮ੍ਰਿਤ ਕੇਲ ਕਰੋ ਨਿਤ ਕਾਮਣਿ ਅਵਰਿ 'ਲੁਟੇਨਿ' ਸੁ ਪੰਚ ਜਨਾ ॥੨॥੧੪॥

(ਗਊੜੀ ਚੇਤੀ ਮ: ੧, ਪੰਨਾ ੧੫੫)

ਕਾਮਣਿ ਲੋੜੈ ਸੁਇਨਾ ਰੂਪਾ ਮਿੜੁ 'ਲੋੜੇਨਿ' ਸੁ ਖਾਧਾਤਾ ॥੪॥੨॥੧੪॥

(ਗਊੜੀ ਚੇਤੀ ਮ: ੧, ਪੰਨਾ ੧੫੫)

ਨੌਟੋ : ਇਥੇ ਭੀ ਚਿਹਨ ਦਾ 'ਨ' ਬਦਲ ਨਹੀਂ ਸਕਦਾ, 'ਣ' ਨਹੀਂ ਹੋ ਸਕਦਾ।

(੮) ਧਾਤੂ ਦੇ ਅੰਤ ਵਿਚ 'ਨਿ' :

ਨਾਮਿ ਰਤੇ ਜਨ ਸਦਾ ਸੁਖੁ 'ਪਾਇਨਿ' ਜਨ ਨਾਨਕ ਤਿਨ ਬਲਿ ਜਾਏ ॥੧॥੫॥

(ਬਿਲਾਵਲ ਕੀ ਵਾਰ, ਪੰਨਾ ੯੫੧)

(੯) ਕਿਤੇ ਟਾਵੇਂ ਟਾਵੇਂ ਥਾਂ ਅੱਨ-ਪੁਰਖ, ਬਹੁ-ਵਚਨ ਦਾ ਚਿਹਨ 'ਾ' ('ਾਂ') ਭੀ ਮਿਲਦਾ ਹੈ :

ਆਏ ਸੇ ਪਰਵਾਣੁ 'ਹੈ' ਸਭ ਭੁਲ ਕਾ ਕਰਹਿ ਉਧਾਰੁ ॥੭॥੩॥੨੦॥

(ਸਿਗੀਰਾਗੁ ਮ: ੩ ਅਸਟਪਦੀਆ, ਪੰਨਾ ੬੬)

ਸਬਦਿ ਰਤੇ ਵਡਹੰਸ 'ਹੈ' ਸੁਚੁ ਨਾਮੁ ਉਰਿ ਧਾਰਿ ॥੧॥

(ਵਡਹੰਸ ਕੀ ਵਾਰ ਮ: ੪, ਪੰਨਾ ੫੮੫)

ਗੁਰਮੁਖਿ ਭਗਤ ਸੋਹਹਿ ਦਰਬਾਰੇ ॥

ਸਚੀ ਬਾਣੀ ਸਬਦਿ ਸਵਾਰੇ ॥

ਅਨਦਿਨੁ ਗੁਣ 'ਗਾਵੈ' ਇਨੁ ਰਤੀ

ਸਹਜ ਸੇਤੀ ਘਰਿ ਜਾਹਾ ਹੈ ॥੧੪॥੨॥੧੧॥

(ਮਾਰੂ ਮ: ੩ ਸੋਲਹੇ, ਪੰਨਾ ੧੦੫੫)

(੧) ਉਤਰਹਿ—ਉਤਰਦੇ ਹਨ। ਚੁਗਹਿ—ਚੁਗਦੇ ਹਨ। ਤਾਕਹਿ—ਤੱਕਦੇ ਹਨ। ਹਹਿ—ਹਨ।

(੨) ਪੇਖਹ—ਵੇਖਦੇ ਹਨ। ਗਾਵਹ—ਗਾਉਂਦੇ ਹਨ।

(੩) ਧਿਆਵਹੇ—ਧਿਆਉਂਦੇ ਹਨ। ਪਾਵਹੇ—ਪਾਊਂਦੇ ਹਨ। ਗਾਵਹੇ—ਗਾਊਂਦੇ ਹਨ। ਗਵਾਵਹੇ—ਗਵਾਊਂਦੇ ਹਨ।

(੪) ਚਾਲਹੀ—ਚੱਲਦੇ ਹਨ। ਸਮਾਹੀ—ਸਮਾਊਂਦੇ ਹਨ। ਜਾਣਹੀ—ਜਾਣਦੇ ਹਨ।

- (੫) ਜਾਨਿ—ਜਾਂਦੇ ਹਨ। ਪਾਇਨਿ—ਪਾਂਦੇ ਹਨ। ਬੋਲਨਿ—ਬੋਲਦੇ ਹਨ।
ਸੇਵਨਿ—ਸੇਵਦੇ ਹਨ। ਕਰਨਿ—ਕਰਦੇ ਹਨ। ਸਵਾਰਨਿ—ਸਵਾਰਦੇ
ਹਨ।
- (੬) ਜਾਣਨੀ—ਜਾਣਦੇ ਹਨ। ਪਾਇਨੀ—ਪਾਂਦੇ ਹਨ। ਆਵਨੀ—ਆਉਂਦੇ
ਹਨ।
- (੭) ਮੰਨੇਨਿ—ਮੰਨਦੇ ਹਨ। ਲੁਟੇਨਿ—ਲੁੱਟਦੇ ਹਨ। ਲੋੜੇਨਿ—ਲੋੜਦੇ ਹਨ।
- (੮) ਪਾਇਨਿ—ਪਾਂਦੇ ਹਨ।
- (੯) ਗਾਵੈ—ਗਾਵੈਂ, ਗਾਊਂਦੇ ਹਨ। ਹੈ—ਹੈਂ, ਹਨ।

ਮੱਧਮ ਪੁਰਖ, ਇਕ-ਵਚਨ

- (੧) ਧਾਰੂ ਦੇ ਅੰਤ ਵਿਚ ‘ਸਿ’:

ਮੇਂ ਕਉ ਕਹਾ ‘ਪੜਾਵਸਿ’ ਆਲ ਜਾਲ ॥
ਮੇਰੀ ਪਟੀਆ ਲਿਖਿ ਦਿਹੁ ਸ੍ਰੀ ਗੋਪਾਲ ॥੧॥੮॥

(ਬਸੰਤੁ ਕਬੀਰ ਜੀਊ, ਪੰਨਾ ੧੧੯੪)

ਹਿਦੈ ਕਪਣੁ ਮੁਖ ਗਿਆਨੀ ॥
ਝੂਠੇ ਕਹਾਂ ‘ਬਿਲਾਵਸਿ’ ਪਾਨੀ ॥੧॥
ਕਾਇਆ ‘ਮਾਂਜਸਿ’ ਕਉਨ ਗੁਨਾ ॥
ਜਉ ਘਟ ਭੀਤਰਿ ਹੈ ਮਲਨਾ ॥੧॥ਰਹਾਉ॥੮॥

(ਸੋਰਠਿ ਕਬੀਰ ਜੀ, ਪੰਨਾ ੬੪੬)

- (੨) ਧਾਰੂ ਦੇ ਅੰਤ ਵਿਚ ‘ਹਿ’:

ਜਿਉ ਤੂ ‘ਰਾਖਹਿ’ ਤਿਉ ਰਹਾ ਪ੍ਰਤੀ ਅਗਾਮ ਆਪਾਰੇ ॥੩॥੨੭॥੫੭॥

(ਬਿਲਾਵਲੁ ਮ: ੫, ਪੰਨਾ ੮੧੫)

ਜਿਉ ਤੂ ‘ਚਲਾਇਹਿ’ ਤਿਵ ਚਲਹ ਸੁਆਮੀ, ਹੋਰੁ ਕਿਆ ਜਾਣਾ ਗੁਣ ਤੇਰੇ ॥
ਕਰਿ ਕਿਰਪਾ ਜਿਨ ਨਾਮਿ ‘ਲਾਇਹਿ’ ਸਿ ਹਰਿ ਹਰਿ ਸਦਾ ਧਿਆਵਹੇ ॥
ਜਿਸ ਨੋ ਕਥਾ ‘ਸੁਣਾਇਹਿ’ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥੧੫॥

(ਰਾਮਕਲੀ ਮ: ੩ ਅਨੰਦੁ, ਪੰਨਾ ੮੧੯)

(੩) ਧਾਤੂ ਦੇ ਅੰਤ ਵਿਚ 'ਹੇ' :

ਅੰਤੋਂ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ 'ਜਾਣਹੇ' ॥੧੨॥

(ਰਾਮਕਲੀ ਮ: ੩ ਅਨੰਦੁ, ਪੰਨਾ ੯੧੯)

ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ 'ਪਾਵਹੇ' ॥

ਕਹੈ ਨਾਨਕੁ ਸਚੇ ਸਾਹਿਬੁ ਜਿਉ ਭਾਵੈ ਤਿਵੈ 'ਚਲਾਵਹੇ' ॥੧੫॥

(ਰਾਮਕਲੀ ਮ: ੩ ਅਨੰਦੁ, ਪੰਨਾ ੯੧੯)

ਸਾਚਾ ਮੁਰਾਰੀ ਤਾਮਿ ਜਾਪਹਿ ਜਾਮਿ ਮੰਨਿ 'ਵਸਾਵਹੇ' ॥

ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ 'ਚੁਕਾਵਹੇ' ॥੧੬॥੨॥

(ਵਡਹੁੰਸੁ ਮ: ੧ ਛੰਤੁ, ਪੰਨਾ ੫੬੭)

(8) ਧਾਤੂ ਦੇ ਅੰਤ ਵਿਚ 'ਹੀ' :

ਪ੍ਰਭੁ ਭਗਤਿ ਵਛਲੁ ਨਹ 'ਸੇਵਹੀ' ਕਾਇਆ ਕਾਕ ਗ੍ਰਸਨਾ ਰਾਮ ॥

ਗ੍ਰਾਮੀ ਮੌਗੀ ਸੂਖ ਨ 'ਜਾਣਹੀ' ਕੋਟਿ ਜੋਨੀ ਬਸਨਾ ਰਾਮ ॥੩॥੧॥੪॥

(ਬਿਲਾਵਲੁ ਮ: ੫ ਛੰਤੁ ਮੰਗਲ, ਪੰਨਾ ੮੪੮)

ਦਰਿ ਸੇਵਕੁ ਦਰਵਾਨੁ ਦਰਦੁ ਤੂ 'ਜਾਣਹੀ' ॥

ਭਗਤਿ ਤੇਰੀ ਹੈਰਾਨੁ ਦਰਦੁ 'ਗਵਾਵਹੀ' ॥੩॥੨੧॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਨਾ ੮੨੨)

(4) ਧਾਤੂ 'ਹੋਣਾ' ਤੋਂ ਮੱਧਮ-ਪੁਰਖ ਇਕ-ਵਚਨ 'ਹੈ' ਹੈ :

ਹਮ ਬਾਰਿਕ ਤੂ ਗੁਰੂ ਪਿਤਾ 'ਹੈ' ਦੇ ਮਤਿ ਸਮਝਾਏ ॥੪॥੩॥੧੦॥

(ਆਸਾ ਮ: ੪ ਛੰਤ ਘਰੁ ੮, ਪੰਨਾ ੮੪੦)

(੧) ਪੜਾਵਸਿ—ਤੂ ਪੜਾਉਂਦਾ ਹੈ। ਬਿਲੋਵਸਿ—ਤੂ ਬਿਲੋਂਦਾ ਹੈ।
ਮਾਂਜਸਿ—ਤੂ ਮਾਂਜਦਾ ਹੈ।

(੨) ਤੂ ਰਾਖਹਿ—ਤੂ ਰੱਖਦਾ ਹੈ। ਤੂ ਚਲਾਇਹਿ—ਤੂ ਚਲਾਉਂਦਾ ਹੈ।
ਲਾਇਹਿ—ਤੂ ਲਾਉਂਦਾ ਹੈ। ਸੁਣਾਇਹਿ—ਤੂ ਸੁਣਾਉਂਦਾ ਹੈ।

(੩) ਤੂ ਜਾਣਹੇ—ਤੂ ਜਾਣਦਾ ਹੈ। ਤੂ ਪਾਵਹੇ—ਤੂ ਪਾਉਂਦਾ ਹੈ।
ਚਲਾਵਹੇ—ਤੂ ਚਲਾਉਂਦਾ ਹੈ। ਵਸਾਵਹੇ—ਤੂ ਵਸਾਉਂਦਾ ਹੈ।
ਚੁਕਾਵਹੇ—ਤੂ ਚੁਕਾਉਂਦਾ ਹੈ।

(੪) (ਤੂ) ਸੇਵਹੀ—ਤੂ ਸੇਵਦਾ ਹੈ। (ਤੂ) ਜਾਣਹੀ—ਤੂ ਜਾਣਦਾ ਹੈ।
ਗਵਾਵਹੀ—ਤੂ ਗਵਾਉਂਦਾ ਹੈ।

(੫) ਹੈ—ਤੂ ਹੈ।

ਮੱਧਮ ਪੁਰਖ, ਬਹੁ-ਵਚਨ

(੧) ਧਾਤੂ ਦੇ ਅੰਤ ਵਿਚ 'ਹੁ' :

ਭਡੈ ਭੰਡੁ 'ਕਰਹੁ' ਕਿਆ ਪ੍ਰਾਣੀ ਜੋ ਕਿਛੁ ਹੋਆ ਸਭੁ ਚਲਣਾ ॥੧੬॥

(ਆਸਾ ਮ: ੧ ਪਟੀ ਲਿਖੀ, ਪੰਨਾ ੪੩੩)

ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ 'ਨਾਵਹੁ' ਕਾਹੀ ਜੀਉ ॥੩॥੮॥

(ਸੋਗਠਿ ਮ: ੧, ਪੰਨਾ ੫੮੮)

ਤੁਮ ਸੁਖਦਾਈ ਪੁਰਖ ਬਿਧਾਤੇ ਤੁਮ 'ਰਾਖਹੁ' ਅਪੁਨੇ ਬਾਲਾ ॥੩॥੯॥੧੭॥

(ਸੋਗਠਿ ਮ: ੫ ਘਰੁ ੨, ਪੰਨਾ ੬੧੩)

ਹਰਿ 'ਦੇਵਹੁ' ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥੨੦॥

(ਸੋਗਠਿ ਕੀ ਵਾਰ, ਪੰਨਾ ੬੫੦)

ਨਿਮਖ ਨਿਮਖ ਤੁਮਹੀ 'ਪ੍ਰਤਿਪਾਲਹੁ' ਹਮ ਬਾਰਿਕ ਤੁਮਰੇ ਧਾਰੇ ॥੧॥੧੨॥

(ਧਨਾਸਰੀ ਮ: ੫, ਪੰਨਾ ੬੨੮)

ਕਰਹੁ—ਤੁਸੀ ਕਰਦੇ ਹੋ । ਨਾਵਹੁ—ਤੁਸੀ ਨ੍ਹਾਉਂਦੇ ਹੋ । ਰਾਖਹੁ—ਤੁਸੀ ਰੱਖਦੇ ਹੋ । ਦੇਵਹੁ—ਤੁਸੀ ਦੇਂਦੇ ਹੋ । ਪ੍ਰਤਿਪਾਲਹੁ—ਤੁਸੀ ਪਾਲਦੇ ਹੋ ।

ਊੱਤਮ ਪੁਰਖ, ਇਕ-ਵਚਨ

(੧) ਧਾਤੂ ਦੇ ਅੰਤ ਵਿਚ 'ਉ' :

ਵਣੁ ਤ੍ਰਿਣੁ ਚੂਦਤ ਫਿਰਿ ਰਹੀ ਮਨ ਮਹਿ 'ਕਰਉ' ਬੀਚਾਰੁ ॥੮੬॥

(ਰਾਮਕਲੀ ਮਹਲਾ ੧ ਦਖਣੀ, ਓਅੰਕਾਰੁ, ਪੰਨਾ ੯੩੬)

ਸਭਸੈ ਉਪਾਰਿ ਗੁਰ ਸਬਦੁ ਬੀਚਾਰੁ ॥

ਹੋਰ ਕਥਨੀ 'ਬਦਉ' ਨ ਸਗਲੀ ਛਾਰੁ ॥੨॥੪॥

(ਰਾਮਕਲੀ ਮ: ੧, ਪੰਨਾ ੯੦੪)

ਹਉ 'ਮਾਗਉ' ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥੪॥੧॥੮॥

(ਆਸਾ ਮ: ੪ ਛੰਤ ਘਰੁ ੪, ਪੰਨਾ ੪੪੯)

'ਮਿਲਉ' ਸੰਤਨ ਕੈ ਸੰਗਿ ਮੇਹਿ ਉਪਾਰਿ ਲੇਹੁ ॥

ਬਿਨਉ 'ਕਰਉ' ਕਰ ਜੋੜਿ, ਹਰਿ ਹਰਿ ਨਾਮੁ ਦੇਹੁ ॥

ਹਰਿ ਨਾਮੁ 'ਮਾਗਉ' ਚਰਣ 'ਲਾਗਉ' ਮਾਨੁ 'ਤਿਆਗਉ' ਤੁਮ ਦਇਆ ॥
ਕਤਹੂੰ ਨ 'ਪਾਵਉ' ਸਰਣਿ 'ਪਾਵਉ' ਕਰੁਣਾਮੈ ਪ੍ਰਭੁ ਕਰਿ ਮਇਆ ॥੧॥੫॥੯॥
(ਆਸਾ ਮ: ੫ ਛੰਤ ਘਰੁ ੬, ਪੰਜਾ ੮੫੨)

ਜਹ 'ਦੇਖਉ' ਤਹ ਸੰਗਿ ਏਕੋ ਰਵਿ ਰਹਿਆ ॥੩॥੬॥੯॥

(ਆਸਾ ਮ: ੫ ਛੰਤ ਘਰੁ ੬, ਪੰਜਾ ੮੫੩)

(੨) ਧਾਤੂ ਦੇ ਅੰਤ ਵਿਚ 'ਊ':

ਖਿਨੁ ਪਲੁ ਘੜੀ ਨ 'ਜੀਵਉ' ਬਿਨੁ ਦੇਖੇ ਮੇਰੀ ਮਾਈ ॥੨੯॥

(ਸਾਰੰਗ ਕੀ ਵਾਰ ਮਹਲਾ ੪, ਪੰਜਾ ੧੨੪੯)

ਆਪਿ ਕੁਚਜੀ ਦੋਸੁ ਨ 'ਦੇਊ' ਜਾਣਾ ਨਾਹੀ ਰਖੇ ॥੧॥੨॥੧੦॥

(ਬਸੰਤ ਹਿੱਡੇਲ ਮਹਲਾ ੧ ਘਰੁ ੨, ਪੰਜਾ ੧੧੭੧)

ਸੇਵਾ ਕਹੂੰ ਨਾ 'ਜਾਨਉ' ਨੌਜੁ ਮੂਰਖਾਰੇ ॥੧॥੪॥੩੮॥

(ਬਿਲਾਵਲੁ ਮ: ੫, ਪੰਜਾ ੮੦੯)

(੩) ਧਾਤੂ ਦੇ ਅੰਤ ਵਿਚ 'ਤ':

ਜਿਉ ਤੂੰ ਰਾਖਹਿ ਤਿਉ 'ਰਹਾ' ਮੁਖਿ ਨਾਮੁ ਹਮਾਰੇ ॥੧੯॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਜਾ ੮੨੧)

ਹਉ 'ਜੀਵਾ' ਤੁਧੁ ਸਾਲਾਹਿ ਮੈ ਟੇਕ ਅਧਾਰੁ ਤੂੰ ॥੨॥੨੧॥

(ਆਸਾ ਮ: ੧ ਘਰੁ ੮ ਅਸਟਪਦੀਆ, ਪੰਜਾ ੮੨੨)

ਤੁਧੁ ਬਾਝੁ ਇਭੁ ਤਿਲੁ ਗਹਿ ਨ 'ਸਾਕਾ' ਕਹਣਿ ਸੁਨਣਿ ਨ ਧੀਜਏ ॥੨॥੧॥

(ਆਸਾ ਮ: ੧ ਛੰਤ, ਪੰਜਾ ੮੩੭)

ਆਦਿ ਪੁਰਖਿ ਇਭੁ ਚਲਦੁ ਦਿਖਾਇਆ ਜਹ 'ਦੇਖਾ' ਤਹ ਸੋਈ ॥੨॥੩॥

(ਆਸਾ ਮ: ੧ ਛੰਤ, ਪੰਜਾ ੮੩੬)

ਪੰਥੁ 'ਦਸਾਵਾ' ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥੨॥੨॥੯॥

(ਆਸਾ ਮ: ੮ ਛੰਤ ਘਰੁ ੮, ਪੰਜਾ ੮੪੬)

ਦੇਖਿ ਦੇਖਿ 'ਜੀਵਾ' ਸਾਧ ਗੁਰ ਦਰਸਨੁ

ਜਿਸੁ ਹਿਰਦੈ ਨਾਮੁ ਮੁਰਾਰੀ ॥੧॥ਰਹਾਉ॥੫॥

(ਦੇਵਗੰਧਾਰੀ ਮ: ੮ ਘਰੁ ੧, ਪੰਜਾ ੫੨੯)

(8) ਪਾਤੂ ਦੇ ਅੰਤ ਵਿਚ 'ੰ' :

ਇਕ ਸੰਗ ਹਰਿ ਕੈ ਕਗਹਿ ਰਲੀਆ ਹਉ 'ਪੁਕਾਰੀ' ਦਾਰਿ ਖਲੀ ॥੩॥੧॥
(ਆਸਾ ਮ: ੧ ਛੰਤ, ਪੰਨਾ ੮੩੬)

ਤੂੰ ਸਭਨੀ ਬਾਈ ਜਿਥੈ ਹਉ 'ਜਾਈ' ਸਾਚਾ ਸਿਰਮਲਹਾਰੁ ਜੀਉ ॥੧॥੧॥੪॥
(ਆਸਾ ਮ: ੧ ਘਰੁ ੨ ਛੰਤ, ਪੰਨਾ ੮੩੮)

ਤਿਸੁ 'ਜੋਹਾਰੀ' ਸੁਆਸਤਿ ਤਿਸੁ ਤਿਸੁ ਦੀਬਾਣੁ ਅਭਗੁ ॥੧॥੮॥

(ਆਸਾ ਦੀ ਵਾਰ)

(੧) ਕਰਉ—ਮੈਂ ਕਰਦਾ ਹਾਂ। ਬਦਉ—ਮੈਂ ਬਦਦਾ ਹਾਂ। ਹਉ ਮਾਗਉ—ਮੈਂ
ਮੰਗਦਾ ਹਾਂ। ਮਿਲਉ—ਮੈਂ ਮਿਲਦਾ ਹਾਂ। ਲਾਗਉ—ਮੈਂ ਲੱਗਦਾ ਹਾਂ।
ਤਿਆਗਉ—ਮੈਂ ਤਿਆਗਦਾ ਹਾਂ।

(੨) ਜੀਵਉ—ਮੈਂ ਜੀਉਂਦਾ ਹਾਂ। ਦੇਉ—ਦੇਂਦਾ ਹਾਂ। ਜਾਨਉ—ਜਾਣਦਾ ਹਾਂ।

(੩) ਰਹਾ—ਮੈਂ ਰਹਿੰਦਾ ਹਾਂ। ਜੀਵਾ—ਮੈਂ ਜੀਉਂਦਾ ਹਾਂ। ਰਹਿ ਸਾਕਾ—ਮੈਂ
ਰਹਿ ਸਕਦਾ ਹਾਂ। ਦੇਖਾ—ਮੈਂ ਦੇਖਦਾ ਹਾਂ। ਦਸਾਵਾ—ਮੈਂ ਪੁੱਛਦਾ ਹਾਂ।

(੪) ਪੁਕਾਰੀ—ਮੈਂ ਪੁਕਾਰਦੀ ਹਾਂ। ਜਾਈ—ਮੈਂ ਜਾਂਦਾ ਹਾਂ। ਜੋਹਾਰੀ—ਮੈਂ
ਜੋਹਾਰਦਾ ਹਾਂ, ਮੈਂ ਨਮਸਕਾਰ ਕਰਦਾ ਹਾਂ।

ਉੱਤਮ ਪੁਰਖ, ਬਹੁ-ਵਚਨ

(੧) ਪਾਤੂ ਦੇ ਅੰਤ ਵਿਚ 'ਹ' :

ਤਿਨੁ ਹਮ ਚਰਣ 'ਸਰੇਵਹ' ਖਿਨੁ ਖਿਨੁ ਪਗ 'ਯੋਵਹ'

ਜਿਨ ਹਰਿ ਮੀਠ ਲਗਾਨ ਜੀਉ ॥੨॥੩॥੫॥

(ਆਸਾ ਮ: ੪ ਛੰਤ ਘਰੁ ੨, ਪੰਨਾ ੮੮੬)

ਹਰਿ ਨਾਮੁ 'ਸਲਾਹਹ' ਦਿਨੁ ਰਾਤਿ ਏਹਾ ਆਸ ਆਧਾਰੋ ॥੩॥੩॥੧੦॥

(ਆਸਾ ਮ: ੪ ਛੰਤ ਘਰੁ ੪, ਪੰਨਾ ੮੫੦)

ਸੋ ਹਮ 'ਕਰਹ' ਜੁ ਆਪਿ ਕਰਾਏ ॥੪॥੭॥੧੯॥

(ਗੁਜਰੀ ਮ: ੪ ਘਰੁ ੩, ਪੰਨਾ ੮੮੮)

ਜਿਉ ਚਲਾਏ ਤਿਉ 'ਚਾਲਹ' ਭਾਈ ਹੋਰ ਕਿਆ ਕੋ ਕਰੇ ਚੜੁਗਈ ॥੯॥੧॥

(ਸੋਰਠਿ ਮ: ੧ ਅਸਟਪਦੀਆ, ਪੰਨਾ ੬੩੫)

ਹਮ ਢਾਢੀ ਹਰਿ ਪ੍ਰਤੀ ਖਸਮ ਕੇ ਨਿਤ ‘ਗਾਵਹ’ ਹਰਿ ਗੁਣ ਛੰਤਾ ॥
 ਹਰਿ ਕੀਰਤਨੁ ‘ਕਰਹ’ ਹਰਿ ਜਸੁ ‘ਸੁਣਹ’ ਤਿਸੁ ਕਵਲਾਕੰਤਾ ॥੨੦॥
 (ਸੋਗਠਿ ਕੀ ਵਾਰ, ਪੰਨਾ ੮੫੦)

(੨) ਧਾਰੂ ਦੇ ਅੰਤ ਵਿਚ ‘ਹਿ’:

ਹਮ ਝੂਲਿ ‘ਵਿਗਾੜਹਿ’ ਦਿਨਸੁ ਰਾਤਿ ਹਰਿ ਲਾਜ ਰਖਾਏ ॥੮॥੩॥੧੦॥
 (ਆਸਾ ਮ: ੪ ਛੰਤ ਘਰੁ ੪, ਪੰਨਾ ੮੫੦)

ਜਿਉ ਬੋਲਾਵਹਿ ਤਿਉ ‘ਬੋਲਹਿ’ ਸੁਆਮੀ ਕੁਦਰਤਿ ਕਵਨ ਹਮਾਰੀ ॥੮॥੧॥੮॥
 (ਗੁਜਰਾਂ ਮ: ੫ ਘਰੁ ੨ ਅਸਟਪਦੀਆ, ਪੰਨਾ ੫੦੭)

(੧) ਸਰੇਵਹ—ਅਸੀ ਸੇਵਦੇ ਹਾਂ। ਧੋਵਹ—ਅਸੀ ਧੋਦੇ ਹਾਂ। ਸਲਾਹਹ—ਅਸੀ ਸਲਾਹੁਦੇ ਹਾਂ। ਕਰਹ—ਅਸੀ ਕਰਦੇ ਹਾਂ। ਚਾਲਹ—ਅਸੀ ਚੱਲਦੇ ਹਾਂ।
 ਗਾਵਹ—ਅਸੀ ਗਾਉਂਦੇ ਹਾਂ। ਸੁਣਹ—ਅਸੀ ਸੁਣਦੇ ਹਾਂ।

(੨) ਵਿਗਾੜਹਿ—ਅਸੀ ਵਿਗਾੜਦੇ ਹਾਂ। ਬੋਲਹਿ—ਅਸੀ ਬੋਲਦੇ ਹਾਂ।

(੩) ਧਾਰੂ ਦੇ ਅੰਤ ਵਿਚ ‘ਹਾ’:

ਹਮ ਮੁਰਖ ਕਿਛੁਆ ਨ ‘ਜਾਣਹਾ’ ਕਿਵ ਪਾਵਹ ਪਾਰੋ ॥੩॥੧੦॥੧੧॥
 ਜਾਣਹਾ—ਅਸੀ ਜਾਣਦੇ ਹਾਂ। (ਆਸਾ ਮ: ੪ ਛੰਤ ਘਰੁ ੪, ਪੰਨਾ ੮੫੦)

(੪) ਵਰਤਮਾਨ ਕਾਰਦੰਤਕ (Present Participle) ਦੇ ਨਾਲ ‘ਹੋਣਾ’
 ਧਾਰੂ ਦੇ ਵਰਤਮਾਨ ਰੂਪ ਲਗਾਇਆਂ ਭੀ ਵਰਤਮਾਨ ਕਾਲ ਬਣਾਇਆ ਜਾਂਦਾ
 ਹੈ, ਜਿਵੇਂ :

ਅੱਨ ਪੁਰਖ, ਇਕ-ਵਚਨ

ਮਾਣੀ ਕੇ ਪੁਤਰਾ ਕੈਸੇ ‘ਨਚੜ੍ਹ’ ਹੈ ॥
 ਏਥੇ ਏਥੇ ਸੁਨੇ ਬੋਲੇ ਦਉਰਿਓ ‘ਫਿਰੜ੍ਹ’ ਹੈ ॥੧॥ਰਹਾਉ॥
 ਜਥ ਕਛੂ ਪਾਵੈ ਤਥ ਗਰਬੁ ‘ਕਰੜ੍ਹ’ ਹੈ ॥
 ਮਾਇਆ ਗਈ ਤਥ ਰੋਵਨੁ ‘ਲਗੜ੍ਹ’ ਹੈ ॥੧॥੯॥
 (ਆਸਾ ਨਵਿਦਾਸ ਜੀ, ਪੰਨਾ ੮੮੭)

ਨਾਮੁ ਤੇਰਾ ਸਭ ਕੋਈ ‘ਲੇਡ੍ਰ’ ਹੈ ਜੇਤੀ ਆਵਣ ਜਾਣੀ ॥੫॥੧॥੨੩॥
 (ਆਸਾ ਮ: ੩ ਅਸਟਪਦੀਆ, ਪੰਨਾ ੮੨੩)

ਸਿੰਚਨਹਾਰੇ ਏਕੈ ਮਾਲੀ ॥ ਖਬਰਿ ‘ਕਰਤੁ’ ਹੈ ਪਾਤ ਪਤ ਢਾਲੀ ॥੨॥੫॥੫੯॥
(ਆਸਾ ਮ: ੫ ਘਰੂ ੨, ਪੰਨਾ ੩੬੫)

ਜਨਨੀ ਜਾਨਤ ਸ਼ੁਭੁ ਬਡਾ ‘ਹੋਤੁ’ ਹੈ ॥
ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧਿ ‘ਘਟਤੁ’ ਹੈ ॥੧॥੧॥
(ਸਿਰੀਰਾਗ ਕਬੀਰ ਜੀ, ਪੰਨਾ ੪੧)

ਜਿਉ ਬੋਸੁਆ ਕੇ ਘਰਿ ਪੁਤੁ ‘ਜਮਤੁ’ ਹੈ
ਤਿਜੁ ਨਾਮੁ ਪਰਿਓ ਹੈ ਪ੍ਰਕਟੀ ॥੧॥ਰਹਾਉ॥੬॥
(ਦੇਵਰੰਧਾਰੀ ਮ: ੪, ਪੰਨਾ ੫੨੯)

ਨਚਤੁ ਹੈ—ਨੱਚਦਾ ਹੈ। ਫਿਰਤੁ ਹੈ—ਫਿਰਦਾ ਹੈ। ਕਰਤੁ ਹੈ—ਕਰਦਾ ਹੈ।
ਲਗਤੁ ਹੈ—ਲੱਗਦਾ ਹੈ। ਲੇਤੁ ਹੈ—ਲੈਂਦਾ ਹੈ। ਹੋਤੁ ਹੈ—ਹੁੰਦਾ ਹੈ। ਜਮਤੁ
ਹੈ—ਜੰਮਦਾ ਹੈ।

ਨੋਟ : ਕਦੇ ਕਦੇ ਨਿਰਾ ਵਰਤਮਾਨ ਕਾਰਦੰਤਕ ਹੀ ਵਰਤਮਾਨ ਕਾਲ
ਦਾ ਕੰਮ ਦੇਂਦਾ ਹੈ, ਉਥੇ ‘ਹੋਣਾ’ ਧਾਰੂ ਦੇ ਰੂਪ ਦਾ ਲੋਪ ਸਮਝਿਆ ਜਾਂਦਾ ਹੈ,
ਜਿਵੇਂ :

‘ਪਾਵਤੁ’ ਰਲੀਆ ਜੋਬਨਿ ਬਲੀਆ ॥
ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥੮॥੫੫॥
(ਆਸਾ ਮ: ੫ ਘਰੂ ੨, ਪੰਨਾ ੩੬੫)

ਮੇਰ ਚੀਕੜਿ ਫਾਥੇ ਨਿਘਰਤ ਹਮ ‘ਜਾਤੇ’
ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥੮॥੩॥੫॥
(ਆਸਾ ਮ: ੪ ਛੰਤ ਘਰੂ ੨, ਪੰਨਾ ੪੪੬)

ਸੇਜੈ ‘ਰਮਤੁ’ ਨੈਨ ਨਹੁ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥੨੫॥
(ਆਸਾ ਕਬੀਰ ਜੀ, ਪੰਨਾ ੪੯੨)

ਤੂਤ ਕਾਲ (Past Tense)

(੧) ਜੋ ਆਗੀਆ ਲੋਕ ਦੱਖਣ ਵਾਲੇ ਹਿੰਦੂਕੁਸ਼ ਪਰਬਤ ਦੇ ਰਸਤੇ ਭਾਰਤ ਦੇਸ਼
ਵਿਚ ਆਏ ਸਨ, ਇਨ੍ਹਾਂ ਤੋਂ ਛੁਟ ਥੋੜੇ ਜਿਹੇ ਆਗੀਆ ਅਜਿਹੇ ਭੀ ਸਨ, ਜੋ
ਪਹਾੜ ਪਾਸੇ ਚਿਤਰਾਲ ਤੇ ਗਿਲਗਿਤ ਵੱਲ ਚਲੇ ਗਏ ਸਨ, ਅਤੇ ਉਧਰੋਂ ਦੱਖਣ
ਵੱਲ ਉਤਰ ਆਏ ਸਨ।

ਭਾਰਤ ਦੀਆਂ ਵਰਤਮਾਨ ਬੋਲੀਆਂ ਦੀ ਖੋਜ ਕੀਤਿਆਂ ਇਹ ਪ੍ਰਤੱਖ ਮਲੂਮ ਹੋ ਜਾਂਦਾ ਹੈ ਕਿ ਕੁਝ ਬੋਲੀਆਂ ਪਹਿਲਾਂ ਆਏ ਆਰੀਆਂ ਦੀਆਂ ਬੋਲੀਆਂ ਨਾਲ ਸੰਬੰਧ ਰੱਖਦੀਆਂ ਹਨ, ਜੋ ਐਸ ਵੇਲੇ ਭੀ ਮੱਧ-ਦੇਸ ਦੇ ਚਹੁੰਵੋਂ ਪਾਸੀਂ ਖਿੱਲਗੀਆਂ ਹੋਈਆਂ ਹਨ, ਅਤੇ ਕੁਝ ਬੋਲੀਆਂ ਦਾ ਸੰਬੰਧ ਪਿਛੋਂ ਆਏ ਆਰੀਆਂ ਨਾਲ ਹੈ।

ਇਸ ਅਧਾਰ 'ਤੇ ਬੋਲੀਆਂ ਦੇ ਦੋ ਮੁਖ ਹਿੱਸੇ ਬਣਦੇ ਹਨ :

੧. ਅੰਤਰੰਗ, ਮਧ ਦੇਸ ਦੇ ਅੰਦਰਲੇ ਪ੍ਰਾਂਤਾਂ ਵਿਚ ਬੋਲੀਆਂ ਜਾਣ ਵਾਲੀਆਂ;

੨. ਬਹਿਰੰਗ, ਉਹ ਬੋਲੀਆਂ ਜੋ ਇਹਨਾਂ ਪ੍ਰਾਂਤਾਂ ਦੇ ਦੁਆਲੇ ਦੇ ਦੇਸਾਂ ਵਿਚ ਵਰਤੀਦੀਆਂ ਹਨ, ਜਿਵੇਂ ਕਸ਼ਮੀਰ, ਪੱਛਮੀ ਪੰਜਾਬ, ਸਿੰਧ, ਮਹਾਰਾਸ਼ਟਰ, ਮੱਧ ਭਾਰਤ, ਉੜੀਸ਼ਾ, ਬਿਹਾਰ, ਬੰਗਾਲ ਤੇ ਆਸਾਮ। ਕੇਵਲ ਗੁਜਰਾਤ ਹੀ ਇਕ ਅਜਿਹਾ ਇਲਾਕਾ ਹੈ ਜਿਸ ਦੀ ਬੋਲੀ ਦਾ ਸੰਬੰਧ ਅੰਤਰੰਗ ਬੋਲੀਆਂ ਨਾਲ ਹੈ।

'ਬਹਿਰੰਗ' ਬੋਲੀਆਂ ਦੀ ਭੂਤ ਕਾਲ ਕ੍ਰਿਆ ਦੇ ਸਾਧਾਰਨ ਰੂਪ ਤੋਂ ਹੀ ਉਹਨਾਂ ਦਾ ਪੁਰਖ (Person) ਜਾਂ ਵਚਨ (Number) ਮਲੂਮ ਹੋ ਜਾਂਦਾ ਹੈ; ਪਰ 'ਅੰਤਰੰਗ' ਬੋਲੀਆਂ ਦੇ ਸਾਰੇ 'ਪੁਰਖਾਂ' ਵਿਚ ਕ੍ਰਿਆ ਦਾ ਰੂਪ ਇਕੋ ਹੀ ਰਹਿੰਦਾ ਹੈ, ਜਿਵੇਂ 'ਮਰਾਠੀ' ਬੋਲੀ ਵਿਚ 'ਗੋਲੋ' ਤੋਂ ਹੀ 'ਮੈਂ ਗਿਆ' ਦਾ ਬੋਧ ਹੁੰਦਾ ਹੈ ਅਤੇ 'ਗੋਲਾ' ਤੋਂ 'ਉਹ ਗਿਆ' ਦਾ :

ਨਾਦ 'ਸਮਾਇਲੋ' ਰੇ ਸਤਿਗੁਰੂ 'ਭੇਟਿਲੇ' ਦੇਵਾ ॥੧॥

(ਸੋਗਠਿ ਨਾਮਦੇਉ ਜੀ, ਪੰਨਾ ੬੫੬)

ਸਮਾਇਲੋ—ਮੈਂ ਸਮਾਇਆ ਹਾਂ। ਸਤਿਗੁਰੂ ਭੇਟਿਲੇ—ਗੁਰੂ ਮਿਲਿਆ ਹੈ।

ਪਰਤੂ 'ਮੈਂ ਗਿਆ', 'ਤੂੰ ਗਿਆ', 'ਉਹ ਗਿਆ'—ਇਹਨਾਂ ਸਭਨਾਂ ਵਿਚ 'ਗਿਆ' ਸਮਾਨ ਹੈ।

'ਅੰਤਰੰਗ' ਬੋਲੀਆਂ ਦੇ ਦੋ ਮੁਖ ਹਿੱਸੇ ਹਨ—ਪੱਛਮੀ ਤੇ ਉੱਤਰੀ।

ਪੱਛਮੀ ਹਿੱਸੇ ਵਿਚ ਚਾਰ ਬੋਲੀਆਂ ਹਨ—ਪੱਛਮੀ ਹਿੰਦੀ, ਰਾਜਸਥਾਨੀ, ਗੁਜਰਾਤੀ ਤੇ ਪੰਜਾਬੀ।

ਉੱਤਰੀ ਹਿੱਸੇ ਵਿਚ ਤਿੰਨ ਬੋਲੀਆਂ ਹਨ—ਪੱਛਮੀ ਪਹਾੜੀ, ਮੱਧ ਪਹਾੜੀ ਤੇ ਪੂਰਬੀ ਪਹਾੜੀ।

'ਬਹਿਰੰਗ' ਬੋਲੀਆਂ ਦੇ ਤਿੰਨ ਮੁਖ ਹਿੱਸੇ ਹਨ—'ਉੱਤਰ-ਪੱਛਮੀ', ਦੱਖਣੀ ਤੇ ਪੂਰਬੀ।

‘ਊੱਤਰ-ਪੱਛਮੀ’ ਵਿਚ ਚਾਰ ਬੋਲੀਆਂ ਹਨ—ਕਸ਼ਮੀਰੀ, ਕੋਹਿਸਤਾਨੀ, ਪੱਛਮੀ ਪੰਜਾਬੀ ਤੇ ਸਿੰਧੀ।

ਦੱਖਣੀ ਵਿਚ—ਮਰਾਠੀ।

ਪੂਰਬੀ ਵਿਚ—ਊੜੀਆ, ਬਿਹਾਰੀ, ਬੰਗਲਾ ਤੇ ਆਸਾਮੀ ਹਨ।

ਇਹਨਾਂ ‘ਅੰਤਰੰਗ’ ਅਤੇ ‘ਬਹਿਰੰਗ’ ਹਿੱਸਿਆਂ ਦੇ ਵਿਚਕਾਰ ਇਕ ਹੋਰ ਹਿੱਸਾ ਹੈ—ਪੂਰਬੀ ਹਿੰਦੀ।

ਪੱਛਮੀ ਪੰਜਾਬੀ :

ਮੁਲਤਾਨ, ਝੰਗ, ਮਿੰਟਗੁਮਰੀ, ਬਹਾਵਲਪੁਰ ਆਦਿਕ ਵਿਚ ਬੋਲੀ ਜਾਣ ਵਾਲੀ ‘ਬੋਲੀ’ ਪੱਛਮੀ ਪੰਜਾਬੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਬਹਿਰੰਗ’ ਬੋਲੀ (ਪੱਛਮੀ ਪੰਜਾਬੀ) ਦੇ ਭੂਤ ਕਾਲ ਦੇ ਬਹੁਤ ਪ੍ਰਮਾਣ ਮਿਲਦੇ ਹਨ, ਜਿਵੇਂ :

ਊੱਤਮ ਪੁਰਖ, ਇਕ-ਵਚਨ

ਬਨਿ ਭੋਹਾਵਲੈ ਹਿਕੁ ਸਾਥੀ ‘ਲਧਮੁ’ ਦੁਖ ਹਰਤਾ ਹਰਿ ਨਾਮਾ ॥੨॥੭॥

‘ਲਧਮੁ’—ਮੈਂ ਲੱਧਾ। (ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੯੯)

ਤੈਡੇ ਸਿਮਰਣਿ ਹਡੁ ਕਿਛੁ ਲਧਮੁ ਬਿਧਮੁ ਨ ‘ਭਿਠਮੁ’ ਕੋਈ ॥੨॥੮॥

‘ਭਿਠਮੁ’—ਮੈਂ ਡਿੱਠਾ। (ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੨੦)

ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ‘ਭਿਠੋਮਿ’ ॥੨॥੨੨॥

‘ਭਿਠੋਮਿ’—ਮੈਂ ਡਿੱਠਾ। (ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੫੬੬)

‘ਢੁੰਢੋਲਿਮੁ’ ‘ਢੂਢਿਮੁ’ ਡਿਨੁ ਮੈਨਾਨਕ ਜਗੁ ਪੂਏ ਕਾ ਧਵਲਹਰੁ ॥੩॥੧॥

‘ਢੂਢਿਮੁ’—ਮੈਂ ਢੂਢਿਆ। (ਮਾਝ ਕੀ ਵਾਰ, ਪੰਨਾ ੧੩੮)

ਬੀਧਣੁ ਕੀਤੇ ਮੁ ਘਣਾ ਭੋਗੀ ‘ਦਿਤੀਮੁ’ ਭਾਇ ॥੨॥੫॥

‘ਦਿਤੀਮੁ’—ਮੈਂ ਦਿੱਤੀ। (ਜੈਤਸਗੀ ਕੀ ਵਾਰ, ਪੰਨਾ ੨੦੬)

ਪੇਖਦੜੇ ਕੀ ਭੁਲ ਤੁੰਮਾ ‘ਦਿਸਮੁ’ ਸੋਹਣਾ ॥੨॥੧੦॥

‘ਦਿਸਮੁ’—ਮੈਨੂੰ ਦਿੱਸਿਆ। (ਜੈਤਸਗੀ ਕੀ ਵਾਰ, ਪੰਨਾ ੨੦੮)

ਭਉਜਲੁ ਬਿਧਮੁ ਅਸਗਾਹੁ ਗੁਰਿ ਬੈਹਿਕੈ 'ਤਾਰਿਆਮੁ' ॥੨॥੧੯॥
 'ਤਾਰਿਆਮੁ'-ਮੈਨੂੰ ਤਾਰਿਆ। (ਜੈਤਸਗੀ ਕੀ ਵਾਰ, ਪੰਨਾ ੨੧੦)

ਮੱਧਮ ਪੁਰਖ, ਇਕ-ਵਚਨ

ਕਕੈ ਕਾਮਿ ਕ੍ਰੋਧਿ 'ਭਰਮਿਓਹੁ' ਮੁੜੇ
 ਮਮਤਾ ਲਾਗੇ ਤ੍ਰਯੁ ਹਰਿ ਵਿਸਰਿਆ ॥੮॥੧॥੨॥

(ਆਸਾ ਮ: ੩ ਪਟੀ, ਪੰਨਾ ੪੩੪)

ਤਤੈ ਤਾਮਾਸ 'ਜਲਿਓਹੁ' ਮੁੜੇ ਥਕੈ ਥਾਨੁ ਭਰਿਸਟੁ ਹੋਆ ॥੯॥
 ਸਦੈ ਆਪਿ 'ਖੁਆਇਓਹੁ' ਮੁੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥
 ਭਤੈ ਭਵਜਾਲਿ 'ਛੁਬੋਹੁ' ਮੁੜੇ ਮਾਇਆ ਵਿਚਿ ਗਲਤਾਨੁ ਭਇਆ ॥੧੧॥੧॥੨॥

(ਆਸਾ ਮ: ੩ ਪਟੀ, ਪੰਨਾ ੪੩੪)

ਹੰਸੁ ਚਲਿਆ ਤੂੰ ਪਿਛੈ 'ਰਹੀਏਹਿ' ਛੁਟੜਿ 'ਹੋਈਅਹਿ' ਨਾਰੀ ॥੨॥
 ਤੂੰ ਕਾਇਆ 'ਰਹੀਅਹਿ' ਸੁਪਨੰਤਰਿ ਤ੍ਰਯੁ ਕਿਆ ਕਰਮੁ ਕਮਾਇਆ ॥੩॥੧੩॥

(ਗਊੜੀ ਚੇਤੀ ਮ: ੧, ਪੰਨਾ ੧੫੪)

ਨੋਟ : (ਰਹੀਅਹਿ, ਰਹੀਏਹਿ, ਹੋਈਅਹਿ—ਇਹ ਤਿੰਨੇ ਇਸਤ੍ਰੀ ਲਿੰਗ ਹਨ)।

ਰੇ ਜਨ ਉਥਾਰੈ 'ਦਬਿਓਹੁ' ਸੁਤਿਆ ਗਾਈ ਵਿਹਾਇ ॥੧॥੨੩॥
 (ਸੋਰਠਿ ਕੀ ਵਾਰ, ਪੰਨਾ ੬੫੧)

ਛਿਠੇ ਸਭੇ ਥਾਵੁ ਨਹੀਂ ਤ੍ਰਯੁ ਜੇਹਿਆ ॥
 'ਬਧੋਹੁ' ਪੁਰਖਿ ਬਿਧਾਤੇ ਤਾਂ ਤੂੰ ਸੋਹਿਆ ॥੧੦॥ (ਛਨਹੇ ਮ: ੫, ਪੰਨਾ ੧੩੬੨)
 ਫਰੀਦਾ ਕਿਥੈ ਤੈਛੈ ਮਾਪਿਆ ਜਿਤ੍ਰੀ ਤੂੰ 'ਜਾਣਿਓਹਿ' ॥
 ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ 'ਪਤੀਣੋਹਿ' ॥੧੩॥

(ਸਲੋਕ ਫਰੀਦ ਜੀ, ਪੰਨਾ ੧੩੬੧)

ਫਰੀਦਾ ਪਿਛਲ ਰਾਤਿ ਨ 'ਜਾਗਿਓਹਿ' ਜੋਵਦੜਾ 'ਮੁਇਓਹਿ' ॥
 ਜੇ ਤੈ ਰਥੁ ਵਿਸਾਰਿਆ ਤ ਰਥਿ ਨ 'ਵਿਸਰਿਓਹਿ' ॥੧੦੨॥
 (ਸਲੋਕ ਫਰੀਦ ਜੀ, ਪੰਨਾ ੧੩੬੩)
 'ਭਰਮਿਓਹੁ'-ਤੂੰ ਭਰਮਿਆ। 'ਜਲਿਓਹੁ'-ਤੂੰ ਜਲਿਆ। 'ਖੁਆਇਓਹੁ'-ਤੂੰ
 ਸੁੰਝਾਇਆ ਗਿਆ। 'ਛੁਬੋਹੁ'-ਤੂੰ ਛੁਬੋਹ। 'ਰਹੀਏਹਿ'-ਤੂੰ ਰਹੀ। 'ਹੋਈਅਹਿ'-ਤੂੰ

ਹੋਈ। ‘ਦਬਿਓਹੁ’—ਤੂੰ ਦੱਬਿਆ ਗਿਆ। ‘ਬਧੋਹੁ’—ਤੂੰ ਬੱਧਾ ਗਿਆ। ‘ਜਣਿਓਹੁ’—ਤੈਨੂੰ ਜਣਿਆ। ‘ਪਤੀਣੋਹੁ’—ਤੂੰ ਪਤੀਜਿਆ। ‘ਜਾਗਿਓਹੁ’—ਤੂੰ ਜਾਗਿਆ। ‘ਮੁਇਓਹੁ’—ਤੂੰ ਮੁਇਆ। ‘ਵਿਸਰਿਓਹੁ’—ਤੂੰ ਵਿਸਰਿਆ।

ਅੱਨ ਪੁਰਖ, ਇਕ-ਵਚਨ

ਅੱਨ ਪੁਰਖ ਇਕ-ਵਚਨ ਦਾ ਪੜਨਾਂਵ ‘ਉਹ’ ਜਾਂ ‘ਉਸ ਨੇ’ ਹੈ। ਪੁਰਾਣੀ ਪੰਜਾਬੀ ਵਿਚ ‘ਉਸ ਨੇ’ ਦੇ ਥਾਂ ‘ਉਨਿ’ ਮਿਲਦਾ ਹੈ, ਜਿਵੇਂ :

‘ਉਨਿ’ ਸੇਹੇ ਬਹੁਤੇ ਬ੍ਰਹਮੰਡ ॥ ਰਾਮਜਨੀ ਕੀਨੀ ਖੰਡ ਖੰਡ ॥੩॥੧੮॥੨੯॥
‘ਉਨਿ’—ਉਸ ਨੇ। (ਗੁਰਕਲੀ ਮ: ੫, ਪੰਨਾ ੮੯੨)

ਇਸੇ ਤਰ੍ਹਾਂ ‘ਉਸ ਨੂੰ’, ‘ਉਸ ਦਾ’ ਜਾਂ ‘ਉਸ ਦੇ ਵਾਸਤੇ’ ਆਦਿਕ ਦੇ ਥਾਂ ਪੁਰਾਣੀ ਪੰਜਾਬੀ ਵਿਚ ‘ਉਸੁ’ ਮਿਲਦਾ ਹੈ, ਜਿਵੇਂ :

ਖਸਮੁ ਮਰੈ ਤਉ ਨਾਰਿ ਨ ਰੈਵੈ ॥
‘ਉਸੁ’ ਰਖਵਾਰਾ ਅਉਰੋ ਹੋਵੈ ॥੧॥੪॥੭॥
‘ਉਸੁ’—ਉਸ ਦਾ। (ਗੋੜ ਕਬੀਰ ਜੀ, ਪੰਨਾ ੯੭੧)

ਨਾ ‘ਉਸੁ’ ਸੋਚੁ ਨ ਹਮ ਕਉ ਸੋਚਾ ॥
ਨਾ ‘ਉਸੁ’ ਲੇਪੁ ਨ ਹਮ ਕਉ ਪੋਚਾ ॥
ਨਾ ‘ਉਸੁ’ ਭੂਖ ਨ ਹਮ ਕਉ ਤ੍ਰਿਸਨਾ ॥
ਜਾ ਉਹੁ ਨਿਰਮਲੁ ਤਾ ਹਮ ਜਚਨਾ ॥੩॥੩੨॥੮੩॥
‘ਉਸੁ’—ਉਸ ਨੂੰ। (ਆਸਾ ਮ: ੫, ਪੰਨਾ ੩੮੧)

ਸੋ, ਇਹਨਾਂ ਦੋਹਾਂ ਪੜਨਾਵਾਂ ‘ਉਸੁ’ ਅਤੇ ‘ਉਨਿ’ ਦੇ ਅਨੁਸਾਰ ਭੂਤ ਕਾਲ, ਅੱਨ-ਪੁਰਖ, ਇਕ-ਵਚਨ ਦੇ ਰੂਪ ਭੀ ਵੱਖਰੇ ਵੱਖਰੇ ਮਿਲਦੇ ਹਨ, ਜਿਵੇਂ :

ਜਾ ‘ਸੁਧੋਸੁ’ ਤਾਂ ਲਹਣਾ ‘ਟਿਕਿਓਨੁ’ ॥੪॥
(ਸੱਤੇ ਬਲਵੰਡ ਕੀ ਵਾਰ, ਪੰਨਾ ੯੬੭)
‘ਸੁਧੋਸੁ’—ਉਸ ਨੂੰ ਸੋਧਿਆ। ‘ਟਿਕਿਓਨੁ’—ਉਸ ਨੇ ਟਿਕਿਆ।

(੨) ਸਕਰਮਕ ਧਾਤੂਆਂ ਦੇ ਭੂਤ ਕਾਲ ਦਾ ਲਿੰਗ ਅਤੇ ਵਚਨ ਉਹਨਾਂ ਨਾਲ ਸੰਬੰਧ ਰੱਖਣ ਵਾਲੇ ‘ਨਾਂਵ’ ਕਰਮ ਕਾਰਕ ਦੇ ਲਿੰਗ ਅਤੇ ਵਚਨ ਅਨੁਸਾਰ ਹੁੰਦਾ ਹੈ, ਜਿਵੇਂ—‘ਮੈਂ ਰੋਟੀ ਖਾਧੀ’, ‘ਮੈਂ ਪਾਣੀ ਪੀਤਾ।’ ਇਥੇ ‘ਖਾਧੀ’ ਇਸਤ੍ਰੀ ਲਿੰਗ

है किउंकि 'रेटी' इसत्री लिंग है; 'पीउ' पुलिंग है किउंकि 'पाणी' पलिंग है।

ਪੁਗਾਣੀ ਪੰਜਾਬੀ ਵਿਚ ਇਹ ਨਿਯਮ ਉੱਪਰਲੇ ਨਿਯਮ ਨਾਲ ਰਲਵਾਂ ਵਰਤਿਆ ਹੋਇਆ ਮਿਲਦਾ ਹੈ; ਭਾਵ, ਇਕ ਤਾਂ ‘ਬਹਿਰੰਗ’ ਬੋਲੀਆਂ ਵਾਂਗ ਭੂਤ ਕਾਲ ਦੇ ਰੂਪ ਦੇ ਵਿਚੇ ਹੀ ਕਰਤਾ ਕਾਰਕ, ਪੁਰਖ ਦਾ ਰੂਪ ਮਿਲਦਾ ਹੈ; ਦੂਜੇ ਕਰਮ ਕਾਰਕ, ‘ਨਾਂਵ’ ਦਾ ਲਿੰਗ ਭੀ ਵਿਚੇ ਹੀ ਮਿਲਿਆ ਹੋਇਆ ਹੈ।

(८) हेठ-लिखे पूर्णाण विच क्रिआ इसत्री लिंग विच है, किउंकि करम कारक इसत्री लिंग है :

ਹੁਕਮੇ ਧਰਤੀ 'ਸਾਜੀਅਨੁ' ਸਚੀ ਧਰਮਸਾਲਾ ॥੧॥

‘ਸਾਜੀਅਨ’—ਉਸ ਨੇ ਸਾਜੀ। (ਸਹੀ ਕੀ ਵਾਰ, ਪੰਜਾ ੨੯੫)

આપે સિસટિ ‘ઉપાદીઅન’ આપે દનિ ગોદી ॥૩॥

(ਸੁਹੀ ਕੀ ਵਾਰ, ਪੰਨਾ ੧੮੭)

‘ਉਪਾਈਅਨ’—ਉਸ ਨੇ ਉਪਾਈ।

ਜਿਸ ਨੇ ਹਰਿ ਭਗਤਿ ਸਚ 'ਬਖਸੀਅਨ' ਸੋ ਸਚਾ ਸਾਹ ॥੧॥

(ਬਿਲਾਵਲ ਕੀ ਵਾਰ, ਪੰਨਾ ੮੫੨)

‘ਬਖਸੀਅਨ’—ਉਸ ਨੇ ਬਖਸ਼ੀ।

ਮਲੁ ਕੁੜੀ ਨਾਮਿ 'ਊਤਾਰੀਅਨ' ਜਪਿ ਨਾਮੁ ਹੋਆ ਸਚਿਆਰੁ ॥੨॥੯॥

(रामकली की वार, पंन्ना ८५०)

‘ਊਤਾਰੀਅਨ੍ਹ’—ਊਸ ਨੇ ਊਤਾਰੀ ।

ਆਪੇ ਤਾਜ਼ੀ 'ਲਾਈਅਨ' ਸਭ ਮਹਿ ਪਰਦੇਸ਼ਾ ॥੧੯॥

(ਗਾਮਕਲੀ ਕੀ ਵਾਰ ਮ: ੩, ਪੰਜਾ ੯੫੫)

‘ਲਾਈਅਨ’—ਉਸ ਨੇ ਲਾਈ।

ਭੀੜਹੁ ਮੇਕਲਾਈ 'ਕੀਤੀਅਨੁ' ਸਭ ਰਖੇ ਭੁਟੰਬੈ ਨਾਣਿ ॥

ਕਾਰਜ ਆਪਿ ਸਵਾਰਿਅਨੁ ਸੈ ਪ੍ਰਭ ਸਦਾ ਸਤਾਲਿ ॥੧॥੩॥

(ਸਲੇਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਜਾ ੯੫੨)

‘ਕੀਤੀਅਨੂ’—ਉਸ ਨੇ ਕੀਤੀ।

ਸਿਫਤਿ ਸਲਾਹਣੁ ਭਗਤਿ ਵਿਰਲੇ 'ਦਿਤੀਅਨੁ' ॥

ਸਉਪੈ ਜਿਸੁ ਤੰਡਾਰ ਫਿਰੀ ਪ੍ਰਛ ਨ 'ਲੀਤੀਅਨੁ' ॥੮॥

(ਰਾਮਕਲੀ ਕੀ ਵਾਰ ਮ: ੫, ਪੰਨਾ ੯੫੮)

'ਦਿਤੀਅਨੁ'-ਉਸ ਨੇ ਦਿੱਤੀ। 'ਲੀਤੀਅਨੁ'-ਉਸ ਨੇ ਲੀਤੀ।

ਕੁਦਰਤਿ ਅਹਿ 'ਵੇਖਾਲੀਅਨੁ' ਜਿਣ ਐਵਡ ਪਿਛੁ ਠਿਣਕਿਓਨੁ ॥੮॥

'ਵੇਖਾਲੀਅਨੁ'-ਉਸ ਨੇ ਵੇਖਾਲੀ। (ਸੱਤੇ ਬਲਵੰਡ ਕੀ ਵਾਰ, ਪੰਨਾ ੯੬੭)

ਉਗਵਣਹੁ ਤੈ ਆਖਵਣਹੁ ਚਹੁ ਚਕੀ 'ਕੀਅਨੁ' ਲੋਆ ॥੮॥੧॥

(ਸੱਤੇ ਬਲਵੰਡ ਕੀ ਵਾਰ, ਪੰਨਾ ੯੬੮)

'ਕੀਅਨੁ'-ਉਸ ਨੇ (ਲੋਆ) ਕੀਤੀ।

ਹੇਠ-ਲਿਖੇ ਪ੍ਰਮਾਣਾਂ ਵਿਚ ਭੂਤ ਕਾਲ ਦਾ ਰੂਪ ਪੁਲਿੰਗ ਬਹੁ-ਵਚਨ ਹੈ,
ਕਿਉਂਕਿ ਇਸ ਦਾ 'ਕਥਿਤ ਕਰਮ' (Direct Object) ਪੁਲਿੰਗ ਬਹੁ-ਵਚਨ ਹੈ।

ਆਪੇ ਆਪਿ 'ਉਪਾਇਅਨੁ' ਆਪਿ ਕੀਮਤਿ ਪਾਈ ॥੩॥

(ਸੂਹੀ ਕੀ ਵਾਰ, ਪੰਨਾ ੨੮੬)

'ਉਪਾਇਅਨੁ'-ਉਸ ਨੇ ਉਪਾਏ ਹਨ।

ਇਕ ਆਪੇ ਹੀ ਆਪਿ 'ਲਾਇਅਨੁ' ਗੁਰ ਤੇ ਸੁਖੁ ਪਾਇਆ ॥੧੨॥

(ਸੂਹੀ ਕੀ ਵਾਰ, ਪੰਨਾ ੨੮੬)

'ਲਾਇਅਨੁ'-ਉਸ ਨੇ ਲਾਏ ਹਨ।

ਇਕ ਦੂਜੈ ਭਾਈ 'ਖੁਆਇਅਨੁ' ਹਉਮੈ ਵਿਚਿ ਵਿਆਪੇ ॥੧੩॥

(ਸੂਹੀ ਕੀ ਵਾਰ, ਪੰਨਾ ੨੮੬)

'ਖੁਆਇਅਨੁ'-ਉਸ ਨੇ ਖੁੰਝਾਏ ਹਨ।

ਅਪਣੇ ਬਾਲਕ ਆਪਿ 'ਰਖਿਅਨੁ' ਪਾਰਬ੍ਰਹਮ ਗੁਰਦੇਵ ॥.....

ਰੋਗ ਮਿਟਾਇ 'ਜੀਵਾਲਿਅਨੁ' ਜਾ ਕਾ ਵਡ ਪਰਤਾਪੁ ॥੧॥

ਦੋਖ ਹਮਾਰੇ 'ਬਖਸਿਅਨੁ' ਆਪਣੀ ਕਲ ਧਾਰੀ ॥

ਮਨ ਬਾਂਛਤ ਫਲ 'ਦਿਤੀਅਨੁ' ਨਾਨਕ ਬਲਿਹਾਰੀ ॥੨॥੧੬॥੮੦॥

(ਬਿਲਾਵਲੁ ਮ: ੫, ਪੰਨਾ ੮੨੦)

'ਰਖਿਅਨੁ'-ਉਸ ਨੇ ਰੱਖੇ। 'ਜੀਵਾਲਿਅਨੁ'-ਉਸ ਨੇ ਜਿਵਾਲੇ।

'ਬਖਸਿਅਨੁ'-ਉਸ ਨੇ ਬਖਸੇ। 'ਦਿਤੀਅਨੁ'-ਉਸ ਨੇ ਦਿੱਤੇ।

ਹਉਮੇ ਮਾਰਿ 'ਮਿਲਾਇਅਨੁ' ਗੁਰ ਕੈ ਸਥਦਿ ਸੁਚੇਇ ॥੨॥੪॥

(ਬਿਲਾਵਲੁ ਕੀ ਵਾਰ, ਪੰਨਾ ੯੫੦)

'ਮਿਲਾਇਅਨੁ'—ਉਸ ਨੇ ਮਿਲਾਏ ਹਨ।

ਨਾਨਕ ਤਿਨ੍ਹ ਕਾ ਆਖਿਆ ਆਪਿ ਸੁਣੈ ਜਿ 'ਲਾਇਅਨੁ' ਪੰਨੈ ਪਾਇ ॥੧॥੬॥

'ਲਾਇਅਨੁ'—ਉਸ ਨੇ ਲਏ ਹਨ। (ਬਿਲਾਵਲੁ ਕੀ ਵਾਰ, ਪੰਨਾ ੯੫੩)

ਜੇਤ ਉਪਾਇ ਵਿਚਿ 'ਪਾਇਅਨੁ' ਕਰਤਾ ਅਲਗੁ ਅਪਾਰ ॥੪੬॥

'ਪਾਇਅਨੁ'—ਉਸ ਨੇ ਪਾਏ ਹਨ। (ਓਂਕਾਰੁ ਮ: ੧, ਪੰਨਾ ੯੩੭)

ਰਾਤਿ ਦਿਨਸੁ 'ਉਪਾਇਅਨੁ' ਸੰਸਾਰ ਕੀ ਵਰਤਣਿ ॥੫॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੮)

'ਉਪਾਇਅਨੁ'—ਉਸ ਨੇ ਉਪਾਏ ਹਨ।

ਅੰਬਰੁ ਧਰਤਿ 'ਵਿਛੋੜਿਅਨੁ' ਵਿਚਿ ਸਚਾ ਅਸਰਾਉ ॥੬॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੯)

'ਵਿਛੋੜਿਅਨੁ'—ਉਸ ਨੇ ਵਿਛੋੜੇ ਹਨ।

ਸਿਮ੍ਰਿਤਿ ਸਾਸਤ 'ਸਾਜਿਅਨੁ' ਪਾਪ ਪੁੰਨ ਗਣਤ ਗਣੀਨੀ ॥੭॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੯)

'ਸਾਜਿਅਨੁ'—ਉਸ ਨੇ ਸਾਜੇ ਹਨ।

ਹੇਠ ਲਿਖੇ ਪ੍ਰਮਾਣਾਂ ਵਿਚ 'ਕਰਮ' ਪੁਲਿੰਗ ਇਕ-ਵਚਨ ਹੈ, ਇਸ ਵਾਸਤੇ ਭੂਤ ਕਾਲ ਦਾ ਲਿੰਗ ਤੇ ਵਚਨ ਭੀ 'ਕਰਮ' ਦੇ ਅਨੁਸਾਰ ਪੁਲਿੰਗ ਇਕ-ਵਚਨ ਹੈ :

ਏਹੁ ਜਗੁ ਆਪਿ 'ਉਪਾਇਓਨੁ' ਕਰਿ ਚੋਜ ਵਿਡਾਨੁ ॥

'ਉਪਾਇਓਨੁ'—ਉਸ ਨੇ ਉਪਾਇਆ ਹੈ।

ਇਕਨਾ ਆਪਿ 'ਬੁਝਾਇਓਨੁ' ਗੁਰਮੁਖਿ ਹਰਿ ਗਿਆਨੁ ॥

ਭਗਤਿ ਖਜਾਨਾ 'ਬਖਸਿਓਨੁ' ਹਰਿ ਨਾਮੁ ਨਿਧਾਨੁ ॥੮॥

(ਸੂਹੀ ਕੀ ਵਾਰ, ਪੰਨਾ ੧੮੬)

'ਬੁਝਾਇਓਨੁ'—ਉਸ ਨੇ ਬੁਝਾਇਆ ਹੈ (ਗਿਆਨ)।

'ਬਖਸਿਓਨੁ'—ਉਸ ਨੇ ਬਖਸ਼ਿਆ ਹੈ।

ਜੇਹਾ ਪੁਰਿ ਲਿਖਿ 'ਪਾਇਓਣੁ' ਸੇ ਕਰਮ ਕਮਿਤਾ ॥੫॥

(ਸੂਹੀ ਕੀ ਵਾਰ, ਪੰਨਾ ੨੯੬)

'ਪਾਇਓਣੁ'—ਉਸ ਨੇ ਪਾਇਆ ਹੈ।

ਸਚਾ ਅਮਰੁ 'ਚਲਾਇਓਣੁ' ਕਰਿ ਸਚੁ ਫੁਰਮਾਣੁ ॥੧੧॥

(ਸੂਹੀ ਕੀ ਵਾਰ, ਪੰਨਾ ੨੯੮)

'ਚਲਾਇਓਣੁ'—ਉਸ ਨੇ ਚਲਾਇਆ ਹੈ।

ਸਭੁ ਜਗੁ ਖੇਲੁ 'ਰਚਾਇਓਣੁ' ਸਭੁ ਵਰਤੈ ਆਪੇ ॥੧੩॥

(ਸੂਹੀ ਕੀ ਵਾਰ, ਪੰਨਾ ੨੯੦)

'ਰਚਾਇਓਣੁ'—ਉਸ ਨੇ ਰਚਾਇਆ ਹੈ।

ਹਉਮੈ ਝਗੜਾ 'ਪਾਇਓਣੁ' ਝਗੜੈ ਜਗੁ ਮੁਇਆ ॥

ਗੁਰਮੁਖਿ ਝਗੜ੍ਹ 'ਚੁਕਾਇਓਣੁ' ਇਕੋ ਰਵਿ ਰਹਿਆ ॥੧੪॥

(ਸੂਹੀ ਕੀ ਵਾਰ, ਪੰਨਾ ੨੯੦)

'ਚੁਕਾਇਓਣੁ'—ਉਸ ਨੇ ਚੁਕਾਇਆ।

ਪੁਤੀ ਭਾਡੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ

'ਲਾਹਿਓਣੁ' ਸਭਨਾ ਕਾ ਅਭਿਮਾਨੁ ॥

ਪਉਦੀ ਭਿਤ ਦੇਖਿ ਕੈ ਸਭ ਆਇ ਪਏ ਸਤਿਗੁਰ ਕੀ ਪੈਰੀ

'ਲਾਹਿਓਣੁ' ਸਭਨਾ ਕਿਅਹੁ ਮਨਹੁ ਗੁਮਾਨੁ ॥

(ਬਿਲਾਵਲੁ ਕੀ ਵਾਰ, ਪੰਨਾ ੯੫੩)

'ਲਾਹਿਓਣੁ'—ਉਸ ਨੇ ਲਾਹਿਆ।

ਇਕਨਾ ਨੋ ਨਾਉ 'ਬਖਸਿਓਣੁ' ਅਸਥਿਰੁ ਹਰਿ ਸਤੀ ॥੩॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੮)

'ਬਖਸਿਓਣੁ'—ਉਸ ਨੇ ਬਖਸ਼ਿਆ।

ਘਟ ਅੰਤਰਿ ਅੰਮ੍ਰਿਤੁ 'ਰਖਿਓਣੁ' ਗੁਰਮੁਖਿ ਕਿਸੈ ਪਿਆਈ ॥੯॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੫੧)

'ਰਖਿਓਣੁ'—ਉਸ ਨੇ ਰੱਖਿਆ।

ਆਪਿ ਉਪਾਏ ਉਪਾਵਣਹਾਰੁ ॥ ਆਪੇ 'ਕੀਤੋਨੁ' ਗੁਰ ਵੀਰਾਰੁ ॥੮॥

(ਬਿਲਾਵਲੁ ਮ: ੩ ਵਾਰ ਸਤ, ਪੰਨਾ ੯੪੨)

'ਕੀਤੋਨੁ'—ਉਸ ਨੇ ਕੀਤਾ।

ਹੋਰਿਓ ਗੰਗ ਛਹਾਈਐ ਦੁਨਿਆਈ ਆਖੇ ਕਿ 'ਕਿਓਠੁ' ॥੪॥

ਚਉਦਹ ਰਤਨ ਨਿਕਾਲਿਅਨੁ 'ਕੀਤੇਨੁ' ਚਾਨਾਣੁ ॥੬॥

* 'ਕਿਓਠੁ', 'ਕੀਤੇਨੁ'-ਉਸ ਨੇ ਕੀਤਾ। (ਸੱਤੇ ਬਲਵੰਡ ਕੀ ਵਾਰ, ਪੰਨਾ ੯੬੮)

ਖਾਣਾ ਪੀਣਾ ਪਵਿਤ੍ਰੁ ਹੈ 'ਦਿਤੇਨੁ' ਰਿਜਕੁ ਸੰਬਾਹਿ ॥

ਨਾਨਕ ਜਿਨੀ ਗੁਗਮੁਖਿ ਭੁਝਿਆ ਤਿਨਾ ਸੁਤਕੁ ਨਾਹਿ ॥੩॥੧੮॥

(ਆਸਾ ਦੀ ਵਾਰ)

ਜੇਹਾ 'ਕੀਤੇਨੁ' ਤੇਹਾ ਹੋਆ ਜੇਹੇ ਕਰਮ ਕਮਾਇ ॥੨॥੧੯॥੫੦॥

(ਸਿਰੀਰਾਗੁ ਮ: ੩, ਪੰਨਾ ੩੩)

ਨੋਟ : ਜੇ ਉਪਰ-ਦਿਤੇ ਭੂਤ ਕਾਲ ਦੇ ਰੂਪ ਵਿਚੋਂ ਕਰਤਾ ਕਾਰਕ ਪੜਨਾਂਵ ਨਿਖੇੜਿਆ ਜਾਏ ਤਾਂ ਹੇਠ-ਲਿਖੀ ਸ਼ਕਲ ਬਣ ਜਾਏਗੀ :

(ਉ) ਧਰਤੀ ਸਾਜੀਅਨੁ—ਉਨਿ ਧਰਤੀ ਸਾਜੀ ।

ਭੀੜਹੁ ਮੋਕਲਾਈ ਕੀਤੀਅਨੁ—ਉਨਿ ਭੀੜਹੁ ਮੋਕਲਾਈ ਕੀਤੀ ।

ਮਲੁ ਕੂੜੀ ਉਤਾਰੀਅਨੁ—ਉਨਿ ਮਲੁ ਕੂੜੀ ਉਤਾਰੀ ।

ਇਥੇ 'ਧਰਤੀ', 'ਮੋਕਲਾਈ', 'ਮਲੁ' ਆਦਿਕ 'ਕਰਮ' ਦੇ ਇਸਤ੍ਰੀ ਲਿੰਗ ਹੋਣ ਦੇ ਕਾਰਨ 'ਸਾਜੀ', 'ਕੀਤੀ', 'ਉਤਾਰੀ' ਆਦਿਕ ਭੂਤ ਕਾਲ ਦਾ ਲਿੰਗ ਭੀ 'ਇਸਤ੍ਰੀ' ਹੀ ਹੈ, ਤੇ ਵਚਨ ਭੀ 'ਇਕ' ਹੀ ਹੈ।

(ਅ) ਬਾਲਕ ਰਖਿਅਨੁ—ਉਨਿ ਬਾਲਕ ਰੱਖੇ ।

ਫਲ ਦਿਤਿਅਨੁ—ਉਨਿ ਫਲ ਦਿੱਤੇ ।

ਗਤਿ ਦਿਨਸੁ ਉਪਾਇਅਨੁ—ਉਨਿ ਗਤਿ ਦਿਨਸੁ ਉਪਾਏ ।

ਸਿਮ੍ਰਿਤਿ ਸਾਸਤ ਸਾਜਿਅਨੁ—ਉਨਿ ਸਿਮ੍ਰਿਤਿ ਸਾਸਤ ਸਾਜੇ ।

ਇਥੇ 'ਬਾਲਕ', 'ਫਲ' ਆਦਿਕ 'ਕਰਮ' ਦੇ ਪੁਲਿੰਗ, ਬਹੁ-ਵਚਨ ਹੋਣ ਦੇ ਕਾਰਨ ਭੂਤ ਕਾਲ ਭੀ ਪੁਲਿੰਗ, ਬਹੁ-ਵਚਨ ਹੈ।

(ਇ) ਜਗੁ ਉਪਾਇਓਨੁ—ਉਨਿ ਜਗੁ ਉਪਾਇਆ ।

ਗਿਆਨੁ ਬੁਝਾਇਓਨੁ—ਉਨਿ ਗਿਆਨੁ ਬੁਝਾਇਆ ।

ਖਜਾਨਾ ਬਖਸਿਓਨੁ—ਉਨਿ ਖਜਾਨਾ ਬਖਸਿਆ ।

ਅੰਮ੍ਰਿਤੁ ਰਖਿਓਨੁ—ਉਨਿ ਅੰਮ੍ਰਿਤੁ ਰਖਿਆ ।

ਗੁਰ ਵੀਚਾਰੁ ਕੀਤੇਨੁ—ਉਨਿ ਗੁਰ ਵੀਚਾਰੁ ਕੀਤਾ ।

ਨੋਟ : ਸੰਧੀ ਦੇ ਨਿਯਮਾਂ ਅਨੁਸਾਰ 'ਓ' ਦਾ 'ਸੰਧੀ-ਛੋਦ' ਆ + ਉ ਹੈ।

ਸੋ, ਇਸ ਨਿਯਮ ਅਨੁਸਾਰ ਕ੍ਰਿਆ ਵਿਚੋਂ ਸਹਿਜੇ ਹੀ ਅਥੀਰਲਾ ਪੜਨਾਂਵ ਵੱਖਰਾ

ਕੀਤਾ ਜਾ ਸਕਦਾ ਹੈ, ‘ਉਪਾਇਆ ਉਨ’, ‘ਬੁਝਾਇਆ ਉਨ’, ‘ਬਖਸਿਆ ਉਨ’ ਆਦਿਕ।

ਇਥੇ ‘ਜਗ੍ਹਾ’, ‘ਗਿਆਨੁ’ ਆਦਿਕ ‘ਕਰਮ’ ਪੁਲਿੰਗ, ਇਕ-ਵਚਨ ਹੈ, ਇਸ ਵਾਸਤੇ ਭੂਤ ਕਾਲ ਕ੍ਰਿਆ ਵੀ ਪੁਲਿੰਗ, ਇਕੋ-ਵਚਨ ਹੈ।

(੩) ਹੇਠ-ਲਿਖੇ ਪ੍ਰਮਾਣਾਂ ਵਿਚ ‘ਭੂਤ ਕਾਲ ਕ੍ਰਿਆ’ ਦੇ ਨਾਲ ਪੜਨਾਂਵ ‘ਉਸੁ’ ਜੋੜਿਆ ਹੋਇਆ ਹੈ, ਪਰ ਇਸ ਦੀ ਵਰਤੋਂ ਉਪਰ-ਦਿੱਤੇ ਤਰੀਕੇ ਨਾਲੋਂ ਵੱਖਰੀ ਹੈ। ਉੱਪਰ ਤਾਂ ਪੜਨਾਂਵ ‘ਉਨਿ’ ਕਰਤਾ ਕਾਰਕ ਹੈ, ਪਰ ਹੇਠਲੇ ਪ੍ਰਮਾਣਾਂ ਵਿਚ ਪੜਨਾਂਵ ‘ਉਸੁ’ ਸੰਪ੍ਰਦਾਨ ਕਾਰਕ ਅਤੇ ‘ਸੰਬੰਧ ਕਾਰਕ’ ਹੈ। ਜਿਥੇ ਧਾਤੂ ‘ਅਕਰਮਕ’ ਹਨ, ਉਥੇ ਉਹਨਾਂ ਦਾ ਲਿੰਗ ਤੇ ਵਚਨ ‘ਕਰਤਾ’ ਦੇ ਅਨੁਸਾਰ ਹੈ ਅਤੇ ਜਿਥੇ ਧਾਤੂ ‘ਸਕਰਮਕ’ ਹੈ, ਉਥੇ ਕ੍ਰਿਆ ਦਾ ਲਿੰਗ ਤੇ ਵਚਨ ‘ਕਰਮ’ ਦੇ ਅਨੁਸਾਰ ਹੈ। ਵੇਖੋ :

ਜਾਂ ‘ਸੁਧੋਸੁ’ ਤਾਂ ਲਹਣਾ ਟਿਕਿਓਣੁ ॥੪॥ (ਸੱਤੇ ਬਲਵੰਡ ਦੀ ਵਾਰ, ਪੰਨਾ ੯੬੭)

ਸਹਿ ਟਿਕਾ ‘ਦਿਤੋਸੁ’ ਜੀਵਦੈ ॥੧॥ (ਸੱਤੇ ਬਲਵੰਡ ਦੀ ਵਾਰ, ਪੰਨਾ ੯੬੬)

ਪੜ੍ਹ ਮੀਤ ਧਨੁ ਕਿਛੂ ਨ ‘ਰਹਿਓਸੁ’

ਛੋਡਿ ਰਾਇਆ ਸਭ ਭਾਈ ਸਾਕ ॥੨॥੧੮॥੧੦੪॥

(ਬਿਲਾਵਲੁ ਮ: ੫, ਪੰਨਾ ੯੨੫)

ਦੂਜੇ ਭਾਏ ਵਿਗੁਰੀਐ ਗਾਲਿ ‘ਪਈਸੁ’ ਜਮ ਕੀ ਢਾਸ ॥੫॥

(ਬਾਰਹਮਾਹਾ ਮਾਂਝ ਮ: ੫, ਪੰਨਾ ੧੩੪)

ਸਭੇ ਧਿਰਾਂ ‘ਨਿਖਟੀਅਸੁ’ ਗਿਰਿ ‘ਲਈਅਸੁ’ ਧਰੁ ਤੇ ॥੩੨॥

(ਗਊੜੀ ਕੀ ਵਾਰ ਮ: ੪, ਪੰਨਾ ੩੧੭)

ਇਕ ਭਾਉ ਲਥੀ ਨਾਤਿਆ ਦੁਇਭਾ ‘ਚੜੀਅਸੁ’ ਹੋਰ ॥੨॥੧੨॥

(ਸੂਹੀ ਕੀ ਵਾਰ, ਪੰਨਾ ੯੮੯)

ਨੋਟ : ਜੇ ਉੱਪਰ-ਦਿੱਤੇ ‘ਭੂਤ ਕਾਲ’ ਕ੍ਰਿਆ ਦੇ ਰੂਪਾਂ ਵਿਚੋਂ ਪੜਨਾਂਵ ‘ਉਸੁ’ ਨਿਖੇੜਿਆ ਜਾਵੇ, ਤਾਂ ਹੇਠ-ਲਿਖੀ ਸ਼ਕਲ ਬਣ ਜਾਏਗੀ :

ਸਹਿ ਟਿਕਾ ਦਿਤੋਸੁ—ਸਹਿ ਟਿਕਾ ਦਿਤਾ ਉਸੁ। (‘ਉਸੁ’ ਸੰਪ੍ਰਦਾਨ ਕਾਰਕ, ਇਕ-ਵਚਨ ਹੈ)। ਉਸੁ—ਉਸ ਨੂੰ।

ਕਿਛੂ ਨ ਰਹਿਓਸੁ—ਕਿਛੂ ਨ ਰਹਿਆ ਉਸੁ। ‘ਉਸੁ’ ਸੰਬੰਧ ਕਾਰਕ, ਇਕ-ਵਚਨ ਹੈ। ਉਸੁ—ਉਸ ਦਾ।

ਗਲਿ ਪਈਸੁ ਜਮ ਕੀ ਫਾਸ—ਜਮ ਕੀ ਫਾਸ ਪਈ ਉਸੁ ਗਲਿ । ('ਉਸੁ' 'ਸੰਬੰਧ ਕਾਰਕ' ਇਕ-ਵਚਨ ਹੈ ਅਤੇ 'ਪਈ' ਇਸਤ੍ਰੀ ਲਿੰਗ ਇਕ-ਵਚਨ ਹੈ ਆਪਣੇ ਕਰਤਾ 'ਫਾਸ' ਦੇ ਅਨੁਸਾਰ)।

ਸਭੇ ਧਿਰਾਂ ਨਿਖੁਟੀਅਸੁ—ਸਭੇ ਧਿਰਾਂ ਨਿਖੁਟੀਆ ਉਸੁ । ('ਉਸੁ' 'ਸੰਬੰਧ ਕਾਰਕ' ਇਕ-ਵਚਨ ਹੈ ਅਤੇ 'ਨਿਖੁਟੀਆ' ਇਸਤ੍ਰੀ ਲਿੰਗ, ਬਹੁ-ਵਚਨ ਆਪਣੇ ਕਰਤਾ 'ਧਿਰਾਂ' ਦੇ ਅਨੁਸਾਰ)।

ਇਸੇ ਤਰ੍ਹਾਂ :

ਆਪਿ 'ਵਿਛੋੜੇਨੁ' ਸੇ ਵਿਛੋੜੇ ਦੂਜੈ ਭਾਈ ਖੁਆਇ ॥੨੩॥

(ਸੋਗਠਿ ਕੀ ਵਾਰ, ਪੰਨਾ ੬੪੪)

'ਵਿਛੋੜੇਨੁ'—(ਜੋ ਜੋ) ਵਿਛੋੜੇ ਉਨਿ।

ਸਭੇ ਗਲਾ ਆਪਿ ਥਾਟਿ 'ਬਹਾਲੀਓਇਨੁ' ॥੨੮॥

(ਸੋਗਠਿ ਕੀ ਵਾਰ, ਪੰਨਾ ੬੪੩)

'ਬਹਾਲੀਓਇਨੁ'—ਬਹਾਲੀਆ ਉਨਿ।

ਮਰਾਠੀ

(੪) ਮਰਾਠੀ ਵਿਸ਼ੇਸ਼ ਕਰ ਕੇ ਬੰਬਈ ਪ੍ਰਾਂਤ ਦੀ ਬੋਲੀ ਹੈ, ਪਰ ਦੱਖਣ ਵਿਚ ਗੋਆ ਤਕ, ਉੱਤਰ ਵਿਚ ਬਰਾਰ ਤਕ ਅਤੇ ਮੱਧ ਦੇਸ਼ ਦੇ ਅਨੇਕ ਥਾਵਾਂ ਵਿਚ ਇਹੀ ਬੋਲੀ ਕਈ ਰੂਪਾਂ ਵਿਚ ਬੰਲੀ ਜਾਂਦੀ ਹੈ।

ਮਰਾਠੀ ਵਿਚ ਇਕ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਕ੍ਰਿਆ ਦੇ ਭੂਤ ਕਾਲ ਰੂਪ ਦੇ ਅੰਤ ਵਿਚ 'ਲਾ' ਜਾਂ 'ਲ' ਵਰਤੀਦਾ ਹੈ, ਜਿਵੇਂ 'ਉਠਿਲਾ' (= ਉਹ ਉਠਿਆ)।

ਇਹ 'ਲਾ' ਜਾਂ 'ਲ' ਪਿਛੇਤਰ ਆਮ ਤੌਰ 'ਤੇ ਸਾਰੀਆਂ 'ਬਹਿਰੰਗ' ਬੋਲੀਆਂ ਵਿਚ ਮਿਲਦਾ ਹੈ, ਜਿਵੇਂ : 'ਉੜੀਆ' ਵਿਚ 'ਉਠਿਲਾ'; 'ਬੰਗਲਾ' ਵਿਚ 'ਉਠਿਲ' ਜਾਂ 'ਉਠਿਲੋ'; 'ਬਿਹਾਰੀ' ਵਿਚ 'ਉਠਲ' ਅਤੇ 'ਆਸਾਮੀ' ਵਿਚ 'ਉਠਿਲ'।

ਪੁਰਾਣੀ ਪੰਜਾਬੀ ਵਿਚ ਭੀ ਇਸ ਦੀ ਵਰਤੋਂ ਬਹੁਤ ਮਿਲਦੀ ਹੈ, ਜਿਵੇਂ :

ਸੁਨਿਥੇ ਸਥੀ ਕੰਤਿ ਹਮਾਰੇ 'ਕੀਅਲੋ' ਖਸਮਾਨਾ ॥੭॥

(ਆਸਾ ਮ: ੫, ਪੰਨਾ ੩੨੨)

ਸਾਦ ਸਹਜ ਸੁਖ ਰਸ ਕਸ 'ਤਜੀਅਲੇ' ਕਾਪੜ ਛੋਡੇ ਚਮੜ ਲੀਏ ॥੩॥੧॥੩੩॥

(ਆਸਾ ਮ: ੫ ਘਰ ੪, ਪੰਨਾ ੩੫੯)

ਨਾਨਕ 'ਤਜੀਅਲੇ' ਅਵਾਰਿ ਜੰਜਾਲ ॥੪॥੫੨॥

(ਗਊਂਝੀ ਮ: ੫, ਪੰਨਾ ੧੬੦)

'ਮਰਾਠੀ' ਦੇ ਤਿੰਨ ਮੁਖ ਭਾਗ ਹਨ—ਦੇਸੀ, ਕੌਂਕਣੀ ਤੇ ਬਰਾਰੀ। ਅੱਜ-ਕਲ੍ਹੁ ਪੂਨੇ ਦੇ ਆਸ-ਪਾਸ ਦੀ ਬੋਲੀ ਹੀ ਸ਼ੁੱਧ ਮਰਾਠੀ ਮੰਨੀ ਜਾਂਦੀ ਹੈ। ਇਹ ਮਰਾਠੀ ਬੋਲੀ ਭਾਰਤ ਦੇ ਦੱਖਣ-ਪੱਛਮੀ ਭਾਗ ਦੀ ਅਖੀਰਲੀ ਆਰੀਆ ਬੋਲੀ ਹੈ।

ਮਰਾਠੀ ਬੋਲੀ ਵਿਚ ਭੂਤ ਕਾਲ ਬਨਾਣ ਲਈ ਧਾਤੂ ਦੇ ਪਿੱਛੇ 'ਲਾ' ਲਗਾਈਦਾ ਹੈ। ਦੱਖਣ ਵਿਚ ਇਹ 'ਲਾ' ਲਗਾਣ ਤੋਂ ਪਹਿਲਾਂ ਆਮ ਤੌਰ 'ਤੇ ਹਰੇਕ ਧਾਤੂ ਦੇ ਨਾਲ (f) ਭੀ ਲਾਈ ਜਾਂਦੀ ਹੈ। 'ਸਕਰਮਕ' ਧਾਤੂਆਂ ਦੇ ਨਾਲ 'ਲਾ' ਦਾ ਵਰਤਣਾ 'ਕਰਤਰੀ ਪ੍ਰਯੋਗ' (Active Voice) ਅਖਵਾਂਦਾ ਹੈ ਅਤੇ 'ਸਕਰਮਕ' ਧਾਤੂਆਂ ਨਾਲ 'ਲੇ' ਦਾ ਪ੍ਰਯੋਗ 'ਕਰਮ ਪ੍ਰਯੋਗ' (Passive) ਅਖਵਾਂਦਾ ਹੈ। ਵੇਖੋ :

ਛੋਪੇ ਕੇ ਘਰਿ ਜਨਮੁ 'ਦੈਲਾ' ਗੁਰ ਉਪਦੇਸ਼ 'ਤੈਲਾ' ॥

ਸੰਤਹ ਕੈ ਪਰਸਾਦਿ ਨਾਮਾ ਹਰਿ 'ਤੇਟੁਲਾ' ॥੨॥੫॥

(ਆਸਾ ਨਾਮਦੇਵ ਜੀ, ਪੰਨਾ ੪੯੬)

ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ 'ਡੀਠੁਲਾ' ॥੩॥

(ਧਨਾਸਰੀ ਨਾਮਦੇਵ ਜੀ, ਪੰਨਾ ੬੯੩)

ਜੈਸੇ ਗਾਇ ਕਾ ਬਾਛਾ 'ਛੂਟੁਲਾ' ॥

ਬਨ ਚੋਖਤਾ ਮਾਖਨੁ 'ਘੂਟੁਲਾ' ॥੨॥੬॥

(ਗੌੜ ਨਾਮਦੇਵ ਜੀ, ਪੰਨਾ ੮੭੪)

ਨਾਮਾ ਸੁਲਤਾਨੇ 'ਬਾਧਿਲਾ' ॥ ਪਾਖਤਣ ਬਾਜ 'ਬਜਾਇਲਾ' ॥

ਗਰੁੜ ਚੜੇ ਗੋਬਿੰਦੁ 'ਆਇਲਾ' ॥੧੫॥੧੦॥

(ਭੈਰਉ ਨਾਮਦੇਵ ਜੀ, ਪੰਨਾ ੧੧੬੫)

ਆਲਾਵੰਤੀ ਇਹੁ ਤ੍ਰਭੁ ਜੇ ਹੈ ਮੁਝ ਉਪਰਿ ਸਭ 'ਕੇਪਿਲਾ' ॥੧॥

ਏ ਪੰਡੀਆ ਮੇ ਕਉ ਢੇਵ ਕਹਤ ਤੇਰੀ ਪੈਜ ਪਿੱਛੁਉਡੀ 'ਹੋਇਲਾ' ॥੩॥੨॥

(ਮਲਾਰ ਨਾਮਦੇਵ ਜੀ, ਪੰਨਾ ੧੨੯੨)

ਹਰਿ ਹਰਿ ਜਾਪੁ 'ਜਪਲਾ' ॥

ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ 'ਪਰਲਾ' ॥੨੭॥

(ਗਮਕਲੀ ਮ: ੫, ਪੰਨਾ ੯੬੧)

ਜੀਅ ਅੰਦਰਿ ਜੀਉ ਸਭੁ ਕਿਛੁ 'ਜਾਣਲਾ' ॥੧੮॥

(ਗਮਕਲੀ ਕੀ ਵਾਰ ਮ: ੫, ਪੰਨਾ ੯੬੫)

ਸੁੰਦਰ ਪੁਰਖ ਬਿਰਾਜਤਿ ਪੇਖਿ ਮਨੁ 'ਬੰਚਲਾ' ॥੧੯॥

(ਫ਼ਨਹੇ ਮ: ੫, ਪੰਨਾ ੯੬੨)

'ਦੈਲਾ'-ਦਿੱਤਾ। 'ਭੈਲਾ'-ਭਇਆ। 'ਭੇਟੁਲਾ'-ਭੇਟਿਆ। 'ਡੀਠੁਲਾ'-

ਡਿਠਾ। 'ਛੂਟਲਾ'-ਛੂੱਟਿਆ। 'ਘੂਟਲੈਂਦਾ'-ਚੁੰਘਿਆ। 'ਬਾਧਿਲਾ'-ਬੰਨਿਆ।

'ਬਜਾਇਲਾ'-ਵਜਾਇਆ। 'ਆਇਲਾ'-ਆਇਆ।

ਨੋਟ: ਮਗਾਠੀ ਦੇ ਲੜਕਾ 'ਆਇਲਾ' ਤੇ 'ਆਲਾ' ਵਿਚ ਫਰਕ ਚੇਤੇ ਰੱਖਣ ਦੀ ਲੋੜ ਹੈ।

'ਆਇਲਾ'-ਕਿਆ 'ਆ' ਤੋਂ 'ਭੂਤ ਕਾਲ' ਅੱਨ-ਪੁਰਖ ਦਾ ਇਕ-ਵਚਨ ਹੈ।

'ਆਲਾ'-ਸੰਸਕ੍ਰਿਤ ਦੇ 'ਆਲਯ' ਤੋਂ ਹੈ, ਜਿਸ ਦਾ ਅਰਥ ਹੈ 'ਘਰ'।

'ਕੋਪਿਲਾ'-ਗੁੱਸੇ ਹੋਇਆ। 'ਹੋਇਲਾ'-ਹੋਈ। 'ਲਾਗਿਲਾ'-ਲੱਗਿਆ।

'ਭੈਇਲਾ'-ਭਇਆ। 'ਸਮਾਇਲਾ'-ਸਮਾਇਆ। 'ਜਪਲਾ'-ਜਪਿਆ।

'ਪਰਲਾ'-ਪਿਆ। 'ਜਾਣਲਾ'-ਜਾਣਿਆ। 'ਬੰਚਲਾ'-ਠੱਗਿਆ ਗਿਆ।

ਜਿਨ੍ਹਾਂ ਵਿਭਵਣਾਂ 'ਭਜੀਅਲੇ' ਗੁਰ ਪ੍ਰਸਾਦਿ ਭੀਠੀ ॥੧੯੮॥

(ਆਸਾ ਕਬੀਰ ਜੀ, ਪੰਨਾ ੮੮੦)

ਦੇਵਾ ਪਾਹਨ 'ਤਾਰੀਅਲੇ' ॥

ਤਾਰੀਲੇ ਗਨਿਕਾ ਬਿਨੁ ਰੂਪ ਕੁਝਜਾ ਬਿਆਧਿ ਅਜਾਮਲੁ 'ਤਾਰੀਅਲੇ' ॥

(ਗਊੜੀ ਚੇਤੀ ਨਾਮਦੇਉ ਜੀ, ਪੰਨਾ ੩੪੫)

ਮਾਇਆ ਮੇਹੁ ਤਬ ਬਿਸਰਿ ਗਇਆ ਜਾਂ 'ਤਜੀਅਲੇ' ਸੰਸਾਰੇ ॥੩॥੨॥

ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ 'ਪੇਖੀਅਲੇ' ਧਰਮਰਾਓ ॥੪॥੨॥

(ਸਿਰੀਰਾਗ ਭਿਲੋਚਨ ਜੀ, ਪੰਨਾ ੯੨)

ਰਾਮਾ ਭਗਤਹ 'ਚੇਤੀਅਲੇ' ਅਚਿਤ ਮਨੁ ਰਾਖਸੀ ॥੧॥੫॥

(ਆਸਾ ਨਾਮਦੇਉ, ਪੰਨਾ ੮੮੬)

ਤਾ ਤੇ 'ਸੇਵੀਅਲੇ' ਰਾਮਨਾ ॥੫॥ (ਆਸਾ ਕਬੀਰ ਜੀ, ਪੰਜਾ ੮੭੬)

ਮੁੰਦਿ ਲੈਏ ਦਰਵਾਜ਼ੇ ॥

'ਬਾਜੀਅਲੇ' ਅਨਹਦ ਬਾਜੇ ॥੧॥੧੦॥ (ਸੋਗਠਿ ਕਬੀਰ ਜੀ, ਪੰਜਾ ੯੫੬)

ਪੂਰਬਲੇ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਾਣਿ

ਤਾ ਦੇ ਮੋਹਿ 'ਜਪੀਅਲੇ' ਰਾਮ ਦੇ ਨਾਮ ॥੯॥੧॥

(ਧਨਾਸਰੀ ਤ੍ਰਿਲੋਚਨ ਜੀ, ਪੰਜਾ ੯੯੫)

ਆਦਿ ਕਉ ਕਵਨੁ ਬੀਚਾਰੁ 'ਕਬੀਅਲੇ' ਸੁਨ ਕਹਾ ਘਰ ਵਾਸੇ ॥

ਕਾਲ ਕਾ ਠੀਗਾ ਕਿਉ 'ਜਲਾਈਅਲੇ' ਕਿਉ ਨਿਰਭਉ ਘਰਿ ਜਾਈਐ ॥੨੧॥

(ਰਾਮਕਲੀ ਮ: ੧ ਸਿਧ ਗੋਸਟਿ, ਪੰਜਾ ੯੮੦)

ਇਹੁ ਮਨੁ ਨਿਹਚਲੁ ਹਿਰਦੈ 'ਵਸੀਅਲੇ' ਗੁਰਮੁਖਿ ਮੂਲੁ ਪਛਾਣਿ ਰਹੈ ॥੧੯॥੫॥

(ਰਾਮਕਲੀ ਮ: ੧ ਸਿਧ ਗੋਸਟਿ, ਪੰਜਾ ੯੮੪)

'ਆਨੀਲੇ' ਕੁੰਡ 'ਭਰਾਈਲੇ' ਉਦਕ ਠਾਕੁਰ ਕਉ ਇਸਨਾਨ ਕਰਉ ॥੧॥

'ਆਨੀਲੇ' ਢੂਲ 'ਪਰੋਈਲੇ' ਮਾਲਾ ਠਾਕੁਰ ਕੀ ਹਉ ਪੂਜ ਕਰਉ ॥੨॥

'ਆਨੀਲੇ' ਦੂਧ 'ਰੀਪਾਈਲੇ' ਖੀਰੰ ਠਾਕੁਰ ਕਉ ਨੈਵੇਦੁ ਕਰਉ ॥੩॥੨॥

(ਆਸਾ ਨਾਮਦੇਉ ਜੀ, ਪੰਜਾ ੮੯੫)

'ਤਜੀਲੇ' ਬਨਾਰਸਿ ਮਤਿ ਭਈ ਥੋਰੀ ॥੧੫॥

(ਗਊੜੀ ਕਬੀਰ ਜੀ, ਪੰਜਾ ੩੨੬)

ਪੰਥੁ ਨਿਹਾਰੈ ਕਾਮਨੀ ਲੋਚਨ 'ਭਰੀਲੇ' ਉਸਾਸਾ ॥੧॥੧੮॥

(ਗਊੜੀ ਕਬੀਰ ਜੀ, ਪੰਜਾ ੩੩੭)

ਮੇਰੈ ਮਾਥੈ 'ਲਾਗੀਲੇ' ਪੂਰਿ ਗੋਬਿੰਦ ਚਰਨਨ ਕੀ ॥੧॥ਰਹਾਉ॥੫॥

(ਧਨਾਸਰੀ ਨਾਮਦੇਵ ਜੀ, ਪੰਜਾ ੯੯੮)

'ਦਾਧੀਲੇ' ਲੰਕਾਗੜੁ 'ਉਪਾਜੀਲੇ' ਰਾਵਣਬਣੁ

ਸਲਿਬਿਸਲਿ ਆਣਿ 'ਤੋਖੀਲੇ' ਹਰੀ ॥੫॥੧॥

(ਧਨਾਸਰੀ ਤ੍ਰਿਲੋਚਨ, ਪੰਜਾ ੯੯੫)

ਡਸੀਅਲੇ, ਤਾਰੀਅਲੇ, ਤਜੀਅਲੇ, ਪੇਖੀਅਲੇ, ਚੇਤੀਅਲੇ, ਸੇਵੀਅਲੇ,
ਬਾਜੀਅਲੇ, ਜਾਪੀਅਲੇ, ਕਬੀਅਲੇ, ਜਲਾਈਅਲੇ, ਆਨੀਲੇ, ਭਰਾਈਲੇ,

ਪਰੋਈਲੇ, ਰੀਪਾਈਲੇ, ਤਜੀਲੇ, ਭਰੀਲੇ, ਲਾਗੀਲੇ, ਦਾਧੀਲੇ, ਉਪਾੜੀਲੇ, ਤੋਖੀਲੇ।

ਬ੍ਰਜਭਾਖਾ

ਇਸ ਥੋਲੀ ਦੀ ਮੁਖ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਆਕਾਰਾਂਤ ਪੁਲਿੰਗ 'ਨਾਂਵ', 'ਵਿਸ਼ੇਸ਼ਣ' ਤੇ 'ਭੂਤ ਕਾਰਦੰਤਕ' ਤੇ ਕਿਤੇ ਕਿਤੇ 'ਵਰਤਮਾਨ ਕਾਰਦੰਤਕ' ਭੀ ਓਕਾਰਾਂਤ (ੴ-ਅੰਤ) ਹੋ ਜਾਂਦੇ ਹਨ, ਜਿਵੇਂ : ਘੋੜੇ, ਜਲਿਓ (ਚਲਯੋ), ਕਿਯੋ।

ਸੰ:	ਪ੍ਰ:	ਥੜ
ਘੋਟਕ:	ਘੋੜਚ	ਘੋੜੇ
ਚਲਿਤ	ਚਲਿਅਉ	ਚਲਯੋ (ਚਲਿਓ)

ਭੂਤ ਕਾਲ, ਸਕਰਮਕ ਧਾਰੂ (ਕਰਨੋ, ਕਰਿਬੋ, ਕੀਬੋ)
ਸਭ ਪੁਰਖਾਂ ਵਾਸਤੇ—ਕਿਯੋ, ਕੀਨੋ, ਕਰਿਓ (ਕਰਯੋ)।

ਅਕਰਮਕ ਧਾਰੂ

ਜਾਨਾ

ਪੁਲਿੰਗ	ਇਸਤ੍ਰੀ ਲਿੰਗ
ਸਾਰੇ ਪੁਰਖਾਂ ਵਾਸਤੇ ਇਕ-ਵਚਨ ਬਹੁ-ਵਚਨ	ਗਯੋ ਗਏ
	ਗਈ ਗਈਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਕ੍ਰਿਆ ਕਈ ਥਾਈਂ ਮਿਲਦੀ ਹੈ, ਵੇਖੋ :

ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ 'ਕੀਨੋ' ਮੇਂ ਫੇਰਾ ॥੩॥੮॥
(ਰਾਮਕਲੀ ਕਬੀਰ ਜੀ, ਪੰਨਾ ੯੨੧)

'ਕੀਓ' ਸਿੰਗਾਰੁ ਮਿਲਨ ਕੇ ਤਾਈ ॥੧॥੮॥੩॥

(ਆਸਾ ਕਬੀਰ ਜੀ, ਪੰਨਾ ੮੮੩)

ਜੇ ਜੇ 'ਕੀਨੇ' ਆਪਨੇ ਤਿਸੁ ਅਡੈਦਾਨੁ ਦੀਤਾ ॥੨॥

ਸਿੰਘ ਬਿਲਾਈ ਹੋਇ 'ਗਇਓ' ਤ੍ਰਿਲੁ ਮੇਰੁ ਦਿਖੀਤਾ ॥੩॥੭॥੩॥

(ਬਿਲਾਵਲੁ ਮ: ੫, ਪੰਨਾ ੯੧੦)

ਚਰਣ ਕਮਲ ਕਾ ਆਸਰਾ 'ਦੀਨੇ' ਪ੍ਰਭਿ ਆਪਿ ॥੧॥੩॥੮॥

(ਬਿਲਾਵਲੁ ਮ: ੫ ਘਰੁ ੫, ਪੰਨਾ ੯੧੭)

ਮਨ ਰੇ 'ਸਰਿਓ' ਨ ਏਕੈ ਕਾਜਾ ॥ 'ਭਜਿਓ' ਨ ਰਘੁਪਤਿ ਰਾਜਾ ॥੧॥੮॥੧॥

(ਸੰਗਠਿ ਕਬੀਰ ਜੀ, ਪੰਨਾ ੬੪੮)

ਕੀਨੇ, ਕੀਓ, ਦੀਨੇ, ਗਇਓ, ਸਰਿਓ, ਭਜਿਓ ।

ਅਵਧੀ

ਪੰਜਾਬੀ ਵਿਚ ਕਈ ਧਾਰੂ ਐਸੇ ਹਨ, ਜਿਨ੍ਹਾਂ ਦੇ 'ਭਾਵਾਰਥਕ ਕਾਰਦੰਤਕ' ਵਾਲੇ 'ਣ' ਤੋਂ ਪਹਿਲਾਂ 'ਉ' ਆਉਂਦਾ ਹੈ, ਜਿਵੇਂ : ਆਉਣਾ, ਸਉਣਾ, ਨਾਉਣਾ। ਧਾਰੂਆਂ (Root) ਦੇ ਪ੍ਰੇਰਣਾਰਥਕ (Causative) ਰੂਪਾਂ ਵਿਚ ਤਾਂ ਸਦਾ ਅੰਤਲੇ 'ਣ' ਤੋਂ ਪਹਿਲਾਂ 'ਉ' ਆਉਂਦਾ ਹੈ; ਜਿਵੇਂ : ਪਾਉਣਾ, ਸਮਝਾਉਣਾ, ਕਰਾਉਣਾ ਆਦਿਕ। ਪੰਜਾਬੀ ਦੇ 'ਪ੍ਰੇਰਣਾਰਥਕ ਕ੍ਰਿਆ' ਦਾ ਇਹ 'ਉ' ਪ੍ਰਾਕ੍ਰਿਤ ਦੇ 'ਵ' ਤੋਂ ਬਦਲਿਆ ਹੋਇਆ ਹੈ। ਅਪਭ੍ਰੰਸ ਵਿਚ ਭੀ 'ਵ' ਹੀ ਹੈ। [ਵੇਖੋ, 'ਪ੍ਰੇਰਣਾਰਥਕ ਕ੍ਰਿਆ' ਦਾ ਅੰਕ]।

ਪੰਜਾਬੀ ਵਿਚ ਤਾਂ ਪ੍ਰਾਕ੍ਰਿਤ ਅਤੇ ਅਪਭ੍ਰੰਸ ਦੇ ਪ੍ਰੇਰਣਾਰਥਕ ਕ੍ਰਿਆ ਦਾ 'ਉ' ਬਣ ਗਿਆ, ਪਰ ਹਿੰਦੀ ਦੀਆਂ ਉਪ-ਭਾਖਾਵਾਂ ਵਿਚ ਉਹ 'ਵ' ਤਬਦੀਲ ਨਹੀਂ ਹੋਇਆ। 'ਆਉਣਾ' ਆਦਿਕ ਧਾਰੂ ਦਾ ਉਚਾਰਨ ਭੀ 'ਉ' ਦੇ ਥਾਂ 'ਵ' ਨਾਲ ਹੀ ਹੈ; ਜਿਵੇਂ : ਆਵਨ, ਸਵਨ, ਨਾਵਨ।

ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਭੁਤ ਕਾਲ' ਦਾ ਇਹ ਰੂਪ ਭੀ ਮਿਲਦਾ ਹੈ, ਜੋ ਪੰਜਾਬੀ ਵਿਚ ਪ੍ਰਚੱਲਤ ਨਹੀਂ ਹੈ।

ਇਹ ਰੂਪ ਬਹੁਤਾ ਅਵਧੀ ਬੋਲੀ ਵਿਚ ਪ੍ਰਚੱਲਤ ਹੈ। ਵੇਖੋ :

ਜਹਾਂ ਬੋਲ ਤਹ ਅਛਰ 'ਆਵਾ' ॥

ਜਹ ਅਬੋਲ ਤਹ ਮਨੁ ਨ 'ਰਹਾਵਾ' ॥੨॥

ਕਕਾ ਕਿਰਣਿ ਕਮਲ ਮਹਿ 'ਪਾਵਾ' ॥

ਸਸਿ ਬਿਗਾਸ ਸੰਪਟ ਨਹੀਂ 'ਆਵਾ' ॥

ਅਭੁ ਜੇ ਤਹਾ ਕੁਸਮ ਰਸ ਪਾਵਾ ॥
 ਅਕਹ ਕਹਾ ਕਹਿ ਕਾ ਸਮਝਾਵਾ ॥੧॥
 ਖਥਾ ਇਹੈ ਖੇੜ ਮਨ 'ਆਵਾ' ॥
 ਬੇੜੇ ਡਾਡਿ ਨ ਦਹਦਿਸ 'ਪਾਵਾ' ॥੨॥
 ਤਾ ਘਟ ਮਾਹਿ ਘਾਟ ਜਉ 'ਪਾਵਾ' ॥
 ਸੋ ਘਟੁ ਡਾਡਿ ਅਵਘਟ ਕਤ 'ਪਾਵਾ' ॥੧੦॥
 ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥
 ਤਹਿ ਡਾਡਿ ਕਤ ਆਪੁ 'ਬਧਾਵਾ' ॥੧੩॥
 ਕਤ ਝਖਿ ਝਖਿ ਅਉਰਨ 'ਸਮਝਾਵਾ' ॥
 ਝਗੁੜ ਕੀਏ ਝਗੁੜ੍ਹੇ ਹੀ 'ਪਾਵਾ' ॥੧੫॥
 ਦੇਖਿ ਅਟਲ ਟਲਿ ਕਤਹਿ ਨ 'ਜਾਵਾ' ॥
 ਰਹੈ ਲਪਟਿ ਘਟਿ ਪਰਚਉ 'ਪਾਵਾ' ॥੧੭॥
 ਜਿਨਿ ਠਗਿ ਠਗਿਆ ਸਗਲ ਜਗੁ 'ਖਾਵਾ' ॥
 ਸੋ ਠਗੁ ਠਗਿਆ ਠਉਰ ਮਨੁ 'ਆਵਾ' ॥੧੯॥

(ਗਊੜੀ ਬਾਵਨ ਅਖਰੀ ਕਬੀਰ ਜੀ, ਪੰਨਾ ੩੮੦)

ਇਨ ਮੁੰਡੀਅਨ ਮੇਰਾ ਘਰੁ 'ਧੁੰਧਰਾਵਾ' ॥
 ਬਿਟਵਹਿ ਰਾਮ ਰਮਉਆ 'ਲਾਵਾ' ॥੧॥ ਰਹਾਉ॥੩੩॥

(ਆਸਾ ਕਬੀਰ ਜੀ, ਪੰਨਾ ੪੯੪)

ਬਰਤ ਨੇਮ ਕਰਸ ਖਟ ਕੀਨੇ ਬਾਹਰਿ ਭੇਖ 'ਦਿਖਾਵਾ' ॥
 ਗੀਤ ਨਾਦ ਮੁਖ ਰਾਗ ਅਲਾਪੇ ਮਨਿ ਨਹੀ ਹਰਿ ਹਰਿ 'ਗਾਵਾ' ॥੩॥੪੧॥

(ਮਾਤ੍ਰ ਮ: ੫ ਘਰੁ ੩, ਪੰਨਾ ੧੦੦੩)

ਨੌਟ : ਪੰਜਾਬੀ ਵਿਚ ਉੱਪਰ-ਦਿੱਤੇ 'ਆਵਾ', 'ਪਾਵਾ' ਆਦਿਕ ਸ਼ਬਦਾਂ
 ਦਾ ਰੂਪ 'ਆਇਆ', 'ਪਾਇਆ' ਆਦਿਕ ਹੋ ਜਾਵੇਗਾ।

ਰਾਮਾਇਣ ਵਿਚੋਂ ਪ੍ਰਮਾਣ

ਸੁਨਿ ਗੁਰ ਬਚਨ ਚਰਣ ਸਿਰ 'ਨਾਵਾ' ।
 ਹਰਖ ਵਿਖਾਦ ਨ ਕਛੁ ਉਰ 'ਆਵਾ' ।੧੯੧।

(ਰਾਮਾਇਣ, ਬਾਲ ਕਾਂਡ)

ਕਹਹੁ ਕਾਹਿ ਯਹ ਲਾਭ ਨ 'ਭਾਵਾ' ।

ਕਾਹੂ ਨ ਸੰਕਰ-ਸਾਪ 'ਚਥਾਵਾ' ॥੨੮੮॥

(ਰਾਮਾਇਣ, ਬਾਲ ਕਾਂਡ)

ਕਹਹੁ ਜਾਇ ਜਾ ਕਹ ਜੋਇ ਭਾਵਾ ।

ਹਮ ਤੇ ਆਜੁ ਜਨਮ ਫਲ 'ਪਾਵਾ' ॥੨੮੯॥

(ਰਾਮਾਇਣ, ਬਾਲ ਕਾਂਡ)

ਕਹਹੁ ਨਾਥ ! ਸੁੰਦਰ ਦੇਖ੍ਹੁ ਬਾਲਕ ।

ਮੁਨਿਭੁਲ-ਤਿਲਕ ਕਿ ਨਿਪਭੁਲ-ਪਾਲਕ ।

ਬ੍ਰਹਮ ਜੋ ਨਿਗਮ ਨੇਤਿ ਕਾਹਿ 'ਗਾਵਾ' ।

ਊਤੈ ਵੇਸ ਪਰਿ ਸੋਇ ਕਿ 'ਆਵਾ' ॥੨੯੦॥

(ਰਾਮਾਇਣ, ਬਾਲ ਕਾਂਡ)

ਪ੍ਰਾਕ੍ਰਿਤ

'ਭੂਤ ਕਾਲ' ਵਿਚ ਬ੍ਰਾਹਮਿਕ ਦੇ ਕੁਝ ਰੂਪ ਦੱਸਣ ਲੱਗਿਆਂ ਸੰਸਕ੍ਰਿਤ, ਪ੍ਰਾਕ੍ਰਿਤ ਤੇ ਬ੍ਰਾਹਮਿਕ ਦਾ ਟਾਕਰਾ ਕਰ ਕੇ ਪ੍ਰਾਕ੍ਰਿਤ ਭੂਤ ਕਾਲ ਦਾ ਰੂਪ ਦਿਖਾਇਆ ਜਾ ਚੁਕਿਆ ਹੈ। ਪਾਠਕਾਂ ਨੂੰ ਇਹ ਰੂਪ ਦਿੜ੍ਹ ਕਰਾਣ ਲਈ ਹੋਰ ਉਦਾਹਰਣ ਹੇਠ ਦਿੱਤੇ ਜਾਂਦੇ ਹਨ। ਵੇਖੋ :

ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ 'ਪੀਅਉ' ਭਾਰੀ ॥੧॥੧॥੧॥

(ਜੈਤਸਰੀ ਮ: ੫, ਪੰਨਾ ੧੦੨)

ਸਾਧ ਸੰਗਤਿ ਕੈ ਪਾਛੈ 'ਪਰਿਆਉ' ਜਨ ਨਾਨਕ ਹਰਿ ਰਸੁ ਪਾਇਆ ॥੮॥੨॥੮॥

(ਟੋਡੀ ਮ: ੫, ਪੰਨਾ ੧੧੨)

ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ 'ਭਯਉ' ॥

ਹਰਿ ਗੁਰੁ ਨਾਨਕੁ ਜਿਨ 'ਪਰਸਿਯਉ' ਸਿ ਜਨਮ ਮਰਣ ਦੁਹਥੇ ਰਹਿਓ ॥੫॥

(ਸਵਾਨੇ ਸ੍ਰੀ ਮੁਖ ਬਾਕੁ ਮ: ੫, ਪੰਨਾ ੧੩੯੬)

ਤੈ 'ਪਚਿਆਉ' ਇਕੁ ਮਨਿ 'ਪਰਿਆਉ' ਇਕੁ ਕਰਿ ਇਕੁ ਪਛਾਣਉ ॥੩॥੧੨॥

(ਸਵਈਏ ਮਹਲੇ ਤੀਜੇ ਕੇ, ਜਾਲਪ, ਪੰਨਾ ੧੩੯੮)

ਸਚੁ ਨਾਮੁ ਕਰਤਾਰੁ ਸੁ ਦਿੜ੍ਹ ਨਾਨਕਿ 'ਸੰਗ੍ਰਹਿਆਉ' ॥

ਤਾ ਤੇ ਅੰਗਦੂ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ 'ਰਹਿਆਉ' ॥੧॥੧੫॥

(ਸਵਈਏ ਮਹਲੇ ਤੀਜੇ ਕੇ, ਪੰਨਾ ੧੩੯੫)

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ 'ਪਰਵਰਿਯਉ' ॥

ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ 'ਕਰਿਯਉ' ॥੨॥੧੯॥

(ਸਵਦੀਏ ਮਹਲੇ ਤੀਜੇ ਕੇ, ਪੰਨਾ ੧੩੯੫)

ਕਲਿ ਮਾਹਿ ਰੂਪੁ ਕਰਤਾ ਪੁਰਖੁ ਸੇ ਜਾਣੈ ਜਿਨਿ ਕਿਛੁ 'ਕੀਅਉ' ॥

ਗੁਰੁ 'ਮਿਲ੍ਹਉ' ਸੋਇ ਭਿਖਾ ਕਰੈ ਸਹਜ ਰੰਗਿ ਦਰਸਨੁ 'ਦੀਅਉ' ॥੧॥੧੯॥

(ਸਵਦੀਏ ਮਹਲੇ ਤੀਜੇ ਕੇ, ਪੰਨਾ ੧੩੯੫)

'ਪੀਅਉ'—ਪੀਤਾ। 'ਪਰਿਆਉ'—ਪਇਆ। 'ਭਯਉ'—ਭਇਆ।

'ਪਰਸਿਯਉ'—ਪਰਸਿਆ। 'ਪਛਿਆਉ'—ਪਛਿਆ। 'ਧਰਿਆਉ'—ਧਰਿਆ।

'ਸੰਗ੍ਰਹਿਆਉ'—ਸੰਗ੍ਰਹਿ ਕੀਤਾ। 'ਰਹਿਆਉ'—ਰਹਿਆ। 'ਪਰਵਰਿਯਉ'—

ਪਰਵਰਿਤ ਹੋਇਆ। 'ਕਰਿਯਉ'—ਕੀਤਾ। 'ਕੀਅਉ'—ਕੀਤਾ। 'ਮਿਲ੍ਹਉ'—

ਮਿਲਿਆ। 'ਦੀਅਉ'—ਦਿੱਤਾ।

ਕਾਠਹੁ ਸ੍ਰੀਧੰਡ ਸਤਿਗੁਰਿ ਕੀਅਉ ਦੂਖ ਦਰਿਦ੍ਰ ਤਿਨ ਕੇ 'ਗਇਆ' ॥

ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸੁ ਪਰੇਤ ਸੁਰਿ ਨਰ 'ਭਇਆ' ॥੨॥੧੯॥

(ਸਵਦੀਏ ਮਹਲੇ ਚਉਥੇ ਕੇ, ਨਲ, ਪੰਨਾ ੧੩੯੬)

ਗਇਆ, ਭਇਆ—ਬਹੁ-ਵਚਨ = ਗਏ, ਭਏ।

ਭਵਿੱਖਤ ਕਾਲ (Future Tense)

ਭਵਿੱਖਤ ਕਾਲ, ਰੂਪ-ਸਾਧਨਾ

	ਇਕ-ਵਚਨ	ਕਹੁ-ਵਚਨ
ਅੱਨ ਪੁਰਖ Third Person	ਜਾਸੀ, ਛੂਟਸਿ, ਢਹਗਿ, ਲਹਗੁ, ਜਾਇਗਾ, ਜਾਇਗੇ, ਕਰਿ ਹੈ, ਸਿਧਾਈ	ਪਉਸਨਿ, ਚਾਲਸਹਿ
ਮੱਧਮ ਪੁਰਖ Second Person	ਹੋਵਹਿ, ਜਾਸਹਿ, ਉਧਰਸਿ, ਪਛਤਾਵਹੇ	ਪਾਵਹੁ
ਉੱਤਮ ਪੁਰਖ First Person	ਸੇਵਸਾ, ਲੈਹਉ, ਕਰਿਹਉ, ਸਤਾਵਉਗੇ	ਕਰਸਹ

ਅੱਨ-ਪੁਰਖ, ਇਕ-ਵਚਨ

(੧) ਧਾਤੂ ਦੇ ਅੰਤ ਵਿਚ 'ਸੀ':

ਹਥੁ ਨ ਲਾਇ ਕਸੁੰਭੜੈ ਜਲਿ 'ਜਾਸੀ' ਢੇਲਾ ॥੧॥ ਰਹਾਉ॥
ਕਰੈ ਫਰੀਦੁ ਸਹੇਲੀਹੋ ਸਹੁ 'ਅਲਾਏਸੀ' ॥
ਹੰਸੁ 'ਚਲਸੀ' ਭੁਮਣਾ ਅਹਿ ਤਨੁ ਢੇਰੀ 'ਬੀਸੀ' ॥੩॥੨॥

(ਸੁਹੀ ਫਗੈਦ ਜੀ, ਪੰਨਾ ੨੯੮)

ਜੇ ਘਟੁ ਜਾਇ ਤ ਭਾਉ ਨ 'ਜਾਸੀ' ਹਰਿ ਕੇ ਚਰਨ ਨਿਵਾਸਾ ॥੨॥੪॥

(ਸੁਹੀ ਕਬੀਰ ਜੀ, ਪੰਨਾ ੨੯੯)

ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ, ਸੋ ਪੀਐ ਜਿਸੁ ਰਾਮੁ 'ਪਿਆਸੀ' ॥
ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ
ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ 'ਚਖਸੀ' ॥੧॥੧੨॥

(ਸਾਰਗ ਮ: ੪ ਪੜਤਾਲ, ਪੰਨਾ ੧੨੦੨)

ਓਨਾ ਦੀ ਆਪਿ ਪਤਿ 'ਰਖਸੀ' ਮੇਰਾ ਪਿਆਰਾ
ਸਰਨਾਗਤਿ ਪਏ ਗੁਰ ਦੁਆਰੇ ॥੨॥੩੨॥

(ਮ: ੩, ਸਾਰਗ ਕੀ ਵਾਰ ਮ: ੪, ਪੰਨਾ ੧੨੪੯)

(੨) ਧਾਤੂ ਦੇ ਅੰਤ ਵਿਚ 'ਸਿ':

ਬਿਨੁ ਗੁਰ ਸਬਦ ਨ 'ਛੁਟਸਿ' ਕੋਇ ॥੨॥

(ਬਿਲਾਵਲੁ ਮ: ੧ ਘਰੁ ੧੦, ਪੰਨਾ ੮੩੯)

ਧਰਮਰਾਇ ਜਬ 'ਪਕਰਸਿ' ਬਵਰੇ ਤਉ ਕਾਲਮੁਖਾ ਉਠਿ ਜਾਹੀ ॥੩॥੨॥੧੯॥

(ਸਾਰਗ ਮ: ੫, ਪੰਨਾ ੧੨੦੨)

ਬਿਨੁ ਬੁਝੇ ਸਤ ਹੋਇ ਖੁਆਰ ॥ ਨਾਨਕ ਗੁਰਮੁਖਿ 'ਉਤਰਸਿ' ਪਾਰਿ ॥੧॥੧੭॥

(ਸੁਹੀ ਕੀ ਵਾਰ, ਪੰਨਾ ੨੯੧)

(੩) (ੳ) ਪੁਲਿੰਗ, ਕਰਤਾ ਕਾਰਕ ਦੇ ਨਾਲ:

ਧਾਤੂ ਦੇ ਅੰਤ ਵਿਚ 'ਗਾ' 'ਗੋ' 'ਗੁ' :

ਮਾਇਆ ਮੇਹੁ ਬਿਨਸਿ 'ਜਾਇਗਾ' ਉਬਰੇ ਸਬਦਿ ਵੀਰਾਗੀ ॥੨੮॥

(ਗਮਕਲੀ ਮ: ੩, ਪੰਨਾ ੯੧੧)

ਗਿਰਿ ਬਸੁਧਾ ਜਲ ਪਵਨ 'ਜਾਇਗੋ' ਇਕਿ ਸਾਧ ਬਚਨ ਅਟਲਾਧਾ ॥੧॥੯॥

(ਸਾਰਗ ਮ: ੫, ਪੰਨਾ ੧੨੦੪)

ਅੰਤਰਿ ਲੋਭੁ ਬੁਠੁ ਅਭਿਮਾਨੁ ॥

ਬਿਨੁ ਨਾਵੈ ਪਾਜੁ 'ਲਹਗੁ' ਨਿਦਾਨਿ ॥੧॥੧॥੩॥

(ਬਿਲਾਵਲੁ ਮ: ੩ ਅਸਟਪਦੀ ਘਰੁ ੧੦, ਪੰਨਾ ੯੩੨)

ਆਦਿ ਜੁਗਾਦਿ ਹੈ ਭੀ 'ਹੋਗੁ' ॥੧੧॥ (ਬਿਲਾਵਲੁ ਮ: ੧ ਬਿਤੀ, ਪੰਨਾ ੯੪੦)

(ਅ) ਇਸਤ੍ਰੀ ਲਿੰਗ, ਕਰਤਾ ਕਾਰਕ ਦੇ ਨਾਲ :
ਧਾਤੂ ਦੇ ਅੰਤ ਵਿਚ 'ਗਿ' :

ਕਾਚੀ 'ਢਹਗਿ' ਦਿਵਾਲ ਕਾਹੇ ਗਾਜੁ ਲਾਵਹੁ ॥੧॥ਰਹਾਉ॥

(ਬਸੰਤੁ ਹਿੰਡੋਲੁ ਮ: ੧ ਘਰੁ ੨, ਪੰਨਾ ੧੧੭੭)

ਭਵ ਸਾਗਰ ਨਾਵ ਹਰਿ ਸੇਵਾ ਜੋ ਚੜ੍ਹੇ ਤਿਜੁ 'ਤਾਰਗਿ' ਰਾਮ ॥੩॥੩॥੮॥
(ਸੁਗੀ ਮ: ੫, ਪੰਨਾ ੨੯੧)

ਕਰਣੀ ਉਪਰਿ 'ਹੋਵਗਿ' ਸਾਰ ॥੮॥੩॥ (ਬਸੰਤੁ ਮ: ੧, ਪੰਨਾ ੧੧੬੬)

ਵਦੀ ਸੁ 'ਵਜਗਿ' ਨਾਨਕਾ ਸਚਾ ਵੇਖੈ ਸੋਇ ॥੩॥੧੧॥ (ਆਸਾ ਦੀ ਵਾਰ)

ਨੋਟ : ਪਿੱਛੇ 'ਭੂਤ ਕਾਲ' ਦੇ ਹਾਲ ਵਿਚ ਆਸੀ ਭਾਰਤ ਦੀਆਂ ਕੁਝ 'ਅੰਤਰੰਗ' ਤੇ 'ਬਹਿਰੰਗ' ਬੋਲੀਆਂ ਦਾ ਥੋੜਾ ਜਿਹਾ ਹਾਲ ਪੜ੍ਹ ਆਏ ਹਾਂ, ਤੇ ਵੇਖ ਆਏ ਹਾਂ ਕਿ ਇਹਨਾਂ ਬੋਲੀਆਂ ਦੇ 'ਭੂਤ ਕਾਲ' ਦੇ ਕੁਝ ਰੂਪ ਪੁਰਾਣੀ ਪੰਜਾਬੀ ਵਿਚ ਭੀ ਵਰਤੇ ਗਏ ਹਨ। ਇਸ ਤਰ੍ਹਾਂ ਪੁਰਾਣੀ ਪੰਜਾਬੀ ਦੇ 'ਭਵਿੱਖਤ ਕਾਲ' ਦਾ ਸੰਬੰਧ ਭੀ ਉਹਨਾਂ ਬੋਲੀਆਂ ਦੇ 'ਭਵਿੱਖਤ ਕਾਲ' ਨਾਲ ਪੈਂਦਾ ਹੈ।

'ਰਾਜਸਥਾਨੀ' ਬੋਲੀ ਵਿਚ, ਕ੍ਰਿਆ ਦੇ ਰੂਪ ਆਮ ਤੌਰ 'ਤੇ 'ਪੱਛਮੀ ਹਿੰਦੀ' ਵਰਗੇ ਹੁੰਦੇ ਹਨ। 'ਭਵਿੱਖਤ ਕਾਲ' ਵਿਚ 'ਰਾਜਸਥਾਨੀ' ਦੇ ਰੂਪ ਦੋ ਕਿਸਮ ਦੇ ਹੁੰਦੇ ਹਨ :

੧. ਪ੍ਰਾਕਿਤ ਜਿਹੇ; ਜਿਵੇਂ : ਚਲਿਸ਼ਾਮਿ, ਚਲਸਯੂ, ਚਲਿਹਾਮਿ।

੨. 'ਗਾ' ਜਾਂ 'ਲਾ' ਵਰਤ ਕੇ; ਜਿਵੇਂ—ਚਲੂਲੋ, ਚਲਾਂਲਾ, ਚਲੂੰਲਾ, ਚਲੂੰਗੋ, ਚਲਾਂਗਾ।

'ਰਾਜਸਥਾਨੀ' ਦੇ ਇਹਨਾਂ ਦੋਹਾਂ ਰੂਪਾਂ ਨਾਲ ਪੰਜਾਬੀ ਦੇ—ਚਲਸਾਂ, ਚਲਸੀ, ਚਲਾਂਗਾ—ਰੂਪ ਮਿਲਦੇ ਹਨ।

ਨੋਟ : ਉਪਰਲੇ ਦਿੱਤੇ ਅੰਕ (੩) ਵਿਚ ਦਿੱਤੇ ਪ੍ਰਮਾਣਾਂ ਨੂੰ ਗਹੁ ਨਾਲ ਪੜ੍ਹਿਆਂ ਇਕ ਧਿਆਨ-ਜੋਗ ਨਿਯਮ ਮਿਲਦਾ ਹੈ; ਚਿਹਨ 'ਗੁ' ਪ੍ਰਲਿੰਗ ਵਾਸਤੇ

ਹੈ, ਜਿਵੇਂ—‘ਪਾਜੁ ਲਹਗੁ’; ਅਤੇ ‘ਗਿ’ ਇਸਤ੍ਰੀ ਲਿੰਗ ਵਾਸਤੇ; ਜਿਵੇਂ—‘ਕਾਚੀ ਢਹਗਿ ਦਿਵਾਲ’।

(8) ਧਾਤੂ ਦੇ ਅੰਤ ਵਿਚ (‘f’) ਲਗਾ ਕੇ ‘ਹੈ’ ਵਰਤਿਆਂ :

ਇਹ (‘f’) ਕਈ ਧਾਤੂਆਂ ਨਾਲ ਮਿਲ ਕੇ (ੴ) ਬਣ ਜਾਂਦੀ ਹੈ; ਜਿਵੇਂ—‘ਜੈ ਹੈ’। ਵੇਖੋ :

ਰੇ ਮਨ ਕਉਨ ਗਤਿ ‘ਹੋਇ ਹੈ’ ਤੇਰੀ ॥ (ਜੈਜਾਵੰਤੀ ਮ: ੯, ਪੰਨਾ ੧੩੫੨)

ਨਾਨਕ ਕਹਤ ਚੇਤਿ ਚਿੰਤਾਮਨਿ ‘ਹੋਇ ਹੈ’ ਅੰਤਿ ਸਹਾਈ ॥੩॥੩॥੧॥

(ਗੁਰਕਲੀ ਮ: ੯, ਪੰਨਾ ੯੦੨)

ਮੇਰਾ ਕੀਆ ਕਛੂ ਨ ਹੋਇ ॥ ‘ਕਰਿ ਹੈ’ ਰਾਮ ‘ਹੋਇ ਹੈ’ ਸੋਇ ॥੪॥੧॥੧੦॥

(ਬੈਰਉ ਨਾਮਦੇਵ ਜੀ, ਪੰਨਾ ੧੧੬੫)

ਬੀਤਿ ‘ਜੈ ਹੈ’ ਬੀਤਿ ‘ਜੈ ਹੈ’ ਜਨਮੁ ਅਕਾਜ ਰੇ ॥

(ਜੈਜਾਵੰਤੀ ਮ: ੯, ਪੰਨਾ ੧੩੫੨)

ਆਜੁ ਕਾਲਿ ਤੁਨਿ ਤੋਹਿ ‘ਗਾਸਿ ਹੈ’ ਸਮਝਿ ਰਾਖਹੁ ਚੀਤਿ ॥੨॥੧॥

(ਸੋਗਠਿ ਮ: ੯, ਪੰਨਾ ੬੩੧)

(4) ਧਾਤੂ ਦੇ ਅੰਤ ਵਿਚ ‘ਈ’ :

ਅਗਲੀ ਕਿਛੂ ਖਬਰਿ ਨ ਪਾਈ ॥ ਰੋਵਨਹਾਰੁ ਭਿ ਉਠਿ ‘ਸਿਧਾਈ’ ॥੨॥੧੦॥

(ਗੁਰਕਲੀ ਮ: ੫, ਪੰਨਾ ੮੮੫)

ਰਾਮ ਨਾਮੁ ਸਿਮਰਿ ਤੂ ਜੀਵਹਿ, ਫਿਰਿ ਨ ‘ਖਾਈ’ ਮਹਾ ਕਾਲੁ ॥੧॥ਰਹਾਉ॥੧੧॥

(ਗੁਰਕਲੀ ਮ: ੫, ਪੰਨਾ ੮੮੫)

‘ਪੱਛਮੀ ਅਵਧੀ’ ਦੇ ‘ਭਵਿੱਖਤ ਕਾਲ’ ਵਿਚ ‘ਅੱਨ-ਪੁਰਖ’, ‘ਇਕ-ਵਚਨ’ ਦਾ ਰੂਪ ‘ਬ੍ਰਾਜਭਾਖਾ’ ਵਾਂਗ ‘ਹੈ’ ਹੁੰਦਾ ਹੈ, ਜਿਵੇਂ—‘ਕਰਿ ਹੈ’, ‘ਸੁਨਿ ਹੈ’। ਪਰ ‘ਪੂਰਬੀ ਅਵਧੀ’ ਵਿਚ ‘ਹਿ’ ਰਹਿ ਜਾਂਦਾ ਸੀ; ਜਿਵੇਂ—‘ਹੋਇਹਿ’, ‘ਆਇਹਿ’, ‘ਜਾਇਹਿ’। ਸੁਹਿਜੇ ਸਹਿਜੇ ਇਸ ‘ਹਿ’ ਦੇ ‘ਹ’ ਦਾ ਲੋਪ ਹੋ ਜਾਣ ‘ਤੇ ਕੇਵਲ ‘ਫ’ ਰਹਿ ਗਿਆ, ਜੋ ਪਹਿਲੀ ‘f’ ਨਾਲ ਮਿਲ ਕੇ ‘ਤੇ’ ਬਣ ਗਿਆ; ਜਿਵੇਂ—‘ਆਈ’, ‘ਜਾਈ’, ‘ਕਗੀ’, ‘ਖਾਈ’।

ਬ੍ਰਜਭਾਖਾ ਦਾ ਭਵਿੱਖਤ

ਇਕ-ਵਚਨ		ਬਹੁ-ਵਚਨ
ਉੱਤਮ ਪੁਰਖ	ਦੇਖੁੰਗੇ, ਦੇਖਿਹੈ	ਦੇਖੈਂਗੇ, ਦੇਖਿ ਹੈ
ਮੱਧਮ ਪੁਰਖ	ਦੇਖੇਗੇ, ਦੇਖਿ ਹੈ	ਦੇਖੋਗੇ, ਦੇਖਿ ਹੈ
ਅੱਨ ਪੁਰਖ	ਦੇਖੈਗੇ, ਦੇਖਿ ਹੈ	ਦੇਖੈਂਗੇ, ਦੇਖਿ ਹੈ

ਹਿੰਦੀ ਦੀਆਂ ਤਿੰਨ-ਪ੍ਰਾਨ ਉਪਭਾਖਾਂ ਹਨ—ਅਵਧੀ, ਬ੍ਰਜਭਾਖਾ ਤੇ ਖੜੀ।

‘ਖੜੀ’ ਅਤੇ ‘ਬ੍ਰਜਭਾਖਾ’ ਵਿਚ ‘ਇ’ ਅਤੇ ‘ਉ’ ਦੇ ਪਿਛੋਂ ‘ਆ’ ਨਹੀਂ ਆਉਂਦਾ। ਇਸੇ ਤਰ੍ਹਾਂ ‘ਅ’ ਅਤੇ ‘ਆ’ ਦੇ ਪਿਛੋਂ ‘ਇ’ ਭੀ ਨਹੀਂ ਵਰਤਦੇ। ਸੋ, ਅਵਧੀ ਵਿਚ ਭਵਿੱਖਤ—ਆਇ ਹੈ, ਜਾਇ ਹੈ, ਕਰਾਇ ਹੈ।

‘ਬ੍ਰਜ’ ਵਿਚ ਆਯ ਹੈ, ਜਾਯ ਹੈ।

ਜਾਂ

ਅਯ ਹੈ = ਐ ਹੈ; ਜਯ ਹੈ = ਜੈ ਹੈ।

‘ਅਵਧੀ’ ਤੇ ‘ਬ੍ਰਜ’ ਦੋਹਾਂ ਵਿਚ ਭਵਿੱਖਤ ਦੇ ਕਾਰਦਾਤਕ ਰੂਪ (Participles) ਇਕੋ ਜਿਹੇ ਹਨ; ਜਿਵੇਂ—ਕਰਿ ਹੈ, ਚਲਿ ਹੈ, ਹੋਯ ਹੈ।

ਅਪੰਨਸ : ਕਰਿ ਹਾਇ, ਚਲਿ ਹਾਇ, ਹੋਇ ਹਾਇ;

ਪ੍ਰਾਕ੍ਰਿਤ : ਕਰਿਸਾਇ, ਚਲਿਸਾਇ, ਹੋਇਸਾਇ;

ਸੰਸਕ੍ਰਿਤ : ਕਰਿਸ਼ਨਤਿ, ਚਲਿਸ਼ਨਤਿ, ਭਵਿਸ਼ਨਤਿ;

‘ਅਵਧੀ’ ਵਿਚ ਉੱਚਾਰਨ ‘ਅਪੰਨਸ’ ਵਾਂਗ ਹੈ, ਪਰ ‘ਬ੍ਰਜ’ ਵਿਚ ‘ਇ’ ਦੇ ਥਾਂ ‘ਯ’ ਹੋ ਜਾਂਦਾ ਹੈ: ਕਰਿਯ, ਹੋਯ, ਹਯ।

ਸੋ, ਉੱਪਰਲੇ ਅੰਕ (8) ਅਤੇ (4) ਵਿਚ ਦਿੱਤੇ ਗਏ ‘ਭਵਿੱਖਤ ਕਾਲ’ ਦੇ ਰੂਪ ਹਿੰਦੀ ਦੀ ‘ਅਵਧੀ’ ਸ਼ਾਸ਼ਤ ਦੇ ‘ਭਵਿੱਖਤ ਕਾਲ’ ਨਾਲ ਮਿਲਦੇ ਹਨ।

(1) ‘ਜਾਸੀ’—ਜਾਇਗਾ। ‘ਅਲਾਏਸੀ’—ਅਲਾਏਗਾ। ‘ਚਲਸੀ’—ਚੱਲੇਗਾ।

‘ਬੀਸੀ’—ਹੋਇਗਾ। ‘ਪਿਆਸੀ’—ਪਿਲਾਏਗਾ। ‘ਚਖਾਸੀ’—ਚਖਾਏਗਾ।

‘ਚਖਸੀ’—ਚੱਖੇਗਾ। ‘ਰੁਖਸੀ’—ਰੱਖੇਗਾ।

(2) ‘ਛੂਟਸਿ’—ਛੁੱਟੇਗਾ। ‘ਪਕਰਸਿ’—ਪਕੜੇਗਾ। ‘ਉਤਰਸਿ’—ਉਤਰੇਗਾ।

- | | |
|---|-------------------------|
| (੩) (੬) 'ਜਾਇਗਾ', 'ਜਾਇਗੇ',
'ਲਹਗੁ', 'ਹੋਗੁ' | ਪੁਲਿੰਗ ਨਾਂਵ ਦੇ ਨਾਲ |
| (੮) 'ਢਹਗਿ'—ਢਹੇਰੀ।
'ਤਾਰਗਿ'—ਤਾਰੇਰੀ।
'ਹੋਵਗਿ'—ਹੋਵੇਰੀ।
'ਵਜ਼ਗਿ'—ਵੱਜੇਰੀ। | ਇਸਤ੍ਰੀ ਲਿੰਗ ਨਾਂਵ ਦੇ ਨਾਲ |
| (੪) 'ਹੋਇ ਹੈ'—ਹੋਇਗੀ। 'ਹੋਇ ਹੈ'—ਹੋਇਗਾ। 'ਕਰਿ ਹੈ'—ਕਰੇਗਾ। 'ਜੈ ਹੈ'—ਜਾਹਿਗਾ। 'ਗ੍ਰਸਿ ਹੈ'—ਗ੍ਰਸੇਗਾ। | |
| (੫) 'ਸਿਧਾਈ'—ਸਿਧਾਇਗਾ। 'ਖਾਈ'—ਖਾਇਗਾ। | |

ਅੱਨ ਪੁਰਖ, ਬਹੁ-ਵਚਨ

- (੧) ਧਾਰੂ ਦੇ ਅੰਤ ਵਿਚ 'ਸਨਿ':

ਤਲਬਾ 'ਪਉਸਨਿ' ਆਕੀਆ ਬਾਕੀ ਜਿਨਾ ਰਹੀ ॥੨॥੧੩॥

(ਰਾਮਕਲੀ ਕੀ ਵਾਰ ਮ: ੪, ਪੰਨਾ ੯੪੩)

ਮਨਮੁਖ ਸਬਦੁ ਨ ਜਾਣਨੀ 'ਜਾਸਨਿ' ਪਤਿ ਗਵਾਇ ॥੩॥੧੯॥੫੨॥

(ਸਿਰੀਰਾਗੁ ਮ: ੩, ਪੰਨਾ ੩੩)

ਜਿਤੁ ਦਿਨਿ ਦੇਹਿ ਬਿਨਸਸੀ ਤਿਤੁ ਵੇਲੈ 'ਕਹਸਨਿ' ਪ੍ਰੇਤੁ ॥੨॥

(ਬਾਰਾਮਾਹਾ ਮਾਂਝ ਮ: ੫, ਪੰਨਾ ੧੩੫)

ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ 'ਦੇਸਨਿ' ਆਗੇ ਜਾਏ ॥੩॥੪॥

(ਵਡਹੰਸ ਮ: ੩ ਅਲਾਹਣੀਆ, ਪੰਨਾ ੫੮)

ਸਾਧੁ ਜਨ ਕੀ ਨਿੰਦਾ ਵਿਆਪੇ 'ਜਾਸਨਿ' ਜਨਮੁ ਗਵਾਈ ॥੩॥੫॥

(ਸੌਗਠਿ ਮ: ੩, ਪੰਨਾ ੬੦੭)

- (੨) ਧਾਰੂ ਦੇ ਅੰਤ ਵਿਚ 'ਸਹਿ':

ਇਕਿ ਚਾਲੇ ਇਕਿ 'ਚਾਲਸਹਿ' ਸਤਿ ਅਪਨੀ ਵਾਰ ॥੩॥੧॥੩੧॥

(ਬਿਲਾਵਲੁ ਮ: ੫ ਘਰੁ ੫, ਪੰਨਾ ੮੦੮)

(੧) 'ਪਉਸਨਿ'—ਪੈਣਗੀਆਂ। 'ਜਾਸਨਿ'—ਜਾਣਗੇ। 'ਕਹਸਨਿ'—ਕਹਿਣਗੇ। 'ਦੇਸਨਿ'—ਦੇਣਗੇ।

(੨) 'ਚਾਲਸਹਿ'—ਚਲੇ ਜਾਣਗੇ।

ਮੱਧਮ ਪੁਰਖ, ਇਕ-ਵਚਨ

(੧) ਧਾਤੂ ਦੇ ਅੰਤ ਵਿਚ 'ਹਿ':

ਵਿਣ੍ਣ ਵਜਾਈ ਕਿੰਗੁਰੀ ਵਾਜੇ ਜੋਗੀ ਸਾ ਕਿੰਗੁਰੀ ਵਜਾਇ ॥

ਕਹੈ ਨਾਨਕ ਮੁਕਤਿ 'ਹੋਵਹਿ' ਜੋਗੀ ਸਾਚੇ 'ਰਹਹਿ' ਸਮਾਇ ॥੧੨॥੧॥

(ਗਮਕਲੀ ਮ: ੩ ਅਸਟਪਦੀਆ, ਪੰਨਾ ੯੦੬)

ਰਾਮ ਨਾਮੁ ਸਿਮਰਿ ਤੂ 'ਜੀਵਹਿ' ਫਿਰਿ ਨ ਖਾਈ ਮਹਾ ਕਾਲੁ ॥੧॥੧੮॥੧॥

(ਗਮਕਲੀ ਮ: ੫, ਪੰਨਾ ੮੮੫)

ਹਰਿ ਸਰਣਾਈ ਭਜਿ ਪਉ 'ਪਾਇਹਿ' ਮੋਖ ਦੁਆਰੁ ॥੩॥੧੩॥੩੫॥

(ਆਸਾ ਮ: ੩ ਅਸਟਪਦੀਆ, ਪੰਨਾ ੮੨੬)

(੨) ਧਾਤੂ ਦੇ ਅੰਤ ਵਿਚ 'ਸਹਿ':

ਏਹਾ ਵੇਲਾ ਨ 'ਲਹਸਹਿ' ਮੂੜੇ ਫਿਰਿ ਤੂ ਜਮ ਕੈ ਵਸਿ ਪਾਇਆ ॥੧੨॥

(ਆਸਾ ਮ: ੩ ਪਟੀ, ਪੰਨਾ ੮੩੫)

ਬਿਨੁ ਸਾਚੇ ਹੋਰੁ ਸਾਲਾਹਣਾ 'ਜਾਸਹਿ' ਜਨਮੁ ਸਭੁ ਖੋਇ ॥੨॥੧॥

(ਵਡਹੰਸੁ ਮ: ੩ ਅਸਟਪਦੀਆ, ਪੰਨਾ ੫੬੫)

(੩) ਧਾਤੂ ਦੇ ਅੰਤ ਵਿਚ 'ਸਿ':

ਅਵਰ ਸਿਆਣਪ ਛਾਡਿ ਦੇਹ ਨਾਨਕ 'ਉਧਰਸਿ' ਨਾਇ ॥੨॥੧੦॥

(ਮ: ੫, ਗਮਕਲੀ ਕੀ ਵਾਰ ਮ: ੫, ਪੰਨਾ ੯੬੨)

(੪) ਧਾਤੂ ਦੇ ਅੰਤ ਵਿਚ 'ਹੇ':

ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ 'ਪਛੁਤਾਵਹੇ' ॥

ਅਹੰਕਾਰੁ ਤਿਸਨਾ ਰੋਗੁ ਲਗਾ ਅਰੌ ਬਿਰਬਾ ਜਨਮੁ 'ਗਵਾਵਹੇ' ॥

ਮਨਮੁਖ ਮੁਗਧ ਚੇਤਹਿ ਨਾਹੀ ਅਰੌ ਗਇਆ 'ਪਛੁਤਾਵਹੇ' ॥

ਇਉਂ ਕਹੈ ਨਾਨਕੁ ਮਨ ਤੂ ਗਾਰਬਿ ਅਟਿਆ ਗਾਰਬਿ ਲਦਿਆ 'ਜਾਵਹੇ' ॥੯॥੭॥

(ਆਸਾ ਮ: ੩ ਛੰਤ ਘਰੁ ੩, ਪੰਨਾ ੮੪੧)

(੧) 'ਹੋਵਹਿ'-ਤੂ ਹੋਹਿੰਗਾ। 'ਰਹਹਿ'-ਤੂ ਰਹੇਂਗਾ। 'ਜੀਵਹਿ'-ਤੂ ਜੀਵੇਂਗਾ। 'ਪਾਇਹਿ'-ਤੂ ਪਾਵੇਂਗਾ।

(੨) 'ਲਹਸਹਿ'-ਤੂ ਲਹੇਂਗਾ। 'ਜਾਸਹਿ'-ਤੂ ਜਾਹਿੰਗਾ।

(੩) ‘ਉਪਰਸਿ’—ਤੂੰ ਉਪਰੋਂਗਾ।

(੪) ‘ਪਛਤਾਵਹੇ’—ਤੂੰ ਪਛਤਾਏਂਗਾ।

‘ਗਵਾਵਹੇ’—ਤੂੰ ਗਵਾਇਂਗਾ। ‘ਜਾਵਹੇ’—ਤੂੰ ਜਾਹਿਂਗਾ।

ਮੱਧਮ ਪੁਰਖ, ਬਹੁ-ਵਚਨ

(੧) ਧਾਤੂ ਦੇ ਅੰਤ ਵਿਚ ‘ਹੁ’:

ਮਰਿ ਜਾਇਬੇ ਕਉ ਕਿਆ ‘ਕਰਹੁ’ ਅਭਾਰੋ ॥੧॥

(ਸੁਹੀ ਕਬੀਰ ਜੀ, ਪੰਨਾ ੨੯੨)

ਤਿਸੈ ‘ਸਰੇਵਹੁ’ ਤਾ ਸੁਖ ‘ਪਾਵਹੁ’ ਸਰਬ ਨਿਰੰਤਰਿ ਰਵਿ ਰਹਿਆ ॥੧੯॥

(ਆਸਾ ਮ: ੧ ਪਟੀ ਲਿਖੀ, ਪੰਨਾ ੪੩੩)

‘ਕਰਹੁ’—ਤੁਸੀ ਕਰੋਗੇ। ‘ਸਰੇਵਹੁ’—ਤੁਸੀ ਸੇਵੋਗੇ। ‘ਪਾਵਹੁ’—ਤੁਸੀ ਪਾਉਗੇ।

ਉੱਤਮ ਪੁਰਖ, ਇਕ-ਵਚਨ

(੧) ਧਾਤੂ ਦੇ ਅੰਤ ਵਿਚ ‘ਸਾ’:

ਹਉ ਨਾਹੀ ਕਿਛੁ ਮੈ ਕਿਆ ‘ਹੋਸਾ’ ਸਭ ਤੁਮ ਹੀ ਕਲ ਧਾਰੀ ॥੨॥੨॥੨੫॥

(ਸਾਰਗ ਮ: ੫ ਘਰੁ ੪, ਪੰਨਾ ੧੨੦੯)

ਜਿਨਿ ਨਾਮੁ ਦੀਆ ਤਿਸੁ ‘ਸੇਵਸਾ’ ਤਿਸੁ ਬਲਿਹਾਰੈ ਜਾਉ ॥੩੧॥

(ਰਾਮਕਲੌ ਮ: ੧, ਓਅੰਕਾਰ, ਪੰਨਾ ੯੩੮)

ਪਿਆਰੇ ਹਰਿ ਬਿਨੁ ਪ੍ਰੇਮੁ ਨ ‘ਖੇਲਸਾ’ ॥

ਕਿਉ ਪਾਈ ਗੁਰੁ, ਜਿਤੁ ਲਗਿ ਪਿਆਰਾ ‘ਦੇਖਸਾ’ ॥

ਹਰਿ ਦਾਤੜੇ, ਮੇਲਿ ਗੁਰੁ, ਮੁਖਿ ਗੁਰਮੁਖਿ ‘ਮੇਲਸਾ’ ॥੯॥੧॥੧੪॥੨੧॥

(ਆਸਾ ਮ: ੮ ਛੰਤ ਘਰੁ ੫, ਪੰਨਾ ੮੫੨)

(੨) ਅੱਨ-ਪੁਰਖ, ਇਕ-ਵਚਨ ਦੇ ਅੰਕ (੪) ਵਾਂਗ, ਧਾਤੂ ਦੇ ਅੰਤ ਵਿਚ

(੬) ਲਗਾ ਕੇ ‘ਹਉ’ ਵਰਤਿਆਂ :

ਹਉ ਤਉ ਏਕ ਰਮਈਆ ‘ਲੈ ਹਉ’ ॥

ਆਨ ਦੇਵ ਬਦਲਾਵਨਿ ‘ਦੈ ਹਉ’ ॥੨॥੯॥

(ਗੌਡ ਨਾਮਦੇਵ ਜੀ, ਪੰਨਾ ੮੨੮)

ਤਨੁ ਰੈਨੀ ਮਨੁ ਪੁਨਰਪਿ 'ਕਰਿ ਹਉ' ਪਾਚਉ ਤਤ ਬਰਾਤੀ ॥
ਰਾਮ ਰਾਇ ਸਿਉ ਭਾਵਰਿ 'ਲੈ ਹਉ' ਆਤਮ ਤਿਹ ਰੰਗਿ ਰਾਤੀ ॥੧॥੨॥੨੪॥

(ਆਸਾ ਕਬੀਰ ਜੀ, ਪੰਨਾ ੮੯੨)

ਤੋ ਪਹਿ ਦੁਗਣੀ ਮਜ਼ੂਰੀ 'ਦੈ ਹਉ' ਮੇ ਕਉ ਬੇਦੀ ਦੇਹੁ ਬਤਾਈ ਹੋ ॥੧॥੨॥
(ਸੋਗਠਿ ਨਾਮਦੇਉ ਜੀ, ਪੰਨਾ ੯੫੭)

- (੩) 'ਵਰਤਮਾਨ ਕਾਲ', ਉੱਤਮ-ਪੁਰਖ, ਇਕ-ਵਚਨ ਦੇ ਅੰਤ ਵਿਚ 'ਗੋ' :
ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ 'ਗਾਵਉਗੋ' ॥
ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ 'ਬਜਾਵਉਗੋ' ॥੧॥੨॥
(ਰਾਮਕਲੀ ਨਾਮਦੇਉ ਜੀ, ਪੰਨਾ ੯੯੨)

- (੪) ਅੰਕ (੩) ਵਾਲਾ 'ਗੋ' ਹਟਾਇਆਂ ਨਿਰਾ 'ਵਰਤਮਾਨ ਕਾਲ' ਹੀ ਕਦੇ 'ਭਵਿੱਖਤ ਕਾਲ' ਦਾ ਕੰਮ ਦੇ ਜਾਂਦਾ ਹੈ :

ਤੀਰਥ ਦੇਖਿ ਨ ਜਲ ਮਹਿ 'ਪੈਸਉ' ਜੀਅ ਜੰਤ ਨ ਸਤਾਵਉਗੋ ॥੩॥੨॥
(ਰਾਮਕਲੀ ਨਾਮਦੇਵ ਜੀ, ਪੰਨਾ ੯੭੩)

- (੧) 'ਹੋਸਾ'—ਮੈਂ ਹੋਵਾਂਗਾ। 'ਸੇਵਸਾ'—ਮੈਂ ਸੇਵਾਂਗਾ। 'ਖੇਲਸਾ'—ਮੈਂ ਖੇਲਾਂਗਾ। 'ਦੇਖਸਾ'—ਮੈਂ ਦੇਖਾਂਗਾ। 'ਮੇਲਸਾ'—ਮੈਂ ਮੇਲਾਂਗਾ।
(੨) 'ਲੈ ਹਉ'—ਮੈਂ ਲਵਾਂਗਾ। 'ਦੈ ਹਉ'—ਮੈਂ ਦਿਆਂਗਾ। 'ਕਰਿ ਹਉ'—ਮੈਂ ਕਰਾਂਗਾ।
(੩) 'ਗਾਵਉਗੋ'—ਮੈਂ ਗਾਵਾਂਗਾ। 'ਬਜਾਵਉਗੋ'—ਮੈਂ ਬਜਾਵਾਂਗਾ।
(੪) 'ਪੈਸਉ'—ਮੈਂ ਪਵਾਂਗਾ।

ਉੱਤਮ ਪੁਰਖ, ਬਹੁ-ਵਚਨ

- (੧) ਧਾਰੂ ਦੇ ਅੰਤ ਵਿਚ 'ਸਹ' :

ਦੁਸਟ ਸਭਾ ਮਿਲਿ ਮੰਤਰੁ ਉਪਾਇਆ 'ਕਰਸਹ' ਅਉਧ ਘਨੇਰੀ ॥੩॥੩॥੯॥
'ਕਰਸਹ'—ਅਸੀਂ ਕਰਾਂਗੇ। (ਭੈਰਉ ਨਾਮਦੇਵ ਜੀ, ਪੰਨਾ ੧੧੬੫)

- 'ਅਵਧੀ' ਵਿਚ ਸਾਧਾਰਨ ਧਾਰੂ ਦੇ ਅੰਤ ਵਿਚ 'ਨ' ਜਾਂ 'ਣ' ਦੇ ਥਾਂ 'ਬ' ਹੁੰਦਾ ਹੈ, ਜਿਵੇਂ :

ਰਹਉ 'ਚੜ੍ਹਾਉਬ' 'ਤੇਰਬ' ਭਾਈ ।

ਤਿਲ ਭਰਿ ਭੂਮਿ ਨ ਸਕੇ ਛੁੜਾਈ ॥੨੬੯॥ (ਰਾਮਾਇਣ, ਬਾਲ ਕਾਂਡ)

ਭਾਵ, ਹੋ ਭਾਈ ! (ਧਨੁੱਖ ਨੂੰ) ਚੜ੍ਹਾਉਣਾ ਤੇ ਤੋੜਨਾ ਤਾਂ ਕਿਤੇ ਰਿਹਾ ।

ਪ੍ਰਭੁੱਗਿੰ ਦੇਖਿ ਸਭ ਨਿਪ ਹਿਯ ਹਾਰੇ । ਜਨੁ ਰਾਕੇਸ਼-ਉਦੈ ਭਏ ਤਾਰੇ ।

ਅਸ ਪ੍ਰਤੀਤਿ ਸਭ ਕੇ ਮਨ ਮਾਹੀ । ਰਾਮ ਚਾਪ 'ਤੇਰਬ' ਸਕ ਨਾਹੀ ।

ਬਿਨੁ ਭੁੰਜੇਹੁ ਭਵ-ਧਨੁੱਖ ਵਿਸ਼ਾਲਾ । ਮੇਲਹਿ ਸੀਯ ਰਾਮ-ਉਰ ਮਾਲਾ ॥੨੭੦॥

(ਰਾਮਾਇਣ, ਬਾਲ ਕਾਂਡ)

ਇਹ 'ਬ' 'ਅਵਧੀ' ਦੇ 'ਭਵਿੱਖਤ ਕਾਲ' ਵਿਚ ਭੀ ਵਰਤਿਆ ਜਾਂਦਾ ਹੈ; ਉੱਤਮ-ਪੁਰਖ ਅਤੇ ਮੱਧਮ-ਪੁਰਖ ਵਿਚ ਤਾਂ ਇਹ ਬੋਲਿਆ ਭੀ ਜਾਂਦਾ ਹੈ; ਪਰ ਸਾਹਿੱਤ ਵਿਚ ਇਹ ਕੇਵਲ ਅੱਨ-ਪੁਰਖ ਵਿਚ ਹੀ ਵਰਤੀਦਾ ਹੈ। ਵੇਖੋ :

ਦੇਵਿ ! ਤਜੀਏ ਸੰਸੈ ਅਸ ਜਾਨੀ । 'ਭੁੰਜਬ' ਧਨੁੱਖ ਰਾਮ, ਸੁਨੁ ਰਾਨੀ ॥੨੬੮॥

'ਭੁੰਜਬ'—ਤੋੜੇਗਾ । (ਰਾਮਾਇਣ, ਬਾਲ ਕਾਂਡ)

ਪਰਵਸ ਸਥਿਨ ਲਖੀ ਜਥ ਸੀਤਾ ।

ਭਇਓ ਗਹਰੁ ਸਭ ਕਹਿੰਹਿ ਸਭੀਤਾ ।

ਪੁਨਿ 'ਆਉਬ' ਇਹ ਬਿਰਯਾਂ ਕਾਲੀ ।

ਅਸ ਕਹਿ ਮਨਿ ਵਿਹੁਸੀ ਇਕ ਆਲੀ ॥੨੭੩॥ (ਰਾਮਾਇਣ, ਬਾਲ ਕਾਂਡ)

'ਆਉਬ'—ਆਵੇਗੀ ।

ਗੁਰਬਾਣੀ ਵਿਚੋਂ ਉਦਾਹਰਣ :

ਜਉ ਪੈ ਰਸਨਾ ਰਾਮੁ ਨ 'ਕਹਿਬੋ' ॥

ਉਪਜਤ ਬਿਨਸਤ ਰੈਵਤ 'ਰਹਿਬੋ' ॥੧॥ ਰਹਾਉ॥

(ਗਊੜੀ ਕਬੀਰ ਜੀ, ਪੰਨਾ ੩੨੫)

'ਕਹਿਬੋ'—ਕਹੇਗਾ । 'ਰਹਿਬੋ'—ਰਹੇਗਾ ।

ਮੈ ਨ ਮਰਉ 'ਮਰਿਬੋ' ਸੰਸਾਰਾ ॥

ਅਥ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ॥ ੧੨॥

(ਗਊੜੀ ਕਬੀਰ ਜੀ, ਪੰਨਾ ੩੨੫)

'ਮਰਿਬੋ'—ਮਰੇਗਾ ।

ਪਾਚੁ ਕੈਸੇ 'ਪਾਇਬੋ' ਤੇ ॥

ਮੇ ਸਉ ਕੋਊ ਨ ਕਹੈ ਸਮਝਾਇ ॥

ਜਾ ਤੇ ਆਵਾ ਗਵਨੁ ਬਿਲਾਇ ॥੧॥ਰਹਾਉ॥

ਸੁਧ ਕਵਨ ਪਰ 'ਹੋਇਬੋ' ਸੁਚ ਭੁਚਰ ਬਿਧਿ ਬਿਉਹਾਰ ॥੮॥੧॥

(ਗਊੜੀ ਬੈਰਾਗਣਿ ਰਵਿਦਾਸ ਜੀ, ਪੰਨਾ ੩੪੬)
'ਪਾਇਬੋ'—ਪਾਏਗਾ। 'ਹੋਇਬੋ'—ਹੋਇਗਾ।

ਇੰਦ੍ਰ ਲੋਕ ਸਿਵ ਲੋਕਹਿ 'ਜੈਬੋ' ॥

ਓਛੇ ਤਪ ਕਰਿ ਬਾਹਰਿ 'ਐਬੋ' ॥੧॥੮॥

'ਜੈਬੋ'—ਜਾਇਗਾ। 'ਐਬੋ'—ਆਇਗਾ। (ਧਨਾਸਰੀ ਕਬੀਰ ਜੀ, ਪੰਨਾ ੬੯੨)

ਨਾ ਕਛੁ 'ਆਇਬੋ' ਨਾ ਕਛੁ 'ਜਾਇਬੋ' ਰਾਮ ਕੀ ਦੂਹਾਈ ॥੧॥ਰਹਾਉ॥੧॥

(ਧਨਾਸਰੀ ਪੀਪਾ ਜੀ, ਪੰਨਾ ੬੯੫)

'ਆਇਬੋ'—ਆਇਗਾ। 'ਜਾਇਬੋ'—ਜਾਇਗਾ।

ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥

ਕਾਜੀ 'ਬਕਿਬੋ' ਹਸਤੀ ਤੌਰੁ ॥੧॥ਰਹਾਉ॥੧॥੮॥

'ਬਕਿਬੋ'—ਆਖੇਗਾ। (ਗੌੜ ਕਬੀਰ ਜੀ, ਪੰਨਾ ੬੭੦)

ਕੂਚ ਬਿਚਾਰੇ ਹੂਏ ਫਾਲ ॥ ਇਆ ਮੁੰਡੀਆ ਸਿਰਿ 'ਚਚਿਬੋ' ਕਾਲ ॥੧॥੩॥੯॥

'ਚਚਿਬੋ'—ਦੜੇਗਾ। (ਗੌੜ ਕਬੀਰ ਜੀ, ਪੰਨਾ ੬੭੧)

ਧਨੁ ਓਇ ਸੰਤ ਜਿਨ ਐਸੀ ਜਾਨੀ ॥

ਤਿਨ ਕਉ 'ਮਿਲਬੋ' ਸਾਰਿਗਪਾਨੀ ॥੧॥੮॥੧॥

'ਮਿਲਬੋ'—ਮਿਲੇਗਾ। (ਗੌੜ ਕਬੀਰ ਜੀ, ਪੰਨਾ ੬੭੩)

ਜਉ ਗੁਰਦੇਉ, ਪੰਚ ਤੇ ਸੂਰਿ ॥

ਜਉ ਗੁਰਦੇਉ, ਨ 'ਮਰਿਬੋ' ਝੂਰਿ ॥੨॥੨॥੧॥

'ਮਰਿਬੋ'—ਮਰੇਗਾ। (ਭੈਰਉ ਨਾਮਦੇਵ ਜੀ, ਪੰਨਾ ੧੧੬੬)

ਖਲ ਮੂਰਖ ਤੇ ਪੰਡਿਤੁ 'ਕਰਿਬੋ' ਪੰਡਿਤ ਤੇ ਮੁਗਧਾਰੀ ॥੩॥੨॥

'ਕਰਿਬੋ'—ਕਰੇਗਾ। (ਸਾਰੰਗ ਕਬੀਰ ਜੀ, ਪੰਨਾ ੧੨੫੨)

ਜੋ ਕਿਛੁ ਕਰਹਿ ਜੋਈ 'ਪਰੁ ਹੋਇਬੁ' ਅਵਰੁ ਨ ਕਰਣਾ ਜਾਇ ॥੧॥ਰਹਾਉ॥੮॥

'ਪਰੁ ਹੋਇਬੁ'—ਜ਼ਰੂਰ ਹੋਏਗਾ। (ਪ੍ਰਭਾਤੀ ਮ: ੧, ਪੰਨਾ ੧੩੨੯)

ਹੁਕਮੀ ਭਵਿੱਖਤ ਕਾਲ (Imperative Mood)

ਸੰਸਕ੍ਰਿਤ ਦੇ ਕੁੱਲ ਧਾਰਤੀ ਦਸ ‘ਗਣਾਂ’ ਵਿਚ ਵੰਡੇ ਹੋਏ ਹਨ। ਹਰੇਕ ‘ਗਣ’ ਦੀ ਵੱਖੋਂ ਵੱਖਰੀ ਨਿਸ਼ਾਨੀ ਹੈ, ਜੋ ‘ਕ੍ਰਿਆ’ ਬਨਾਣ ਵੇਲੇ ਧਾਰਤੀ (Root) ਦੇ ਅੰਤ ਵਿਚ ਲਗਾਈ ਜਾਂਦੀ ਹੈ, ਜਿਵੇਂ :

ਧਾਰਤੀ	ਗਣ	ਨਿਸ਼ਾਨੀ	ਵਰਤਮਾਨ ਕਾਲ
ਤਨ	ਤ-ਵਾਂ ਗਣ	ਉ	ਤਨੋਤਿ
ਚਿ	ਪ-ਵਾਂ ਗਣ	ਨ	ਚਿਨੋਤਿ
ਚਲ	ਚ-ਲਾ ਗਣ	ਅ	ਚਲਤਿ
ਤੂਰ	ਤ-ਲਾ ਗਣ	ਅ	ਤੂਰਤੇ

ਇਹ ਸਾਰੇ ‘ਗਣ’ ਦੇ ਹਿੱਸਿਆਂ ਵਿਚ ਵੰਡੇ ਹੋਏ ਹਨ—‘ਪਰੱਸਮੈ-ਪਦ’ ਅਤੇ ‘ਆਤਮਨੇ ਪਦ’।

ਧਾਰਤੀ ਤੋਂ ‘ਵਰਤਮਾਨ’, ‘ਤੂਰਤਿ’, ‘ਭਵਿੱਖਤ’, ‘ਹੁਕਮੀ ਭਵਿੱਖਤ’ ਆਦਿਕ ‘ਕਾਲ’ ਬਨਾਣ ਵਾਸਤੇ ਇਹਨਾਂ ਦੋਹਾਂ ‘ਪਦਾਂ’ ਦੇ ਵੱਖੋਂ ਵੱਖਰੇ ਚਿਹਨ ਹਨ, ਜਿਵੇਂ :

ਹੁਕਮੀ ਭਵਿੱਖਤ ਕਾਲ ‘ਪਰੱਸਮੈ ਪਦ’

ਇਕ-ਵਚਨ		ਬਹੁ-ਵਚਨ
ਅੱਨ-ਪੁਰਖ	ਤੁ	ਅੰਤੂ
ਮੱਧਮ-ਪੁਰਖ	X, ਜਾਂ ‘ਹਿ’	ਤ
ਊੱਤਮ-ਪੁਰਖ	ਆਨਿ	ਆਮ

ਹੁਕਮੀ ਭਵਿੱਖਤ ਕਾਲ ‘ਆਤਮਨੇ ਪਦ’

ਇਕ-ਵਚਨ		ਬਹੁ-ਵਚਨ
ਅੱਨ-ਪੁਰਖ	ਤਾਂ	ਅੰਤਾਂ
ਮੱਧਮ-ਪੁਰਖ	ਸੂ	ਧੂ
ਊੱਤਮ-ਪੁਰਖ	ਮਹੈ	ਮਹੈ

ਪਹਿਲੇ, ਚੌਥੇ, ਛੇਵੇਂ ਅਤੇ ਦਸਵੇਂ ‘ਗਣ’ ਦੇ ਕਿਸੇ ਧਾਰੂ ਤੋਂ ਜੇ ਹੁਕਮੀ ਭਵਿੱਖਤ, ਮੱਧਮ-ਪੁਰਖ, ਇਕ-ਵਚਨ ਬਨਾਣਾ ਹੋਵੇ ਤਾਂ ਧਾਰੂ ਦੇ ਨਾਲ ਕੇਵਲ ਉਸੇ ‘ਗਣ’ ਦੀ ਖਾਸ ‘ਚਿਹਨ’ ਲਗਾਇਆ ਜਾਂਦਾ ਹੈ; ‘ਹੁਕਮੀ ਭਵਿੱਖਤ’ ਦਾ ਕੋਈ ਹੋਰ ‘ਚਿਹਨ’ ਨਹੀਂ ਵਰਤਿਆ ਜਾਂਦਾ।

ਬਾਕੀ ਦੇ ‘ਗਣਾਂ’ ਵਾਸਤੇ ‘ਹੁਕਮੀ ਭਵਿੱਖਤ’ (ਮੱਧਮ-ਪੁਰਖ, ਇਕ-ਵਚਨ) ਦਾ ਚਿਹਨ ‘ਹਿ’ ਹੈ।

ਜਿਵੇਂ ‘ਕ੍ਰਿਆ-ਵਿਸ਼ੇਸ਼ਣ’ (Adverb) ‘ਹਿ’ ਦੇ ‘ਹ’ ਦਾ ਕਈ ਵਾਰੀ ਲੋਪ ਹੋ ਕੇ ਕੇਵਲ ‘f’ ਰਹਿ ਜਾਂਦਾ ਹੈ, ਇਸੇ ਤਰ੍ਹਾਂ ‘ਹੁਕਮੀ ਭਵਿੱਖਤ’ ਦੇ ਇਸ ‘ਹਿ’ ਦਾ ਪੁਰਾਣੀ ਪੰਜਾਬੀ ਵਿਚ ਅੱਪੜ ਕੇ ਲੋਪ ਹੋ ਜਾਂਦਾ ਹੈ।

ਨੋਟ : ਪਹਿਲੇ, ਚਉਥੇ, ਛੇਵੇਂ ਅਤੇ ਦਸਵੇਂ ‘ਗਣ’ ਦਾ ਖਾਸ ਚਿਹਨ ‘ਅ, ਯ, ਅ, ਅਯ’ ਹੈ।

ਸੋ, ਇਸ ਤਰ੍ਹਾਂ ‘ਹੁਕਮੀ ਭਵਿੱਖਤ ਕਾਲ’ (ਮੱਧਮ-ਪੁਰਖ, ਇਕ-ਵਚਨ) ਦੇ ਦੋ ਰੂਪ ਬਣ ਗਏ :

1. ਉਹ, ਜਿਨ੍ਹਾਂ ਦੇ ਅੰਤ ਵਿਚ ‘ਅ’ (ਮੁਕਤਾ) ਆਉਂਦਾ ਹੈ।

2. ਉਹ, ਜਿਨ੍ਹਾਂ ਦੇ ਅੰਤ ਵਿਚ (f) ਆਉਂਦੀ ਹੈ।

ਨੋਟ : ਪੁਰਾਤਨ ਪੰਜਾਬੀ ਵਿਚ ਸੰਸਕ੍ਰਿਤ ਦੀ ਪਹਿਲੀ ਕਿਸਮ ਦੇ ‘ਹੁਕਮੀ ਭਵਿੱਖਤ’ ਦੇ ‘ਅ’ (ਮੁਕਤੇ) ਦੇ ਥਾਂ () ਹੋ ਗਿਆ।

ਜਿਵੇਂ ਦਸਵੇਂ ‘ਗਣ’ ਦਾ ਖਾਸ ਚਿਹਨ ‘ਅਯ’ ਹੈ, ਜਿਵੇਂ ਪ੍ਰੇਰਣਾਰਥਕ ਕ੍ਰਿਆ (Causative Verb) ਭੀ ਸਾਧਾਰਨ ਧਾਰੂ ਦੇ ਨਾਲ ‘ਅਯ’ ਲਗਾਇਆਂ ਹੀ ਬਣਦਾ ਹੈ। ਸੋ, ਇਸ ਕ੍ਰਿਆ ਦਾ ਭੀ ‘ਹੁਕਮੀ ਭਵਿੱਖਤ’ (ਮੱਧਮ-ਪੁਰਖ, ਇਕ-ਵਚਨ) ਦਸਵੇਂ ‘ਗਣ’ ਦੇ ਧਾਰੂ ਵਾਂਗ ਹੀ ਬਣਾਇਆ ਜਾਂਦਾ ਹੈ, ਭਾਵ, ‘ਹੁਕਮੀ ਭਵਿੱਖਤ’ ਦਾ ਕੋਈ ਖਾਸ ‘ਚਿਹਨ’ ਨਹੀਂ ਵਰਤਿਆ ਜਾਂਦਾ; ਜਿਵੇਂ :

ਪਠ—ਪੜ੍ਹਨਾ—੧-ਲਾ ਗਣ।

ਪਠਾਵਯ—ਪੜ੍ਹਾਉਣਾ—ਪ੍ਰੇਰਣਾਰਥਕ ਕ੍ਰਿਆ।

ਪਠਾਵਯ—ਹੁਕਮੀ ਭਵਿੱਖਤ, ਮੱਧਮ-ਪੁਰਖ, ਇਕ-ਵਚਨ।

ਪੁਰਾਤਨ ਪੰਜਾਬੀ ਵਿਚ ‘ਪ੍ਰੇਰਣਾਰਥਕ ਕ੍ਰਿਆ’ ਦੇ ਅਖੀਰਲੇ ‘ਯ’ ਦਾ ਅੰਤਲਾ ‘ਅ’ ਉੱਡ ਕੇ ਕੇਵਲ ‘ਇ’ ਰਹਿ ਜਾਂਦਾ ਹੈ। ਸੋ, ‘ਪ੍ਰੇਰਣਾਰਥਕ ਕ੍ਰਿਆ’ ਦੇ ‘ਹੁਕਮੀ ਭਵਿੱਖਤ’ (ਮੱਧਮ-ਪੁਰਖ, ਇਕ-ਵਚਨ) ਦੇ ਅੰਤ ਵਿਚ ਸਦਾ ‘ਇ’ ਆਉਂਦੀ ਹੈ।

ਇਸ ਤਰ੍ਹਾਂ ਸਾਡੇ ਪਾਸ ਪੁਰਾਣੀ ਪੰਜਾਬੀ ਵਿਚ ‘ਹੁਕਮੀ ਭਵਿੱਖਤ’ (ਮੱਧਮ-ਪੁਰਖ, ਇਕ-ਵਚਨ) ਤਿੰਨ ਕਿਸਮ ਦੇ ਹੋ ਗਏ :

੧. ਉਹ, ਜਿਨ੍ਹਾਂ ਦੇ ਅੰਤ ਵਿਚ (_) ਹੈ;

੨. ਉਹ, ਜਿਨ੍ਹਾਂ ਦੇ ਅੰਤ (f) ਹੈ;

੩. (ਪ੍ਰਣਾਰਥਕ) ਜਿਨ੍ਹਾਂ ਦੇ ਅੰਤ ਵਿਚ ‘ਇ’ ਹੈ।

ਕਿਹੜਾ ਧਾਤੂ ਕਿਹੜੇ ‘ਗਣ’ ਜਾਂ ‘ਪਦ’ ਵਿਚ ਹੈ ਜਾਂ ਹੋ ਸਕਦਾ ਹੈ—ਇਸ ਦੇ ਪਛਾਨਣ ਵਾਸਤੇ ਕੋਈ ਖਾਸ ਨਿਯਮ ਨਹੀਂ ਹੈ। ਖਾਸ ਖਾਸ ਧਾਤੂ ਖਾਸ ਖਾਸ ‘ਗਣਾਂ’ ਵਿਚ ਹਨ, ਇਹਨਾਂ ਨੂੰ ਯਾਦ ਰੱਖਣ ਵਾਸਤੇ ਕੇਵਲ ‘ਅਭਿਆਸ’ ਹੀ ਸਹਾਇਤਾ ਕਰਦਾ ਹੈ। ਇਸੇ ਵਾਸਤੇ, ਇਹਨਾਂ ਧਾਤੂਆਂ ਦੇ ਪੰਜਾਬੀ-ਰੂਪ ਦੇ ‘ਹੁਕਮੀ ਭਵਿੱਖਤ’ (ਮੱਧਮ-ਪੁਰਖ, ਇਕ-ਵਚਨ) ਨੂੰ ਭੀ ‘ਅਭਿਆਸ’ ਨਾਲ ਹੀ ਚੇਤੇ ਰੱਖ ਸਕੀਦਾ ਹੈ। ਪਾਠਕਾਂ ਦੇ ਸੌਖ ਵਾਸਤੇ ਉਹ ਸਾਰੇ ਰੂਪ ਹੇਠ ਦਿੱਤੇ ਜਾਂਦੇ ਹਨ।

ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

(੧) (_ -ਅੰਤ)

ਊਚਰੂ, ਊਤਰੂ, ਊਧਰੂ | ਆਉ, ਆਖੂ | ਸਾਉ, ਸੋਉ, ਸਹੂ, ਸਿਖੂ, ਸਮਝੂ, ਸੰਮਲੂ | ਹੋਹੂ, ਹਰੂ | ਕਹੂ, ਕਢੂ | ਖੋਹੂ | ਗਰਬੂ | ਘਤੂ, ਘਟੂ | ਚਾਖੂ, ਚਲੂ, ਚਾਲੂ | ਜੀਉ, ਜਾਗੂ, ਜਾਚੂ, ਜਾਣੂ, ਜਾਨੂ, ਜੋਰੂ, ਜਲੂ, ਜਾਲੂ | ਝੁਰੂ | ਤਾਸੂ, ਤਰੂ, ਤੋਰੂ | ਥੀਉ | ਦੇਖੂ | ਨਿਕਸੂ, ਨਾਚੂ | ਪਉ, ਪੀਉ, ਪੀਓ, ਪਿਖੂ, ਪੇਖੂ, ਪਛਾਣੂ, ਪਛਾਨੂ, ਪਰੂ, ਪੜੂ, ਪਰਹਰੂ, ਪਰਫੜੂ | ਬੈਸੂ, ਬਿਸਰੂ, ਬੂਝੂ, ਬੁਝੂ, ਬੀਚਾਰੂ, ਬਿਚਰੂ, ਬਾਚੂ, ਬੈਨੂ, ਬੰਨੂ | ਭਜੂ, ਭੰਨੂ, ਭੁਲੂ, ਭੂਲੂ | ਮਾਗੂ, ਮਿਟੂ, ਮਰੂ, ਮਿਲੂ | ਰਉ, ਰਹੂ, ਰਖੂ, ਰਾਖੂ | ਲਿਖੂ, ਲੂਝੂ | ਵਸੂ, ਵਿਸਾਹੂ, ਵਿਸਰੂ, ਵੇਖੂ, ਵਿਗਸੂ, ਵੰਘੂ, ਵਧੂ।

(੨) (f-ਅੰਤ)

ਊਠਿ, ਊਧਾਰਿ, ਊਲਾਹਿ | ਆਹਿ, ਆਰਾਧਿ, ਅਰਪਿ | ਸਉਪਿ, ਸੰਚਿ, ਸਾਜਿ, ਸਿਝਿ, ਸਾਧਿ, ਸੋਧਿ, ਸਮਾਲਿ, ਸਮਾਰਿ, ਸਾਰਿ, ਸਲਾਹਿ, ਸਾਲਾਹਿ, ਸੇਵਿ, ਸਵਾਰਿ | ਹਨਿ, ਹੋਮਿ | ਕਾਟਿ, ਕਾਟਿ, ਕਬੂਲਿ, ਕਮਾਇ | ਖੋਜਿ, ਖਾਟਿ | ਗੁਜਾਰਿ, ਗਵਾਇ | ਡੋਡਿ, ਡੇਦਿ | ਜਾਹਿ, ਜਾਰਿ | ਤਜਿ, ਤ੍ਰਾਹਿ, ਤ੍ਰਾਂਧਿ, ਤਾਰਿ, ਤੋਲਿ | ਦਸਿ | ਧਰਿ, ਧਾਰਿ | ਨਿਹਾਲਿ, ਨਮਸਕਾਰਿ, ਨੀਰਿ, ਨਿਵਾਰਿ |

ਪਾਇ, ਪਛਾੜਿ, ਪੂਜਿ, ਪੂਰਿ। ਫੋਰਿ। ਬੋਇ, ਬਿਸਾਰਿ, ਬਖਸਿ, ਬਿਦਾਰਿ, ਬਾਲਿ, ਬੋਲਿ। ਭਾਲਿ। ਮਉਲਿ, ਮੇਟਿ, ਮੰਨਿ, ਮੇਲਿ, ਮਾਰਿ। ਰੰਗਿ। ਲੇਇ, ਲਾਇ, ਲਾਹਿ, ਲਖਿ, ਲਾਦਿ, ਲੋੜਿ। ਵੇਛੋੜਿ।

(੩) ਕਈ ਧਾਤੂ ਐਸੇ ਹਨ, ਜਿਨ੍ਹਾਂ ਦਾ ਹੁਕਮੀ ਭਵਿੱਖਤ (ਮੱਧਮ-ਪੁਰਖ, ਇਕ-ਵਚਨ) ਦੋਹਾਂ ਚਿਹਨਾਂ ਨਾਲ ਬਣਦਾ ਹੈ :

ਊਤਾਰੁ, ਊਤਾਰਿ। ਸੁਨੁ, ਸੁਣਿ। ਕਰੁ, ਕਰਿ। ਗਾਉ, ਗਾਇ। ਗਹੁ, ਗਹਿ। ਚੇਤੁ, ਚੇਤਿ। ਚਿਤਾਰੁ, ਚਿਤਾਰਿ। ਜਪੁ, ਜਪਿ। ਜਾਪੁ, ਜਾਪਿ। ਤਿਆਗੁ, ਤਿਆਗਿ। ਦੇਹੁ, ਦੇਹਿ। ਧਿਆਉ, ਧਿਆਇ। ਪਾਹੁ, ਪਾਹਿ। ਬਰਸੁ, ਬਰਸਿ। ਭਾਖੁ, ਭਾਖਿ। ਭੁੱਚੁ, ਭੁੱਚਿ। ਮਾਨੁ, ਮਾਨਿ। ਰਾਚੁ, ਰਾਚਿ। ਲਹੁ, ਲੇਹਿ। ਲਾਗੁ, ਲਾਗਿ। ਲੇਖੁ, ਲੇਖਿ।

ਸਾਧਾਰਨ ਤੌਰ 'ਤੇ 'ਹੁਕਮੀ ਭਵਿੱਖਤ' ਕਾਲ ਮੱਧਮ-ਪੁਰਖ ਵਿਚ ਹੀ ਵਰਤਿਆ ਜਾਂਦਾ ਹੈ; ਪਰ ਸੰਸਕ੍ਰਿਤ ਵਿਚ ਅੱਨ-ਪੁਰਖ ਅਤੇ ਉੱਤਮ-ਪੁਰਖ ਵਿਚ ਭੀ ਵਰਤੀਦਾ ਹੈ। ਪੁਰਾਣੀ ਪੰਜਾਬੀ ਵਿਚ ਭੀ ਇਸ ਦੀ ਵਰਤੋਂ ਤਿੰਨਾਂ ਹੀ 'ਪੁਰਖਾਂ' ਵਿਚ ਮਿਲਦੀ ਹੈ।

ਸੰਸਕ੍ਰਿਤ ਵਿਚ 'ਵਰਤਮਾਨ ਕਾਲ' ਅੱਨ-ਪੁਰਖ, ਇਕ-ਵਚਨ ਦਾ ਚਿਹਨ ਪਰੱਸਮੈ ਪਦ ਵਿਚ 'ਤਿ' ਹੈ; ਪ੍ਰਾਕ੍ਰਿਤ ਅਤੇ ਪੁਰਾਣੀ ਪੰਜਾਬੀ ਵਿਚ ਇਸ ਦੇ ਵਿਅੰਜਨ 'ਤ' ਦੇ ਥਾਂ 'ਸੂਰ' ਹੋ ਜਾਂਦਾ ਹੈ, ਜਿਵੇਂ : 'ਪਾਠ' ਧਾਤੂ ਦੇ 'ਪਠਤਿ' ਤੋਂ 'ਪਠਾਇ' ਪ੍ਰਾਕ੍ਰਿਤ ਰੂਪ ਹੈ, ਪੰਜਾਬੀ ਵਿਚ 'ਪਠਾਇ' ਅਤੇ 'ਪਠੈ' ਹਨ।

ਇਸੇ ਤਰ੍ਹਾਂ ਸੰਸਕ੍ਰਿਤ ਦੇ 'ਹੁਕਮੀ ਭਵਿੱਖਤ' ਅੱਨ-ਪੁਰਖ, ਇਕ-ਵਚਨ ਦੇ ਚਿਹਨ 'ਤੁ' ਦਾ ਵਿਅੰਜਨ 'ਤ' ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਉੱਡ ਜਾਂਦਾ ਹੈ ਤੇ ਉਸ ਦੇ ਥਾਂ 'ਸੂਰ' 'ਉ' ਹੋ ਜਾਂਦਾ ਹੈ। 'ਪਠ' ਧਾਤੂ ਤੋਂ ਸੰਸਕ੍ਰਿਤ 'ਹੁਕਮੀ ਭਵਿੱਖਤ' ਅੱਨ-ਪੁਰਖ, ਇਕ-ਵਚਨ 'ਪਠਤੁ' ਹੈ, ਪ੍ਰਾਕ੍ਰਿਤ ਅਤੇ ਪੁਰਾਣੀ ਪੰਜਾਬੀ ਵਿਚ 'ਪਠਉ' ਬਣ ਜਾਏਗਾ।

ਸੰਸਕ੍ਰਿਤ ਵਿਚ 'ਵਰਤਮਾਨ-ਕਾਲ' ਅੱਨ-ਪੁਰਖ, ਬਹੁ-ਵਚਨ ਦਾ ਚਿਹਨ 'ਅੰਤਿ' ਹੈ; ਪ੍ਰਾਕ੍ਰਿਤ ਅਤੇ ਪੁਰਾਣੀ ਪੰਜਾਬੀ ਵਿਚ ਇਸ ਚਿਹਨ ਦਾ ਅੰਤਲਾ ਵਿਅੰਜਨ ('ਤ') ਉੱਡ ਜਾਂਦਾ ਹੈ, ਤੇ ਚਿਹਨ 'ਅੰਤਿ' ਦੇ ਥਾਂ 'ਅਨਿ' ਰਹਿ ਜਾਂਦਾ ਹੈ; ਜਿਵੇਂ : 'ਪਠ' ਧਾਤੂ ਤੋਂ ਸੰਸਕ੍ਰਿਤ 'ਵਰਤਮਾਨ ਕਾਲ' ਅੱਨ-ਪੁਰਖ, ਬਹੁ-ਵਚਨ 'ਪਠੰਤਿ' ਹੈ, ਪ੍ਰਾਕ੍ਰਿਤ ਅਤੇ ਪੁਰਾਣੀ ਪੰਜਾਬੀ ਵਿਚ ਇਸ ਦਾ 'ਪਠਨਿ' ਬਣ ਗਿਆ।

ਇਸੇ ਤਰ੍ਹਾਂ ਸੰਸਕ੍ਰਿਤ ਦੇ ‘ਹੁਕਮੀ ਭਵਿੱਖਤ’ ਅੱਨ-ਪੁਰਖ, ਬਹੁ-ਵਚਨ ਦੇ ਚਿਹਨ ‘ਅੰਤੁ’ ਦਾ ਅੰਤਲਾ ‘ਤ’ ਉੱਡ ਕੇ ਉਸ ਦੇ ਥਾਂ ਚਿਹਨ ‘ਅਨੁ’ ਰਹਿ ਜਾਂਦਾ ਹੈ। ‘ਪਠ’ ਧਾਤੂ ਤੋਂ ਸੰਸਕ੍ਰਿਤ ‘ਹੁਕਮੀ ਭਵਿੱਖਤ’ ਅੱਨ-ਪੁਰਖ, ਬਹੁ-ਵਚਨ ‘ਪਠੰਤੁ’ ਹੈ, ਪ੍ਰਾਕ੍ਰਿਤ ਅਤੇ ਪੁਰਾਣੀ ਪੰਜਾਬੀ ਵਿਚ ਇਸ ਦਾ ‘ਪਠਨੁ’ ਬਣ ਗਿਆ।

ਗੁਰਬਾਣੀ ਵਿਚੋਂ ਉਦਾਹਰਣ

ਅੱਨ ਪੁਰਖ, ਇਕ-ਵਚਨ

ਕਲਮ ‘ਜਲਉ’ ਸਣ ਮਸਵਾਣੀਐ ਕਾਗਦੁ ਤੀ ‘ਜਲਿ ਜਾਉ’॥
ਲਿਖਣ ਵਾਲਾ ‘ਜਲਿ ਬਲਉ’ ਜਿਨਿ ਲਿਖਿਆ ਦੂਜਾ ਭਾਉ॥੧॥੯॥

(ਸਲੋਕ ਮ: ੩, ਸਿਗੰਗਾਗੁ ਕੀ ਵਾਰ, ਪੰਨਾ ੮੪)

ਭਲੀ ਸਰੀ ਮੁਈ ਮੇਰੀ ਪਹਿਲੀ ਬਰੀ॥
ਜੁਗ ਜੁਗ ‘ਜੀਵਉ’ ਮੇਰੀ ਅਥ ਕੀ ਬਰੀ॥੨॥੩॥

(ਆਸਾ ਕਬੀਰ ਜੀ, ਪੰਨਾ ੪੯੩)

ਨਿਮਖ ਨ ‘ਬਿਸਰਉ’ ਤੁਮ ਕਉ ਹਰਿ ਹਰਿ ਸਦਾ ਤਜਹੁ ਜਗਦੀਸ॥੮॥
(ਗੁਜਰੀ ਮ: ੫, ਪੰਨਾ ੪੯੬)

ਕੋਈ ਭਲਾ ‘ਕਹਉ’ ਭਾਵੈ ਭੁਰਾ ਕਹਉ ਹਮ ਤਨੁ ਦੀਓ ਹੈ ਚਾਰਿ॥੧॥੪॥
(ਦੇਵਗੰਧਾਰੀ ਮ: ੮ ਘਰੁ ੧, ਪੰਨਾ ੫੨੯)

ਜਿਨਿ ਜਿਹਵਾ ਹਰਿ ਰਸੁ ਨ ਚਾਖਿਓ ਸਾ ਜਿਹਵਾ ਜਲਿ ‘ਜਾਉ’॥੩॥੨॥
(ਵਡਹੰਸ ਮ: ੩ ਘਰੁ ੧, ਪੰਨਾ ੫੫੯)

ਜੇ ਸਉ ਕੁੜੀਆ ਕੁੜ੍ਹ ਕਬਾੜ੍ਹ॥ ਭਾਵੈ ਸਭੁ ‘ਆਖਉ’ ਸੰਸਾਰੁ॥
ਭੁਧੁ ਭਾਵੈ ਅਪੀ ਪਰਵਾਣੁ॥ ਨਾਨਕ ਜਾਣੈ ਜਾਣੁ ਸੁਜਾਣੁ॥੪॥੪॥੯॥
(ਧਨਾਸਰੀ ਮ: ੧ ਘਰੁ ੨, ਪੰਨਾ ੬੬੨)

ਕਿਤੇ ਪ੍ਰਕਾਰਿ ਨ ‘ਤੂਟਉ’ ਪੀਤਿ॥ ਦਾਸ ਤੇਰੇ ਕੀ ਨਿਰਮਲ ਰੀਤਿ॥੧॥
ਚਰਨ ਕਮਲ ਸਿਉ ‘ਲਾਗਉ’ ਨੇਹੁ॥ ਨਾਨਕ ਕੀ ਬੇਨੰਤੀ ਏਹ॥੨॥੪॥੫॥
(ਧਨਾਸਰੀ ਮ: ੫ ਘਰੁ ੧੨, ਪੰਨਾ ੬੮੪)

ਅਗਿਆ ਤੁਮਰੀ ਮੀਠੀ 'ਲਾਗਉ' ਕੌਚਿ ਤੁਹਾਰੋ 'ਭਾਵਉ' ॥
ਜੇ ਤੂ ਦੇਹਿ ਤਹੀ ਇਹੁ ਤ੍ਰਿਪਤੇ ਆਨ ਨ ਕਤਹੁ 'ਧਾਵਉ' ॥੨॥੩॥੫॥
(ਟੋਡੀ ਮ: ੫, ਪੰਨਾ ੨੧੩)

ਪੰਚ ਤੜ੍ਹ ਕਰਿ ਤੁਧੁ ਸ੍ਰਸਾਟਿ ਸਭ ਸਾਜੀ
ਕੋਈ ਛੇਵਾ 'ਕਰਿਉ' ਜੇ ਕਿਛੁ ਕੀਤਾ ਹੋਵੈ ॥੩॥੪॥੧੫॥੨੪॥
(ਸੁਹੀ ਮ: ੪ ਘਰੂ ੭, ਪੰਨਾ ੨੩੬)

ਰਾਮ ਨਾਮੁ ਹੋਆ ਹਖਵਾਰਾ ॥
ਝਖ 'ਮਾਰਉ' ਸਾਕਤੁ ਵੇਚਾਰਾ ॥੨॥੧੩॥੧੮॥
(ਬਿਲਾਵਲੁ ਮ: ੫ ਘਰੂ ੪, ਪੰਨਾ ੯੦੬)

ਮੈ ਬਿਗਰੇ ਆਪਨੀ ਮਤਿ ਖੋਈ ॥
ਮੇਰੇ ਭਰਮਿ 'ਤੂਲਉ' ਮਤਿ ਕੋਈ ॥੩॥੨॥
(ਬਿਲਾਵਲੁ ਕਬੀਰ ਜੀ, ਪੰਨਾ ੯੪੫)

ਅਗਿ 'ਲਗਉ' ਤਿਹ ਪਉਲਹਰ ਜਿਹ ਨਹੀਂ ਹਰਿ ਕੋ ਨਾਉ ॥੧੫॥
(ਸਲੋਕ ਕਬੀਰ ਜੀ, ਪੰਨਾ ੧੩੬੫)

ਨਾਨਕ ਨਾਮੁ ਨ 'ਵੀਸਰਉ' ਕਰਿ ਅਪੁਨੀ ਹਰਿ ਮਇਆ ॥੪॥੧੪॥੧੮॥
(ਸਿਰੀਰਾਗੁ ਮ: ੫, ਪੰਨਾ ੮੭)

ਇਕੁ ਤਿਲੁ ਪਿਆਰਾ ਵਿਸਰੈ ਸੂਖੁ ਲਾਗੈ ਸੁਖੁ ਜਾਇ ॥
ਜਿਹਵਾ 'ਜਲਉ' ਜਲਾਵਣੀ ਨਾਮੁ ਨ ਜਪੈ ਰਸਾਇ ॥੫॥੧੦॥
(ਸਿਰੀਰਾਗੁ ਮ: ੭ ਅਸਟਪਦੀਆ, ਪੰਨਾ ੫੯)

ਜਲਉ—ਜਲ ਜਾਏ। ਜਲਿ ਜਾਉ—ਜਲ ਜਾਏ। ਜੀਵਉ—ਜੀਵੇ, ਜੀਉਂਦਾ
ਰਹੇ। ਨ ਬਿਸਰਉ—ਨ ਵਿਸਰ ਜਾਏ। ਕਹਉ—ਕਹੇ, ਕਹੀ ਜਾਏ।
ਆਖਉ—ਆਖੇ, ਆਖੀ ਜਾਏ। ਤੂਟਉ—ਤੂੱਟੇ, ਤੂੱਟ ਜਾਏ। ਲਾਗਉ—ਲੱਗੇ,
ਲੱਗਾ ਰਹੇ। ਭਾਵਉ—ਭਾਵੇ, ਚੰਗਾ ਲੱਗੇ। ਧਾਵਉ—ਧਾਵੇ, ਦੌੜੇ।
ਕਰਿਉ—ਕਰੈ, ਕਰ ਵਿਖਾਏ। ਮਾਰਉ—ਮਾਰੇ, ਮਾਰੀ ਜਾਏ। ਭੂਲਉ—ਭੂੱਲੇ,
ਭੂਲ ਜਾਏ। ਲਗਉ—ਲੱਗ ਜਾਏ। ਨ ਵੀਸਰਉ—ਨ ਵਿਸਰ ਜਾਏ।

ਨੋਟ : ਇਸ ਰੂਪ ਦੇ ਨਾਲ ਨਾਲ ਨਵੀਨ ਪੰਜਾਬੀ ਵਾਲਾ ਰੂਪ ਭੀ ਵਰਤੋਂ
ਵਿਚ ਆਇਆ ਮਿਲਦਾ ਹੈ, ਜਿਵੇਂ :

ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਨਿ ਵਿਹਾਇ ॥

ਅੰਕੁ 'ਜਲਉ' ਤਨੁ ਜਾਲੀਅਉ ਮਨੁ ਧਨੁ ਜਲਿ 'ਬਲਿ ਜਾਇ' ॥੭॥੨॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੪)

ਊਸਤਤਿ ਨਿੰਦਾ 'ਕਰੈ' ਨਕੁ ਕੋਈ ॥ ਨਾਮੇ ਸ੍ਰੀ ਰੰਗੁ ਭੇਟਲ ਸੋਈ ॥੮॥੪॥

(ਭੈਰਉ ਨਾਮਦੇਵ ਜੀ, ਪੰਨਾ ੧੧੬੪)

ਇਥੇ 'ਬਲਿ ਜਾਇ' ਅਤੇ 'ਕਰੈ' ਨਵੀਨ ਰੂਪ ਹਨ।

ਅੱਨ-ਪੁਰਖ, ਬਹੁ-ਵਚਨ

ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ

ਸਭਿ ਝਖ 'ਮਾਰਨੁ' ਦੁਸਟੁ ਕੁਪਤੇ ਰਾਮ ॥੩॥੫॥

(ਬਿਹਾਗੜਾ ਛੰਤ ਮ: ੪, ਪੰਨਾ ੫੪੧)

ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ

ਝਖ 'ਮਾਰਨੁ' ਸਭਿ ਨਿੰਦਕ ਘੰਡਾ ਰਾਮ ॥੪॥੫॥

(ਬਿਹਾਗੜਾ ਛੰਤ ਮ: ੪, ਪੰਨਾ ੫੪੧)

ਜੋ ਸਹ ਕੰਠਿ ਨ ਲਗੀਆ 'ਜਲਨੁ' ਸਿ ਬਾਹੜੀਆਹਾ ॥੧॥੩॥

(ਵਡਹੰਸ ਮ: ੧ ਘਰੁ ੨, ਪੰਨਾ ੫੫੮)

ਸਭੇ ਗਲਾ 'ਵਿਸਰਨੁ' ਇਕੋ ਵਿਸਰਿ ਨ ਜਾਉ ॥

ਧੰਧਾ ਸਡੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥੧॥੫॥

(ਸਿਰੀਰਾਗ ਮ: ੫, ਪੰਨਾ ੮੩)

ਨੋਟ : ਪੰਜਾਬੀ ਦੇ 'ਵਰਤਮਾਨ ਕਾਲ' ਅੱਨ-ਪੁਰਖ, ਬਹੁ-ਵਚਨ ਦਾ ਚਿਹਨ 'ਅਨਿ' ਹੈ; ਇਸ ਦੇ 'ਨ' ਦੇ ਥਾਂ 'ਹ' ਭੀ ਵਰਤਿਆ ਜਾਂਦਾ ਹੈ, ਜਿਵੇਂ : ਮਰਨਿ, ਮਰਹਿ।

ਇਸੇ ਤਰ੍ਹਾਂ 'ਹੁਕਮੀ ਭਵਿੱਖਤ' ਵਿਚ ਭੀ 'ਅਨੁ' ਦੇ 'ਨ' ਦੇ ਥਾਂ 'ਹ' ਹੋ ਜਾਂਦਾ ਹੈ, ਜਿਵੇਂ :

ਜਿਨ੍ਹਾ ਨੇਹੁ ਦੂਜਾਣੇ ਲਗਾ ਝੂਰਿ 'ਮਰਹੁ' ਸੇ ਵਾਢੀਆ ॥੧॥੧॥੪॥

(ਸੂਹੀ ਮ: ੫ ਘਰੁ ੧੦ ਅਸਟਪਦੀਆ, ਪੰਨਾ ੨੬੧)

ਨੋਟ : 'ਵਰਤਮਾਨ ਕਾਲ' ਅੱਨ-ਪੁਰਖ, ਬਹੁ-ਵਚਨ, ਅਤੇ 'ਹੁਕਮੀ

ਭਵਿੱਖਤ' ਅੱਨ-ਪੁਰਖ, ਬਹੁ-ਵਚਨ ਦਾ ਫਰਕ ਖਾਸ ਤੌਰ 'ਤੇ ਧਿਆਨ ਰੱਖਣ-ਜੋਗ ਹੈ। 'ਵਰਤਮਾਨ' ਵਿਚ ਚਿਹਨ 'ਨਿ' ਹੈ ਅਤੇ 'ਹੁਕਮੀ ਭਵਿੱਖਤ' ਵਿਚ 'ਨੁ' ਹੈ।

ਵਰਤਮਾਨ ਕਾਲ

ਮਾਰਨਿ, ਕਰਨਿ,
ਸੇਵਨਿ, ਸਵਾਰਨਿ

ਹੁਕਮੀ ਭਵਿੱਖਤ

ਮਾਰਨ, ਵਿਸਰਨ, ਜਲਨ

ਫਰੀਦਾ ਜੋ ਤੈ 'ਮਾਰਨਿ' ਮੁਕੀਆ ਤਿਨਾ ਨ ਮਾਰੇ ਘੁੰਮਿ ॥

(ਸਲੋਕ ਫਰੀਦ, ਪੰਨਾ ੧੩੭੯)

'ਮਾਰਨਿ'—ਵਰਤਮਾਨ ਕਾਲ, ਅੱਨ-ਪੁਰਖ, ਬਹੁ-ਵਚਨ।

ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦ੍ਹੀਏ
ਝਖ 'ਮਾਰਨੁ' ਸਭਿ ਨਿੰਦਕ ਘੰਡਾ ਰਾਮ ॥੮॥੫॥

(ਥਿਰਾਗੜਾ ਮ: ੪, ਪੰਨਾ ੪੮੭)

'ਮਾਰਨੁ'—ਹੁਕਮੀ ਭਵਿੱਖਤ, ਅੱਨ-ਪੁਰਖ, ਬਹੁ-ਵਚਨ।

ਊੱਤਮ ਪੁਰਖ, ਬਹੁ-ਵਚਨ

ਆਉ ਸਖੀ ਸੰਤ ਪਾਸਿ ਸੇਵਾ 'ਲਾਗੀਐ' ॥
ਪੀਸਾਉ ਚਰਣ ਪਖਾਰਿ ਆਪੁ 'ਤਿਆਗੀਐ' ॥
ਤਜਿ ਆਪੁ ਮਿਟੈ ਸੰਤਾਪੁ ਆਪੁ ਨਹ 'ਜਾਣਾਈਐ' ॥
ਸਰਣਿ 'ਗਹੀਜੈ' ਮਾਨਿ 'ਲੀਜੈ' ਕਰੇ ਸੋ ਸੁਖੁ 'ਪਾਈਐ' ॥
ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ 'ਜਾਗੀਐ' ॥
ਨਾਨਕੁ ਵਖਾਣੈ ਗੁਰ ਬਚਨਿ ਜਾਣੈ
ਆਉ ਸਖੀ ਸੰਤ ਪਾਸਿ ਸੇਵਾ 'ਲਾਗੀਐ' ॥੩॥੮॥੭॥

(ਆਸਾ ਮਹਲਾ ੫ ਛੰਤ ਘਰੁ ੬, ਪੰਨਾ ੮੫੭)

ਸਦਾ ਸਦਾ 'ਸਾਲਾਹੀਐ' ਸਚੇ ਕਉ ਬਲਿ ਜਾਉ ॥੨॥੧੯॥

(ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੬)

ਕਾਮੁ ਕ੍ਰੋਧੁ ਲੋਭੁ 'ਛੋਡੀਐ' 'ਦੀਜੈ' ਅਗਾਨਿ ਜਲਾਇ ॥

ਜੀਵਦਿਆ ਨਿਤ 'ਜਾਪੀਐ' ਨਾਨਕ ਸਾਚਾ ਨਾਉ ॥੧॥੫॥

(ਸਲੋਕ ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੧੬)

ਮੇਰੀ ਸਖੀ ਸਹੇਲੜੀਏ ਪ੍ਰਭ ਕੈ ਚਰਣਿ 'ਲਗਹ' ॥
ਮਨਿ ਪਿਆ ਪ੍ਰਮੁ ਘਣਾ ਹਰਿ ਕੀ ਭਰਤਿ 'ਮੰਗਹ' ॥੩॥੧॥

(ਬਿਹਾਰੀਆ M: ੫ ਛੰਤ ਘਰੂ ੨, ਪੰਨਾ ੫੪੪)

(੧) ਲਾਗੀਐ—ਆਓ, ਅਸੀ ਲੱਗੀਏ। ਤਿਆਗੀਐ—ਆਓ, ਅਸੀ ਤਿਆਗੀਏ। ਪਾਈਐ, ਜਾਗੀਐ, ਸਾਲਾਹੀਐ।

(੨) ਗਹੀਜੈ। ਲੀਜੈ।

(੩) ਲਗਹ। ਮੰਗਹ।

'ਹੁਕਮੀ ਭਵਿੱਖਤ ਕਾਲ' ਦੀ ਇਕ ਅਜੀਬ ਸੁਆਦਲੀ ਵਰਤੋਂ ਸੰਸਕ੍ਰਿਤ ਵਿਚ ਮਿਲਦੀ ਹੈ। ਇਸ ਸੰਬੰਧ ਵਿਚ ਇਕ ਵੱਡੀਆਕਰਣ ਵੀ.ਐਸ. ਐਪਟੇ ਲਿਖਦੇ ਹਨ ਕਿ :

ਜਦੋਂ ਕਿਸੇ ਕੰਮ ਦਾ ਮੁੜ ਮੁੜ ਕੀਤਾ ਜਾਣਾ ਪਰਗਟ ਕਰਨਾ ਹੋਵੇ, ਤਾਂ 'ਹੁਕਮੀ ਭਵਿੱਖਤ ਕਾਲ' ਮੱਧਮ-ਪੁਰਖ, ਇਕ-ਵਚਨ ਨੂੰ ਦੋ ਵਾਰੀ ਲਿਖਿਆ ਜਾਂਦਾ ਹੈ, ਭਾਵੇਂ 'ਪ੍ਰਧਾਨ ਕ੍ਰਿਆ' ਦਾ 'ਕਰਤਾ' ਵੱਖਰਾ ਹੋਵੇ ਅਤੇ ਕ੍ਰਿਆ ਭੀ ਭਾਵੇਂ ਕਿਸੇ ਹੀ 'ਕਾਲ' ਵਿਚ ਹੋਵੇ, ਜਿਵੇਂ :

ਯਾਹਿ ਯਾਹਿ ਇਤਿ ਯਾਤਿ—ਭਾਵ, ਉਹ ਮੁੜ ਮੁੜ ਜਾਂਦਾ ਹੈ।

'ਹੁਕਮੀ ਭਵਿੱਖਤ' ਦੀ ਇਹ ਵਰਤੋਂ ਮਰਾਠੀ ਤੇ ਸੰਸਕ੍ਰਿਤ ਵਿਚੋਂ ਨਿਕਲੀਆਂ ਹੋਰ ਬੋਲੀਆਂ ਵਿਚ ਭੀ ਮਿਲਦੀ ਹੈ। ਜਦੋਂ ਕਿਸੇ ਇਕੋ ਹੀ ਮਨੁੱਖ ਦੇ ਕੀਤੇ ਹੋਏ ਕਈ ਕੰਮ ਦੱਸੇ ਜਾਣ, ਤਦੋਂ ਭੀ 'ਹੁਕਮੀ ਭਵਿੱਖਤ' ਇਸੇ ਤਰ੍ਹਾਂ ਵਰਤਿਆ ਜਾਂਦਾ ਹੈ, ਜਿਵੇਂ :

ਸਕੜੂਨ ਪਿਵ, ਧਾਨਾਹ ਖਾਦਿ, ਇਤਿ ਅੱਭਿਅਵਹਰਤਿ; ਭਾਵ, ਸੱਤੂ ਪੀ, ਧਾਣਾਂ ਚੱਬ, ਉਹ ਮਨੁੱਖ ਇਉਂ ਚਰਦਾ ਹੀ ਰਹਿੰਦਾ ਹੈ।

'ਹੁਕਮੀ ਭਵਿੱਖਤ ਕਾਲ' ਨੂੰ ਦੁਹਰਾਉਣ ਦਾ ਰਿਵਾਜ ਪੁਰਾਣੀ ਪੰਜਾਬੀ ਵਿਚ ਭੀ ਮਿਲਦਾ ਹੈ, ਜਿਵੇਂ :

'ਮਾਰੁ ਮਾਰੁ' ਸ੍ਰੂਪਨੀ ਨਿਰਮਲ ਜਲਿ ਪੈਠੀ॥

ਜਿਨਿ ਤ੍ਰਿਭਵਣੁ ਭਸੀਅਲੇ ਗੁਰ ਪ੍ਰਸਾਦਿ ਛੀਠੀ॥੧॥ਰਹਾਉ॥੯॥੧੯॥

(ਆਸਾ ਕਬੀਰ ਜੀ, ਪੰਨਾ ੮੯੦)

ਜਨ 'ਝ੍ਰਾਹਿ ਝ੍ਰਾਹਿ' ਸਰਣਾਗਤੀ ਮੇਰੀ ਜਿੰਦੁੜੀਏ

ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥੨॥

(ਬਿਹਾਰੀਆ M: ੪ ਛੰਤ, ਪੰਨਾ ੫੩੯)

ਗੁਰੂ ਅਮਰਦਾਸ ਜੀ ਦੇ ਸਮੇਂ ਦਾ ਪ੍ਰਸਿੱਧ ਪੰਜਾਬੀ ਕਵੀ 'ਦਮੇਦਰ' ਭੀ 'ਹੁਕਮੀ ਭਵਿੱਖਤ ਕਾਲ' ਦੇ ਇਸ ਰੂਪ ਨੂੰ ਇਉਂ ਵਰਤਦਾ ਹੈ :

ਤਾਂ ਖਾਨੁ ਯਾਕੂਬੁ ਵੜਾਇਸੁ ਵੱਡਾ ਆਹਾ ਰਾਨੁ ਜਣਾਇਆ।
 'ਕਰਿ ਕਰਿ ਮੌਜ਼ਮਿ ਫਿਕਰੁ ਜੁ ਕੀਤਾ' ਬਾਮ੍ਹਣੁ ਝੂਮੁ ਚਲਾਇਆ।
 'ਨਿਵ ਨਿਵ ਨੀਵਾਂ ਹੋਵੈ ਮੌਜ਼ਮੁ' ਗਲ ਵਿਚਿ ਪਲਾ ਪਾਇਆ।
 ਚੇਰੀ ਲੋਕਾਂ ਕੋਲੋਂ ਮੌਜ਼ਮਿ ਬਹਿ ਕਰਿ ਖਤੁ ਲਿਖਾਇਆ। ੧੧੫॥

(‘ਹੋਰ’ ਦਮੇਦਰ)

ਕਰਿ ਕਰਿ ਮੌਜ਼ਮਿ ਫਿਕਰੁ ਜੁ ਕੀਤਾ—ਜਦੋਂ ਮੌਜ਼ਮ ਨੇ ਮੁੜ ਮੁੜ ਫਿਕਰ ਕੀਤਾ।

ਨਿਵ ਨਿਵ ਨੀਵਾਂ ਹੋਵੈ ਮੌਜ਼ਮੁ—ਮੌਜ਼ਮ ਮੁੜ ਮੁੜ ਨੀਵਾਂ ਹੋਵੈ।

ਕਰਮ ਵਾਚ (Passive Voice)

(੧) ਸੰਸਕ੍ਰਿਤ ਵਿਚ ‘ਕਰਤਗੀ ਵਾਚ’ (Active Voice) ਤੋਂ ‘ਕਰਮ ਵਾਚ’ ਬਨਾਣ ਵਾਸਤੇ ‘ਧਾਰੂ’ ਦੇ ਅੰਤ ਵਿਚ ‘ਯ’ ਲਗਾਇਆ ਜਾਂਦਾ ਹੈ, ਇਸ ਤੋਂ ਉਪਰੰਤ ‘ਵਰਤਮਾਨ ਕਾਲ’, ‘ਭੂਤ ਕਾਲ’ ਆਦਿਕ ਦੇ ‘ਚਿਹਨ’ ਲਗਾਏ ਜਾਂਦੇ ਹਨ।

ਇਸ ‘ਯ’ ਦੇ ਲਗਾਣ ਤੋਂ ਪਹਿਲਾਂ ਕਈ ਧਾਰੂਆਂ ਦੇ ਅਸਲੀ ਰੂਪ ਦੇ ਅੰਤ ਵਿਚ ਕੋਈ ਕੋਈ ਤਬਦੀਲੀ ਭੀ ਕੀਤੀ ਜਾਂਦੀ ਹੈ, ਜਿਵੇਂ : ‘ਆ-ਅੰਤ’ ਵਾਲੇ ਧਾਰੂਆਂ ਦੇ ‘ਅ’ ਦਾ (ੴ) ਹੋ ਜਾਂਦਾ ਹੈ :

‘ਦਾ’ (ਦੇਣਾ), ਤੋਂ ‘ਦੀਯ’।

‘ਪਾ’ (ਪੀਣਾ), ਤੋਂ ‘ਪੀਯ’।

ਸੰਸਕ੍ਰਿਤ ਅੱਖਰ ‘ਯ’ ਤੋਂ ਸੂਰਾਂ (Vowels) ‘ਈ’ ਅਤੇ ‘ਅ’ ਦਾ ਮੇਲ ਹੈ। ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਬਹੁਤੀ ਥਾਈਂ ਸੰਸਕ੍ਰਿਤ ਦੇ ‘ਯ’ ਤੋਂ ‘ਈ’ ਅਤੇ ‘ਅ’ ਬਣ ਜਾਂਦਾ ਹੈ, ਅਤੇ ਫਿਰ ਅੰਤਲਾ ‘ਅ’ ਉੱਡ ਜਾਂਦਾ ਹੈ (ਵੇਖੋ, ਅੱਗੇ, ‘ਪੂਰਬ ਪੂਰਣ ਕਾਰਦੰਤਕ’)।

ਪੂਰਾਣੀ ਪੰਜਾਬੀ ਵਿਚ ‘ਕਰਤਗੀ ਵਾਚ’ ਤੋਂ ‘ਕਰਮ ਵਾਚ’ ਬਨਾਣ ਵਾਸਤੇ ਭੀ ਆਮ ਤੌਰ 'ਤੇ ਸੰਸਕ੍ਰਿਤ ਦੇ ਇਸ ‘ਯ’ ਨੂੰ ‘ਈ’ ਅਤੇ ‘ਅ’ ਵਿਚ ਬਦਲਾਇਆ

ਜਾਂਦਾ ਸੀ, ਅਤੇ 'ਈ' ਨੂੰ 'ਤ੍ਰੈ-ਰੂਪ ਵਿਚ ਵਰਤੀਦਾ ਸੀ। ਇਸ 'ਕਰਮ ਵਾਚ-ਰੂਪ' ਨੂੰ ਜਿਸ 'ਕਾਲ' (Tense) ਵਿਚ ਵਰਤਣਾ ਹੋਵੇ, ਉਸ 'ਕਾਲ' ਦੇ ਚਿਹਨ ਇਸ ਦੇ ਅੰਤ ਵਿਚ ਲਗਾਏ ਜਾਂਦੇ ਸਨ। ਵੇਖੋ :

ਵਰਤਮਾਨ ਕਾਲ

ਅੱਨ-ਪੁਰਖ, ਬਹੁ-ਵਚਨ

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ 'ਪਾਈਅਹਿ' ॥

ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ 'ਭਵਾਈਅਹਿ' ॥੨੧॥ (ਜਪੁਜੀ)

ਨਦੀਆ ਅਤੇ ਵਾਰ ਪਵਹਿ ਸਮੁੰਦਿ ਨ 'ਜਾਣੀਅਹਿ' ॥੨੩॥ (ਜਪੁਜੀ)

ਕੇਤੇ ਬਰਮੇ ਘਾੜਤਿ 'ਘੜੀਅਹਿ' ਰੂਪ ਰੰਗ ਕੇ ਵੇਸ ॥੩੫॥ (ਜਪੁਜੀ)

ਜਗ ਮਹਿ ਉਤਮ 'ਕਾਢੀਅਹਿ' ਵਿਰਲੇ ਕੇਈ ਕੇਇ ॥੧॥੧॥

(ਸਲੋਕ ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੧੭)

ਨਾਨਕ ਬਿਨੁ ਸਤਿਗੁਰ ਸੇਵੇ ਜਮਪੁਰਿ ਬਧੇ 'ਮਾਰਿਅਹਿ'

ਮੁਹਿ ਕਾਲੈ ਉਠਿ ਜਾਹਿ ॥੧॥੧੧॥ (ਬਿਹਾਗੜੇ ਕੀ ਵਾਰ, ਪੰਨਾ ੫੫੨)

ਇਤੁ ਮਦਿ ਪੀਤੈ ਨਾਨਕਾ ਬਹੁਤੇ 'ਖਟੀਅਹਿ' ਬਿਕਾਰ ॥੨॥੧੨॥

(ਬਿਹਾਗੜੇ ਕੀ ਵਾਰ, ਪੰਨਾ ੫੫੩)

ਨਾਨਕ ਮੁਇ ਨ 'ਆਖੀਅਹਿ' ਜਿ ਗੁਰ ਕੈ ਸਬਦਿ ਸਮਾਹਿ ॥੩॥੨॥

(ਸੋਰਠਿ ਕੀ ਵਾਰ, ਪੰਨਾ ੬੪੩)

ਮਨਮੁਖ ਜਮ ਮਗਿ 'ਪਾਈਅਨਿ' ਜਿਨ ਦੂਜਾ ਭਾਉ ਪਿਆਰਾ ॥

ਜਮਪੁਰਿ ਬਧੇ 'ਮਾਰੀਅਨਿ' ਕੇ ਸੁਣੈ ਨ ਪੂਕਾਰਾ ॥੧੨॥

(ਗੁਜਰੀ ਕੀ ਵਾਰ ਮ: ੩, ਪੰਨਾ ੫੧੩)

ਦਿਤੈ ਕਿਤੈ ਨ 'ਸੰਤੋਖੀਅਨਿ' ਅੰਤਰਿ ਤ੍ਰਿਸਨਾ ਬਹੁਤੁ ਅਗ੍ਰਾਨੁ ਅੰਧਾਰੁ ॥੧॥੧॥

(ਬਿਹਾਗੜੇ ਕੀ ਵਾਰ, ਪੰਨਾ ੫੪੯)

ਖੇਟੇ ਖਰੇ ਸਭਿ 'ਪਰਖੀਅਨਿ' ਤਿਤੁ ਸਚੇ ਕੈ ਦਰਬਾਰਾ ਰਾਮ ॥

ਖੇਟੇ ਦਰਗਹ 'ਸੁਟੀਅਨਿ' ਉਡੇ ਕਰਨਿ ਪ੍ਰਕਾਰਾ ਰਾਮ ॥੩॥੪॥

(ਵਡਹੰਸ ਮ: ੩ ਛੰਤ, ਪੰਨਾ ੫੨੦)

ਕੇਤੇ ਰਾਗ ਪਰੀ ਸਿਉ 'ਕਹੀਅਨਿ' ਕੇਤੇ ਗਾਵਣਹਾਰੇ ॥੨੭॥ (ਜਪੁਜੀ)

(੧) ਪਾਈਅਹਿ—ਪਾਈਦੇ ਹਨ। ਭਵਾਈਅਹਿ—ਭਵਾਈਦੇ ਹਨ।
 ਜਾਣੀਅਹਿ—ਜਾਣੀਦੇ ਹਨ। ਘੜੀਅਹਿ—ਘੜੇ ਜਾਂਦੇ ਹਨ।
 ਕਾਢੀਅਹਿ—ਕਢੇ ਜਾਂਦੇ ਹਨ। ਮਾਰੀਅਹਿ—ਮਾਰੀਦੇ ਹਨ। ਖਟੀਅਹਿ—
 ਖਟੀਦੇ ਹਨ। ਆਖੀਅਹਿ—ਆਖੀਦੇ ਹਨ।

(੨) ਪਾਈਅਨਿ—ਪਾਈਦੇ ਹਨ। ਮਾਰੀਅਨਿ—ਮਾਰੀਦੇ ਹਨ। ਸੰਤੋਖੀਅਨਿ—
 ਸੰਤੋਖੀਦੇ ਹਨ। ਪਰਖੀਅਨਿ—ਪਰਖੀਦੇ ਹਨ। ਸੁਟੀਅਨਿ—ਸੁਟੀਦੇ
 ਹਨ। ਕਹੀਅਨਿ—ਕਹੀਦੇ ਹਨ।

ਨੋਟ : ਉੱਪਰ-ਦਿੱਤੇ ਸਾਰੇ ਲਫਜ਼ਾਂ ਵਿਚ ਸੰਸਕ੍ਰਿਤ ਦਾ ਕਰਮ-ਵਾਚ ਦਾ
 'ਯ', 'ਨੀ' ਅਤੇ 'ਅ' ਬਣ ਕੇ (੧) ਪਹਿਲੇ ਅੱਖਰ ਨਾਲ ਮਿਲ ਗਈ ਹੈ ਅਤੇ
 'ਅ' ਵੱਖਰਾ ਰਹਿ ਗਿਆ ਹੈ।

ਅੱਨ ਪੁਰਖ, ਬਹੁ-ਵਚਨ

ਨਾਨਕ ਏਥੈ 'ਜਾਣੀਐ' ਸਭੁ ਆਪੇ ਸਚਿਆਰੁ ॥੪॥ (ਜਪੁਜੀ)

ਸਤਿਗੁਰ ਤੇ ਸਚੁ 'ਪਛਾਣੀਐ' ਸਚਿ ਸਹਜਿ ਪਛਾਣੀ ॥੧੭॥

(ਗੁਜਰੀ ਕੀ ਵਾਰ ਮ: ੩, ਪੰਨਾ ੫੧੫)

ਨਾਨਕ ਵਾਹੁ ਵਾਹੁ ਗੁਰਮੁਖਿ 'ਪਾਈਐ' ਅਨਦਿਨੁ ਨਾਮੁ ਲਏਇ ॥੧॥੧੮॥

(ਸਲੋਕੁ ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੬)

ਏਤੁ ਰਾਹਿ ਪਤਿ ਪਵੜੀਆ 'ਚੜੀਐ' ਹੋਇ ਇਕੀਸ ॥

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

ਨਾਨਕ ਨਦਰੀ 'ਪਾਈਐ' ਕੁੜੀ ਕੁੜੈ ਠੀਸ ॥੩੨॥ (ਜਪੁਜੀ)

ਤਿਥੈ ਘਾੜਤਿ 'ਘੜੀਐ' ਬਹੁਤੁ ਅਨੂਪੁ ॥੩੬॥ (ਜਪੁਜੀ)

ਜਾਣੀਐ—ਜਾਣਿਆ ਜਾਂਦਾ ਹੈ। ਪਛਾਣੀਐ—ਪਛਾਣਿਆ ਜਾਂਦਾ ਹੈ।

ਪਾਈਐ—ਪਾਇਆ ਜਾਂਦਾ ਹੈ। ਚੜੀਐ—ਚੜੀਦਾ ਹੈ। ਘੜੀਐ—ਘੜੀਦਾ ਹੈ।

ਨੋਟ : ਉੱਪਰ-ਲਿਖੇ ਪ੍ਰਮਾਣਾਂ ਵਿਚ (੨) 'ਵਰਤਮਾਨ ਕਾਲ, ਅੱਨ-ਪੁਰਖ,
 ਇਕ-ਵਚਨ' ਦਾ ਚਿਹਨ ਹੈ, ਇਸ ਤੋਂ ਪਹਿਲਾਂ (੧) ਅਤੇ (੨) ਹਨ, ਜੋ ਸੰਸਕ੍ਰਿਤ
 'ਕਰਮ ਵਾਚ' (Passive Voice) ਦੇ 'ਚਿਹਨ' 'ਯ' ਤੋਂ ਬਦਲ ਕੇ ਪੁਰਾਤਨ
 ਪੰਜਾਬੀ ਵਿਚ ਆਏ ਹਨ।

ਭਵਿੱਖਤ ਕਾਲ

ਅੱਨ-ਪੁਰਖ, ਇਕ-ਵਚਨ

ਹੋਂਦਾ 'ਫੜੀਅਗੁ' ਨਾਨਕ ਜਾਣ ॥੨॥੨੪॥ (ਮਲਾਰ ਕੀ ਵਾਰ, ਪੰਨਾ ੧੨੯੮)
 'ਫੜੀਅਗੁ'—ਫੜਿਆ ਜਾਏਗਾ।

ਲਫਜ਼ 'ਫੜੀਅਗੁ' ਦਾ ਅਖੀਰਲਾ 'ਗੁ' ਭਵਿੱਖਤ ਕਾਲ ਦਾ ਚਿਹਨ ਹੈ, ਇਸ ਤੋਂ ਪਹਿਲਾਂ (ੴ) ਅਤੇ (ਅ) ਹਨ, ਜੋ 'ਕਰਮ ਵਾਚ' ਦੇ ਸੰਸਕ੍ਰਿਤ ਚਿਹਨ 'ਯ' ਤੋਂ ਵਟੀਜ ਕੇ ਇਸ ਰੂਪ ਵਿਚ ਆਏ ਹਨ।

ਹੁਕਮੀ ਭਵਿੱਖਤ ਕਾਲ

ਅੱਨ-ਪੁਰਖ, ਇਕ-ਵਚਨ

ਅੰਕੁ ਜਲਉ ਤਨੁ 'ਜਾਲੀਅਉ' ਮਨੁ ਧਨੁ ਜਲਿ ਬਲਿ ਜਾਇ ॥੭॥੨॥

'ਜਾਲੀਅਉ'—ਜਾਲਿਆ ਜਾਏ। (ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੪)

ਲਫਜ਼ 'ਜਾਲੀਅਉ' ਦਾ ਅੰਤਲਾ (ਊ) 'ਹੁਕਮੀ ਭਵਿੱਖਤ ਕਾਲ' (Imperative mood) ਅੱਨ ਪੁਰਖ, ਇਕ-ਵਚਨ ਦਾ ਚਿਹਨ ਹੈ। ਇਸ ਤੋਂ ਪਹਿਲਾਂ (ੴ) ਅਤੇ (ਅ) 'ਕਰਮ-ਵਾਚ' ਦੇ ਸੰਸਕ੍ਰਿਤ-ਚਿਹਨ 'ਯ' ਤੋਂ ਬਦਲੇ ਹੋਏ ਹਨ, ਅਤੇ ਧਾਰੂ (Root) 'ਜਾਲ' ਦੇ ਨਾਲ ਵਰਤੇ ਹੋਏ ਹਨ।

ਪਿੱਛੇ 'ਭਵਿੱਖਤ ਕਾਲ' ਦੇ ਪ੍ਰਕਰਣ ਵਿਚ ਪੜ੍ਹ ਆਏ ਹਾਂ ਕਿ 'ਅਵਧੀ' ਬੋਲੀ ਵਿਚ ਇਸ ਦਾ ਰੂਪ 'ਕਰਿ ਹੈ' ਆਦਿਕ ਹੈ, ਜੋ 'ਕ੍ਰਿਆ' ਦੇ ਅੰਤ ਵਿਚ (ੳ) ਲਗਾ ਕੇ ਅੰਤ ਵਿਚ 'ਹੈ', 'ਹੈ', 'ਹਉ' ਆਦਿਕ ਲਗਾਇਆ ਬਣਾਇਆ ਜਾਂਦਾ ਹੈ।

'ਭਵਿੱਖਤ ਕਾਲ' ਦੇ ਇਸ ਰੂਪ ਤੋਂ (ੳ) ਦੇ ਥਾਂ (ੴ) ਕਰ ਕੇ, ਅਤੇ ਅੰਤਲਾ 'ਅ' ਉਡਾ ਕੇ 'ਕਰਮ ਵਾਚ' ਬਣਾਇਆ ਹੋਇਆ ਹੈ। ਵੇਖੋ :

ਅੱਨ ਪੁਰਖ, ਬਹੁ-ਵਚਨ

ਚਾਰਿ ਪਾਵ ਦੂਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ 'ਗਈ ਹੈ' ॥

ਊਠਤ ਬੈਠਤ ਠੇਗਾ ਪਰਿ ਹੈ ਤਬ ਕਤ ਮੂੰਡ 'ਲੁਕਈ ਹੈ' ॥੧॥੧॥੧॥

(ਗੁਜਰੀ ਕਬੀਰ ਜੀ, ਪੰਨਾ ੫੨੪)

'ਗਈ ਹੈ'—ਗਾਏ ਜਾਣਗੇ। 'ਲੁਕਈ ਹੈ'—ਲੁਕਾਇਆ ਜਾਇਗਾ।

(੨) ਸੰਸਕ੍ਰਿਤ ਸ਼ਬਦਾਂ ਦੇ ਮੁੱਢ ਦਾ ਅੱਖਰ 'ਯ' ਪ੍ਰਾਕ੍ਰਿਤ ਅਤੇ ਪੰਜਾਬੀ ਵਿਚ ਆਮ ਤੌਰ 'ਤੇ 'ਜ' ਬਣ ਜਾਂਦਾ ਹੈ, ਜਿਵੇਂ :

'ਯਮੁਨਾ' ਤੋਂ 'ਜਮੁਨਾ'। 'ਯਵ' ਤੋਂ 'ਜਉ'। 'ਯਦਾ' ਤੋਂ 'ਜਦੇ'। 'ਯਸ਼ਹ' ਤੋਂ 'ਜਸ'। 'ਯਮ' ਤੋਂ 'ਜਮ'।

ਕਈ ਵਾਰੀ ਸ਼ਬਦ ਦਾ ਅੰਤਲਾ 'ਯ' ਭੀ 'ਜ' ਬਣ ਜਾਂਦਾ ਹੈ, ਜਿਵੇਂ :
'ਕਾਰਯ' ਤੋਂ 'ਕਾਜ'। 'ਅਦਯ' ਤੋਂ 'ਅਜ'।

ਇਸੇ ਤਰ੍ਹਾਂ 'ਕਰਮ ਵਾਚ' ਦਾ ਚਿਹਨ 'ਯ' ਭੀ 'ਜ' ਬਣ ਕੇ 'ਕਰਮ ਵਾਚ' ਦਾ ਇਕ ਹੋਰ ਰੂਪ ਆਮ ਵਰਤੋਂ ਵਿਚ ਆਇਆ ਮਿਲਦਾ ਹੈ, ਜਿਵੇਂ :

ਵਰਤਮਾਨ ਕਾਲ

ਅੱਨ ਪੁਰਖ, ਇਕ-ਵਚਨ

ਹਰਿ ਕੈ ਭਾਣੈ ਗੁਰੂ ਮਿਲੈ ਸੇਵਾ ਭਗਤਿ 'ਬਨੀਜੈ'॥

ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ 'ਪੀਜੈ'॥੧੯॥

(ਗੁਜਰੀ ਕੀ ਵਾਰ ਮ: ੩, ਪੰਨਾ ੫੧੫)

ਕਿਸੇ ਨੂੰ ਕੋਈ ਕੰਮ ਕਰਨ ਲਈ ਆਖਣ ਵਾਸਤੇ ਜੇ ਆਦਰ ਤੇ ਸਤਿਕਾਰ ਭੀ ਜਾਹਰ ਕਰਨਾ ਹੋਵੇ ਤਾਂ ਸੰਸਕ੍ਰਿਤ ਵਿਚ 'ਹੁਕਮੀ ਭਵਿੱਖਤ' ਦਾ ਮੱਧਮ ਪੁਰਖ ਵਰਤਣ ਦੇ ਥਾਂ, 'ਅੱਨ ਪੁਰਖ, ਇਕ-ਵਚਨ, ਕਰਮ ਵਾਚ' ਆਮ ਤੌਰ 'ਤੇ ਵਰਤੀਦਾ ਹੈ; ਉਝ ਇਹ 'ਮੱਧਮ-ਪੁਰਖ' ਦਾ ਹੀ ਕੰਮ ਦੇਂਦਾ ਹੈ; ਜਿਵੇਂ : 'ਦਾ' (ਦੇਣਾ) ਤੋਂ 'ਕਰਮ ਵਾਚ' ਹੈ 'ਦੀਯ', ਅਤੇ 'ਹੁਕਮੀ ਭਵਿੱਖਤ' ਅੱਨ ਪੁਰਖ ਇਕ-ਵਚਨ ਹੈ 'ਦੀਯਤਾਂ', ਇਸ ਦਾ ਅਰਥ ਹੈ 'ਕਿਰਪਾ ਕਰ ਕੇ ਦਿਹੁ'।

ਊਪਰ ਹੁਣੇ ਹੀ ਅਸੀਂ ਵੇਖ ਚੁਕੇ ਹਾਂ ਕਿ 'ਕਰਮ ਵਾਚ' ਦਾ ਚਿਹਨ 'ਯ' ਪੰਜਾਬੀ ਵਿਚ 'ਜ' ਬਣ ਜਾਂਦਾ ਹੈ। ਸੋ ਇਸ ਨਿਯਮ ਅਨੁਸਾਰ ਆਦਰ ਤੇ ਸਤਿਕਾਰ ਵਾਸਤੇ ਵਰਤੇ ਹੋਏ 'ਹੁਕਮੀ ਭਵਿੱਖਤ ਕਰਮ ਵਾਚ' ਦੇ ਕਈ ਉਦਾਹਰਣ ਪੁਰਾਣੀ ਪੰਜਾਬੀ ਵਿਚ ਭੀ ਮਿਲਦੇ ਹਨ :

ਹੁਕਮੀ ਭਵਿੱਖਤ

ਮੱਧਮ ਪੁਰਖ, ਇਕ-ਵਚਨ

(ਅਸਲ ਵਿਚ ਅੱਨ-ਪੁਰਖ, ਇਕ-ਵਚਨ)

ਸੰਤ ਜੀ ਸੰਗਤਿ ਸੰਤ ਕਥਾ ਰਸੂ ਸੰਤ ਪ੍ਰੇਮ ਮਾਝੈ 'ਦੌਜੈ' ਦੇਵਾਦੇਵ ॥੨॥
(ਆਸਾ ਰਵਿਦਾਸ ਜੀ, ਪੰਨਾ ੪੯੬)

ਤੇਰੀ ਪਨਹ ਖੁਦਾਇ ਤੂ ਬਖਸ਼ੇਦਗੀ ॥

ਸੇਖ ਫਰੀਦੈ ਖੇਤੁ 'ਦੌਜੈ' ਬੰਦਗੀ ॥੪॥੧॥ (ਆਸਾ ਫਰੀਦ ਜੀ, ਪੰਨਾ ੪੮੮)

ਮੋਹਿ ਨਿਰਗੁਣ 'ਦਿਚੈ' ਥਾਉ ਸੰਤ ਧਰਮਸਾਲੀਐ ॥੩॥

(ਗੁਜਰੀ ਕੀ ਵਾਰ ਮ: ੫, ਪੰਨਾ ੫੧੯)

ਪ੍ਰਭ ਮਿਲਹੁ ਪਿਆਰੇ ਮਇਆ ਧਾਰੇ

ਕਰਿ ਦਇਆ ਲੜਾਇ 'ਲੀਜੀਐ' ॥੧॥੩॥੬॥

(ਬਿਹਾਰੀ ਮ: ੫ ਘਰੁ ੨, ਪੰਨਾ ੫੪੫)

ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੁਰਖ ਕਿਛੁ 'ਦੌਜੈ' ॥

ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਭੁਬਦਾ ਪਬਰੁ ਲੀਜੈ ॥੪॥੮॥

(ਸੋਰਠਿ ਮ: ੧, ਪੰਨਾ ੫੯੬)

ਦੀਜੈ, ਦਿਚੈ, ਲੀਜੈ, ਲੀਜੀਐ।

(੩) ਕਈ ਪਾਤੂਆਂ ਦੇ ਨਾਲ 'ਕਰਮ ਵਾਚ' ਬਨਾਣ ਲਈ 'ਯ' ਦੇ ਥਾਂ 'ਪ'
ਚਿਹਨ ਵਰਤੀਦਾ ਹੈ, ਜਿਵੇਂ :

'ਰੰਗਣਾ' ਤੋਂ 'ਰਪਣਾ' | 'ਧੋਣਾ' ਤੋਂ 'ਪੁਪਣਾ' | 'ਜਿੱਤਣਾ' ਤੋਂ 'ਜਿਪਣਾ' |
'ਜਾਨਣਾ' ਤੋਂ 'ਜਾਪਣਾ' |

ਚਰਨ ਕਮਲ ਜਾ ਕਾ ਮਨੁ 'ਰਪੈ' ॥

ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥੧॥੫੫॥

(ਧਨਾਸਰੀ ਮ: ੫ ਘਰੁ ੧੨, ਪੰਨਾ ੬੯੮)

ਮਾਟੀ ਕਾ ਕਿਆ 'ਧੋਪੈ' ਸੁਆਮੀ ਮਾਣਸ ਕੀ ਗਤਿ ਏਹੀ ॥੧॥੧॥

(ਰਾਮਕਲੀ ਮ: ੫ ਘਰੁ ੧, ਪੰਨਾ ੮੯੨)

ਤੂੜੀ ਬਾਣੀ ਜੇ 'ਰਪੈ' ਨਾ ਇਹੁ ਰੰਗੁ ਲਹੈ ਨ ਜਾਇ ॥੧॥ਰਹਾਉ॥੯॥੩੧॥

(ਆਸਾ ਮ: ੩ ਅਸਟਪਦੀਆ, ਪੰਨਾ ੮੨੭)

ਜਿਸ ਨੇ ਆਪੇ ਰੰਗੇ ਸ੍ਰੁ 'ਰਪਸੀ' ਸਤਸੰਗਤਿ ਮਿਲਾਇ ॥੫॥੯॥੩੧॥

(ਆਸਾ ਮ: ੩ ਅਸਟਪਦੀਆ, ਪੰਨਾ ੪੨੨)

ਰਪਸੀ—ਭਵਿੱਖਤ, ਕਰਮ ਵਾਚ, ਅੱਨ-ਪੁਰਖ, ਇਕ-ਵਚਨ।

ਤੇਰਾ ਹੁਕਮੁ ਨ 'ਜਾਪੀ' ਕੇਤੜਾ ਸਚੇ ਅਲਖ ਆਪਾਰਾ ॥੨॥

(ਸੂਹੀ ਕੀ ਵਾਰ, ਪੰਨਾ ੨੯੬)

ਤਿਸ ਦਾ ਅੰਤੁ ਨ 'ਜਾਪਈ' ਗੁਰ ਸਬਦਿ ਬੁਝਾਈ ॥੩॥

(ਸੂਹੀ ਕੀ ਵਾਰ, ਪੰਨਾ ੨੯੬)

ਮਨ ਹਠ ਤਰਫ ਨ 'ਜਿਪਈ' ਜੇ ਬਹੁਤਾ ਘਾਲੇ ॥੪॥੧॥

(ਸੂਹੀ ਕੀ ਵਾਰ, ਪੰਨਾ ੨੯੭)

'ਰਾਪੈ'—ਰੰਗਿਆ ਜਾਂਦਾ ਹੈ। 'ਧੋਪੈ'—ਧੋਇਆ ਜਾ ਸਕਦਾ ਹੈ। 'ਰਪੈ'—ਰੰਗਿਆ

ਜਾਏ। 'ਰਪਸੀ'—ਰੰਗਿਆ ਜਾਇਗਾ। 'ਜਾਪੀ'—ਜਾਣਿਆ ਜਾਂਦਾ।

'ਜਾਪਈ'—ਜਾਣਿਆ ਜਾਂਦਾ ਹੈ। 'ਜਿਪਈ'—ਜਿੱਤੀ ਜਾ ਸਕਦੀ।

(8) ਜਿਵੇਂ ਕਿਸੇ ਧਾਰੂ ਦਾ 'ਵਰਤਮਾਨ ਕਾਰਦੰਤਕ', 'ਹੋਣਾ' ਧਾਰੂ ਦੀ ਸਹਾਇਤਾ ਨਾਲ 'ਵਰਤਮਾਨ ਕਾਲ' ਦਾ ਕੰਮ ਦੇਂਦਾ ਹੈ, ਤਿਵੇਂ ਹੀ ਕਿਸੇ ਧਾਰੂ ਦੇ 'ਕਰਮ ਵਾਚ ਵਰਤਮਾਨ' ਦੇ ਨਾਲ 'ਹੋਣਾ' ਧਾਰੂ ਲਾ ਕੇ 'ਕਰਮ ਵਾਚ ਵਰਤਮਾਨ ਕਾਲ' ਬਣਾਇਆ ਜਾਂਦਾ ਹੈ, ਜਿਵੇਂ :

ਤੁਮ 'ਕਹੀਅਤ ਹੋ' ਜਗਤ ਗੁਰ ਸੁਆਮੀ ॥

ਹਮ 'ਕਹੀਅਤ' ਕਲਿਜੁਗ ਕੇ ਕਾਮੀ ॥੧॥

(ਜੈਤਸਰੀ ਰਵਿਦਾਸ ਜੀ, ਪੰਨਾ ੨੧੦)

ਸੰਤਨ ਕੈ 'ਸੁਨੀਅਤ' ਪ੍ਰਤੀ ਕੀ ਬਾਤ ॥੪॥੮॥ (ਬਿਲਾਵਲੁ ਮ: ੫, ਪੰਨਾ ੮੨੦)

ਜਨ ਨਾਨਕ ਦਾਸਨਿਦਾਸੁ 'ਕਹੀਅਤ ਹੈ'

ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥

(ਬਿਲਾਵਲੁ ਮ: ੫, ਪੰਨਾ ੮੨੧)

ਭਗਤਿ ਵਛਲੁ ਉਆ ਕੋ ਨਾਮੁ 'ਕਹੀਅਤੁ ਹੈ'

ਸਰਣਿ ਪ੍ਰਤੁ ਤਿਸੁ ਪਾਛੈ ਪਈਆ ॥੪॥੫॥

(ਬਿਲਾਵਲੁ ਮ: ੮ ਅਸਟਪਦੀਆ, ਪੰਨਾ ੮੩੬)

ਕਹੀਅਤ ਹੋ। ਕਹੀਅਤ। ਕਹੀਅਤ ਹੈ।

(੫) ਕਿਸੇ ਪਾਤੂ ਤੋਂ ‘ਭੂਤ ਕਾਲ’ ਬਣਾ ਕੇ ‘ਜਾਣਾ’ ਪਾਤੂ ਦੇ ਨਾਲ ਵਰਤ ਕੇ ਭੀ ‘ਕਰਮ ਵਾਚ’ ਬਣਾਇਆ ਜਾਂਦਾ ਹੈ।

(੬) ਪੁਲਿੰਗ, ਇਕ-ਵਚਨ :

ਅਗਮ ਅਗੋਚਰੁ ‘ਲਖਿਆ ਨ ਜਾਇ’ ॥੨॥੧॥

(ਬਿਲਾਵਲੁ ਮ: ੩ ਵਾਰ ਸਤ, ਪੰਨਾ ੯੪੧)

‘ਥਾਪਿਆ ਨ ਜਾਇ’ ਕੀਤਾ ਨ ਹੋਇ ॥੫॥

(ਜਪੁਜੀ)

ਲਖਿਆ ਨ ਜਾਇ । ਥਾਪਿਆ ਨ ਜਾਇ ।

(੭) ਇਸਤ੍ਰੀ ਲਿੰਗ, ਇਕ-ਵਚਨ :

ਬਿਖੈ ਬਿਖੈ ਕੀ ਥਾਸਨਾ ‘ਤਜੀਅ ਨਹ ਜਾਈ’ ॥੨॥੩॥

(ਬਿਲਾਵਲੁ ਕਬੀਰ ਜੀ, ਪੰਨਾ ੯੪੫)

ਤਿਸ ਕੀ ਕੌਮਤਿ ‘ਕਹੀ ਨ ਜਾਇ’ ॥੨॥੧॥

(ਬਿਲਾਵਲੁ ਮ: ੩ ਵਾਰ ਸਤ, ਪੰਨਾ ੯੪੧)

ਤਜੀਅ ਨਹ ਜਾਈ । ਕਹੀ ਨ ਜਾਇ ।

ਭਾਵਾਰਥਕ ਕਾਰਦੰਤਕ (Infinitive Mood)

(੧) ‘ਭਾਵਾਰਥਕ ਕਾਰਦੰਤਕ’ ਦਾ ਜ਼ਿਕਰ ਕਰਨ ਤੋਂ ਪਹਿਲਾਂ ਕੁਝ ਕੁ ਗੁਆਂਢੀ ਬੋਲੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।

ਹਿੰਦੀ ਦੀਆਂ ਤਿੰਨ ਪ੍ਰਧਾਨ ‘ਉਪ-ਭਾਖਾ’ ਹਨ—ਅਵਧੀ, ਬ੍ਰਜਭਾਖਾ ਅਤੇ ਖੜੀ। ਇਹਨਾਂ ਵਿਚੋਂ ‘ਬ੍ਰਜਭਾਖਾ’ ਪੱਛਮੀ ਹਿੰਦੀ ਦੀ ਸ਼ਾਬਧ ਹੈ ਅਤੇ ਇਸ ਦਾ ਕੇਂਦਰ-ਅਸਥਾਨ ਮੁਹੂਰਾ ਹੈ। ‘ਅਵਧੀ’ ਪੂਰਬੀ ਹਿੰਦੀ ਦੀ ਸ਼ਾਬਧ ਹੈ, ਇਹ ਅਵਧ ਪ੍ਰਾਂਤ ਵਿਚ ਅਲਾਹਾਬਾਦ ਤੇ ਬਨਾਰਸ ਤਕ ਬੋਲੀ ਜਾਂਦੀ ਹੈ। ‘ਖੜੀ’ ਬੋਲੀ ਮੇਰਠ ਦੇ ਚਹੁੰਵੀਂ ਪਾਸੀਂ ਬੋਲੀ ਜਾਂਦੀ ਸੀ।

ਪੰਜਾਬੀ ਵਿਚ ਭਾਵਾਰਥਕ ਕਾਰਦੰਤਕ ‘ਣ’ ਜਾਂ ‘ਣਾ’ ਲਾਉਣ ਨਾਲ ਬਣਦਾ ਹੈ।

‘ਖੜੀ’ ਬੋਲੀ ਵਿਚ ਸਾਧਾਰਨ ‘ਕ੍ਰਿਆ’ ਦਾ ਹੀ ਅੰਤ ‘ਨਾ’ ਨਾਲ ਹੈ, ਜਿਵੇਂ : ਆਨਾ, ਜਾਨਾ, ਕਰਨਾ।

ਬ੍ਰਜਭਾਖਾ ਵਿਚ ਤਿੰਨ ਰੂਪ ਹੁੰਦੇ ਹਨ :

(ਉ) 'ਨੇ' ਨਾਲ; ਜਿਵੇਂ : ਆਵਨੇ, ਕਰਨੇ, ਲੇਨੇ, ਦੇਨੇ।

(ਅ) 'ਨ' ਨਾਲ; ਜਿਵੇਂ : ਆਵਨ, ਕਰਨ, ਲੇਨ, ਦੇਨ।

(ਈ) 'ਬੋ' ਨਾਲ; ਜਿਵੇਂ : ਆਯਬੋ, ਕਰਿਬੋ, ਦੈਬੋ, ਲੈਬੋ, ਕੀਬੋ, ਦੀਬੋ, ਲੀਬੋ

ਭੀ ਹਨ।

'ਪੁਰਬੀ' ਜਾਂ 'ਸੁੱਧ ਅਵਧੀ' ਵਿਚ ਸਾਧਾਰਨ ਕ੍ਰਿਆ ਦੇ ਅੰਤ ਵਿਚ 'ਬ' ਹੁੰਦਾ ਹੈ, ਜਿਵੇਂ ਆਉਬ, ਜਾਬ, ਕਰਬ। ਇਸ 'ਬ' ਦੀ ਅਸਲੀ ਥਾਂ ਪੁਰਬੀ ਬੋਲੀਆਂ ਹੀ ਹਨ, ਜੋ ਇਸ ਦੀ ਵਰਤੋਂ 'ਭਵਿੱਖਤ ਕਾਲ' ਵਿਚ ਭੀ ਕਰਦੀਆਂ ਹਨ। ਉੱਤਮ-ਪੁਰਖ ਤੇ ਮੱਧਮ-ਪੁਰਖ ਵਿਚ ਤਾਂ ਇਹ ਬੋਲਿਆ ਭੀ ਜਾਂਦਾ ਹੈ (ਹਮ ਕਰਬ, ਤੂੰ ਕਰਬੋ, ਤੈ ਕਰਬੇ), ਪਰ ਸਾਹਿਤ ਵਿਚ ਅੱਨ-ਪੁਰਖ ਵਿਚ ਹੀ ਵਰਤੀਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਕਬੀਰ, ਰਵਿਦਾਸ ਜੀ ਦੀ ਬਾਣੀ ਹੋਣ ਕਰਕੇ 'ਭਾਵਾਰਥਕ ਕਾਰਦੰਤਕ' ਦੇ ਇਹ ਉੱਪਰ ਲਿਖੇ ਸਾਰੇ ਰੂਪ ਮਿਲਦੇ ਹਨ।

(੨) ਸਕਰਮਕ ਧਾਰੂ (Transitive verb) ਤੋਂ ਬਣਿਆ ਹੋਇਆ 'ਭਾਵਾਰਥਕ ਕਾਰਦੰਤਕ', 'ਕ੍ਰਿਆ' ਹੋਣ ਦੀ ਹੈਸੀਅਤ ਵਿਚ ਕਿਸੇ 'ਕਰਮ' (Object) ਨਾਲ ਭੀ ਸੰਬੰਧ ਰੱਖਦਾ ਹੈ। ਆਪਣੇ ਆਪ ਵਿਚ ਇਹ 'ਕਾਰਦੰਤਕ' ਕਦੇ 'ਨਾਂਵ' ਅਤੇ 'ਕ੍ਰਿਆ ਵਿਸ਼ੇਸ਼ਣ' ਵਾਂਗ ਵਰਤਿਆ ਜਾਂਦਾ ਹੈ। ਵੇਖੋ :

(ਉ) ਧਾਰੂ ਦੇ ਅੰਤ ਵਿਚ ('f') :

ਪਾਣੀ ਤੂੰ ਆਇਆ ਲਾਹਾ 'ਲੈਣਿ' ॥੩॥੨੩॥

(ਸਿਗੀਰਾਗ ਮ: ੫ ਘਰੂ ੧, ਪੰਨਾ ੪੩)

ਹਉ ਗੁਰ ਮਿਲਿ ਇਕੁ ਪਛਾਣਦਾ ॥

ਦੂਜਾ ਕਾਗਲੁ 'ਚਿਤਿ' ਨ ਜਾਣਦਾ ॥੩॥੨੯॥

(ਸਿਗੀਰਾਗ ਮ: ੫ ਘਰੂ ੩ ਅਸਟਪਦੀਆ, ਪੰਨਾ ੨੯)

ਨਾਨਕ ਜੀਅ ਉਪਾਇ ਕੈ 'ਲਿਖਿ' ਨਾਵੈ ਧਰਮੁ ਬਹਾਲਿਆ ॥੨॥

(ਆਸਾ ਦੀ ਵਾਰ, ਪੰਨਾ ੪੬੩)

ਨਾਮਾ ਕਹੈ ਹਉ 'ਤਰਿ' ਭੀ ਨ ਜਾਨਉ

ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੧॥੧॥੨॥

(ਬਸੰਤ ਨਾਮਦੇਉ ਜੀ, ਪੰਨਾ ੧੧੯੬)

ਕਿਆ ਹਮ ਕਥਹ ਕਿਛੁ 'ਕਬਿ' ਨਹੀ ਜਾਣਹ

ਪ੍ਰਭੁ ਭਾਵੈ ਤਿਵੈ ਬੁਲਾਨ ॥੫॥੨॥ (ਸਾਰਗ ਮ: ੫ ਘਰੁ ੧, ਪੰਨਾ ੧੨੦੩)

ਗੁਰ ਸਰਣਾਈ 'ਜੋਹਿ' ਨ ਸਾਕੈ ਦੂੜ੍ਹ ਨ ਸਕੈ ਸਤਾਈ ॥੪॥੩॥

(ਗੁਜਰੀ ਮ: ੧ ਅਸਟਪਦੀਆ, ਪੰਨਾ ੫੦੮)

ਹਰਿ ਬਿਨੁ ਜੀਅਰਾ 'ਰਹਿ ਨ ਸਕੈ' ਜਿਉ ਬਾਲਕੁ ਖੀਰ ਅਧਾਰੀ ॥੧॥੭॥

(ਗੁਜਰੀ ਮ: ੪ ਘਰੁ ੨ ਅਸਟਪਦੀ, ਪੰਨਾ ੫੦੬)

ਚਮਰਟਾ 'ਗਾਂਠ' ਨ ਜਨਈ ॥੭॥ (ਸੋਗਠ ਰਵਿਦਾਸ ਜੀ, ਪੰਨਾ ੬੫੯)

'ਲੈਣਿ ਆਇਆ' ਵਿਚ 'ਲੈਣਿ' ਭਾਵਾਰਥਕ ਕਾਰਦੰਤਕ

'ਚਿਤਿ ਜਾਣਦਾ' „ 'ਚਿਤਿ' „

'ਲਿਖਿ ਬਹਾਲਿਆ' „ 'ਲਿਖਿ' „

'ਤਰਿ ਜਾਨਉ' „ 'ਤਰਿ' „

'ਕਬਿ ਜਾਣਹ' „ 'ਕਬਿ' „

'ਜੋਹਿ ਸਾਕੈ' „ 'ਜੋਹਿ' „

'ਰਹਿ ਸਕੈ' „ 'ਰਹਿ' „

'ਗਾਂਠ ਜਨਈ' „ 'ਗਾਂਠ' „

ਦੂਜਾ ਕਾਗਲੁ 'ਚਿਤਿ' ਨ ਜਾਣਦਾ—ਦੂਜਾ ਕਾਗਜ਼ 'ਚਿਤ੍ਰਨਾ' ਨਹੀ ਜਾਣਦਾ।

(ਅ) 'ਸਾਧਾਰਨ ਕ੍ਰਿਆ' ਦੇ ਅੰਤਲੇ 'ਨਾ' ਜਾਂ 'ਣਾ' ਦਾ 'ਾ' ਹਟਾ ਕੇ, ਜਿਵੇਂ :

ਬੰਸ ਕੇ ਪੂੜ੍ਹ 'ਬੀਆਹਨ' ਚਲਿਆ ਸੁਇਨੇ ਮੰਡਪ ਛਾਏ ॥੩॥੬॥

(ਆਸਾ ਕਬੀਰ ਜੀ, ਪੰਨਾ ੪੭੭)

ਘੱਡੈ ਚਰਿ ਭੈਸ 'ਚਰਾਵਨ' ਜਾਈ ॥੨੨॥ (ਆਸਾ ਕਬੀਰ ਜੀ, ਪੰਨਾ ੪੮੧)

ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ

ਤਿਨ੍ ਕਉ ਪਰਜਾ 'ਪੂਜਣ' ਆਈ ॥੨॥੧੮॥

(ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੮)

ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੁਕੈ ਕਾਇ ॥

ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ 'ਰਾਵਣ' ਜਾਇ ॥੧॥੨॥

(ਵਭੰਸੁ ਮ: ੧, ਪੰਨਾ ੫੫੭)

ਪਾਲਾ ਕਕਰੁ ਵਰਣ ਵਰਸੈ ਗੁਰਸਿਖੁ ਗੁਰ 'ਦੇਖਣ' ਜਾਈ ॥੨੭॥

(ਸੂਹੀ ਮ: ੪ ਘਰੁ ੨ ਅਸਟਪਦੀਆ, ਪੰਨਾ ੭੫੮)

ਊਪਰ-ਦਿੱਤੇ ਉਦਾਹਰਣਾਂ ਵਿਚ 'ਭਾਵਾਰਥਕ ਕਾਰਦੰਤਕ':

ਬੀਆਹਨ, ਚਰਾਵਨ, ਪੂਜਣ, ਰਾਵਣ, ਦੇਖਣ।

ਇਹ ਸਾਰੇ 'ਕਾਰਦੰਤਕ' ਊਪਰਲੇ ਉਦਾਹਰਣਾਂ ਵਿਚ 'ਕ੍ਰਿਆ ਵਿਸ਼ੇਸ਼ਣ' ਦੇ ਤੌਰ 'ਤੇ ਵਰਤੇ ਗਏ ਹਨ।

(ੴ) ਧਨ ਪਿਰ ਏਕੈ ਸੰਗਿ ਬਸੇਰਾ ॥

ਸੇਜ ਏਕ ਪੈ 'ਮਿਲਣੁ' ਦੁਹੇਰਾ ॥੨॥੮॥੩੦॥

(ਆਸਾ ਕਬੀਰ ਜੀ, ਪੰਨਾ ੪੯੩)

ਸਾਚਾ 'ਨਾਵਣੁ' ਗੁਰ ਕੀ ਸੇਵਾ ॥ਰਹਾਉ॥੩੧॥

(ਆਸਾ ਕਬੀਰ ਜੀ, ਪੰਨਾ ੪੯੪)

ਭਰਿ ਸਰਵਰੁ ਜਬ ਉਡਲੈ ਤਬ 'ਤਰਣੁ' ਦੁਹੇਲਾ ॥੨॥

(ਸੂਹੀ ਫਗੀਦ ਜੀ, ਪੰਨਾ ੭੬੪)

ਸੁਨਿ ਸਖੀਏ ਪ੍ਰਤਿ 'ਮਿਲਣੁ' ਨੀਸਾਨੀ ॥

ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ਰਹਾਉ॥੩॥

(ਸੂਹੀ ਮ: ੫ ਘਰੁ ੧, ਪੰਨਾ ੭੩੭)

'ਮਿਲਣੁ' ਨੀਸਾਨੀ—ਮਿਲਣ ਦੀ ਨੀਸਾਨੀ।

ਨੋਟ : ਇਹਨਾਂ ਊਪਰ-ਲਿਖੇ ਪ੍ਰਮਾਣਾਂ ਵਿਚ 'ਮਿਲਨੁ', 'ਨਾਵਣੁ', 'ਤਰਣੁ' ਅਤੇ 'ਮਿਲਣੁ', 'ਨਾਵੁ' (Noun) ਦੇ ਤੌਰ 'ਤੇ ਵਰਤੇ ਗਏ ਹਨ।

(ਸ) ਅਵਧੀ ਬੋਲੀ ਦਾ ਚਿਹਨ 'ਬੋ' ਅੰਤ ਵਿਚ ਵਰਤਿਆ ਜਾਂਦਾ ਹੈ।

ਵੇਖੋ :

ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨੁ ॥

ਕਹਿ ਰਵਿਦਾਸ 'ਛੁਟਬੋ' ਕਵਨ ਗੁਨ ॥੩॥੪॥

(ਆਸਾ ਰਵਿਦਾਸ ਜੀ, ਪੰਨਾ ੪੯੭)

ਕਬੀਰ ਮੈ ਜਾਨਿਓ 'ਪੜਿਬੋ' ਭਲੋ 'ਪੜਿਬੇ' ਸਿਉ ਭਲ ਜੋਗੁ ॥੪੫॥

(ਸਲੋਕ ਕਬੀਰ ਜੀ, ਪੰਜਾਬ ੧੩੬੬)

ਮੇਰੇ ਮਨਿ 'ਬਾਸਿਬੇ' ਗੁਰ ਗੋਬਿੰਦ ॥੧॥੨॥

(ਸਾਰਗ ਮ: ੫, ਪੰਜਾਬ ੧੨੦੪)

ਲਰਿਕੀ ਲਰਿਕਨ 'ਖੇਬੋ' ਨਾਹਿ ॥ ਮੁੰਡੀਆ ਅਨਦਿਨ ਧਾਪੇ ਜਾਹਿ ॥੨॥੩॥੯॥

(ਗੌਡ ਕਬੀਰ ਜੀ, ਪੰਜਾਬ ੮੭੧)

ਨੋਟ : ਕੁਝ 'ਕਾਰਦੰਤਕਾਂ' ਦੇ ਅੰਤ ਵਿਚ 'ਬੋ' ਅਤੇ ਕੁਝ ਦੇ ਅੰਤ ਵਿਚ 'ਬੇ' ਹੈ। ਅਗਲੇ ਉਦਾਹਰਣ ਗਹੁ ਨਾਲ ਪੜਿਆਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਇਸ 'ਕਾਰਦੰਤਕ' ਦੇ ਨਾਲ ਕਿਸੇ 'ਸੰਬੰਧਕ' ਦੇ ਵਰਤੇ ਜਾਣ ਦੇ ਕਾਰਨ 'ਬੋ' ਤੋਂ 'ਬੇ' ਬਣ ਜਾਂਦਾ ਹੈ, ਜਿਵੇਂ : 'ਪੜਿਬੇ ਸਿਉ', 'ਜਾਇਬੇ ਕਉ', 'ਬਿਨੁ ਮਿਲਬੇ', 'ਮਿਲਬੇ ਕੀ', 'ਮਰਬੇ ਕੋ', 'ਕਹਿਬੇ ਮਾਹਿ', 'ਕਰਬੇ ਕਉ'।

ਕਬੀਰ ਮੈ ਜਾਨਿਓ ਪੜਿਬੇ ਭਲੋ 'ਪੜਿਬੇ' ਸਿਉ ਭਲ ਜੋਗੁ ॥੪੫॥

(ਸਲੋਕ ਕਬੀਰ ਜੀ, ਪੰਜਾਬ ੧੩੬੬)

ਰਾਮੁ ਨ ਜਪਹੁ ਕਵਨ ਮਤਿ ਲਾਰੋ ॥

ਮਰਿ 'ਜਾਇਬੇ' ਕਉ ਕਿਆ ਕਰਹੁ ਅਭਾਰੋ ॥੧॥ਰਹਾਉ॥੧॥

(ਸੂਹੀ ਕਬੀਰ ਜੀ, ਪੰਜਾਬ ੨੬੨)

ਬਿਨੁ 'ਮਿਲਬੇ' ਇਹੁ ਦਿਨੁ ਨ ਬਿਹਾਵੈ ॥

ਮਿਲੈ ਪ੍ਰਭੂ ਤਾ ਸਤ ਸੁਖ ਪਾਵੈ ॥੩॥੧੧॥ (ਆਸਾ ਮ: ੫ ਘਰੂ ੨, ਪੰਜਾਬ ੩੭੩)

ਪ੍ਰਭੂ 'ਮਿਲਬੇ' ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ਰਹਾਉ॥੯॥

(ਆਸਾ ਮ: ੫ ਘਰੂ ੨, ਪੰਜਾਬ ੨੯੮)

ਤੈ 'ਮਰਬੇ' ਕੋ ਬਿਸਰਤ ਨਾਹਨਿ ਤਿਹ ਚਿੰਤਾ ਤਨੁ ਜਾਰਾ ॥੧॥੨॥੯॥

(ਜੈਤਸਰੀ ਮ: ੯, ਪੰਜਾਬ ੨੦੩)

ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥

'ਮਿਲਬੇ' ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੮॥੧੩॥

(ਗੁਜਰੀ ਮ: ੫ ਘਰੂ ੨, ਪੰਜਾਬ ੮੬੮)

ਬਿਨੁ 'ਮਿਲਬੇ' ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕ ਜੀਜੈ ॥੨੧॥

(ਕਲਿਆਨੁ ਮ: ੫ ਘਰੁ ੧, ਪੰਨਾ ੧੩੨੧)

ਕਬੀਰ ਰਾਮੈ ਰਾਮ ਕਹੁ 'ਕਹਿਬੇ' ਮਾਹਿ ਬਿਬੇਕੁ ॥੧੯੧॥

(ਸਲੋਕ ਕਬੀਰ ਜੀ, ਪੰਨਾ ੧੩੭੮)

ਕਲਜੁਗ ਦੂਰਤ ਦੂਰ 'ਕਰਬੇ' ਕਉ ਦਰਸਨੁ ਗੁਰੂ ਸਗਲ ਸੁਖ ਸਾਗਰੁ ॥੪॥

(ਸਵਈਏ ਮ: ਚਉਥੇ ਕੇ, ਮਥੁਰਾ, ਪੰਨਾ ੧੯੦੮)

ਨੋਟ : ਪਰ 'ਸੰਬੰਧਕ' ਤੋਂ ਬਿਨਾ ਭੀ ਕਿਤੇ ਟਾਵੇਂ ਥਾਂ 'ਬੇ' ਦੇ ਥਾਂ 'ਬੇ' ਮਿਲਦਾ ਹੈ, ਜਿਵੇਂ :

ਮੇ ਕਉ ਤਾਰਿਲੇ ਰਾਮਾ ਤਾਰਿ ਲੇ ॥

ਮੈ ਅਜਾਨੁ ਜਨੁ 'ਤਰਿਬੇ' ਨ ਜਾਨਉ ਬਾਪ ਬੀਠੁਲਾ ਬਾਹ ਦੇ ॥

(ਗੌਡ ਨਾਮਦੇਵ ਜੀ, ਪੰਨਾ ੮੭੩)

ਪੂਰਬ ਪੂਰਣ ਕਾਰਦੰਤਕ

(Indeclinable Past Participle)

(੧) ਸੰਸਕ੍ਰਿਤ ਵਿਚ 'ਪੂਰਬ ਪੂਰਣ ਕਾਰਦੰਤਕ' ਦੇ ਬਨਾਣ ਦੇ ਦੋ ਤਰੀਕੇ ਹਨ :

੧. 'ਧਾਤੂ' ਦੇ ਨਾਲ 'ਤ੍ਰਾ' ਲਾ ਕੇ; ੨. ਜੇ ਧਾਤੂ ਦੇ ਪਹਿਲਾਂ ਕੋਈ ਅਗੇਤਰ ਲੱਗਾ ਹੋਵੇ ਤਾਂ 'ਯ' ਲਗਾ ਕੇ, ਜਿਵੇਂ :

(ਉ) ਦਾ (ਦੇਣਾ) ਤੋਂ ਦੜਾ—ਦੇ ਕੇ। ਜਿ (ਜਿੱਤਣਾ) ਤੋਂ ਜਿੜਾ—ਜਿੱਤ ਕੇ। ਕਿ (ਕਰਨਾ) ਤੋਂ ਕਿੜਾ—ਕਰ ਕੇ। ਭੂ (ਹੋਣਾ) ਤੋਂ ਭੂੜਾ—ਹੋ ਕੇ।

(ਅ) ਆ + ਦਾ (ਲੈਣਾ) ਤੋਂ ਆਦਾਯ—ਲੈ ਕੇ। ਸੰ + ਕਿ (ਸਵਾਰਨਾ) ਤੋਂ ਸੰਸਕ੍ਰਿਤਯ—ਸਜਾ ਕੇ।

(੨) 'ਪ੍ਰਾਕ੍ਰਿਤ' ਵਿਚ 'ਤ੍ਰਾ' ਦੇ ਥਾਂ 'ਯ' ਦਾ ਹੀ ਵਰਤਾਰਾ ਸੀ, ਉਹ ਭੀ 'ਯ' ਦੇ ਖੁਲ੍ਹੇ ਰੂਪ ਵਿਚ, ਭਾਵ 'ਇ' ਤੇ 'ਅ' ਵੱਖੇ ਵੱਖਰੇ। ਪੁਰਾਣੀ ਪੰਜਾਬੀ ਵਿਚ ਇਹ ਕਾਰਦੰਤਕ ਬਨਾਣ ਵੇਲੇ ਪ੍ਰਾਕ੍ਰਿਤ ਦਾ ਅਖੀਰਲਾ 'ਅ' ਭੀ ਛੱਡ ਦਿੱਤਾ ਗਿਆ।

ਵੰਨਗੀ ਦੇ ਪ੍ਰਮਾਣ

ਸੰ:	ਪ੍ਰ:	ਧ: ਪੰ:
ਸ਼ਰੂੜਾ	ਸੁਣਿਆ	ਸੁਣਿ (= ਸੁਣ ਕੇ)
ਦ੍ਰਿਸ਼ਟਵਾ	ਦੇਖਿਆ	ਦੇਖਿ (= ਦੇਖ ਕੇ)
ਵਿਸ਼ਮਿਤਜ	ਵਿਸੁਮਰਿਆ	ਵਿਸਾਰਿ (= ਵਿਸਾਰ ਕੇ)
ਪ੍ਰਸਾਰਜ	ਪਸਾਰਿਆ	ਪਸਾਰਿ
ਪ੍ਰਬਸਥਾਪਜ	ਪੱਠਾਵਿਆ	ਪਠਾਇ
ਗਜਾਤ੍ਰਾ	ਜਾਣਿਆ	ਜਾਣਿ (= ਜਾਣ ਕੇ)
ਦੜਾ	ਦੇਇਆ	ਦੇਇ (= ਦੇ ਕੇ)
ਸਿਕੜਾ	ਸਿੰਚਿਆ	ਸਿੰਚਿ (= ਸਿੰਚ ਕੇ)

(੩) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਇਸ ਕਾਰਦੰਤਕ ਦੇ ਕੁਝ ਪ੍ਰਮਾਣ :

ਸਚਾ ਖਸਮੁ 'ਕਲਾਣਿ' ਕਮਲੁ ਵਿਗਸਿਆ॥੨੩॥

'ਕਲਾਣਿ'-ਕਲਾਣ ਕੇ, ਸਾਲਾਹ ਕੇ। (ਮਾਝ ਕੀ ਵਾਰ, ਪੰਨਾ ੧੪੮)

ਸਾਕਤ ਕੂੜੇ ਉੱਡ ਸੁਕ ਹੂਏ

ਮਨਿ ਅਭਿਮਾਨੁ 'ਵਿਛੁੜਿ' ਦੂਰਿ ਗਈਆ॥੨੦॥੨॥

(ਬਿਲਾਵਲੁ ਮ: ੪ ਅਸਟਪਦੀਆ, ਪੰਨਾ ੮੩੮)

'ਵਿਛੁੜਿ'-ਵਿਛੁੜ ਕੇ।

[ਨੋਟ : ਸ਼ਬਦ 'ਵਿਛੁੜਿ' ਦਾ ਰੂਪ ਖਾਸ ਧਿਆਨ-ਜੋਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 'ਛ' ਦੇ ਨਾਲ ਸਦਾ () ਵਰਤੀਦਾ ਹੈ। ਇਹ ਸ਼ਬਦ ਸੰਸਕ੍ਰਿਤ ਧਾਰੂ 'ਵਿਛੁਰ' ਨਾਲ ਸੰਬੰਧ ਰੱਖਦਾ ਹੈ, ਜਿਸ ਦਾ ਅਰਥ ਹੈ : ਢੱਕ ਦੇਣਾ, ਲਿੰਬ ਦੇਣਾ, ਕੱਜ ਦੇਣਾ। ਸੰਸਕ੍ਰਿਤ ਧਾਰੂ ਦਾ ਪੂਰਣ ਕਾਰਦੰਤਕ (Past Participle) ਵਿਛੁਰਿਤ ਹੈ, ਅਤੇ ਪੰਜਾਬੀ ਵਿਚ 'ਵਿਛੁੜਤ' ਜਾਂ 'ਬਿਛੁੜਤ' ਹੈ।]

ਬੇਦ ਪੁਰਾਨ ਸਬ ਦੇਖੇ 'ਜੋਇ'॥੨॥ (ਬਸੰਤੁ ਰਾਮਾਨੰਦ ਜੀ, ਪੰਨਾ ੧੧੬੫)

'ਜੋਇ'-ਜੋਹ ਕੇ, ਖੋਜ ਕੇ।

'ਊਨਵਿ' ਘਨਹੁ ਗਾਰਜੈ ਬਰਸੈ ਕੌਕਿਲ ਮੌਰ ਬੈਰਾਗੋ॥੨॥੨॥

'ਊਨਵਿ'-ਨਿਵ ਕੇ। (ਸਾਰਗ ਮ: ੧, ਪੰਨਾ ੧੧੬੭)

‘ਬੋਲਿ’ ਭੀਤਿ ਮਿਲੇ ਪਰਮਾਨੰਦਾ ॥੪॥੧੪॥ (ਸਾਰਗ ਮ: ੫, ਪੰਨਾ ੧੨੦੬) ‘ਬੋਲਿ’—ਬੋਲ੍ ਕੇ।

(੪) ਸੂਰ-ਅੰਤ ਧਾਤੂਆਂ (Verbs ending in Vowel) ਦਾ ਪੂਰਬ ਪ੍ਰਣ ਕਾਰਦੰਤਕ ਬਨਾਣ ਵੇਲੇ ਕਈ ਵਾਰੀ ਅੰਤਮ ਚਿਹਨ ('ਇ') ਦਾ ਲੋਪ ਹੁੰ ਜਾਂਦਾ ਹੈ ਜਾਂ ਪਿਛਲੇ 'ਸੂਰ' (Vowel) ਨਾਲ ਮਿਲ ਕੇ ਹੋਰ ਰੂਪ ਬਣ ਜਾਂਦਾ ਹੈ :

ਪੀ (= ਪੀਣਾ) :

‘ਪੀ’ ਅੰਮ੍ਰਿਤੁ ਆਧਾਨਿਆ ਗੁਰਿ ਅਮਰੁ ਕਰਾਇਆ ॥੨॥੩॥੩੩॥

(ਬਿਲਾਵਲੁ ਮ: ੫ ਘਰੁ ੫, ਪੰਨਾ ੯੦੮)

‘ਪੀ’ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜੁ ਸੁਆਦ ॥੨॥੨੫॥੫੫॥

‘ਪੀ’—ਪੀ ਕੇ। (ਬਿਲਾਵਲੁ ਮ: ੫, ਪੰਨਾ ੯੧੮)

ਦੇ (= ਦੇਣਾ) :

ਮਾਤ ਗਰਭ ਮਹਿ ਹਾਥ ‘ਦੇ’ ਰਾਖਿਆ ॥੧॥੧੧॥੧੯॥

(ਬਿਲਾਵਲੁ ਮ: ੫, ਪੰਨਾ ੯੦੪)

ਗਹਿ ਓਟ ਚਿਤਵੀ ਨਾਥ ॥ ਨਾਨਕਾ ‘ਦੇ’ ਰਖੁ ਹਾਥ ॥੪॥੨॥

‘ਦੇ’—ਦੇ ਕੇ। (ਬਿਲਾਵਲੁ ਮ: ੫ ਅਸਟਪਦੀ ਘਰੁ ੧੨, ਪੰਨਾ ੯੩੯)

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ‘ਦੈ’ ॥੧॥

‘ਦੈ’—ਦੇ ਕੇ। (ਰਾਮਕਲੀ ਵਾਰ ਸਤੇ ਬਲਵੰਡ ਦੀ, ਪੰਨਾ ੯੬੬)

ਸਰਾਲ ਬਿਆਧਿ ਮਨ ਤੇ ‘ਖੈ’ ਨਸੇ ॥੨॥੧੩॥ (ਸੁਖਮਨੀ, ਪੰਨਾ ੨੮੭)

‘ਖੈ’—ਨਾਸ ਹੋ ਕੇ।

ਪੈ (= ਪੈਣਾ) :

ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ‘ਪੈ’ ॥੧॥੮॥

‘ਪੈ’—ਪੈ ਕੇ। (ਸਲੋਕੁ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੧)

ਕਦੇ ਕਦੇ (ਇ) ਚਿਹਨ ਲਾਉਣ ਵੇਲੇ ਇਸ ਧਾਤੂ ਦੀਆਂ ਅੰਤਮ (ੴ) ਦਾ ਲੋਪ ਹੋ ਜਾਂਦਾ ਹੈ, ਜਿਵੇਂ :

ਬਿਸਟਾ ਅਈਰਿ ਕੀਟ ਸੇ ‘ਪਾਇ’ ਪਚਹਿ ਵਾਰੋ ਵਾਰ ॥੨॥੮॥

‘ਪਾਇ’—ਪੈ ਕੇ। (ਸਲੋਕ ਮ: ੩, ਸਿਰੀਰਾਗ ਕੀ ਵਾਰ, ਪੰਨਾ ੯੫)

(੫) ਛੰਦ ਦੀ ਚਾਲ ਜਾਂ ਮਾੜਾ ਦੇ ਅਨੁਸਾਰ ('f') ਦਾ ('ੰ') ਜਾਂ ('ੴ') ਭੀ ਹੋ ਜਾਂਦਾ ਹੈ, ਜਿਵੇਂ :

ਮੰਗਲੁ ਨਾਰੀ ਗਾਵਹਿ 'ਆਏ' ॥੧॥੫॥ (ਬਿਲਾਵਲੁ ਮ: ੩, ਪੰਨਾ ੨੬੮)

ਇਥੇ 'ਆਇ' ਦੇ ਥਾਂ 'ਆਏ' ਵਰਤਿਆ ਗਿਆ।

ਅਚਿੰਤੁ ਨਾਮੁ ਵਸਿਆ ਮਨਿ 'ਆਈ' ॥੧॥੧੦॥

(ਬਿਲਾਵਲੁ ਮ: ੩, ਪੰਨਾ ੨੬੮)

ਇਥੇ 'ਆਇ' ਦੇ ਥਾਂ 'ਆਈ' ਵਰਤਿਆ ਗਿਆ ਹੈ।

ਇਛ ਪੁਨੀ ਪੂਰੇ ਗੁਰ 'ਮਿਲੇ' ॥੪॥੧੨੭॥ (ਗਊੜੀ ਮ: ੫, ਪੰਨਾ ੧੯੧)

ਇਥੇ 'ਮਿਲਿ' ਦੇ ਥਾਂ 'ਮਿਲੇ' ਵਰਤਿਆ ਗਿਆ ਹੈ।

ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ 'ਕਰੇ' ॥੨॥੧॥੧੪॥੨੧॥

(ਆਸਾ ਮ: ੪ ਘਰੁ ੫ ਛੰਤ, ਪੰਨਾ ੪੫੧)

ਇਥੇ 'ਕਰਿ' ਦੇ ਥਾਂ 'ਕਰੇ' ਵਰਤਿਆ ਗਿਆ ਹੈ।

(੬) ਉਰਦੂ ਵਿਚ ਇਸ 'ਕਾਰਦੰਤਕ' ਨੂੰ ਵਰਤਣ ਵਾਸਤੇ ਚਿਹਨ 'ਕਰ' ਪਾਤੂ ਦੇ ਨਾਲ ਵਰਤਿਆ ਜਾਂਦਾ ਹੈ, ਜਿਵੇਂ : 'ਖਾ ਕਰ', 'ਲੇਟ ਕਰ' ਆਦਿਕ। ਇਸੇ ਤਰ੍ਹਾਂ ਪੁਰਾਣੀ ਪੰਜਾਬੀ ਵਿਚ ਕਾਰਦੰਤਕ ਦਾ ('f') ਚਿਹਨ ਵਰਤ ਕੇ ਭੀ ਕਦੇ ਕਦੇ 'ਕਰ' ਪਾਤੂ ਦਾ ਕਾਰਦੰਤਕ ('ਕਰਿ') ਅਸਲੀ ਧਾਰੂ ਦੇ ਨਾਲ ਜੌੜਿਆ ਜਾਂਦਾ ਸੀ, ਜਿਵੇਂ :

ਪਤਿਤ ਪਾਵਨ ਪ੍ਰਭੁ 'ਤਿਆਗਿ ਕਰੇ' ਕਹੁ ਕਤ ਠਹਰਾਈਐ ਰਾਮ ॥੨॥੧॥੮॥

(ਬਿਲਾਵਲੁ ਮ: ੫ ਛੰਤ ਮੰਗਲ, ਪੰਨਾ ੮੪੮)

'ਤਿਆਗਿ ਕਰੇ'-ਤਿਆਗਿ ਕਰਿ।

ਗੁਰੂ ਸੁਦਰੂ ਮੇਹਨੁ 'ਪਾਇ ਕਰੇ' ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥੮॥੧॥੫॥

'ਪਾਇ ਕਰੇ'-ਪਾਇ ਕਰਿ। (ਸੂਹੀ ਛੰਤ ਮ: ੪ ਘਰੁ ੫, ਪੰਨਾ ੨੨੬)

(੭) ਇਹ ਸਹਾਇਕ-ਕਾਰਦੰਤਕ ('ਕਰਿ') 'ਕੈ' ਦੇ ਰੂਪ ਵਿਚ ਭੀ ਵਰਤਿਆ ਜਾਂਦਾ ਰਿਹਾ ਹੈ, ਜਿਵੇਂ :

ਗੈਣ ਗਵਾਈ 'ਸੋਇ ਕੈ' ਦਿਵਸੁ ਗਵਾਈਆ ਪਾਇ ॥੧॥੧॥੧੮॥

(ਗਊੜੀ ਬੈਗਾਗਣੀ ਮ: ੧, ਪੰਨਾ ੧੫੬)

ਕਾਜੀ 'ਹੋਇ ਕੈ' ਬਹੈ ਨਿਆਇ ॥ ਫੇਰੇ ਤਸਥੀ ਕਰੇ ਖੁਦਾਇ ॥
 ਵਢੀ 'ਲੈ ਕੇ' ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥੧॥੧੧॥
 (ਸਲੋਕ ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੧)

ਨੋਟ : ਇਸ ਸਹਾਇਕ-ਕਾਰਦੰਤਕ ਸ਼ਬਦ 'ਕਰਿ' ਦਾ ਅੰਤਲਾ 'ਰ' ਉੱਡ
ਕੇ ਉਸ ਦੇ ਥਾਂ 'ਈ' ਹੋ ਕੇ 'ਕਇ' ਬਣਦਾ ਹੈ, ਇਸ ਤੋਂ 'ਕੈ' ਹੋ ਜਾਂਦਾ ਹੈ।

ਇਸ ਸ਼ਬਦ 'ਕਰਿ' ਤੋਂ 'ਕੈ' ਰੂਪ ਵਰਤੇ ਜਾਣ ਦਾ ਪ੍ਰਤੱਖ ਸਬੂਤ ਹੇਠ-
ਲਿਖੇ ਸਵਾਈਏ ਵਿਚ ਮਿਲਦਾ ਹੈ :

ਕਾਗਦ ਦੀਪ ਸਭੈ ਕਰਿ ਕੈ ਅਰੁ ਸਾਤ ਸਾਮ੍ਰਦੂਨ ਕੀ ਮਸੁ 'ਕੈ' ਹਉ ॥੧੦੧॥

(ਬਚਿੜ ਨਾਟਕ, ਧਿਆਇ ੧, ਪਾਤਸ਼ਾਹੀ ੧੦)

ਮਸੁ 'ਕੈ' ਹਉ = ਮਸੁ 'ਕਰਿ' ਹਉ।

(੮) ਨਵੀਨ ਪੰਜਾਬੀ ਵਿਚ 'ਹੋ ਕੇ', 'ਸਉਂ ਕੇ', 'ਤਿਆਗ ਕੇ' ਆਦਿਕ
ਕਾਰਦੰਤਕ ਵਰਤੇ ਜਾਂਦੇ ਹਨ।

ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਨਵੀਨ ਪੰਜਾਬੀ ਦੇ ਪੂਰਬ
ਪੂਰਣ ਕਾਰਦੰਤਕ ਵਿਚ ਧਾਤੂ ਦੇ ਨਾਲ ਕਾਰਦੰਤਕ ਦਾ ਪੁਰਾਤਨ ਅੰਤਮ ਚਿਹਨ
(‘f’) ਨਹੀਂ ਹੈ, ਅਤੇ ਸਹਾਇਕ ('ਕੈ') ਦੇ ਥਾਂ ('ਕੇ') ਹੈ।

ਪੁਰਾਤਨ ਕਾਰਦੰਤਕ

ਖਾਇ ਕੈ

ਸੋਇ ਕੈ

ਤਿਆਗਿ ਕੈ

ਹੋਇ ਕੈ

ਨਵੀਨ ਕਾਰਦੰਤਕ

ਖਾ ਕੇ

ਸਉਂ ਕੇ

ਤਿਆਗ ਕੇ

ਹੋ ਕੇ

(੯) ਸੰਸਕ੍ਰਿਤ ਤੇ ਪ੍ਰਾਕ੍ਰਿਤ :

ਇਹ ਉੱਪਰ ਦੱਸਿਆ ਜਾ ਚੁਕਾ ਹੈ ਕਿ ਪੂਰਬ ਪੂਰਣ ਕਾਰਦੰਤਕ ਦਾ
‘ਚਿਹਨ’ ਸੰਸਕ੍ਰਿਤ ਵਿਚ ‘ਤ੍ਰਾ’ ਹੈ। ਪ੍ਰਾਕ੍ਰਿਤ ਵਿਚ ਇਸ ਦਾ ਰੂਪ ‘ਤੁਆ’ ਹੋ
ਗਿਆ ਹੈ।

ਸਬਦੇ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ 'ਕ੍ਰਿਤੁਆ' ॥

ਮਿਟੰਤਿ ਤੜ੍ਹਾਗਤੰ ਤਰਮ ਮੇਹੰ ॥੮॥

‘ਕ੍ਰਿਤੁਆ’—ਕਰ ਕੇ।

(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੪੮)

ਪ੍ਰੇਰਣਾਰਥਕ ਕ੍ਰਿਆ (Causative Verb)

ਸੰਸਕ੍ਰਿਤ ਵਿਚ ਦੋ ਕਿਸਮ ਦੇ ਪ੍ਰੇਰਣਾਰਥਕ ਕ੍ਰਿਆ ਹਨ :

- (੧) ਉਹ ਜੋ ਧਾਰੂ ਦੇ ਨਾਲ 'ਅਯ' ਲਗਾਇਆਂ ਬਣਦੇ ਹਨ, ਜਿਵੇਂ : ਕ੍ਰਿ ਤੋਂ 'ਕਾਰਯ'। ਗਮ ਤੋਂ 'ਗਮਯ'। ਘਟ ਤੋਂ 'ਘਟਯ'।
- (੨) ਉਹ ਜਿਨ੍ਹਾਂ ਵਿਚ 'ਅਯ' ਤੋਂ ਪਹਿਲਾਂ 'ਪ' ਦਾ ਆਗਾਮ ਹੋ ਜਾਂਦਾ ਹੈ, ਜਿਵੇਂ : ਗੈ ਤੋਂ 'ਗਾਪਯ'। ਖਜੈ ਤੋਂ 'ਖਜਾਪਯ'। ਸਨਾ ਤੋਂ 'ਸਨਾਪਯ'।

ਸੰਸਕ੍ਰਿਤ ਵਾਂਗ 'ਪ੍ਰਾਕ੍ਰਿਤ' ਵਿਚ ਭੀ ਦੋ ਪ੍ਰਕਾਰ ਦੇ ਹੀ ਪ੍ਰੇਰਣਾਰਥਕ ਕ੍ਰਿਆ ਹਨ, ਜਿਵੇਂ : (੧) ਕਾਰੇਇ, ਭਾਵੇਇ, ਮੋਹੇਇ; (੨) ਕਹਾਵੇਹਿ, ਪੁੱਛਾਵੇਮਿ।

ਫਰਕ ਕੇਵਲ ਇਹ ਹੈ ਕਿ ਸੰਸਕ੍ਰਿਤ ਵਿਚ 'ਪ' ਵਰਤੀਦਾ ਹੈ ਅਤੇ ਪ੍ਰਾਕ੍ਰਿਤ ਵਿਚ 'ਪ' ਦੇ ਥਾਂ 'ਵ'। ਪ੍ਰਾਕ੍ਰਿਤ ਵਿਚ ਇਹਨਾਂ ਵਿਚੋਂ 'ਵ' (ਆਵ) ਵਾਲੀ 'ਕ੍ਰਿਆ' ਦਾ ਵਧੀਕ ਪ੍ਰਚਾਰ ਸੀ।

ਅਪੰਨਸ਼ ਵਿਚ ਭੀ ਇਹੀ ਹਾਲ ਹੈ, ਜਿਵੇਂ : 'ਕਰਾਵਏਇ', 'ਜਾਣਾਵਏਇ', 'ਉੱਠਾਵਏਇ', 'ਦੇਵਾਵਏਇ' ਆਦਿਕ। ਪਰ ਉਵੇਂ ਅਪੰਨਸ਼ ਵਿਚ ਭੀ ਕਈ ਦੂਜੀ ਪ੍ਰਕਾਰ ਦੇ ਰੂਪ ਭੀ ਮਿਲਦੇ ਹਨ, ਜਿਵੇਂ : 'ਗਮਏਇ', 'ਜਣਏਇ' ਆਦਿਕ।

ਪੰਜਾਬੀ ਦੇ 'ਪ੍ਰੇਰਣਾਰਥਕ ਕ੍ਰਿਆ' 'ਆਵ' ਤੇ 'ਆ' ਦੋਹਾਂ ਨਾਲ ਹੀ ਬਣੇ ਹੋਏ ਮਿਲਦੇ ਹਨ। ਵੇਖੋ :

ਅੱਨ ਪੁਰਖ

ਜਿਸਹਿ 'ਜਰਾਏ' ਆਪਿ ਸੋਈ ਅਜਰੁ ਜਰੈ ॥੩॥

(ਰਾਮਕਲੀ ਕੀ ਵਾਰ ਮ: ੫, ਪੰਨਾ ੯੫੮)

ਪੰਡਿਤੁ 'ਆਖਾਏ' ਬਹੁਤੀ ਰਾਹੀਂ ਕੋਰੜ ਮੋਠ ਜਿਨੇਹਾ ॥੨॥੧॥

(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੦)

ਕੀਮਤਿ ਸੋ ਪਾਵੈ ਆਪਿ 'ਜਾਣਾਵੈ' ਆਪਿ ਅਭੁਲ ਨ ਭੁਲਏ ॥੯॥੨॥੫॥

(ਸੁਹੀ ਛੰਤ ਮਹਲਾ ੧ ਘਰੁ ੪, ਪੰਨਾ ੧੬੭)

ਗੁਰੂ ਭੇਟੇ ਹਰਿ ਨਾਮੁ 'ਚੇਤਾਵੈ' ਬਿਨੁ ਨਾਵੈ ਹੋਰ ਝੂਠੁ ਪਰੀਤਿ ॥੧॥੧॥੧॥

ਆਪਿ ਨ ਬੁਝੈ ਲੋਕ 'ਬੁਝਾਵੈ' ॥ ਮਨ ਕਾ ਅੰਧਾ ਅੰਧੁ ਕਮਾਵੈ ॥੩॥

(ਬਿਲਾਵਲੁ ਮਹਲਾ ੩ ਅਸਟਪਦੀ, ਪੰਨਾ ੯੩੨)

ਸਿਮਰਿ ਸਿਮਰਿ ਸੁਆਮੀ ਪ੍ਰਭੂ ਅਪਨਾ
ਸਗਲੇ ਪਾਪ 'ਤਜਾਵਹਿ' ਰਾਮ ॥੧॥੪॥੨॥

(ਸੁਹੀ ਛੰਤ ਮਹਲਾ ੫ ਘਰੂ ੩, ਪੰਨਾ ੧੮੧)

ਨੋਟ : ਜਗਾਏ, ਆਖਾਏ, ਜਾਣਾਵੈ, ਚੇਤਾਵੈ, ਬੁਝਾਵੈ—ਇਕ-ਵਚਨ।
ਤਜਾਵਹਿ—ਬਹੁ ਵਚਨ।

ਮੱਧਮ ਪੁਰਖ

ਜਿਸ ਨੇ ਤੂ 'ਜਾਣਾਇਹਿ' ਸੋਈ ਜਨ੍ਹ ਜਾਣੈ ॥੩॥

(ਆਸਾ ਮਹਲਾ ੪, ਪੰਨਾ ੩੬੫)

ਜਾ ਕੈ ਸਿਮਰਨਿ ਦੁਖੁ ਨ ਹੋਇ ॥

ਕਰਿ ਦਇਆ 'ਮਿਲਾਵਹੁ' ਤਿਸਹਿ ਮੋਹਿ ॥੧॥੫॥

(ਬਸੰਤੁ ਮ: ੫, ਪੰਨਾ ੧੧੯)

ਜਾਣਾਇਹਿ—ਇਕ-ਵਚਨ। ਮਿਲਾਵਹੁ—ਬਹੁ-ਵਚਨ।

ਉੱਤਮ ਪੁਰਖ

ਗੁਰੂ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ 'ਦਸਾਹਾ' ॥੨॥੧॥੫॥

(ਸੁਹੀ ਛੰਤ ਮਹਲਾ ੪ ਘਰੂ ੫, ਪੰਨਾ ੨੨੬)

ਪੰਥੁ 'ਦਸਾਹਾ' ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥੨॥੨॥੬॥

(ਆਸਾ ਮਹਲਾ ੪ ਛੰਤ ਘਰੂ ੪, ਪੰਨਾ ੪੪੬)

ਦਸਾਹਾ, ਦਸਾਹਾ—ਇਕ-ਵਚਨ।

ਨਾਂਵ-ਧਾਰੂ (Denominative Verb)

ਸੀ ਗੁਰੂ ਗ੍ਰੰਥ ਸਾਹਿਬ ਵਿਚ ਹੇਠ-ਲਿਖੇ 'ਧਾਰੂ' ਮਿਲਦੇ ਹਨ, ਜੋ 'ਨਾਂਵ' ਤੋਂ ਬਣੇ ਹਨ; ਇਹਨਾਂ ਨੂੰ 'ਨਾਂਵ-ਧਾਰੂ' ਕਹਿੰਦੇ ਹਨ :

ਅਪਨਾਉਣਾ, ਆਪਾਉਣਾ। ਅਰਥਾਵੈ, ਅਰਥਾਇਲੇ। ਸੰਕਟਵੈ।
ਸੀਤਲਾਇਓ। ਦੀਪਾਇਓ। ਬਿਰਧਾਨੋ। ਪਿਆਰੀ।

ਨੋਟ : ਕ੍ਰਿਆ 'ਸੀਤਲਾਇਓ' ਵਿਸ਼ੇਸ਼ਣ 'ਸੀਤਲ' ਤੋਂ ਅਤੇ 'ਬਿਰਧਾਨੋ'

ਵਿਸ਼ੇਸ਼ਣ 'ਬਿਰਧ' ਤੋਂ ਬਣਿਆ ਹੈ। ਉਦਾਹਰਣ :

ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੁਜਾ 'ਆਪਾਇਓ' ॥੪॥

(ਗਊੜੀ ਮ: ੫, ਪੰਨਾ ੨੪੧)

'ਆਪਾਇਓ'—ਆਪਣਾ ਬਣਾ ਲਿਆ। (ਪੜਨਾਂਵ 'ਆਪ' ਤੋਂ)।

ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ 'ਅਪਨਾਏ' ॥੩॥੧॥

(ਮਲਾਰ ਮ: ੫, ਪੰਨਾ ੧੨੬੬)

ਏਸੁ ਸਬਦ ਕਉ ਜੋ 'ਅਰਥਾਵੈ' ਤਿਸੁ ਗੁਰ ਤਿਲੁ ਨ ਤਮਾਈ ॥੨੨॥

(ਰਾਮਕਲੀ ਮ: ੧ ਸਿਧ ਗੋਸਟਿ, ਪੰਨਾ ੯੪੦)

ਇਸੁ ਪਦੁ ਜੋ 'ਅਰਥਾਇਲੇ' ਸੇ ਗੁਰੂ ਹਮਾਰਾ ॥੮॥੨॥੧੮॥

(ਗਊੜੀ ਮ: ੧ ਅਸਟਪਦੀਆ, ਪੰਨਾ ੨੨੯)

ਸਾਹਿਬੁ 'ਸੰਕਟਵੈ' ਸੇਵਕ ਭਜੈ ॥੧॥ (ਬਾਂਤੁ ਨਾਮਦੇਵ ਜੀ, ਪੰਨਾ ੧੧੬੪)

ਬਲਤੇ ਜਲਤੇ ਤਉਕਿਆ ਗੁਰ ਚੰਦਨੁ 'ਸੀਤਲਾਇਓ' ॥੧॥

ਅਗਿਆਨ ਅੰਧੇਰਾ ਮਿਟਿ ਗਾਇਆ ਗੁਰ ਗਿਆਨੁ 'ਦੀਪਾਇਓ' ॥੨॥੨॥੧੮॥

(ਗਊੜੀ ਮਾਝ ਮ: ੫ ਅਸਟਪਦੀਆ, ਪੰਨਾ ੨੪੧)

ਕਰਤ ਕਰਤ ਇਵ ਹੀ 'ਬਿਰਧਾਨੇ' ਹਾਰਿਓ ਉਕਤੇ ਤਨੁ ਖੀਨਸੂਆ ॥੩॥੧੨॥

(ਗਊੜੀ ਮ: ੫, ਪੰਨਾ ੨੦੬)

ਮੈ ਕਿਆ ਮਾਗਉ ਕਿਛੁ ਬਿਚੁ ਨ ਰਹਾਈ

ਹਰਿ ਦੀਜੈ ਨਾਮੁ 'ਪਿਆਰੀ' ਜੀਉ ॥੧॥੮॥

'ਪਿਆਰੀ'—ਪਿਆਰ ਕਰਾਂ।

(ਸੋਨਠਿ ਮ: ੧, ਪੰਨਾ ੫੬੭)

ਸੰਬੰਧਕ (Preposition)

ਪਿੱਛੇ 'ਨਾਂਵ' ਦੇ ਪ੍ਰਕਰਣ ਵਿਚ ਪੜ੍ਹ ਆਏ ਹਾਂ ਕਿ ਕਿਸੇ 'ਨਾਂਵ' ਜਾਂ 'ਪੜਨਾਂਵ' ਦਾ ਕਿਸੇ ਹੋਰ 'ਨਾਂਵ', 'ਪੜਨਾਂਵ' ਜਾਂ 'ਕ੍ਰਿਆ' ਨਾਲ ਸੰਬੰਧ ਦੇਸਣ ਵਾਸਤੇ ਸੰਸਕ੍ਰਿਤ ਵਿਚ ਅੱਠ 'ਕਾਰਕ' ਹਨ। ਹਰੇਕ ਕਾਰਕ ਦੇ 'ਇਕ-ਵਚਨ', 'ਦ੍ਰੀ-ਵਚਨ' ਅਤੇ 'ਬਹੁ-ਵਚਨ' ਵਾਸਤੇ ਵੱਖੋ-ਵੱਖਰੇ ਚਿਹਨ ਹਨ।

ਨੋਟ : ਅਠਵਾਂ ਕਾਰਕ 'ਸੰਬੰਧਨ' ਹੈ, ਉਸ ਦੇ 'ਚਿਹਨ' ਕਰਤਾ ਕਾਰਕ ਵਾਲੇ ਹੀ ਹਨ। ਇਕ-ਵਚਨ ਦਾ ਕੋਈ 'ਚਿਹਨ' ਨਹੀਂ। 'ਸੰਪ੍ਰਦਾਨ ਕਾਰਕ'

ਪ੍ਰਾਕ੍ਰਿਤ ਵਿਚ ਵਰਤਣਾ ਆਮ ਤੌਰ 'ਤੇ ਹਟ ਗਿਆ, ਅਤੇ ਬਾਕੀ ਦੇ ਕਾਰਕਾਂ ਦੇ ਰੂਪਾਂ ਵਿਚ ਭੀ ਫਰਕ ਦਿਨੋ-ਦਿਨ ਘਟਣ ਲੱਗ ਪਿਆ।

'ਅਪਭ੍ਰੰਸ' ਅਤੇ 'ਪੁਰਾਣੀ ਪੰਜਾਬੀ' ਵਿਚ ਅੱਪੜ ਕੇ 'ਕਾਰਕਾਂ' ਦੇ 'ਚਿਹਨਾਂ' ਵਿਚ ਹੋਰ ਵਧੀਕ ਗੜਬੜ ਹੋ ਗਈ। ਸੰਸਕ੍ਰਿਤ ਵਿਚ ਤਿੰਨ ਲਿੰਗ ਸਨ—ਪੁਲਿੰਗ, ਨਪੁੰਸਕ ਲਿੰਗ ਅਤੇ ਇਸਤ੍ਰੀ ਲਿੰਗ। ਪ੍ਰਾਕ੍ਰਿਤ, ਅਪਭ੍ਰੰਸ ਅਤੇ ਪੰਜਾਬੀ ਵਿਚ ਆ ਕੇ ਨਪੁੰਸਕ ਲਿੰਗ ਦੇ ਥਾਂ ਭੀ ਪੁਲਿੰਗ ਹੀ ਰਹਿ ਗਿਆ। ਜੋ 'ਕਾਰਕ ਚਿਹਨ' ਪੁਲਿੰਗ ਸ਼ਬਦਾਂ ਵਾਸਤੇ ਸਨ, ਉਹੀ ਨੇਪੁੰਸਕ ਲਿੰਗ ਵਾਸਤੇ ਵਰਤੇ ਜਾਣ ਲੱਗ ਪਏ।

ਇਕੋ ਹੀ 'ਕਾਰਕ-ਚਿਹਨ' ਕਈ ਕਾਰਕਾਂ ਵਾਸਤੇ ਵਰਤਿਆ ਜਾਣ ਲੱਗ ਪਿਆ; ਇਸ ਵਾਸਤੇ ਕਈ ਰੂਪ ਇਕ ਦੂਜੇ ਨਾਲ ਮਿਲ ਗਏ, ਜਿਵੇਂ :

ਪਾਰਥ੍ਖਮੁ ਸੋ 'ਨੈਨਹੁ' ਪੇਖਿਆ ॥੩॥੧੪॥ (ਬਿਲਾਵਲ੍ਲੁ ਮ: ੫, ਪੰਨਾ ੮੦੪)
'ਨੈਨਹੁ'—ਕਰਣ ਕਾਰਕ, ਬਹੁ-ਵਚਨ।

ਸੋ ਐਸਾ ਦਾਤਾਰੁ 'ਮਨਹੁ' ਨ ਵੀਸਰੈ ॥੩॥

(ਰਾਮਕਲੀ ਕੀ ਵਾਰ ਮ: ੫, ਪੰਨਾ ੯੫੮)
'ਮਨਹੁ'—ਅਪਾਦਾਨ ਕਾਰਕ, ਇਕ-ਵਚਨ।

ਚਰਨ ਸੰਤਨ ਕੇ ਮਾਥੇ ਮੇਰੇ ਉਪਰਿ 'ਨੈਨਹੁ' ਪੁਰਿ ਬਾਛਾਈ ॥੩॥੩॥੧੨॥
(ਸਾਰਗ ਮ: ੫, ਪੰਨਾ ੧੨੦੭)

'ਨੈਨਹੁ'—ਅਧਿਕਰਣ ਕਾਰਕ, ਬਹੁ-ਵਚਨ।

ਸੋ, ਜਦੋਂ 'ਪੁਰਾਣੀ ਪੰਜਾਬੀ' ਵਿਚ ਕਈ 'ਅਪ੍ਰਾਣ ਕਾਰਕਾਂ' (Oblique Cases) ਵਾਸਤੇ ਇਕੋ ਹੀ 'ਚਿਹਨ' ਵਰਤਿਆ ਜਾਣ ਲੱਗ ਪਿਆ, ਤਾਂ ਅਰਥ ਵਿਚ ਭੁਲੇਖਾ ਪੈਣ ਦੇ ਕਾਰਨ 'ਕਾਰਕ-ਚਿਹਨਾਂ' ਦੇ ਥਾਂ 'ਸੰਬੰਧਕਾਂ' ਦਾ ਜਨਮ ਹੋਣ ਲੱਗ ਪਿਆ। ਉਹ ਸੂਖਮ ਭੇਦ ਜੋ ਪਹਿਲਾਂ 'ਕਾਰਕ-ਚਿਹਨਾਂ' ਦੀ ਰਾਹੀਂ ਪਰਗਟ ਕੀਤੇ ਜਾਂਦੇ ਸਨ, ਹੁਣ ਇਹਨਾਂ 'ਸੰਬੰਧਕਾਂ' ਦੀ ਰਾਹੀਂ ਦੱਸੇ ਜਾਣ ਲੱਗ ਪਏ। ਸਹਿਜੇ ਸਹਿਜੇ 'ਸੰਬੰਧਕਾਂ' ਦੀ ਗਿਣਤੀ ਵਧਦੀ ਗਈ, ਅਤੇ ਇਕੋ ਹੀ ਅਰਥ ਵਾਲੇ ਕਈ 'ਸੰਬੰਧਕ' ਵਰਤੋਂ ਵਿਚ ਆ ਗਏ।

ਨੋਟ : ਸੰਸਕ੍ਰਿਤ ਵਿਚ 'ਸੰਬੰਧਕ' ਵਰਤਣ ਦੇ ਖਾਸ ਖਾਸ ਤਰੀਕੇ ਹਨ, ਕੋਈ 'ਸੰਬੰਧਕ' ਕਿਸੇ 'ਕਾਰਕ' ਨਾਲ ਅਤੇ ਕੋਈ ਕਿਸੇ 'ਕਾਰਕ' ਨਾਲ ਵਰਤੀਦਾ ਹੈ, ਜਿਵੇਂ 'ਸੰਬੰਧਕ' 'ਵਿਨਾ' ਕਿਸੇ 'ਨਾਂਵ' ਦੇ 'ਕਰਮ ਕਾਰਕ' ਜਾਂ 'ਕਰਣ

ਕਾਰਕ' ਨਾਲ ਵਰਤੀਦਾ ਹੈ। ਪਰ ਪੰਜਾਬੀ ਵਿਚ ਇਹ ਸਾਰੇ 'ਸੰਬੰਧਕ' ਕਿਸੇ ਭੀ ਨਾਂਵ ਜਾਂ ਪੜਨਾਂਵ ਨਾਲ ਸਿੱਧੇ ਹੀ ਵਰਤੇ ਜਾਂਦੇ ਹਨ, ਜਿਵੇਂ :

ਹਰਿ 'ਬਿਨੁ', ਤੁਝ 'ਕਨਿ', ਗੁਰ 'ਪਾਹਿ', ਹਰਿ 'ਸੇਤੀ', ਘਟ 'ਅੰਤਰਿ', ਮਿਟੀ 'ਸੰਦਾ'।

ਇਥੇ ਇਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਮੁਕਤਾ-ਅੰਤ ਲਫ਼ਜ਼ ਨਾਲ (ੴ) ਕੇਵਲ ਕਰਤਾ ਕਾਰਕ, ਇਕ-ਵਚਨ ਜਾਂ ਕਰਮ ਕਾਰਕ, ਇਕ-ਵਚਨ ਵਿਚ ਹੀ ਲੱਗਦਾ ਹੈ; 'ਸੰਬੰਧਕ' ਦੇ ਨਾਲ ਇਹ ਮੁਕਤਾ-ਅੰਤ ਲਫ਼ਜ਼ ਸਿੱਧਾ ਹੀ ਵਰਤਿਆ ਜਾਂਦਾ ਹੈ। ਸੋ, ਇਹ ਨਹੀਂ ਹੋ ਸਕਦਾ ਕਿ ਕਿਸੇ ਮੁਕਤਾ-ਅੰਤ ਪੁਲਿੰਗ ਸ਼ਬਦ ਦੇ ਅੰਤ ਵਿਚ (ੴ) ਭੀ ਹੋਵੇ ਤੇ ਉਸ ਨਾਲ ਕੋਈ 'ਸੰਬੰਧਕ' ਭੀ ਵਰਤਿਆ ਹੋਵੇ, ਜਿਵੇਂ : ਗੁਰ 'ਬਿਨੁ'—'ਗੁਰ' ਮੁਕਤਾ-ਅੰਤ। ਹਠ 'ਮਝਾਹੂ'—ਲਫ਼ਜ਼ 'ਹਠ' ਮੁਕਤਾ-ਅੰਤ। ਘਰ 'ਮਾਹੀ'—'ਘਰ' ਮੁਕਤਾ-ਅੰਤ। ਨਾਮ 'ਤੁਲਿ'—'ਨਾਮ' ਮੁਕਤਾ-ਅੰਤ।

'ਸੰਬੰਧਕਾਂ' ਦੇ ਵਰਤਣ ਦਾ ਇਹ ਨਿਯਮ ਗੁਰਬਾਣੀ ਵਿਚ ਕਈ ਥਾਈਂ ਭੁਲੇਖੇ ਵਿਚ ਪੈਣ ਤੋਂ ਬਚਾਂਦਾ ਹੈ, ਜਿਵੇਂ :

ਦਾਸੁ ਕਬੀਰੁ ਤੇਰੀ ਪਨਰ ਸਮਾਨਾ ॥

ਭਿਸਤੁ 'ਨਜੀਕਿ' ਰਾਖੁ ਰਹਮਾਨਾ ॥੪॥੭॥੧੫॥

(ਭੈਰਉ ਕਬੀਰ, ਪੰਨਾ ੧੧੬੧)

ਲਫ਼ਜ਼ 'ਨਜੀਕਿ' 'ਸੰਬੰਧਕ' ਹੈ, ਇਸੁ ਤੋਂ ਪਹਿਲਾਂ ਲਫ਼ਜ਼ 'ਭਿਸਤੁ' (ਮੁਕਤਾ-ਅੰਤ ਭਿਸਤ) ਪੁਲਿੰਗ ਹੈ, ਪਰ ਇਸ ਤੁਕ ਵਿਚ ਇਸ ਦੇ ਅੰਤ ਵਿਚ (ੴ) ਹੈ। ਸੋ, 'ਸੰਬੰਧਕ' 'ਨਜੀਕਿ' ਦਾ ਕੋਈ ਸੰਬੰਧ, ਲਫ਼ਜ਼ 'ਭਿਸਤੁ' ਨਾਲ ਨਹੀਂ ਹੈ। ਇਸ ਤੁਕ ਦਾ ਅਰਥ ਇਉਂ ਹੋਵੇਗਾ :

ਹੇ ਰਹਮਾਨਾ ! (ਆਪਣੇ) 'ਨਜੀਕਿ' ਰਾਖੁ, (ਇਹੀ ਮੇਰੇ ਲਈ) 'ਭਿਸਤੁ' (ਹੈ)।

ਕਾਇਆ ਆਰਣੁ ਮਨੁ 'ਵਿਚਿ' ਲੋਹਾ

ਪੰਚ ਅਗਨਿ ਤਿਤੁ ਲਾਗਿ ਰਹੀ ॥੩॥੪॥੩॥ (ਮਾਤ੍ਰ ਮ: ੧, ਪੰਨਾ ੯੯੦)

ਇਥੇ ਸੰਬੰਧਕ 'ਵਿਚਿ' ਤੋਂ ਪਹਿਲਾਂ ਲਫ਼ਜ਼ 'ਮਨੁ' (ਅੰਤ) ਹੈ; ਸੋ, ਇਹਨਾਂ ਦੋਹਾਂ ਦਾ ਆਪੋ ਵਿਚ ਕੋਈ ਸੰਬੰਧ ਨਹੀਂ ਹੈ। ਤੁਕ ਦਾ ਅਰਥ ਇਉਂ ਹੈ :

ਕਾਇਆ ਆਰਣੁ (ਹੈ), ਇਸ (ਕਾਇਆ) 'ਵਿਚਿ' ਮਨੁ ਲੋਹਾ (ਹੈ)।

ਇਸੇ ਤਰ੍ਹਾਂ :

ਪਿਤੁ 'ਨਜੀਕਿ' ਨ ਬੂੜੇ ਬਹੁੜੀ ਸਤਿਗੁਰਿ ਦੀਆ ਦਿਖਾਈ ॥੮॥

(ਮਲਾਰ ਮ: ੧, ਪੰਨਾ ੧੨੭੮)

ਇਥੇ ਲਫੜ 'ਪਿਤੁ' (_ ਅੰਤ) ਹੈ, ਇਸ ਨਾਲ ਸੰਬੰਧਕ 'ਨਜੀਕਿ' ਦਾ ਕੋਈ ਸੰਬੰਧ ਨਹੀਂ ਹੈ; ਇਸ ਦਾ ਅਰਥ ਇਉਂ ਹੈ : ਬਹੁੜੀ (ਆਪਣੇ) 'ਨਜੀਕਿ' ਪਿਤੁ ਨ ਬੂੜੇ।

ਪਾਠਕਾਂ ਦੇ ਸੌਖ ਵਾਸਤੇ ਸਮਾਨ-ਅਰਥ ਵਾਲੇ 'ਸੰਬੰਧਕਾਂ' ਨੂੰ ਇਕ ਇਕ ਟੋਲੀ ਵਿਚ ਦੇ ਕੇ ਨਾਲ ਨਾਲ ਗੁਰਬਾਣੀ ਵਿਚੋਂ ਪ੍ਰਮਾਣ ਦਿੱਤੇ ਜਾਂਦੇ ਹਨ : (੧) ਪਾਸਿ, ਪਾਸੀ, ਪਾਹਿ, ਪਾਹਾ, ਪਹਿ, ਨਿਕਟਿ, ਉਪਕੰਠਿ, ਨਜੀਕਿ, ਕਨਿ। ਉਦਾਹਰਣ :

ਕਰ ਜੋਤਿ ਗੁਰ 'ਪਹਿ' ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੯॥

(ਸੂਝੀ ਮ: ੧, ਪੰਨਾ ੨੬੭)

ਸੋ ਜਨੁ ਮਿਲਿਆ ਹਰਿ 'ਪਾਸੀ' ॥੨॥੧੭॥ (ਬਿਲਾਵਲੁ ਮ: ੪, ਪੰਨਾ ੮੦੧)

ਸਦਾ ਸਦਾ ਵਡਿਆਈਆ ਨਾਨਕ ਗੁਰ 'ਪਾਸਿ' ॥੨॥੧੨॥੩੦॥

(ਬਿਲਾਵਲੁ ਮ: ੫, ਪੰਨਾ ੮੦੮)

ਹਰਿ ਜਨ 'ਨਿਕਟਿ' ਨਿਕਟਿ ਹਰਿ ਜਨ ਹੈ

ਹਰਿ ਰਾਖੇ ਕੰਠਿ ਜਨ ਧਾਰੇ ॥੮॥੯॥੧੯॥

(ਰਾਮਕਲੀ ਮ: ੪, ਪੰਨਾ ੮੮੨)

ਨਦੀ 'ਉਪਕੰਠਿ' ਜੈਸੇ ਘਰੁ ਤਰਵਰੁ, ਸਰਪਨਿ ਘਰੁ ਘਰ ਮਾਹੀ ॥੫॥

(ਮਲਾਰ ਮ: ੧, ਪੰਨਾ ੧੨੭੮)

ਪਿਤੁ 'ਨਜੀਕਿ' ਨ ਬੂੜੇ ਬਹੁੜੀ ਸਤਿਗੁਰਿ ਦੀਆ ਦਿਖਾਈ ॥੮॥

(ਮਲਾਰ ਮ: ੧, ਪੰਨਾ ੧੨੭੮)

ਜਿਸੁ ਜਲਨਿਧਿ ਕਾਰਣਿ ਤੁਮ ਜਗਿ ਆਏ

ਸੋ ਅੰਮ੍ਰਿਤੁ ਗੁਰ 'ਪਾਹੀ' ਜੀਉ ॥੧॥੯॥ (ਸੋਰਠਿ ਮ: ੧, ਪੰਨਾ ੫੮੮)

ਕਹੁ ਬੇਨੰਤੀ ਅਪੁਨੇ ਸਤਿਗੁਰ 'ਪਾਹਿ' ॥੧॥ਰਹਾਉ॥੨੧॥੯੦॥

(ਗਊੜੀ ਮ: ੫, ਪੰਨਾ ੧੯੨)

ਆਏ ਨ ਸਕਾ ਤੂੜ੍ਹ 'ਕਨਿ' ਪਿਆਰੇ ਭੇਜਿ ਨ ਸਕਾ ਕੋਇ ॥੧॥੩॥

(ਵਡਹੰਸੁ ਮ: ੧ ਘਰ ੨, ਪੰਨਾ ੫੫੮)

ਨੋਟ : ਇਹਨਾਂ 'ਸੰਬੰਧਕਾਂ' ਦੇ ਜੋੜਾਂ ਦਾ ਖਾਸ ਖਿਆਲ ਰੱਖਣਾ ਹੈ। ਹੇਠ-ਲਿਖੇ 'ਸੰਬੰਧਕ', ਸਦਾ (f-ਅੰਤ) ਹੀ ਵਰਤੇ ਜਾਂਦੇ ਹਨ :

ਉਪਕੰਠਿ, ਨਿਕਟਿ, ਪਾਹਿ, ਕਨਿ, ਪਾਸਿ, ਪਹਿ।

ਸੰਬੰਧਕ—'ਪਾਸੀ' 'ਪਾਹੀ' 'ਪਾਹਾ' ਉਪਰਲੇ 'ਸੰਬੰਧਕਾਂ' ਦੇ ਹੀ ਰੂਪ ਹਨ ਅਤੇ 'ਛੰਦ' ਦੀ ਚਾਲ ਦੇ ਅਨੁਸਾਰ ਵਟੀਜ ਗਏ ਹਨ।

(੨) ਕਾ, ਕੀ, ਕੇ, ਕੇਰਾ, ਕੇਰੇ, ਕੇਰੀ, ਕੋ (= ਕਾ), ਦਾ, ਦੀ, ਹੰਦਾ, ਸੰਦਾ, ਗੀ :

ਸਤ ਕੋ ਤੇਰਾ ਤੂ ਸਭਨਾ 'ਕਾ' ਹਉ ਤੇਰਾ ਤੂ ਹਮਾਰਾ ॥

ਦਹਦਿਸਿ ਪੂਜ ਹੋਵੈ ਹਰਿ ਜਨ 'ਕੀ' ਜੋ ਹਰਿ ਹਰਿ ਨਾਮੁ ਧਿਆਏ ॥੧॥

(ਸੂਹੀ ਛੰਤ ਮਹਲਾ ੩, ਪੰਨਾ ੨੬੮)

ਨਿਹਚਲ ਰਾਜੁ ਸਦਾ ਹਰਿ 'ਕੇਰਾ'

ਤਿਸੁ ਬਿਨੁ ਅਵਤੁ ਨ ਕੋਈ ਰਾਮ ॥੧॥੩॥੪॥

(ਸੂਹੀ ਮਹਲਾ ੩ ਘਰ ੩, ਪੰਨਾ ੨੬੯)

ਹਮ ਸਹ 'ਕੇਰੀਆ' ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥

(ਸੂਹੀ ਮ: ੧ ਘਰ ੬, ਪੰਨਾ ੨੨੯)

ਹਰਿ 'ਕੋ' ਨਾਮੁ ਸਦਾ ਸੁਖਦਾਈ ॥੧॥ ਰਹਾਉ ॥੧॥

(ਮਾਝੂ ਮਹਲਾ ੯, ਪੰਨਾ ੧੦੦੮)

ਧਣਖੁ ਚੜਾਇਓ ਸਤ ਦਾ ਜਸ 'ਹੰਦਾ' ਬਾਣੁ ॥੯॥

(ਸਤੇ ਬਲਵੰਡ ਦੀ ਵਾਰ, ਪੰਨਾ ੯੬੯)

ਵਾਉ 'ਸੰਦੇ' ਕਪੜੇ ਪਹਿਰਹਿ ਗਾਰਥਿ ਗਾਵਾਰ ॥੨॥੨॥

(ਮ: ੫, ਗਉੜੀ ਕੀ ਵਾਰ ਮਹਲਾ ੫, ਪੰਨਾ ੩੧੯)

ਹੀਓ ਮਹਰਾਜ 'ਰੀ' ਮਾਇਓ ॥੨॥੧੯॥ (ਟੋਡੀ ਮ: ੫ ਘਰ ੫, ਪੰਨਾ ੨੧੫)
'ਰੀ'—ਦੀ।

ਜਿਸ 'ਦਾ' ਦਿਤਾ ਖਾਵਣਾ ਤਿਸੁ ਕਹੀਐ ਸਾਬਣਸਿ ॥੨੨॥ (ਆਸਾ ਦੀ ਵਾਰ)

(ੴ) ਜਦੋਂ ਸੰਬੰਧਕ 'ਕੇ' ਅਤੇ 'ਦੇ' ਨਾਲ ਸੰਬੰਧ ਰੱਖਣ ਵਾਲਾ 'ਸੰਬੰਧਮਾਨ'

‘ਅਧਿਕਰਣ ਕਾਰਕ’ ਜਾਂ ‘ਕਰਣ ਕਾਰਕ’ ਇਕ-ਵਚਨ ਹੋਵੇ ਤਾਂ ‘ਕੇ’ ਦਾ ‘ਕੈ’ ਅਤੇ ‘ਦੇ’ ਦਾ ‘ਦੈ’ ਹੋ ਜਾਂਦਾ ਹੈ। ਪਰ ਜੇ ‘ਸੰਬੰਧਮਾਨ’ ‘ਇਕ-ਵਚਨ’ ਦੇ ਥਾਂ ‘ਬਹੁ-ਵਚਨ’ ਹੋਵੇ, ਤਾਂ ‘ਕੇ’, ‘ਦੇ’ ਆਦਿਕ ਵਿਚ ਕੋਈ ਤਬਦੀਲੀ ਨਹੀਂ ਆਉਂਦੀ। ਵੇਖੋ :

ਜੇ ਜੈਕਾਰੁ ਕਰਹਿ ਭੁਪੁ ਭਾਵਹਿ ‘ਗੁਰ ਕੈ ਸਬਦਿ’ ਅਮੁਲਏ ॥੯॥੨॥੫॥
(ਸੁਹੀ ਛੰਤ ਮਹਲਾ ੧ ਘਰ ੪, ਪੰਨਾ ੨੬੭)

‘ਸਬਦਿ’—ਕਰਣ ਕਾਰਕ, ਇਕ-ਵਚਨ (ਸਬਦ ਦੁਆਰਾ)।

ਹਰਿ ਭਗਤਾ ਕੀ ਜਾਤਿ ਪਤਿ ਹੈ ਭਗਤ ‘ਹਰਿ ਕੈ ਨਾਮਿ’ ਸਮਾਣੇ ਰਾਮ ॥
ਨਾਨਕ ਸੇ ਭਗਤ ‘ਹਰਿ ਕੈ ਦਰਿ’ ਸਾਚੇ ਅਨਦਿਨੁ ਨਾਮੁ ਸਮਾਲੇ ॥੨॥੧॥੨॥

(ਸੁਹੀ ਮਹਲਾ ੩ ਘਰ ੩, ਪੰਨਾ ੨੬੮)

‘ਨਾਮਿ’, ‘ਦਰਿ’—ਅਧਿਕਰਣ-ਕਾਰਕ, ਇਕ-ਵਚਨ (ਨਾਮ ਵਿਚ, ਦਰ ਉਤੇ)।

ਹਉ ਬਲਿਹਾਰੀ ਤਿਨ੍ ਕਉ ਸਿਫਤਿ ‘ਜਿਨਾ ਦੇ ਵਾਤਿ’ ॥੪॥੧੫॥
(ਸੁਹੀ ਕੀ ਵਾਰ ਮ: ੩, ਪੰਨਾ ੨੬੦)

‘ਵਾਤਿ’—ਅਧਿਕਰਣ ਕਾਰਕ, ਇਕ-ਵਚਨ (ਵਾਤ ਵਿਚ)।

ਹਰਿ ਹਰੇ ਹਰਿ ਗੁਣ ਨਿਧੇ ਹਰਿ ‘ਸੰਤਨ ਕੈ ਵਸਿ’ ਆਏ ਰਾਮ ॥੩॥੨॥੫॥
(ਸੁਹੀ ਛੰਤ ਮ: ੫ ਘਰ ੩, ਪੰਨਾ ੨੮੦)

‘ਵਸਿ’—ਅਧਿਕਰਣ ਕਾਰਕ, ਇਕ-ਵਚਨ (ਵੱਸ ਵਿਚ)।

ਜੇ ਘਟੁ ਜਾਇ ਤੁ ਭਾਉ ਨ ਜਾਸੀ ‘ਹਰਿ ਕੇ ਚਰਨ’ ਨਿਵਾਸਾ ॥੨॥੮॥
(ਸੁਹੀ ਕਬੀਰ ਜੀ, ਪੰਨਾ ੨੬੩)

‘ਚਰਨ’—ਅਧਿਕਰਣ ਕਾਰਕ, ਬਹੁ-ਵਚਨ (ਚਰਨਾਂ ਵਿਚ)।

ਜਿਉ ‘ਬਪਿ ਕੇ ਕਰ’ ਮੁਸਾਟ ਚਨਨ ਕੀ
ਲੁਚਿਧ ਨ ਤਿਆਗਿ ਦਇਓ ॥੧॥੧॥੮॥ਪੰਦੀ॥
(ਗਉੜੀ ਕਬੀਰ ਜੀ, ਪੰਨਾ ੩੩੬)

‘ਕਰ’—ਅਧਿਕਰਣ ਕਾਰਕ, ਬਹੁ-ਵਚਨ (ਹੱਥਾਂ ਵਿਚ)।

ਗਗਾ ‘ਗੁਰ ਕੇ ਬਚਨ’ ਪਛਾਨਾ ॥੯॥
(ਬਾਵਨ ਅਖੰਗੀ ਕਬੀਰ ਜੀ, ਪੰਨਾ ੩੪੦)

‘ਬਚਨ’—ਕਰਣ ਕਾਰਕ, ਬਹੁ-ਵਚਨ (ਬਚਨਾਂ ਦੁਆਰਾ)।

ਮਰਾਠੀ ਬੋਲੀ ਵਿਚ ਇਹਨਾਂ ਉਪਰ-ਲਿਖੇ 'ਸੰਬੰਧਕਾਂ' ਤੋਂ ਛੁਟ 'ਚੋ', 'ਚੇ', 'ਚੀ' ਭੀ ਵਰਤੇ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਨਾਮਦੇਵ ਜੀ ਦੀ ਬਾਣੀ ਵਿਚ ਇਹ 'ਸੰਬੰਧਕ' ਬਹੁਤ ਮਿਲਦੇ ਹਨ, ਅਤੇ ਕਿਤੇ ਕਿਤੇ ਭਗਤ ਰਵਿਦਾਸ ਜੀ ਦੀ ਬਾਣੀ ਵਿਚ :

'ਤਾ ਚੇ' ਹੰਸਾ ਸਗਲੇ ਜਨਾ ॥੧॥

ਕ੍ਰਮੀ ਕ੍ਰਮੀ ਆਏ 'ਤੁਮ ਚੇ' ਦੁਆਰਾ ॥੩॥

(ਧਨਾਸਰੀ ਨਾਮਦੇਵ ਜੀ, ਪੰਨਾ ੬੬੩)

ਸੰਤ 'ਚੀ' ਸੰਗਤਿ ਸੰਤ ਕਥਾ ਰਸੁ ॥.....

ਸੰਤ ਆਚਰਣ ਸੰਤ 'ਚੇ' ਮਾਰਗੁ ਸੰਤ 'ਚ' ਓਲੂਗ ਓਲੂਗਾਣੀ ॥੨॥੨॥

(ਆਸਾ ਰਵਿਦਾਸ ਜੀ, ਪੰਨਾ ੪੯੯)

ਸਿੰਘ 'ਚ' ਭੋਜਨੁ ਜੈ ਨਭੁ ਜਾਨੈ ॥੨॥੪॥ (ਆਸਾ ਨਾਮਦੇਵ ਜੀ, ਪੰਨਾ ੪੯੫)

ਏਤੇ ਜੀਅ 'ਜਾ ਚੈ' ਹਹਿ ਘਰੀ ॥

ਸਰਬ ਬਿਆਪਿਕ ਅੰਤਰਿ ਹਰੀ ॥

ਪ੍ਰਣਵੈ ਨਾਮਦੇਉ 'ਤਾਂ ਚੀ' ਆਣਿ ॥

ਸਗਲ ਭਗਤ 'ਜਾ ਚੈ' ਨੀਸਾਣਿ ॥੫॥੧॥

(ਮਲਾਰ ਨਾਮਦੇਉ ਜੀ, ਪੰਨਾ ੧੨੯੨)

ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ 'ਚੇ' ਮਾਰਗੁ ਨਾਹੀ ॥੩॥

(ਆਸਾ ਧੰਨਾ ਜੀ, ਪੰਨਾ ੪੮੮)

ਨੋਟ : ਜਿਵੇਂ ਸੰਬੰਧਕ 'ਜਾ' ਪੁਲਿੰਗਾ, 'ਇਕ-ਵਚਨ' ਦੇ ਨਾਲ ਵਰਤੀਦਾ ਹੈ, ਤਿਵੇਂ ਹੀ ਮਰਾਠੀ ਬੋਲੀ ਵਿਚ 'ਚੋ'; ਜਿਵੇਂ 'ਦੇ' 'ਪੁਲਿੰਗ, ਬਹੁ-ਵਚਨ' ਵਾਸਤੇ ਹੈ, ਤਿਵੇਂ ਮਰਾਠੀ ਵਿਚ 'ਚੇ'; ਅਤੇ 'ਦੀ' ਵਾਂਗ ਮਰਾਠੀ ਵਿਚ 'ਚੀ' ਹੈ।

ਜਿਵੇਂ 'ਕੇ' ਅਤੇ 'ਦੇ' ਅਧਿਕਰਣ ਕਾਰਕ, ਇਕ-ਵਚਨ ਵਾਲੇ ਸ਼ਬਦ ਦੇ ਨਾਲ ਵਰਤਿਆਂ 'ਕੈ' ਅਤੇ 'ਦੈ' ਹੁੰਦਾ ਵੇਖ ਆਏ ਹਾਂ, ਤਿਵੇਂ 'ਮਰਾਠੀ' ਦਾ 'ਚੇ' ਭੀ 'ਚੈ' ਬਣ ਜਾਂਦਾ ਹੈ :

ਏਤੇ ਜੀਅ ਜਾਂ 'ਚੈ' ਹਹਿ ਘਰੀ ॥ ਸਰਬ ਬਿਆਪਿਕ ਅੰਤਰਿ ਹਰੀ ॥

ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥ ਸਗਲ ਭਗਤ ਜਾ 'ਚੈ' ਨੀਸਾਣਿ ॥੫॥੧॥

'ਜਾਂ ਚੈ ਘਰੀ'—ਜਿਸ ਦੇ ਘਰ ਵਿਚ । (ਮਲਾਰ ਨਾਮਦੇਵ ਜੀ, ਪੰਨਾ ੧੨੯੨)

'ਜਾ ਚੈ ਨੀਸਾਣਿ'—ਜਿਸ ਦੇ ਨੀਸਾਣ ਹੇਠ ।

‘ਕ’, ‘ਦ’ ਦੇ ਅਰਥ ਵਿਚ ਸਿੰਧੀ ਬੋਲੀ ਦਾ ‘ਖੇ’ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਹੈ, ਜਿਵੇਂ :

ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ‘ਖੇ’ ॥੨॥੪॥

(ਗਊੜੀ ਵਾਰ ਮ: ੫, ਪੰਨਾ ੩੧੬)

ਧੁੜੀ ਮਜਨੁ ਸਾਧ ‘ਖੇ’ ਸਾਈ ਬੀਏ ਕ੍ਰਿਪਾਲ ॥੧॥੩॥

(ਸਿਰੀਰਾਗ ਛੰਤ ਮਹਲਾ ੫, ਪੰਨਾ ੧੦)

(੩) ਬਿਨੁ, ਬਿਨਾ, ਵਿਣੁ, ਬਿਹੁਨ, ਬਿਹੁਨਾ, ਵਿਹੁਣਾ, ਬਾਝੁ, ਬਾਝੁ, ਬਾਹਰਾ, ਰਹਤ।

ਹਉ ਝੁੜੁ ‘ਬਾਝੁ’ ਖਰੀ ਉਡੀਣੀਆ

ਜਿਉ ਜਲ ‘ਬਿਨੁ’ ਮੀਨੁ ਮਰਾਹਾ ॥੨॥੧॥੫॥

(ਸੁਹੀ ਮਹਲਾ ੪ ਘਰੁ ੫, ਪੰਨਾ ੨੨੬)

ਜਪਿ ਏਕੁ ਅਲਖੁ ਅਪਾਰੁ ਪ੍ਰਗਨੁ ਤਿਸੁ ‘ਬਿਨ’ ਨਹੀ ਕੋਈ ॥੩॥੧॥੩॥

(ਸੁਹੀ ਛੰਤ ਮ: ੫ ਘਰੁ ੨, ਪੰਨਾ ੨੨੬)

ਪਿਰਹਿ ‘ਬਿਹੁਨ’ ਕਤਹਿ ਸੁਖੁ ਪਾਏ ॥੨॥੧॥ (ਸੁਹੀ ਫਰੀਦ ਜੀ, ਪੰਨਾ ੨੯੪)

ਕਿਉ ਰਲੀਆ ਮਾਨੈ ‘ਬਾਝੁ’ ਤਤਾਰਾ ॥੩॥੨॥ (ਸੁਹੀ ਕਬੀਰ ਜੀ, ਪੰਨਾ ੨੯੨)

ਮਨਮੁਖਿ ਭਗਤਿ ਕਰਹਿ ‘ਬਿਨੁ’ ਸਤਿਗੁਰ

‘ਵਿਣੁ’ ਸਤਿਗੁਰ ਭਗਤਿ ਨ ਹੋਈ ਰਾਮ ॥.....

ਭਗਤਿ ‘ਵਿਹੁਣਾ’ ਸਭੁ ਜਗੁ ਭਰਮਿਆ ਅੰਤਿ ਗਾਇਆ ਪਛਤਾਨਿਆ ॥੩॥

(ਸੁਹੀ ਮਹਲਾ ੩ ਘਰੁ ੩, ਪੰਨਾ ੨੬੮)

ਮੇਹਿ ਨਿਰਗੁਨ ਸਭ ਗੁਣਹ ‘ਬਿਹੁਨ’ ॥੧॥੧੪॥

(ਬਿਲਾਵਲੁ ਮ: ੫, ਪੰਨਾ ੧੦੪)

ਇਕਸੁ ਸਤਿਗੁਰ ‘ਬਾਹਰਾ’ ਪ੍ਰਿਗੁ ਜੀਵਣੁ ਸੰਸਾਰਿ ॥੧॥੨॥

(ਸਲੋਕ ਮ: ੫, ਰਾਮਕਲੀ ਕੀ ਵਾਰ ਮਹਲਾ ੫, ਪੰਨਾ ੪੫੭)

ਰਾਮ ਸੇਵਕ ਭੈ ‘ਰਹਤ’ ਕੀਨ ॥੨॥੧੪੪॥ (ਗਊੜੀ ਮ: ੫, ਪੰਨਾ ੨੧੧)

ਨੋਟ : ਇਹਨਾਂ ‘ਸੰਬੰਧਕਾਂ’ ਦੇ ‘ਜੋੜ’ ਵਲ ਖਾਸ ਧਿਆਨ ਰੱਖਣਾ। ਹੇਠ-ਲਿਖੇ ਸੰਬੰਧਕ ਸਦਾ (—ਅੰਤ) ਹੁੰਦੇ ਹਨ :

ਬਿਨੁ, ਵਿਣੁ। ਸੰਬੰਧਕ ‘ਬਾਝੁ’ ਭੀ ਆਮ ਤੌਰ ‘ਤੇ (—ਅੰਤ) ਹੁੰਦਾ ਹੈ।

- (8) ਸਿਉ, ਨਾਲੇ, ਨਾਲਿ, ਸੇਤੀ, ਸਾਥਿ, ਸੰਗਿ, ਸਉ, ਸੌ, ਲਉ, ਪ੍ਰਤਿ।
 ਨਦਰੀ ਆਵੈ ਤਿਸੁ 'ਸਿਉ' ਮੇਹੁ ॥੧॥੧॥ (ਬਿਲਾਵਲੁ ਮ: ੫, ਪੰਨਾ ੧੦੧)
 ਚਰਨ ਕਮਲ 'ਸੰਗਿ' ਲਾਗੀ ਪ੍ਰੀਤਿ ॥੪॥੩॥ (ਬਿਲਾਵਲੁ ਮ: ੫, ਪੰਨਾ ੧੦੨)
 ਸੇਤ ਸੰਗਤਿ 'ਸਿਉ' ਮੇਲੁ ਭਇਆ ਹਰਿ ਹਰਿ ਨਾਮ ਸਮਾਏ ਰਾਮ ॥.....
 ਹਰਿ ਨਾਮ ਚਿਤੁ ਲਾਏ ਗੁਰਿ ਮੇਲਿ ਮਿਲਾਏ ਮਨੁਆ ਰਤਾ ਹਰਿ 'ਨਾਲੇ' ॥੩॥
 (ਸੂਹੀ ਮਹਲਾ ੩, ਪੰਨਾ ੨੨੧)
- ਨਾਨਕ ਚੰਗਿ ਰਵੈ ਚੰਗਿ ਰਾਤੀ ਜਿਨਿ ਹਰਿ 'ਸੇਤੀ' ਚਿਤੁ ਲਾਇਆ ॥੩॥੫॥੬॥
 (ਸੂਹੀ ਮਹਲਾ ੩, ਪੰਨਾ ੨੨੧)
- ਕੰਤਾ 'ਨਾਲਿ' ਮਹੇਲੀਆ 'ਸੇਤੀ' ਅਗਿ ਜਲਹਿ ॥੩॥੬॥
 (ਮ: ੩, ਸੂਹੀ ਵਾਰ ਮ: ੩, ਪੰਨਾ ੨੮੭)
- ਗੁਰਿ ਰਾਖੇ ਸੇ ਉਥਰੇ ਹੋਰਿ ਫਾਥੈ ਚੋਗੈ 'ਸਾਥਿ' ॥੩॥੮॥
 (ਸਿਗੀਰਾਗੁ ਮ: ੧ ਅਸਟਪਦੀਆ, ਪੰਨਾ ੪੪)
- ਪੇਖਿ ਪੇਖਿ ਰੇ ਕਸੁੰਭ ਕੀ ਲੀਲਾ
 ਰਾਚਿ ਮਾਚਿ ਤਿਨਹੂੰ 'ਲਉ' ਹਸੂਆ ॥੨॥੬॥੧੨੭॥
 (ਗਊੜੀ ਮ: ੫, ਪੰਨਾ ੨੦੬)
- ਝਤਾਰਾ ਏਕੁ ਨਿਬੇਰਹੁ ਰਾਮ ॥
 ਜਉ ਤੁਮ ਅਪਨੇ ਜਨ 'ਸੌ' ਕਾਮੁ ॥੧॥੪੨॥
 (ਗਊੜੀ ਕਬੀਰ ਜੀ, ਪੰਨਾ ੩੩੧)
- ਬਾਜੀਗਰ 'ਸਉ' ਮ੍ਰਹਿ ਪ੍ਰੀਤਿ ਬਨਿ ਆਈ ॥੩॥੬॥
 (ਆਸਾ ਰਵਵਦਾਸ ਜੀ, ਪੰਨਾ ੪੮੭)
- ਅਜਾਮਲਿ ਪ੍ਰੀਤਿ ਪੁੜ੍ਹ 'ਪ੍ਰਤਿ' ਕੀਨੀ ਕਰਿ ਨਾਰਾਇਣ ਥੇਲਾਰੇ ॥੨॥੩॥
 (ਨਟ ਮ: ੪ ਅਸਟਪਦੀਆ, ਪੰਨਾ ੯੯੧)
- ਨੋਟ :** ਹੇਠ-ਲਿਖੇ 'ਸੰਬੰਧਕ' ਸਦਾ (f-ਅੰਤ) ਹੁੰਦੇ ਹਨ :
 ਨਾਲਿ, ਪ੍ਰਤਿ, ਸਾਥਿ।
 ਹੇਠ-ਲਿਖੇ 'ਸੰਬੰਧਕ' ਅਸਲ ਵਿਚ ਇਕੋ ਹੀ ਲਫਜ਼ 'ਸਿਉ' ਦੇ ਵੱਖੋ ਵੱਖਰੇ
 ਰੂਪ ਹਨ—ਸਉ, ਸੌ।

(ੴ) ਸਣ੍ਹ, ਸਣੈ, ਸਹਿਤ, ਸਮੇਤਿ :

‘ਸਣ੍ਹ’ ਕੀ ਸਾਰਾ ਚਿਖਿਆ ਕਣ੍ਠ ਲਈਆ ਤਨ੍ਹ ਝਾੜਿ ॥੧॥੧੧॥

(ਸਲੋਕ ਮ: ੧, ਮਾਝ ਕੀ ਵਾਰ ਮ: ੧, ਪੰਨਾ ੧੪੨)

ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਦੇਮੁਖੁ ‘ਸਣੈ’ ਨਫਰੈ

ਪਉਲੀ ਪਉਦੀ ਫਾਵਾ ਹੋਏ ਕੇ ਉਠਿ ਘਰਿ ਆਇਆ ॥੧॥੧੨॥

(ਸਲੋਕ ਮ: ੪, ਗਊੜੀ ਵਾਰ ਮ: ੪, ਪੰਨਾ ੨੦੬)

ਮੁਖ ਤੇ ਪੜਤਾ ਟੀਕਾ ‘ਸਹਿਤ’ ॥੧॥੧॥੧੭॥ (ਰਾਮਕਲੀ ਮ: ੫, ਪੰਨਾ ੯੯)

ਅਰਪੈ ਨਾਰਿ ਸੀਗਾਰ ‘ਸਮੇਤਿ’ ॥੨॥ (ਗੌੜ ਰਵਿਦਾਸ ਜੀ, ਪੰਨਾ ੯੭)

ਨੋਟ : ਸੰਬੰਧਕ ‘ਸਣ੍ਹ’ (-ਅੰਤ) ਹੈ।

(੬) ਜਿਉ, ਸਮਾਨਿ, ਜੇਵਿਹਾ, ਵਾਗਿ, ਜੇਹੀ, ਜਸ, ਸਾ, ਨਿਆਈ, ਸਾਣ੍ਹ, ਜੇਵ, ਜਿਵੈ :

ਵਸਿ ਆਣਿਹੁ ਦੇ ਜਨ ਇਸੁ ਮਨ ਕਉ

ਮਨੁ ਬਾਜੇ ‘ਜਿਉ’ ਨਿਤ ਭਉਦਿਆ ॥੨॥੬॥੧੮॥

(ਸੁਹੀ ਛੰਤ ਮਹਲਾ ੪ ਘਰੁ ੫, ਪੰਨਾ ੨੨੬)

ਗਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੁ ‘ਸਮਾਨ’ ॥੨॥੧੪॥੪੪॥

(ਬਿਲਾਵਲੁ ਮ: ੫, ਪੰਨਾ ੯੧)

ਪਾਲੇ ਬਾਲਕ ‘ਵਾਗਿ’ ਦੇ ਕੈ ਆਪਿ ਕਰ ॥੨॥

(ਰਾਮਕਲੀ ਵਾਰ ਮਹਲਾ ੫, ਪੰਨਾ ੯੫)

ਪਿਯੁ ਦਾਦੇ ‘ਜੇਵਿਹਾ’ ਪੇਤਾ ਪਰਵਾਣ੍ਹ ॥੬॥

(ਸਤੇ ਬਲਵੰਡ ਦੀ ਵਾਰ, ਪੰਨਾ ੯੬)

ਕੇਉ ਹਰਿ ‘ਸਮਾਨਿ’ ਨਹੀ ਰਾਜਾ ॥ (ਬਿਲਾਵਲੁ ਕਥੀਰ ਜੀ, ਪੰਨਾ ੯੫੬)

ਥਰਿਕ ‘ਵਾਂਗੀ’ ਹਉ ਸਙ੍ਹ ਕਿਛੁ ਮੰਗਾਂ ॥੩॥੧੫॥ (ਮਾਝ ਮ: ੫, ਪੰਨਾ ੯੯)

ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ‘ਜਸ’ ਕੀਰਾ ॥੨॥੩॥

(ਆਸਾ ਰਵਿਦਾਸ ਜੀ, ਪੰਨਾ ੮੮)

ਸਭ ਉਪਰਿ ਨਾਨਕ ਕਾ ਠਾਕੁਰੁ ਮੈ ‘ਜੇਹੀ’ ਘਣ ਚੇਗੀ ਰਾਮ ॥੧॥

(ਸੁਹੀ ਛੰਤ ਮਹਲਾ ੫ ਘਰੁ ੩, ਪੰਨਾ ੨੨੬)

ਤੈਣ ਭਾਈ ਸਭਿ ਸਜਣਾ ਤੁਧੁ 'ਜੇਹਾ' ਨਾਹੀ ਕੋਇ ਜੀਉ ॥੧॥੨॥

(ਸਿਰੀਰਾਗੁ ਮ: ੧ ਘਰੁ ੩, ਪੰਨਾ ੨੩)

ਹੀਰੇ 'ਜੈਸਾ' ਜਨਮੁ ਹੈ ਕਉਡੀ ਬਦਲੈ ਜਾਇ ॥੧॥੧॥੧੯॥

(ਗਊੜੀ ਗੁਆਰੇਗੀ ਮ: ੧, ਪੰਨਾ ੧੫੬)

ਜਾ ਕੈ ਹਰਿ 'ਸਾ' ਠਾਕੁਰੁ ਭਾਈ ॥੧॥੨੨॥

(ਗਊੜੀ ਕਬੀਰ ਜੀ, ਪੰਨਾ ੩੨੯)

ਹੋਇ ਕ੍ਰਿਪਾਲ ਮਾਤ ਪਿਤ 'ਨਿਆਈ' ਬਾਰਿਕ ਜਿਉ ਪੁਰਿਪਾਰਿਆ ॥੧॥੯॥੧੮੫॥

(ਆਸਾ ਮ: ੫ ਘਰੁ ੬, ਪੰਨਾ ੩੮੨)

ਓਹੁ 'ਜੇਵੇ' ਸਾਇਰ ਦੇਇ ਲਹਗੀ ਬਿਜੁਲੁ 'ਜਿਵੈ' ਚਮਕਏ ॥੧॥੧੫॥

(ਆਸਾ ਮ: ੧ ਛੰਤ ਘਰੁ ੩, ਪੰਨਾ ੪੩੯)

ਉਦਰੁ ਨੈ 'ਸਾਣੂ' ਨ ਭਰੀਐ ਕਬਹੂ ਤ੍ਰਿਸਨਾ ਅਗਾਨਿ ਪਚਾਏ ॥੧॥੧੫॥

(ਭੈਰਉ ਮ: ੩ ਘਰੁ ੨, ਪੰਨਾ ੧੧੩੧)

(੭) ਮਧਿ, ਮਧੇ, ਮਾਹਿ, ਮਹਿ, ਮਾਹੀ, ਮੰਧੇ, ਮੈ, ਮੰਝਿ, ਮੰਝਾਹੂ, ਮਝਾਰ, ਵਿਚਿ, ਅੰਤਰਿ, ਅੰਤਰੇ, ਮਿਆਨੇ, ਮੰਧਾਹੀ, ਮੋ :

ਜੁਗ 'ਮਹਿ' ਰਾਮ ਨਾਮੁ ਨਿਸਤਾਰਾ ॥੩॥੧॥

(ਸੂਹੀ ਛੰਤ ਮ: ੩, ਪੰਨਾ ੨੬੯)

ਸਾਜਨ ਆਇ ਫੁਠੇ ਘਰ 'ਮਾਹੀ' ॥

(ਸੂਹੀ ਮ: ੩ ਛੰਤ, ਪੰਨਾ ੨੬੯)

ਸਭ ਕੈ 'ਮਧਿ' ਅਲਿਪਤੋ ਰਹੈ ॥

(ਸੁਖਮਨੀ ਮ: ੫, ਪੰਨਾ ੨੯੪)

ਕੋਟਿ 'ਮਧੇ' ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥੩॥੧॥੨॥

(ਸੂਹੀ ਮ: ੩ ਛੰਤ, ਪੰਨਾ ੨੬੯)

ਜਿਸ ਤੇ ਉਪਜਿਆ ਤਿਸੁ 'ਮਾਹਿ' ਸਮਾਇਆ

ਕੀਮਤਿ ਕਹਣੁ ਨ ਜਾਏ ॥੪॥੨॥

(ਸੂਹੀ ਛੰਤ ਮ: ੫ ਘਰੁ ੧, ਪੰਨਾ ੨੨੯)

ਤਤ ਸਮਦਰਸੀ ਸੰਤਹੁ ਕੋਈ ਕੋਟਿ 'ਮੰਧਾਹੀ' ॥੨॥੨੯॥੧੯੯॥

(ਸਿਰੀਰਾਗੁ ਮ: ੫, ਪੰਨਾ ੫੧)

ਹਕੁ ਸਚੁ ਖਾਲਕੁ ਖਲਕ 'ਮਿਆਨੇ' ਸਿਆਮ ਮੂਰਤਿ ਨਾਹਿ ॥੨॥੧॥

(ਤਿਲੰਗ ਕਬੀਰ ਜੀ, ਪੰਨਾ ੨੨੭)

ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੇ ਨਾਮੁ ਹੀਐ 'ਮੈ' ਧਰੁ ਰੇ ॥
ਪਾਵਨ ਨਾਮੁ ਜਗਤ 'ਮੈ' ਹਰਿ ਕੇ
ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥੯॥

(ਗਊੜੀ ਮ: ੬, ਪੰਨਾ ੨੨੦)

ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ 'ਵਿਚਿ' ਸਾਚਾ ਪੁਰਖੁ ਪ੍ਰਭੂ ਸੋਈ ਰਾਮ ॥੩॥
(ਸੁਹੀ ਛੰਤ ਮਹਲਾ ੩ ਘਰੁ ੩, ਪੰਨਾ ੨੬੯)

ਘਟ 'ਅੰਤਰੇ' ਸਾਚੀ ਬਾਣੀ ਸਾਚੇ ਆਪਿ ਪਛਾਣੇ ਰਾਮ ॥੪॥੨॥੩॥
(ਸੁਹੀ ਛੰਤ ਮਹਲਾ ੩ ਘਰੁ ੩, ਪੰਨਾ ੨੬੯)

ਗੁਰ ਕਾ ਸਬਦੁ ਫਸਿਆ ਘਟ 'ਅੰਤਰਿ' ਸੇ ਜਨ ਸਬਦਿ ਸੁਹਾਏ ॥੧॥
(ਸੁਹੀ ਛੰਤ ਮਹਲਾ ੩, ਪੰਨਾ ੨੨੦)

ਓਪਤਿ ਪਰਲਉ ਨਿਮਖ 'ਮਝਾਰ' ॥੨॥੩॥ (ਗੌੜ ਮ: ੫, ਪੰਨਾ ੮੬੨)
ਹਠ 'ਮੰਝਾਰੁ' ਮੈ ਕੁ ਮਾਣਕੁ ਲਧਾ ॥੨॥੧॥
(ਮ: ੫, ਰਾਮਕਲੀ ਵਾਰ ਮ: ੫, ਪੰਨਾ ੮੬੪)

ਫਰੀਦਾ ਤੂਮਿ ਚੰਗਾਦਲੀ 'ਮੰਝਿ' ਵਿਸੂਲਾ ਬਾਗੁ ॥੮੨॥
(ਮਹਲਾ ੫, ਸਲੋਕ ਫਰੀਦ, ਪੰਨਾ ੧੩੯੨)

ਜਿਉ ਜਨਨੀ ਸੁਤ੍ਰ ਜਣਿ ਪਾਲਤੀ ਰਖੈ ਨਦਰਿ 'ਮੰਝਗਿ' ॥੧॥
ਜੈਸੀ ਗਗਨਿ ਫਿਰਤੀ ਉਡਤੀ ਕਪਰੇ ਬਾਗੇ ਵਾਲੀ ॥
ਓਹੁ ਰਾਖੈ ਚੀਤੁ ਪੀਛੇ 'ਬਿਚਿ' ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥੨॥੫੧॥
(ਗਊੜੀ ਮ: ੮, ਪੰਨਾ ੧੬੯)

ਕਬੀਰ ਰੈਨਗਿਰਿ ਬਿਛੋਰਿਆ ਰਹੁ ਰੇ ਸੰਖ 'ਮੰਝੂਰਿ' ॥੧੨੯॥
(ਸਲੋਕ ਕਬੀਰ ਜੀਉ, ਪੰਨਾ ੧੩੭੭)

ਨਾਮਰਜਾਦੁ ਆਇਆ ਕਲਿ 'ਭੀਤਰਿ' ਬਾਗੁੜਿ ਜਾਸੀ ਨਾਗਾ ॥੧॥੧॥
(ਸਿਰੀਰਾਗੁ ਪਹਰੇ ਮ: ੧, ਪੰਨਾ ੨੪)

ਪਹਿਲੈ ਪਹਿਰੈ ਰੈਣਿ ਕੈ ਵਣਜਾਰਿਆ ਮਿੜਾ
ਹਰਿ ਪਾਇਆ ਉਦਰ 'ਮੰਝਗਿ' ॥੧॥੧॥੩॥
(ਸਿਰੀਰਾਗੁ ਪਹਰੇ ਮ: ੪, ਪੰਨਾ ੨੬)

ਹਠ 'ਮੰਝਾਰੁ' ਮਾ ਪਿਰੀ ਪਸੇ ਕਿਉ ਦੀਦਾਰੁ ॥੧॥
(ਸਿਰੀਰਾਗ ਕੇ ਛੰਤ ਮ: ੫ ਭਖਣਾ, ਪੰਨਾ ੮੦)

ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ

ਸੰਸਾਰ ਸਗਰ 'ਪੈ' ਅਮਰੁ ਭਇਆ ॥੨॥੨॥

'ਪੈ'-ਵਿਚਿ ।

(ਸਿਗੀਰਾਗੁ ਤ੍ਰਿਲੋਚਨ ਜੀ, ਪੰਨਾ ੯੨)

ਸਰਬ 'ਨਿਰੰਤਰਿ' ਏਕੋ ਸੋਇ ॥੮॥੧੮॥

(ਸੁਖਮਨੀ)

ਬੁਡੁਜ ਰੂਪ ਜੀਵੇ ਜਗ 'ਮਿਝਾ' ॥੨॥੨॥

(ਗਉੜੀ ਕਬੀਰ ਜੀ, ਪੰਨਾ ੩੨੯)

ਆਸ ਪਾਸ ਘਨ ਤੁਰਸੀ ਕਾ ਬਿਰਵਾ 'ਮਾਝ' ਬਨਾ ਰਸਿ ਗਾਊ ਰੇ ॥੧॥੯੬॥

(ਗਉੜੀ ਕਬੀਰ ਜੀ, ਪੰਨਾ ੩੩੯)

ਗੁਰ ਕਾ ਸਬਦੁ ਗੁਰ 'ਥੈ' ਟਿਕੈ ਹੋਰ 'ਥੈ' ਪਰਗਟੁ ਨ ਹੋਇ ॥੧॥੩੨॥

(ਸਲੋਕ ਮ: ੩, ਸਾਰੰਗ ਕੀ ਵਾਰ ਮ: ੪, ਪੰਨਾ ੧੨੪੯)

ਨੋਟ : ਹੇਠ-ਲਿਖੇ 'ਸੰਬੰਧਕ' ਸਦਾ (f-ਅੰਤ) ਹੁੰਦੇ ਹਨ :

ਮਧਿ, ਵਿਚਿ, ਅੰਤਰਿ, ਮਹਿ, ਬਿਚਿ, ਨਿਰੰਤਰਿ, ਮਾਹਿ ।

(੯) ਕਉ, ਨਉ, ਨੋ, ਕੂ, ਸਿਉ, ਖੇ (ਸਿੰਪੀ), ਕੋ, ਕੂੰ, ਜੋਗੁ, ਕਹੁ :

ਜਿਨ੍ਹ 'ਕਉ' ਕ੍ਰਿਪਾ ਕੀਨੀ ਮੇਰੈ ਸੁਆਮੀ

ਤਿਨ ਅਨਦਿਨੁ ਹਰਿ ਗੁਣ ਗਾਏ ॥੨॥੧॥

(ਸੁਹੀ ਛੰਤ ਮਹਲਾ ੩ ਘਰੁ ੨, ਪੰਨਾ ੨੬੮)

ਜਿਸ 'ਨੋ' ਭੇਗੀ ਟੇਕ ਸੋ ਸਦਾ ਸਦ ਜੀਵਈ ਬਾਲਿਰਾਮ ਜੀਉ ॥੧॥੨॥

(ਸੁਹੀ ਛੰਤ ਮਹਲਾ ੫, ਪੰਨਾ ੨੬੯)

ਈਸ 'ਨਉ' ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥੯॥

(ਰਾਮਕਲੀ ਮਹਲਾ ੩ ਅਨੰਦੁ, ਪੰਨਾ ੯੧੭)

ਹਰਣਾਖੀ 'ਕੂ' ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥੧॥੯॥

(ਸਲੋਕ ਮ: ੫, ਰਾਮਕਲੀ ਕੀ ਵਾਰ ਮਹਲਾ ੫, ਪੰਨਾ ੯੫੯)

ਐਸੇ ਲੋਗਨ 'ਸਿਉ' ਕਿਆ ਕਹੀਐ ॥੧੪੪॥ (ਗਉੜੀ ਕਬੀਰ ਜੀ, ਪੰਨਾ ੩੩੨)

ਪਾਚੁ ਕੈਸੇ ਪਾਇਬੈ ਰੇ ॥ ਮੇ 'ਸਉ' ਕੌਉ ਨ ਕਹੈ ਸਮਝਾਇ ॥੧॥

(ਗਉੜੀ ਗਵਿਦਾਸ ਜੀ, ਪੰਨਾ ੩੪੬)

ਜੇਤੇ ਖੰਡ ਬ੍ਰਾਹਮੰਡ, ਉਧਾਰੇ ਤਿੰਨ 'ਖੇ' ॥੨॥੧੦੮॥

(ਆਸਾ ਮ: ੫, ਪੰਨਾ ੩੬੭)

ਦਰਵੇਸੀ 'ਕੋ' ਜਾਣਸੀ ਵਿਰਲਾ ਕੋ ਦਰਵੇਸੁ ॥੧॥੯॥

(ਬਿਹਾਗੜੇ ਕੀ ਵਾਰ, ਪੰਨਾ ੫੫੦)

ਜੋ ਤਉ ਕੀਨੇ ਆਪਣੇ ਤਿਨਾ 'ਕੁੰ' ਮਿਲਿਓਹਿ ॥੧॥

(ਸਿਰੀਰਾਗੁ ਛੰਤ ਮ: ੫, ਪੰਨਾ ੬੧)

ਜਿਨ 'ਕੌ' ਸਾਧੁ ਭੇਟੀਐ ਸੇ ਦਰਗਹ ਹੋਇ ਖਲਾਸ ॥੫॥

(ਬਾਰਹਮਾਹਾ ਮਾਂਝ ਮ: ੫, ਪੰਨਾ ੧੩੮)

ਕਤਿਕਿ ਕਰਮ ਕਮਾਵਣੇ ਦੇਸੁ ਨ ਕਹੁ 'ਜੇਗੁ' ॥੯॥

(ਬਾਰਹਮਾਹਾ ਮਾਂਝ ਮ: ੫, ਪੰਨਾ ੧੩੫)

ਨੰਨਾਕਾਤੁ ਨ ਹੋਤਾ ਤਾ 'ਕਹੁ' ॥੩੬॥

'ਕਹੁ'—ਕਉ, ਨੋ। (ਗਊੜੀ ਬਾਵਨ ਅਖਗੀ ਮ: ੫, ਪੰਨਾ ੨੫੭)

(ੴ) ਕਾਰਣਿ, ਕਉ, ਕੈ, ਤਾਈ, ਅਰਥਿ, ਜੋਗੁ, ਕੀਐ, ਹੋਤਿ, ਕੂ, ਨਵਿਤ, ਨੋ :

ਸੰਪੈ 'ਕਾਰਣਿ' ਚਾਕਰ ਚੇਰ ॥੫੦॥

(ਇੰਕਾਤੁ, ਪੰਨਾ ੫੩੭)

ਏਕ ਜੀਅ 'ਕੈ' ਜੀਅ ਖਾਹੀ ॥੨॥

(ਮਲਾਰ ਮ: ੧ ਅਸਟਪਦੀਆ, ਪੰਨਾ ੧੨੨੫)

ਆਗੇ 'ਕਉ' ਕਿਛੁ ਤੁਲਹਾ ਬਾਂਧਹੁ ਕਿਆ ਤਰਵਾਸਾ ਧਨ ਕਾ ॥੧॥੧॥੯॥

(ਸਾਰੰਗ ਕਬੀਰ ਜੀਉ, ਪੰਨਾ ੧੨੫੩)

ਏਤੇ ਕੁਕਰ ਹਉ ਬੇਗਾਨਾ ਭਉਕਾ ਇਸੁ ਤਨੁ 'ਤਾਈ' ॥੮॥੧॥

(ਬਿਲਾਵਲੁ ਮਹਲਾ ੧, ਪੰਨਾ ੨੬੫)

ਹਰਿ ਹਰਿ 'ਅਰਥਿ' ਸਰੀਰੁ ਹਮ ਬੇਚਿਆ

ਪੂਰੇ ਗੁਰ ਕੈ ਆਗੈ ॥੧॥੧੦॥੨੪॥੬੨॥ (ਗਊੜੀ ਪੂਰਬੀ ਮ: ੮, ਪੰਨਾ ੧੨੧)

ਭਗਤਿ 'ਹੋਤਿ' ਅਵਤਾਰੁ ਲੀਓ ਹੈ ਭਾਗੁ ਬਡੇ ਬਪੁਰਾ ਕੇ ਰੇ ॥੧॥੧੯॥੨੦॥

(ਗਊੜੀ ਕਬੀਰ ਜੀ, ਪੰਨਾ ੩੩੮)

ਪ੍ਰੇਮੁ ਪਟੋਲਾ ਤੇ ਸਹਿ ਦਿਤਾ ਬਕਣ 'ਕੂ' ਪਤਿ ਮੇਰੀ ॥੧॥੮॥

(ਸਲੋਕ ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੨੦)

ਜਾ ਕੈ 'ਕੀਐ' ਸ੍ਰਾਮੁ ਕਰੈ ਤੇ ਬੈਰ ਬਿਰੋਧੀ ॥੩॥੩੬॥

(ਬਿਲਾਵਲੁ ਮ: ੫, ਪੰਨਾ ੧੦੯)

ਵਿਤ 'ਨਵਿਤ' ਭ੍ਰਮਿਓ ਬਹੁ ਭਾਤੀ, ਅਨਿਕ ਜਤਨ ਕਰਿ ਧਾਏ ॥੧॥੩॥
 (ਮਾਤ੍ਰ ਮ: ੫, ਪੰਨਾ ੯੯੯)

ਮਨਮੁਖ ਜਗੜ੍ਹ ਨਿਰਧਨੁ ਹੈ ਮਾਇਆ 'ਨੋ' ਬਿਲਲਾਇ ॥੧॥੧੭॥
 (ਸਲੋਕ ਮ: ੩, ਮਾਤ੍ਰ ਕੀ ਵਾਰ ਮ: ੩, ਪੰਨਾ ੧੦੯੨)

ਤੌਰਥ ਉਦਮੁ ਸਤਿਗੁਰੂ ਕੀਆ, ਸਭ ਲੋਕ ਉਪਰਣ 'ਅਰਥਾ' ॥੨॥੪॥੧੦॥
 (ਤੁਖਾਰੀ ਮ: ੪, ਪੰਨਾ ੧੧੧੬)

ਮਨ ਮਹਿ ਝੂਰੈ ਰਾਮਚੰਦ੍ਰ ਸੀਤਾ ਲਡਮਣ 'ਜੋਗੁ' ॥੨੨॥
 (ਵਾਰਤ ਤੇ ਵਧੀਕ, ਸਲੋਕ ਮ: ੧, ਪੰਨਾ ੧੪੧੨)

(੧੦) ਤੇ, ਪਾਹਾ, ਦੂ, ਸੈ, ਪਾਸਹੁ, ਸਿਉ, ਬਾਵਹੁ, ਪਹੁ :

ਮੁਖ 'ਤੇ' ਪੜਤਾ ਟੀਕਾ ਸਹਿਤ ॥੧॥ (ਰਾਮਕਲੀ ਮ: ੫, ਪੰਨਾ ੮੮੭)
 ਬੇਜੀ ਬੇਜਿ ਲਧਾ ਹਰਿ ਸੰਤਨ 'ਪਾਹਾ' ਰਾਮ ॥

(ਬਿਲਾਵਲੁ ਮ: ੫ ਛੰਤ, ਪੰਨਾ ੮੮੫)

ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ ਜੋ ਤੁਧੁ ਨੋ ਸਭ 'ਦੂ' ਰਖਿ ਲਈਐ ॥੧॥੫॥
 (ਗੌਡ ਮਹਲਾ ੮, ਪੰਨਾ ੮੬੧)

ਮਹਾ ਮਾਈ ਕੀ ਪੁਜਾ ਕਰੈ ॥
 ਨਚ 'ਸੈ' ਨਾਰਿ ਹੋਇ ਅਉਤਰੈ ॥੩॥੨॥੬॥

(ਗੌਡ ਨਾਮਦੇਉ ਜੀ, ਪੰਨਾ ੮੭੮)

ਹਰਿ ਧਨੁ ਰਤਨ ਜਦੇਹਗੀ ਸੋ ਗੁਰਿ ਹਰਿ ਧਨੁ ਹਰਿ 'ਪਾਸਹੁ' ਦੇਵਾਇਆ ॥੯॥
 (ਬਿਲਾਵਲੁ ਵਾਰ ਮ: ੮, ਪੰਨਾ ੮੪੩)

ਆਸਾ ਮਨਸਾ ਪੂਰਨ ਹੋਵੈ ਪਾਵਹਿ ਸਰਗਲ ਨਿਧਾਨ ਗੁਰ 'ਸਿਉ' ॥੧॥ਰਹਾਉ॥
 (ਰਾਮਕਲੀ ਮ: ੫, ਪੰਨਾ ੮੬੫)

ਜੇ ਆਪਿ ਪਰਖ ਨ ਆਵਈ
 ਤਾਂ ਪਾਰਖੀਆ 'ਬਾਵਹੁ' ਲਾਇਓ ਪਰਖਾਇ ॥੧॥੩੨॥

(ਸਲੋਕ ਮ: ੩, ਸਾਰੰਗ ਕੀ ਵਾਰ ਮਹਲਾ ੪, ਪੰਨਾ ੧੨੪੯)

ਨਾਨਕ ਗੁਰੂ ਸਾਲਾਹੀ ਆਪਣਾ 'ਜਿਦੂ' ਪਾਈ ਪ੍ਰਭੁ ਸੋਇ ॥੪॥੨੭॥੯੦॥
 (ਸਿਗੀਰਾਗੁ ਮ: ੩, ਪੰਨਾ ੩੭)

ਹਰਿ ਨਿਮਾਣਿਆ ਤੂੰ ਮਾਣੁ ਹਰਿ ਭਾਓੀ 'ਹੂੰ' ਤੂੰ ਭਾਓਿਆ ॥੧੭॥

(ਸਿਰੀਰਾਗ ਕੀ ਵਾਰ, ਪੰਨਾ ੫੦)

ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ

ਕਹੁ ਕਿਥੈ ਹਰਿ 'ਪਹੁੰ' ਨਸੀਐ ॥੧॥੫॥੧੯॥੫॥

(ਗਊੜੀ ਪੁਰਖੀ ਮ: ੪, ਪੰਨਾ ੧੭੦)

ਨਾਨਕ ਮਨਮੁਖਾ 'ਨਾਲੋਂ' ਤੁਟੀ ਭਲੀ ਜਿਨ ਮਾਇਆ ਮੇਹੁ ਪਿਆਰੁ ॥੧॥੩੧॥

(ਸਲੋਕ ਮ: ੪, ਗਊੜੀ ਵਾਰ ਮ: ੪, ਪੰਨਾ ੩੧੬)

ਬਿਰਹ ਵਿਛੋੜਾ ਧਣੀ 'ਸਿਉੰ' ਨਾਨਕ ਸਹਜੈ ਗੰਠਿ ॥੧॥੭॥

'ਸਿਉੰ'—ਨਾਲੋਂ । (ਸਲੋਕ ਮ: ੫, ਗਊੜੀ ਵਾਰ ਮ: ੫, ਪੰਨਾ ੩੧੬)

ਪਾੜ ਪੜੋਸਣਿ ਪੁਛਿ ਲੇ ਨਾਮਾ ਕਾ 'ਪਹਿ' ਛਾਨਿ ਛਵਾਈ ਹੋ ॥੧॥੨॥

'ਪਹਿ'—ਪਾਸੋਂ, ਤੋਂ । (ਸੌਗਠਿ ਨਾਮਦੇਵ ਜੀ, ਪੰਨਾ ੬੪੭)

ਕਹਿ ਰਵਿਦਾਸ ਹਾਥ 'ਪੈ' ਨੇਰੈ ਸਹਜੈ ਹੋਇ ਸੁ ਹੋਈ ॥੪॥੧॥

(ਸੌਗਠਿ ਰਵਿਦਾਸ ਜੀ, ਪੰਨਾ ੬੪੧)

ਯਾਰ ਦੇ ਪ੍ਰਿਆ ਹਡੇ ਸਖੀਆ ਮੁੰ ਕਹੀ ਨ ਜੇਹੀਆ ॥

ਯਾਰ ਦੇ ਹਿਕ 'ਛੂੰ' ਹਿਕ ਚਾੜੇ ਹਉ ਕਿਸੁ ਚਿਤੇਹੀਆ ॥੪॥੧॥

(ਜੈਤਸਰੀ ਮ: ੫ ਡੱਤ ਘਰ ੧, ਪੰਨਾ ੨੦੩)

ਕੀਮ ਨ ਸਕਾ ਪਾਇ ਸੁਖ ਮਿਤੀ 'ਹੂੰ' ਬਾਹਰੇ ॥੨॥੧੫॥

(ਜੈਤਸਰੀ ਕੀ ਵਾਰ, ਪੰਨਾ ੨੦੮)

ਇਹ ਬੁਧਿ ਪਾਈ ਮੈ ਸਾਧੂ 'ਕੰਨਹੁੰ' ਲੇਖੁ ਲਿਖਿਓ ਧੁਰਿ ਮਾਥੈ ॥੨॥੧॥੧੮॥

(ਟੋਭੀ ਮ: ੫ ਘਰ ੪, ਪੰਨਾ ੭੧੫)

ਸੰਮਨੁ ਜਉ ਇਸ ਪ੍ਰੇਮ ਕੀ ਦਮ 'ਕਿਹੁੰ' ਹੋਤੀ ਸਾਟ ॥੧॥

(ਰਉਬੋਲੇ ਮ: ੫, ਪੰਨਾ ੧੩੬੩)

ਸਰਗਲੁ ਭਵਨ ਧਾਰੇ ਏਕ 'ਥੇ' ਕੀਏ ਬਿਸਥਾਰੇ..... ॥੩॥

(ਸਵਣੇ ਸ੍ਰੀ ਮੁਖ ਬਾਕੁ ਮ: ੫, ਪੰਨਾ ੧੩੬੬)

ਗੋਸਾਈ ਮਿਹੰਡਾ ਇਠੜਾ ॥

ਅੰਮ ਅਬੇ 'ਬਾਵਹੁੰ' ਮਿਠੜਾ ॥੧॥੩॥੨੮॥

(ਸਿਰੀਰਾਗ ਮ: ੫ ਅਸਟਪਦੀਆ, ਪੰਨਾ ੨੩)

(੧੧) ਉਪਰਿ, ਪਰਿ, ਤਲਿ, ਹੇਠਿ, ਉਤੈ, ਜੇਰ (ਫਾਰਸੀ ਸ਼ਬਦ), ਤੈ, ਪਰ :

ਪੰਚ ਦੂਜ ਮੁਡ 'ਪਰਿ' ਠਾਢੇ ਕੇਸ ਗਰੇ ਫੇਰਾਵਤ ਹੋ ॥੩॥੨॥੬੮॥

(ਬਿਲਾਵਲ੍ਲ ਮਹਲਾ ੫, ਪੰਨਾ ੬੨੧)

ਸਿਰ 'ਉਪਰਿ' ਜਮਕਾਲੁ ਨ ਸੂਝਈ ਦੂਜੇ ਭਰਮਿਤਾ ॥੫॥

(ਸੁਹੀ ਵਾਰ ਮਹਲਾ ੩, ਪੰਨਾ ੬੮੨)

ਸਤ 'ਉਪਰਿ' ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥

(ਸੁਹੀ ਛੰਤ ਮ: ੫ ਘਰੂ ੨, ਪੰਨਾ ੨੨੬)

ਪਵਹੁ ਚਰਣਾ 'ਤਲਿ' ਉਪਰਿ ਆਵਹੁ ਐਸੀ ਸੇਵ ਕਮਾਵਹੁ ॥੧॥੨॥

(ਰਾਮਕਲੀ ਮ: ੫ ਘਰੂ ੧, ਪੰਨਾ ੮੮੩)

ਕੁਨੇ 'ਹੇਠਿ' ਜਲਾਈਐ ਬਾਲਣ ਸੰਦੈ ਬਾਇ ॥੧੨॥

ਕੱਥੀ 'ਉਤੈ' ਰੁਖੜਾ ਕਿਚਰਕੁ ਬੰਦੈ ਧੀਰ ॥੬੯॥

(ਸਲੋਕ ਫਰੀਦ ਜੀ, ਪੰਨਾ ੧੩੯੨)

ਰਾਮ 'ਜੇਰ' ਜਿਮੀ ਦੂਨੀਆ ਪੀਰਾ ਮਸਾਇਕਾ ਰਾਇਆ ॥੧॥੧੩॥

(ਮਾਝ ਕੀ ਵਾਰ, ਪੰਨਾ ੧੪੩)

ਜੇਕਰ ਸੂਤਕੁ ਮੰਨੀਐ 'ਸਭਤੈ' ਸੂਤਕੁ ਹੋਇ ॥੧॥੧੯॥

(ਆਸਾ ਦੀ ਵਾਰ, ਪੰਨਾ ੪੭੨)

ਕਹੁ ਕਬੀਰ ਇਹੁ ਰਾਮ ਕੀ ਅੰਸੁ ॥

ਜਸ ਕਾਗਦ 'ਪਰ' ਮਿਟੈ ਨ ਮੰਸੁ ॥੪॥੨੨॥੫॥

(ਗੌੜ ਕਬੀਰ ਜੀ, ਪੰਨਾ ੮੭੧)

ਨੋਟ : ਹੇਠ-ਲਿਖੇ ਸੰਬੰਧਕ (f-ਅੰਤ) ਹਨ :

ਉਪਰਿ, ਹੇਠਿ, ਉਪਰਿ, ਤਲਿ, ਪਰਿ।

ਸੰਬੰਧਕ 'ਪਰਿ' ਕਦੇ ਕਦੇ (ਮੁਕਤਾ-ਅੰਤ) ਰੂਪ 'ਪਰ' ਵਿਚ ਭੀ ਵਰਤੀਦਾ ਹੈ।

ਸੰਬੰਧਕ 'ਉਤੈ' (ੴ-ਅੰਤ) ਹੈ; ਲਫਜ਼ 'ਸਭਤੈ' ਵਿਚ ਪੜਨਾਂਵ 'ਸਭ' ਦੇ ਨਾਲ ਸੰਬੰਧਕ 'ਉਤੈ' ਵਰਤਣ ਵੇਲੇ ਇਸ ਦਾ ਪਹਿਲਾ ਅੱਖਰ 'ਉ' ਉਡਾ ਦਿੱਤਾ ਗਿਆ ਹੈ। 'ਸਭਤੈ' = 'ਸਭ ਉਤੈ'।

(੧੨) ਆਰੌ, ਪਾਛੈ :

ਅਨਦਿਨੁ ਭਗਤਿ ਕਰਹਿ ਗੁਰ 'ਆਰੌ' ਸਾਧਨ ਕੰਤ ਪਿਆਰੀ ॥੧॥੪॥੫॥
(ਸੂਹੀ ਛੰਤ ਮਹਲਾ ੩ ਘਰੁ ੩, ਪੰਨਾ ੨੨੦)

ਜਿਨਾ 'ਪਿਛੈ' ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥੧॥੬॥
(ਭਖਣੇ ਮ: ੫, ਵਾਰ ਮਾਰੁ ਮਹਲਾ ੫ ਭਖਣੇ, ਪੰਨਾ ੧੦੬੭)

ਨੋਟ : ਸੰਬੰਧਕ 'ਆਰੌ', 'ਪਾਛੈ', 'ਪਿਛੈ' ਦੇ ਜੋੜ ਵਲ ਧਿਆਨ ਦੇਣਾ ਜ਼ਰੂਰੀ ਹੈ, ਇਹ ('-ਅੰਤ) ਹਨ।

(੧੩) ਜੇਵਡੁ, ਬਰਾਬਰਿ, ਮਿਕਦਾਰਾ, ਸਮਸਰਿ, ਸਾਰ, ਤੁਲਿ, ਭਰਿ, ਸਰਿ, ਸਾਰਖੇ :

ਗੁਰ 'ਜੇਵਡੁ' ਦਾਤਾ ਕੇ ਨਾਹੀ ਜਿਨਿ ਦਿਤਾ ਆਤਮ ਦਾਨੁ ॥੨॥੨੮॥੯੮॥
(ਸਿਗੇਰਾਗੁ ਮ: ੫, ਪੰਨਾ ੫੨)

ਜੀਅੜਾ ਅਗਨਿ 'ਬਰਾਬਰਿ' ਤਪੇ ਭੀਤਰਿ ਵਗੈ ਕਾਤੀ ॥੯॥੫॥੧੭॥
(ਗਉੜੀ ਚੇਤੀ ਮ: ੧, ਪੰਨਾ ੧੫੬)

ਮਨੁ ਮੈਮਤੁ ਮੈਗਲ 'ਮਿਕਦਾਰਾ' ॥੨॥੨੫॥ (ਗਉੜੀ ਮ: ੩, ਪੰਨਾ ੧੫੮)

ਸੂਖ ਸਹਜ ਆਨੰਦ ਤਿਨਾ ਸੰਗ
ਉਨ 'ਸਮਸਰਿ' ਅਵਰ ਨ ਦਾਤੇ ॥੧॥੧੦॥੧੩੧॥
(ਗਉੜੀ ਮ: ੫, ਪੰਨਾ ੨੦੭)

ਲਲਾ ਤਾ ਕੈ 'ਲਵੈ' ਨ ਕੋਊ ॥੧੨॥
(ਬਾਵਨ ਅਖਗੀ ਮ: ੫, ਪੰਨਾ ੨੫੨)

ਭਣਿ ਘਾਲੇ ਸਭ ਦਿਵਸ ਸਾਸ ਨਹ ਬਚਨ ਘਟਨ ਤਿਲੁ 'ਸਾਰ' ॥੧॥੨੧॥
(ਗਉੜੀ ਬਾਵਨ ਅਖਗੀ ਮ: ੫, ਪੰਨਾ ੨੫੪)

ਨਾਮ 'ਤੁਲਿ' ਕਹੁ ਅਵਰੁ ਨ ਹੋਇ ॥੮॥੨॥ (ਸੁਖਮਨੀ)

ਆਪਿ ਨ ਦੇਹਿ ਚੁਕੁ 'ਭਰਿ' ਪਾਨੀ ॥੨॥੪੪॥
(ਗਉੜੀ ਕਬੀਰ ਜੀ, ਪੰਨਾ ੩੩੨)

ਜਨ ਨਾਨਕ ਕੇ ਪ੍ਰਭੁ ਸੁਦਰ ਸੁਆਮੀ
ਮੇਹਿ ਤੁਮ 'ਸਰਿ' ਅਵਰੁ ਨ ਲਾਗੇ ॥੨॥੧॥
(ਦੇਵਰੰਧਰੀ ਮ: ੮ ਘਰੁ ੧, ਪੰਨਾ ੫੬੭)

ਤੇ ਘਰ ਮਰਹਟ 'ਸਾਰਖੇ' ਭੂਤ ਬਸਹਿ ਤਿਨ ਮਾਹਿ ॥੧੯੨॥

(ਸਲੋਕ ਕਬੀਰ ਜੀ, ਪੰਨਾ ੧੩੭)

ਨੋਟ : ਹੇਠ-ਲਿਖੇ ਸੰਬੰਧਕ (f-ਅੰਤ) ਹਨ :

ਬਰਾਬਰਿ, ਤੁਲਿ, ਸਰਿ, ਸਮਸਰਿ, ਭਰਿ।

ਸੰਬੰਧਕ 'ਸਮਸਰਿ' ਕਦੇ ਕਦੇ (f) ਦੇ ਥਾਂ (ਮੁਕਤਾ-ਅੰਤ) ਭੀ ਮਿਲਦਾ ਹੈ।

(੧੪) ਬਾਦਰੈ, ਬਦਲਾਹਾ, ਬਦਲੈ, ਬਦਲੇ, ਬਦਲਾਵਨਿ, ਸਟੈ :

ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ 'ਬਦਲਾਹਾ' ॥੪॥

ਕਾਚ 'ਬਾਦਰੈ' ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ ॥੨॥੪॥

(ਸਾਰਗ ਮਹਲਾ ੫, ਪੰਨਾ ੧੨੦੩)

ਆਨ ਦੇਵ 'ਬਦਲਾਵਨਿ' ਦੇ ਹਉ ॥੧॥੨॥੪॥

(ਗੋੜ ਨਾਮਦੇਵ ਜੀ, ਪੰਨਾ ੮੭)

ਕਉਡੀ 'ਬਦਲੇ' ਰਤਨੁ ਤਿਆਗਾਹਿ ॥੨੬॥ (ਗਉੜੀ ਮ: ੫, ਪੰਨਾ ੧੬੪)

ਕਉਡੀ 'ਬਦਲੈ' ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥੧॥

(ਸੂਹੀ ਮਹਲਾ ੩ ਘਰੁ ੧ ਅਸਟਪਦੀਆ, ਪੰਨਾ ੨੫੩)

ਮੇਰੀ ਪ੍ਰੀਤਿ ਰੋਬਿੰਦ ਸਿਉ ਜਿਨਿ ਘਟੈ ॥

ਮੈ ਤਉ ਮੇਲਿ ਮਹਿਗੀ ਲਈ ਜੀਅ 'ਸਟੈ' ॥੨॥

(ਧਨਾਸਰੀ ਰਵਿਦਾਸ ਜੀ, ਪੰਨਾ ੬੬੪)

ਨੋਟ : ਸਟੈ, ਬਦਲੈ, ਬਾਦਰੈ (ੴ-ਅੰਤ) ਹਨ।

(੧੫) ਤਾਈ, ਲਉ, ਪੈ :

ਇਹੁ ਸਰੀਰੁ ਕੁੜਿ ਕੁਸਤਿ ਭਰਿਆ ਗਾਲ 'ਤਾਈ' ਪਾਪ ਕਮਾਏ ॥੧॥੩॥

(ਗਉੜੀ ਮ: ੩ ਛੌਤ, ਪੰਨਾ ੨੪੫)

ਮਰਘਟ 'ਲਉ' ਸਭੁ ਲੋਗੁ ਕੁਟੰਬੁ ਭਇਓ ਆਗੈ ਹੁਸੁ ਇਕੇਲਾ ॥੩॥੨॥

(ਸੋਗਠਿ ਕਬੀਰ ਜੀ, ਪੰਨਾ ੬੪੮)

ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ 'ਪੈ' ਚਲੇ ਨਿਰਾਸਾ ॥੧॥੩॥

(ਸੋਗਠਿ ਕਬੀਰ ਜੀ, ਪੰਨਾ ੬੪੮)

(੧੬) ਵਿਚੁਦੇ, ਵਿਚੁਦੇ :

ਤੂ ਆਪੇ ਗੁਰੂ ਚੇਲਾ ਹੈ ਆਪੇ ਗੁਰ 'ਵਿਚੁਦੇ' ਤੁਝਹਿ ਧਿਆਈ ॥੧੬॥
 (ਸੂਹੀ ਮ: ੪ ਘਰੁ ੨ ਅਸਟਪਦੀਆ, ਪੰਨਾ ੨੫)

ਸਤਿਗੁਰੁ ਸਰਹੁ ਨਦਰੀ 'ਵਿਚੁਦੇ' ਕਥੇ ਤਾ ਉਖੜਿ ਆਇਆ ਲੋਹਾ ॥੨੧॥੭॥
 (ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੦)

(੧੭) ਵਿਚਹੁ :

ਪਾਣੀ 'ਵਿਚਹੁ' ਰਤਨ ਉਪਨੇ ਮੇਰੁ ਕੀਆ ਮਾਧਾਣੀ ॥੧॥੨੬॥
 (ਮਾਝ ਕੀ ਵਾਰ, ਪੰਨਾ ੧੫੦)

(੧੮) ਕਰਿ (by means of), ਪਰਣੈ :

ਜਲੁ ਢੋਵਦ੍ਹਿ ਇਹ ਸੀਸ 'ਕਰਿ' ਕਰ ਪਰਾ ਪਖਲਾਵਦ੍ਹਿ ॥੧॥੨੧॥੫੧॥
 (ਬਿਲਾਵਲੁ ਮ: ੫ ਘਰੁ ੫, ਪੰਨਾ ੮੧੩)

ਮਨ 'ਕਰਿ' ਕਬਹੂ ਨ ਹਰਿ ਗੁਨ ਗਾਇਓ ॥ (ਸਾਰਗ ਮ: ੬, ਪੰਨਾ ੧੨੩੧)
 ਅਖੀ 'ਪਰਣੈ' ਜੇ ਫਿਰਾਂ ਦੇਖਾਂ ਸਭੁ ਆਕਾਰੁ ॥੨॥੧੧॥
 (ਸਾਰਗ ਕੀ ਵਾਰ, ਪੰਨਾ ੧੨੪੧)

(੧੯) ਵਿਟਹੁ, ਕਉ, ਕੈ, ਨੋ :

ਮੇਰੇ ਸਤਿਗੁਰਾ ਹਉ ਤੁਧੁ 'ਵਿਟਹੁ' ਭਰਬਾਣੁ ॥
 ਤੇਰੇ ਦਰਸਨ 'ਕਉ' ਬਲਿਹਾਰਣੈ 'ਤੁਸਿ ਦਿਤਾ ਅੰਮ੍ਰਿਤੁ ਨਾਮੁ ॥੧॥ਰਹਾਉ॥੮੮॥
 (ਸਿਰੀਰਾਗ ਮ: ੫, ਪੰਨਾ ੫੨)

ਹਉ ਤਿਨ 'ਕੈ' ਬਲਿਹਾਰਣੈ ਦਰਿ ਸਚੈ ਸਚਿਆਰਾ ॥੨॥੪॥
 (ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੧)

ਹਉ ਵਾਰੀ ਹਉ ਵਾਰਣੈ ਭਰਬਾਣੁ ਤੇਰੇ ਨਾਵ 'ਨੋ' ॥੧॥ਰਹਾਉ॥੧॥
 (ਸਿਰੀਰਾਗ ਮ: ੧ ਘਰੁ ੩, ਪੰਨਾ ੨੧)

ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ
 ਹਉ ਤੁਧੁ 'ਵਿਟਵਿਅਹੁ' ਸਦ ਵਾਰੀ ਜੀਉ ॥੪॥੮੭॥
 (ਗਊੜੀ ਮਾਝ ਮ: ੫, ਪੰਨਾ ੧੨੪)

(੨੦) ਕਨਿ, ਵਲਿ, ਓਰ, ਪਿਰਿ :

ਆਇ ਨ ਸਕਾ ਤੂੜ 'ਕਨਿ' ਪਿਆਰੇ ਭੋਜਿ ਨ ਸਕਾ ਕੋਇ ॥੧॥੩॥

(ਵਡਹੰਸ੍ਰ ਮ: ੧ ਘਰੂ ੨, ਪੰਨਾ ੫੫੯)

ਜਾ ਤੂ ਮੇਰੈ 'ਵਲਿ' ਹੈ ਤਾ ਕਿਆ ਮੁਹੱਦਦਾ ॥੨॥

(ਮਾਰੂ ਵਾਰ ਮ: ੫, ਪੰਨਾ ੧੦੬੯)

ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ 'ਓਰ' ॥੧॥ਰਗਾਈ॥੨੦॥

(ਗੁਜਰੀ ਮ: ੫, ਪੰਨਾ ੫੦੦)

ਪਾਵ ਸੁਹਾਵੇ ਜਾ ਤਉ 'ਪਿਰਿ' ਜੁਲਦੇ ਸੀਸੁ ਸੁਹਾਵਾ ਚਰਣੀ ॥੨॥੧੫॥

(ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੬੬੪)

ਨੋਟ : ਹੇਠ-ਲਿਖੇ 'ਸੰਬੰਧਕ' (f-ਅੰਤ) ਹਨ :

ਕਨਿ, ਵਲਿ, ਪਿਰਿ।

ਕਿਆ ਵਿਸ਼ੇਸ਼ਣ (Adverb)

(੧) ਉਹ 'ਕਿਆ-ਵਿਸ਼ੇਸ਼ਣ' ਜੋ 'ਮੁਕਤਾ-ਅੰਤ' ਹਨ :

(ਉ) ਅਨਤ, ਅਫਾਰ, ਅਬ। ਇਵ, ਏਵ। ਸੁਇਤਾਲ, ਸਿਤਾਬ, ਸਦ, ਸਮ, ਸਰਪਰ। (ਅ) ਕਹ, ਕੇਹ, ਕਤ, ਕੇਵ, ਕਿਵ। (ਇ) ਜਸ, ਜਤ, ਜਬ, ਜਿਵ। (ਸ) ਤ, ਤਹ, ਤਤ, ਤੜ, ਤਿਵ। ਨ, ਨਹ, ਨਾਹਿਨ, ਨਿਤ, ਨਤਰ, ਨਿਦਾਨ, ਨਿਮਖ। (ਹ) ਬੀਚ, ਬਰਕਸ, ਮਤ।

(੨) ਜੋ (੧-ਅੰਤ) ਹਨ :

(ਉ) ਉਹਾ, ਅਥਵਾ, ਈਹਾ, ਸਦਾ। (ਅ) ਕਿਆ, ਕਹਾ, ਕਿੰਬਾ, ਖੋੜਸਾ, ਘਣਾ। (ਇ) ਜਾ, ਜਹਾ, ਜੇਹਾ। (ਸ) ਤਾ, ਤਹਾ, ਤੇਹਾ, ਨੇਰਾ। (ਹ) ਪਿਛਾਹਾ, ਬਿਰਥਾ।

(੩) (f-ਅੰਤ) :

(ਉ) ਉਪਜੰਪਿ, ਉਪਰਿ, ਉਭਿ, ਉਰਧਿ। ਅਤਿ, ਆਦਿ, ਅੰਤਿ, ਅੰਤਰਿ, ਅੰਦਰਿ, ਅਵਲਿ (ਅਉਲਿ)। ਸਾਥਿ, ਸਦਾਕਾਰਿ, ਸਮਸ਼ਿ, ਸਰਬਤਿ। ਹੁਣਿ,

ਹਜ਼ੂਰਿ, ਹਦੂਰਿ । (ਅ) ਕਿ, ਕਾਹਿ, ਕਤਹਿ, ਕਦਿ, ਕਾਲਿ, ਕਾਲਿ । (ਇ) ਜਦਿ, ਜਿਨਿ (=ਮਤ), ਜਾਮਿ । (ਸ) ਤਦਿ, ਤਥਹਿ, ਤਾਮ, ਦੂਰਿ, ਪੁਰਿ, ਪੂਕਿ, ਨਾਹਿ, ਨਾਹਨਿ, ਨਿਕਟਿ, ਨੀਤਿ, ਨਿਦਾਨਿ, ਨੇਰਿ, ਨਿਰਤਿ, ਨੀਮਿ, ਨਾਲਿ । (ਹ) ਪਾਸਿ, ਪੁਨਰਪਿ, ਪਾਰਿ, ਪੂਰਿ, ਪਰਤਖਿ, ਪੂਰਖਿ, ਛੁਨਿ, ਫਿਰਿ । ਬਹੁਰਿ, ਬਾਹਰਿ, ਬਹੋਰਿ, ਬਾਹੁੜਿ, ਬਹੁੜਿ, ਬਾਦਿ, ਬੇਗਿ । ਭਿ, ਭੀਤਰਿ, ਭਰਪੁਰਿ, ਭਰਪੂਰਿ । ਮਤਿ, ਮਨਹਿ, ਮੂਲਿ । ਯਾਦਿ, ਰੇਗਿ, ਵਖਿ, ਵਿਚਿ, ਵਤਿ ।

(੪) (ੰ-ਅੰਤ):

ਈ, ਹੀ । ਨਹੀ, ਨੀਮੀ । ਭੀ ।

(੫) (_-ਅੰਤ):

(ਉ) ਅਗਹੁ, ਅਚਿੰਤੁ, ਅਜੁ, ਆਜੁ, ਅਜਹੁ, ਅੰਦਰਹੁ, ਅਲਗੁ । ਇਉ, ਏਥਹੁ, ਸਭਤੁ, ਹੋਰਤੁ । (ਅ) ਕਿਉ, ਕੇਉ, ਕਾਇਤੁ, ਕਿਤੁ, ਕੇਤਕੁ, ਕਿਥਹੁ, ਕਦਹੁ । ਖਿਨੁ । (ਇ) ਚਿਰੁ । ਜੁ, ਜਉ, ਜਿਉ, ਜਿਤੁ, ਜਾਵਤੁ । (ਸ) ਤਉ, ਤਿਥਹੁ, ਤਾਪੁਰੁ, ਤਿਲੁ । ਦਰਹਾਲੁ । ਨਹੁ, ਨਿਹਚਉ, ਨਿਸੰਗੁ, ਨੈਕੁ, ਨਾਤਰੁ, ਨੇਰਉ । (ਹ) ਪਿਛਹੁ । ਬਾਹਰਹੁ । ਮਤੁ । (ਕ) ਵਿਚਹੁ ।

(੬) (ੰ-ਅੰਤ):

(ਉ) ਐਥਾਊ, ਹੂ । (ਅ) ਕਿਕੂ, ਕਡੂ ।

(੭) (^-ਅੰਤ):

(ਉ) ਐਸੇ, ਅੰਤੇ, ਸਉਰੇ, ਹਦੂਰੇ । (ਅ) ਕਾਏ, ਕੈਸੇ, ਕਾਹੇ, ਕਦੇ । (ਇ) ਜੋ । (ਸ) ਤਦੇ, ਤਲੇ, ਨੇਰੇ, ਨਾਲੇ । (ਹ) ਪਾਛੇ, ਭਰਪੂਰੇ, ਭਲਕੇ ।

(੮) (^-ਅੰਤ):

(ਉ) ਉਘੈ, ਉਭੈ, ਉਥੈ, ਉਰੈ । ਅਗੈ, ਆਗੈ, ਅਜੈ, ਐਥੈ । ਈਭੈ, ਏਵੈ । ਸਭਤੈ । ਹੈ ('ਹੀ' ਤੋਂ ਬਣਿਆ ਹੋਇਆ) । (ਅ) ਕਿਥੈ । (ਇ) ਜਿਥੈ । (ਸ) ਤਿਥੈ, ਤਲੈ, ਤਿਵੈ, ਨੇੜੈ । (ਹ) ਪਿਛੈ, ਪੀਛੈ ।

(੯) (^-ਅੰਤ): ਜੋ ।

(੧੦) (^-ਅੰਤ): (ਉ) ਜੌ । (ਅ) ਤੌ ।

ਕ੍ਰਿਆ-ਵਿਸ਼ੇਸ਼ਣੋਕਤੀ (Adverbial Phrase)

(੧) ਸਮਾ-ਵਾਚਕ :

(ਉ) ਆਠ ਪਹਰ, ਨਿਤ ਪ੍ਰਤਿ, ਨਿਤਾਪ੍ਰਤਿ, ਨਿਰੰਤਰਿ, ਖਿਨੁ ਪਲੁ, ਅਨਦਿਨੁ; ਆਦਿ ਜੁਗਾਦਿ, ਪਹਿਲੇ ਦੇ; ਪਿਛੇ ਦੇ; ਤਤਖਿਣ ਤਾਲਿ; (ਅ) (i) ਦਿਨੁ ਰਾਤੀ, ਦਿਨੁ ਰੈਣਿ, ਦਿਨਸੁ ਰੈਣਿ, ਦਿਨੁ ਰੈਣਾਰੇ, ਦਿਨੁ ਰੈਨਾਈ, ਦਿਨਸੁ ਸਭ ਰੈਨੀ, ਦਿਨਸੁ ਅਰ ਰਾਤਿ; (ii) ਅਹਿਨਿਸਿ; (iii) ਰੈਨਿ ਦਿਵਸੁ, ਰੈਣਿ ਦਿਨਸੁ, ਰਾਤਿ ਦਿਨੰਤਿ, ਨਿਸਿ ਬਾਸੁਰ; (ਇ) ਕਬਹੀ ਨ, ਕਬਹੂੰ ਨ, ਕਦੇ ਮੂਲਿ ਨ, ਨ ਕਾਹੂੰ ਬੇਰੇ।

(੨) ਥਾਂ-ਵਾਚਕ :

(ਉ) ਜਹਾ ਕਹਾ, ਜਹ ਕਹ, ਜਤ ਕਤਹਿ, ਜਿਥੈ ਕਿਥੈ, ਅੰਤਰਿ ਬਾਹਰਿ, ਘਰਿ ਦਰਿ; (ਅ) ਆਸ ਪਾਸ, ਪਾਸਿ ਦੁਆਸਿ, ਚਉਂਗਿਰਦ, ਇਤ ਉਤ, ਇਤ ਉਤਹਿ, ਈਤ ਉਤ, ਪੇਈਐ ਸਾਹੁਰੈ, ਹਲਤਿ ਪਲਤਿ; (ਇ) ਤਿਹੁ ਲੋਇ, ਤੈ ਲੋਈ; (ਸ) ਦਹਦਿਸ, ਦਹਦਿਸਿ, ਚਉਂਦਿਸ; (ਹ) ਦੂਰਹੂ ਹੀ, ਦੂਰ ਤੇ; (ਕ) ਅਨ ਕਤਹਿ ਨ, ਨੇਰੈ ਹੀ ਤੇ ਨੇਰਾ, ਵਣਿ ਤ੍ਰਿਣਿ, ਅਗਹੁ ਪਿਛਹੁ, ਵਿਚੁਦੇ।

(੩) ਵਿਧੀ-ਵਾਚਕ :

(ਉ) ਕਿਉ ਨ, ਕਿਵੈ ਨ, ਕਵਨ ਮੁਖਿ, ਕਾਹੇ ਕਉ, ਕਿਤੁ ਅਰਥਿ, ਕਿਤ ਕਉ, ਕਿਤ ਕੂ; (ਅ) ਤਾ ਭੀ, ਇਵ ਹੀ; (ਇ) ਤਿਲੁ ਸਾਰ, ਇਕੁ ਤਿਲੁ; (ਸ) ਬਹੁ ਪਰਕਾਰ, ਅਗੋ ਪਿਛੀ।

ਜਿਚਰੁ

ਜਿਚਰੁ, ਕਿਚਰੁ, ਤਿਚਰੁ।

ਸ਼ਬਦ 'ਕਿਚਰੁ' ਸੰਸਕ੍ਰਿਤ ਦੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ :

ਕਿਯਤ ਚਿਰੰ = ਕਿਯੱਚਿਰੰ।

ਇਸੇ ਤਰ੍ਹਾਂ 'ਜਿਚਰੁ' ਸੰਸਕ੍ਰਿਤ ਦੇ 'ਯਾਵਤ ਚਿਰੰ' ਅਤੇ 'ਤਿਚਰੁ' ਸੰਸਕ੍ਰਿਤ ਦੇ 'ਤਾਵਤ ਚਿਰੰ' ਤੋਂ ਬਣਿਆ ਹੈ।

'ਜਿਚਰੁ' ਵਸੀ ਪਿਤਾ ਕੈ ਸਾਥਿ ॥

'ਤਿਚਰੁ' ਕੰਡੁ ਬਹੁ ਫਿਰੈ ਉਦਾਸ ॥੨੦੩॥

‘ਕਿਚਰੁ’ ਝਤਿ ਲਘਾਈਐ ਛਪਰਿ ਜੂਟੈ ਮੇਹੁ ॥੧੯॥

(ਸਲੋਕ ਫਰੀਦ ਜੀ, ਪੰਨਾ ੧੩੭)

ਕਾਲਿ (ਕਾਲ)

ਅੰਤਿ ਕਾਲਿ, ਤਤਕਾਲ, ਚਿਰਕਾਲ :

‘ਚਿਰਕਾਲ’ ਪਾਈ ਸੂਲਭ ਦੇਹ ॥੩॥੨੩॥ (ਗਮਕਲੀ ਮ: ੫, ਪੰਨਾ ੮੯੦)

‘ਅੰਤਿ ਕਾਲਿ’ ਮਤੁ ਲਾਗੈ ਭੀਜ ॥੧॥੧੮॥

(ਸਲੋਕੁ ਮ: ੧, ਗਮਕਲੀ ਕੀ ਵਾਰ ਮ: ੩, ਪੰਨਾ ੯੪੮)

‘ਅੰਤਕਾਲਿ’ ਜਮੁ ਮਾਰੇ ਠੇਹ ॥੧॥੩॥੩॥ (ਮਲਾਰ ਮ: ੧, ਪੰਨਾ ੧੨੫੭)

‘ਅੰਤਕਾਲਿ’ ਫਿਰਿ ਫਿਰਿ ਨ ਰੋਇ ॥੨॥੯॥ (ਬਸੰਤੁ ਮ: ੫, ਪੰਨਾ ੧੧੯੨)

ਜੇ ਜੈ ਕਰੈ ਠਾਕੁਰ ਪਹਿ ਸੇਵਕੁ ‘ਤਤਕਾਲਿ’ ਹੋਇ ਆਵੈ ॥੭॥੧੨੯॥

(ਆਸਾ ਮ: ੫, ਪੰਨਾ ੮੦੩)

ਭਾਏਂ

‘ਏਕ ਭਾਏਂ’ ਦੇਖਉ ਸਭ ਨਾਗੀ ॥

ਕਿਆ ਜਾਨਉ ਸਹ ਕਉਨ ਪਿਆਰੀ ॥੨॥੨੧॥

(ਗਊੜੀ ਕਬੀਰ ਜੀ, ਪੰਨਾ ੩੨੭)

‘ਭੇਲੇ ਭਾਏਂ’ ਮਿਲੇ ਰਘੁਰਾਇਆ ॥੮॥੬॥ (ਗਊੜੀ ਕਬੀਰ ਜੀ, ਪੰਨਾ ੩੨੮)

ਨਾਨਕ ਕ੍ਰਿਪਾ ਕਰੇ ਜਗਜੀਵਨੁ ‘ਸਹਜ ਭਾਏਂ’ ਲਿਵ ਲਾਏ ॥੮॥੧੬॥

(ਆਸਾ ਮ: ੧, ਪੰਨਾ ੩੪੩)

‘ਸੇਵਕ ਭਾਏਂ’ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥੧੪॥

(ਗਊੜੀ ਕੀ ਵਾਰ ਮ: ੪, ਪੰਨਾ ੩੦੮)

ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ‘ਸਤਿ ਸੁਭਾਏਂ’ ॥੭॥

(ਬਿਤੀ ਗਊੜੀ ਮ: ੫, ਪੰਨਾ ੨੯੮)

ਬਿਲਲਾਪ ਬਿਲਲ ਬਿਨਤੀਆ ‘ਸੁਖ ਭਾਏਂ’ ਚਿਤ ਹਿਤੰ ॥੧॥੧॥੫॥

(ਗੁਜਰੀ ਮ: ੧ ਘਰੁ ੪ ਅਸਟਪਦੀ, ਪੰਨਾ ੫੦੪)

‘ਤੇ ਭਾਇ’ ਭਗਤਿ ਤਰੁ ਤਵਜਲੁ ਮਨਾ ਚਿਤੁ ਲਾਇ ਹਰਿ ਚਰਣੀ ॥੧॥੧॥੫॥
(ਗੁਜਰੀ ਮ: ੧ ਘਰੁ ੪ ਅਸਟਪਦੀ, ਪੰਨਾ ੫੦੫)

ਕਬੀਰ ਮੁਕਤਿ ਦੁਆਰਾ ਸੰਕੜਾ ਰਾਈ ‘ਦਸਵੈ ਭਾਇ’ ॥੧॥੪॥
(ਸਲੋਕ, ਗੁਜਰੀ ਕੀ ਵਾਰ ਮ: ੩, ਪੰਨਾ ੫੦੬)

‘ਇਕ ਭਾਇ’ ਇਕੁ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥੩॥੧॥
(ਬਿਲਾਵਲੁ ਮ: ੧, ਛੰਤ ਦਖਣੀ, ਪੰਨਾ ੮੪੩)

ਗੁਰ ਕੈ ਸਬਦਿ ਰਚੈ ‘ਮਨ ਭਾਇ’ ॥੨॥੨॥
(ਰਾਮਕਲੀ ਮ: ੧, ਅਸਟਪਦੀਆ, ਪੰਨਾ ੯੦੩)

ਰਾਜਾ ਰਾਮੁ ਮਉਲਿਆ ‘ਅਨਤ ਭਾਇ’ ॥੧॥ (ਬਾਂਤੁ ਕਬੀਰ ਜੀ, ਪੰਨਾ ੧੧੯੩)

ਏਕ ਭਾਇ, ਭੋਲੇ ਭਾਇ, ਸਹਜ ਭਾਇ, ਸੇਵਕ ਭਾਇ, ਸਤਿ ਸੁਭਾਇ,
ਸੁਖ ਭਾਇ, ਭੈ ਭਾਇ, ਦਸਵੈ ਭਾਇ, ਇਕ ਭਾਇ, ਮਨ ਭਾਇ, ਅਨਤ ਭਾਇ।

ਲਗੁ, ਲਉ

‘ਜਬ’, ‘ਤਬ’ ਆਦਿਕ ਕ੍ਰਿਆ-ਵਿਸ਼ੇਸ਼ਣਾਂ ਦੇ ਨਾਲ ਸ਼ਬਦ ‘ਲਗੁ’ ਜਾਂ
‘ਲਉ’ ਲਗਾ ਕੇ ‘ਕ੍ਰਿਆ-ਵਿਸ਼ੇਸ਼ਣਣੇਕਤੀ’ ਬਣਾਈ ਜਾਂਦੀ ਹੈ, ਜਿਵੇਂ :

(ਉ) ਕਹ ਲਉ, ਕਹਾ ਲਉ;

(ਅ) ਜਬ ਲਗੁ, ਜਉ ਲਉ, ਜਉ ਲਗੁ, ਜਾ ਲਗੁ;

(ਇ) ਤਬ ਲਗੁ, ਤਉ ਲਗੁ, ਤਉ ਲਉ, ਤਉ ਲਉ।

(ਉ) ਏਕ ਨਾਮ ਬਿਨੁ ‘ਕਹ ਲਉ’ ਸਿਧੀਆ ॥੪੩॥

(ਗਊੜੀ ਬਾਵਨ ਅਖਗੀ ਮ: ੫, ਪੰਨਾ ੨੫੯)

ਮਹਮਾ ਨਾਮ ‘ਕਹਾ ਲਉ’ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥੪॥
(ਸੋਰਠਿ ਮ: ੯, ਪੰਨਾ ੬੩੨)

(ਅ) ‘ਜਬ ਲਗੁ’ ਹੁਕਮੁ ਨ ਬੁਝਤਾ ‘ਤਬ ਹੀ ਲਉ’ ਦੁਖੀਆ ॥੩॥੧੭॥੧੧੯॥
(ਆਸਾ ਮ: ੫, ਪੰਨਾ ੪੦੦)

‘ਜਉ ਲਗੁ’ ਜੌਉ ਪਰਾਣ ਸਚੁ ਧਿਆਈਐ ॥੨੧॥

(ਆਸਾ ਮ: ੧ ਅਸਟਪਦੀਆ, ਪੰਨਾ ੪੨੨)

ਕਿਉ ਨ ਮਗੀਜੈ ਗੋਇ ‘ਜਾ ਲਗੁ’ ਚਿਤਿ ਨ ਆਵਈ ॥੧॥੨੦॥

(ਸਲੋਕ ਮ: ੨, ਸੂਹੀ ਕੀ ਵਾਰ ਮ: ੩, ਪੰਨਾ ੨੬੨)

(੯) ‘ਤਥ ਲਗੁ’ ਪ੍ਰਾਨੀ ਤਿਸੈ ਸਰੋਵਰੁ ‘ਜਥ ਲਗੁ’ ਘਟ ਮਹਿ ਸਾਸਾ ॥੨॥੪॥
 (ਮੁਹੀ ਕਬੀਰ ਜੀ, ਪੰਨਾ ੨੬੩)

ਜਉ ਲਗੁ ਪ੍ਰਾਨ ‘ਤਉ ਲਗੁ’ ਸੰਗੇ ॥੩॥੮॥ (ਗੋੜ ਕਬੀਰ ਜੀ, ਪੰਨਾ ੮੭੨)
 ‘ਜਉ ਲਉ’ ਰਿਦੇ ਨਹੀਂ ਪਰਗਾਸਾ ‘ਤਉ ਲਉ’ ਅੰਧ ਅੰਧਾਰਾ ॥੧॥੧੧॥
 (ਸਾਰਗ ਮ: ੫, ਪੰਨਾ ੧੨੦੪)

ਭੀਗਾਨ ਡੋਲਾ ‘ਤਉ ਲਉ’ ਜਉ ਮਨ ਕੇ ਭਰਮਾ ॥੧॥੧੯॥
 (ਆਸਾ ਮ: ੫, ਪੰਨਾ ੪੦੦)

ਬਾਇ, ਠਾਇ, ਥੈ, ਠੈ

ਸੰਸਕ੍ਰਿਤ ਸ਼ਬਦ ‘ਸਥਾਨ’ ‘ਨਾਂਵ’ ਤੋਂ ਪ੍ਰਾਕ੍ਰਿਤ ਅਤੇ ਪੰਜਾਬੀ ਰੂਪ ‘ਬਾਉ’ ਹੈ। ਇਸ ਦਾ ਅਧਿਕਰਣ ਕਾਰਕ, ਇਕ-ਵਚਨ ‘ਬਾਇ’ ਅਤੇ ਇਸ ਦੇ ਰੂਪ ‘ਠਾਇ’, ‘ਥੈ’, ‘ਠੈ’ ਕੁਝ ਸ਼ਬਦਾਂ ਨਾਲ ਮਿਲ ਕੇ ‘ਕ੍ਰਿਆ-ਵਿਸ਼ੇਸ਼ਲੋਕਤੀ’ ਬਣਾਉਂਦੇ ਹਨ, ਜਿਵੇਂ :

- (ੳ) ਸਭ ਬਾਇ, ਹਡ ਬਾਇ, ਤਿਥਾਈ, ਕਿਥਾਉ;
- (ਅ) ਇਕ ਠਾਈ, ਕਿਤੁ ਠਾਇ, ਇਕ ਠਾਇ;
- (ੳ) ਇਕਥੈ, ਹੋਰਥੈ, ਕਿਸਥੈ;
- (ਸ) ਕੈਠੈ।

ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ‘ਕਿਥਾਉ’ ਪਾਹੀ ॥੧॥੨੯॥
 (ਮ: ੧, ਮਾਝ ਕੀ ਵਾਰ, ਪੰਨਾ ੧੪੯)

ਬਿਧਿ

ਬਹੁ ਬਿਧਿ, ਇਨ ਬਿਧਿ, ਕਿਨ ਬਿਧਿ, ਇਹ ਬਿਧਿ, ਨਾਨਾ ਬਿਧਿ, ਬਹੁ ਭਿਤਿ, ਕਿਤੁ ਭਤਿ :

‘ਇਹ ਬਿਧਿ’ ਕੋਇ ਨ ਤਰਿਓ ਮੀਤ ॥੩॥੧੭॥ (ਗਮਕਲੀ ਮ: ੫, ਪੰਨਾ ੮੮੮)

‘ਇਨ ਬਿਧਿ’ ਸੰਤਹੁ ਉਤਰਹੁ ਪਾਰਿ ॥੨॥੮॥
 (ਭੈਰਉ ਨਾਮਦੇਵ ਜੀ, ਪੰਨਾ ੧੧੬੫)

‘ਕਿਤੁ ਬਿਧਿ’ ਆਸਾ ਮਨਸਾ ਖਾਈ ॥੧੯॥ (ਸਿਧ ਗੋਸਟਿ ਮ: ੧, ਪੰਨਾ ੯੪੦)

‘ਕਿਨ ਬਿਧਿ’ ਹੀਅਰੇ ਪੀਰੇ ਨਿਮਾਨੇ ॥੫॥ (ਸੁਹੀ ਮ: ੫, ਪੰਨਾ ੨੩੭)

‘ਨਾਨਾ ਬਿਧਿ’ ਕੀਨੋ ਬਿਸਥਾਰੁ ॥੬॥੧੯੯॥ (ਸੁਖਮਨੀ ਮ: ੫)

‘ਬਹੁ ਬਿਧਿ’ ਭਾਂਡੇ ਘੜੈ ਕੁਮਾਰਾ ॥੩॥੧॥ (ਭੈਰਵੀ ਮ: ੩, ਪੰਨਾ ੧੧੨੮)

ਹੁਕਮੀ ਸਿਸ਼ਟ ਸਾਜ਼ੀਅਨੁ ‘ਬਹੁ ਤਿਤਿ’ ਸੰਸਾਰਾ ॥੨॥

(ਸੁਹੀ ਕੀ ਵਾਰ, ਪੰਨਾ ੨੮੬)

ਕਰਿ (ਕਰ)

ਕਾ ਕਰਿ, ਕਿਉ ਕਰਿ, ਜੇ ਕਰਿ, ਜੌ ਕਰਿ, ਜਿਤੁ ਕਰਿ, ਪੁਰੁ ਕਰਿ :
ਮੂਢੇ ਮਰਮੁ ਕੇ ‘ਕਾ ਕਰਿ’ ਜਾਨਾ ॥

(ਗਊੜੀ ਕਬੀਰ ਜੀ, ਪੰਨਾ ੩੨੫)

‘ਕਿਉ ਕਰਿ’ ਦੇਖਾ ਕਿਉ ਸਾਲਾਹੀ ॥੭॥੧੯॥

(ਮਾਝ ਮ: ੩ ਅਸਟਪਦੀਆ, ਪੰਨਾ ੧੧੯)

‘ਜੇਕਰਿ’ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥੧॥੧੮॥

(ਆਸਾ ਦੀ ਵਾਰ)

‘ਜੌਕਰਿ’ ਪਾਚਨੁ ਬੇਗਿ ਨ ਪਾਵੈ ਝਰਾਰੁ ਕਰੈ ਘਰ ਹਾਈ ॥੨॥੩॥੫॥

(ਗਊੜੀ ਕਬੀਰ ਜੀ, ਪੰਨਾ ੩੩੫)

ਕਵਨ ਸੁ ਚੁਗਤਿ ‘ਜਿਤੁ ਕਰਿ’ ਭੀਜੈ ॥੨॥੮੫॥

(ਗਊੜੀ ਮ: ੫, ਪੰਨਾ ੧੮੧)

‘ਪੁਰੁ ਕਰਿ’ ਕਾਣਿਆ ਕਪੜੁ ਪਹਿਰਾ ਧੋਵਾ ਸਦਾਕਾਰਿ ॥੧॥੪॥

(ਮਾਝ ਕੀ ਵਾਰ, ਪੰਨਾ ੧੩੯)

ਧਿਰਿ (ਧਰ)

‘ਜਿਹ ਧਿਰਿ’ ਦੇਖਾ ‘ਤਿਹਿ ਧਿਰਿ’ ਮਉਜੂਦੂ ॥੧॥੪॥

(ਸਿਰੀਰਾਗੁ ਕੀ ਵਾਰ, ਪੰਨਾ ੮੪)

ਤੁਧ ਨੋ ਡੋਡਿ ਜਾਈਐ ਪ੍ਰਤੀ ‘ਕੈਂ ਧਰਿ’ ॥੩॥੫॥

(ਆਸਾ ਮ: ੫, ਪੰਨਾ ੩੨੯)

ਪਰਿ (ਪੈ)

ਤਉ ਪਰਿ, ਜਉਪੈ :

ਊੰਘਟੁ ਤੇਰੋ 'ਤਉਪਰਿ' ਸਾਚੇ ॥੩॥੨੮॥ (ਆਸਾ ਕਬੀਰ ਜੀ, ਪੰਨਾ ੪੬੪)

'ਜਉਪੈ' ਰਸਨਾ ਰਾਮੁ ਨ ਕਹਿਬੇ ॥੮॥ (ਗਊੜੀ ਕਬੀਰ ਜੀ, ਪੰਨਾ ੩੨੫)

'ਅਵਧੀ' ਵਿਚ 'ਜੋਪੈ' ਮਿਲਦਾ ਹੈ :

'ਜੋਪੈ' ਕ੍ਰਿਪਾ ਜਤੈ ਮੁਨਿ-ਗਾਤਾ । ਕ੍ਰੋਧ ਭਏ ਤਨੁ ਰਾਖੁ ਵਿਧਾਤਾ ।੩੧੫॥

(ਰਾਮਾਇਣ)

ਇਕ

'ਇਕਾਗ੍ਰਤਾ'-ਭਾਵ ਜਾਹਰ ਕਰਨ ਵਾਸਤੇ ਲਡੜ 'ਇਕ' ਨੂੰ 'ਮਨ', 'ਚਿਤ਼' ਆਦਿਕ ਸ਼ਬਦਾਂ ਦੇ ਪਹਿਲਾਂ ਵਰਤ ਕੇ ਅੰਤਲੇ ਸ਼ਬਦ ਨੂੰ ਅਧਿਕਰਣ ਕਾਰਕ, ਇਕ-ਵਚਨ ਵਿਚ ਵਰਤੀਦਾ ਹੈ, ਜਿਵੇਂ :

ਖਸਮੁ ਧਿਆਈ 'ਇਕ ਮਨਿ' 'ਇਕ ਭਾਈ' ॥੧੨॥

(ਬਸੰਤੁ ਮ: ੫, ਪੰਨਾ ੧੧੯੩)

'ਇਕ ਚਿਤਿ' 'ਇਕ ਮਨਿ' ਧਿਆਈ ਸੁਆਮੀ ਲਾਈ ਪ੍ਰੀਤਿ ਪਿਆਰੇ ॥੨॥੧॥

(ਬਿਲਾਵਲੁ ਮ: ੫ ਛੰਤ, ਪੰਨਾ ੮੪੫)

ਇਕ ਮਨਿ, ਇਕ ਚਿਤਿ । ਇਕ ਭਾਈ ।

ਵੀਪਸਾ

ਜਦੋਂ ਕਿਸੇ ਕੰਮ ਦਾ ਕਿਸੇ ਸਮੇਂ 'ਮੁੜ ਮੁੜ' ਹੋਣਾ ਦੱਸਣਾ ਹੋਵੇ, ਜਾਂ 'ਹਰ ਥਾਂ' ਹੋਣਾ ਜਾਹਰ ਕਰਨਾ ਹੋਵੇ, ਤਾਂ ਕਵਿਤਾ ਵਿਚ 'ਅਲੰਕਾਰ' ਦੇ ਤੌਰ 'ਤੇ ਕਵੀ ਜਨ ਉਸ 'ਸਮੇਂ' ਜਾਂ 'ਥਾਂ' ਦੇ ਵਾਚਕ ਸ਼ਬਦ ਨੂੰ ਢੂਜੀ ਵਾਗੀ ਵਰਤਦੇ ਹਨ । ਕਵਿਤਾ ਵਿਚ ਇਸ ਨੂੰ 'ਵੀਪਸਾ' ਅਲੰਕਾਰ ਕਹੀਦਾ ਹੈ । ਗੁਰਬਾਣੀ ਵਿਚ ਭੀ ਇਸ ਦੀ ਵਰਤੋਂ ਬਹੁਤ ਹੈ ।

(ੴ) ਸਮਾ-ਵਾਚਕ—ਕ੍ਰਿਆ ਵਿਸ਼ੇਸ਼ਟੋਕਤੀ

ਜੁਗੁ ਜੁਗੁ, ਜੁਗਿ ਜੁਗਿ, ਫਿਰਿ ਫਿਰਿ, ਪੁਨਹ ਪੁਨਹ, ਪੁਨ ਪੁਨਹ, ਵਲਿ
ਵਲਿ, ਨੀਤਾ ਨੀਤਿ, ਨਿਤ ਨਿਤ, ਪਲੁ ਪਲੁ, ਖਿਨੁ ਖਿਨੁ, ਨਿਮਖ ਨਿਮਖ,
ਵਾਰ ਵਾਰ, ਵਾਰੋ ਵਾਰ, ਬਾਰੰਬਾਰ, ਦਿਹੁ ਦਿਹੁ, ਸਦਾ ਸਦਾ, ਸਾਸਿ ਸਾਸਿ,
ਸਾਹਿ ਸਾਹਿ, ਬੇਗੁਲ ਬੇਗੁਲੇ, ਅਵਲਿ ਅਉਲਿ, ਦਿਨੁ ਦਿਨੁ।

(ਅ) ਥਾਂ-ਵਾਚਕ

ਜਹ ਜਹ, ਘਰਿ ਘਰਿ, ਦੁਆਰਹਿ ਦੁਆਰਿ, ਜਤ ਜਤ, ਜਿਤੁ ਜਿਤੁ,
ਤਿਤੁ ਤਿਤੁ, ਕਹ ਕਹ।

(ਇ) ਵਿਧਿ-ਵਾਚਕ

ਬਰ ਬਰ (ਬਰ ਹਰ), ਝਿੰਮਿ ਝਿੰਮਿ, ਖਿਰ ਖਿਰ, ਲੁਡਿ ਲੁਡਿ, ਰਸਕਿ
ਰਸਕਿ, ਤਿਲ ਤਿਲ।

ਕਦੇ ਕਦੇ ਇਸ ‘ਵੀਪਸਾ’ ਵਿਚ ਅੰਤਲੇ ਸ਼ਬਦ ਦੇ ਨਾਲ ਸ਼ਬਦ ‘ਅੰਤਰਿ’
ਹੋਰ ਵਧਾਇਆ ਜਾਂਦਾ ਹੈ, ਜਿਵੇਂ :

ਦੇਸ ਦਿਸੰਤਰਿ; ਥਾਨ ਥਨੰਤਰਿ; ਜੁਗਹ ਜੁਗੰਤਰਿ।

ਯੋਜਕ (Conjunction)

ਤਿੰਨ ਪ੍ਰਕਾਰ ਦੇ ‘ਵਾਕਾਂ’ (Sentences) ਵਿਚ ਵਰਤੇ ਜਾਣ ਵਾਲੇ
ਹੇਠ-ਲਿਖੇ ‘ਯੋਜਕ’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ :

(ੴ) ਅਉ, ਅਤੈ, ਅਰੁ, ਅਵਰ, ਚ, ਤਿ, ਤੈ (and)।

ਨੋਟ : ਸ਼ਬਦ ‘ਅਤੈ’, ‘ਅਰੁ’, ‘ਤੈ’ ਦੇ ‘ਜੋੜ’ ਵਲ ਖਾਸ ਧਿਆਨ ਰੱਖਣ
ਦੀ ਲੋੜ ਹੈ; ਅੱਜ ਕਲੁ ਅਸੀਂ ‘ਅਤੈ’ ਦੇ ਥਾਂ ‘ਅਤੇ’, ‘ਤੈ’ ਦੇ ਥਾਂ ‘ਤੇ’
ਵਰਤਦੇ ਹਾਂ।

(ਅ) ਅਕੈ, ਕਿ, ਕੈ। ਜਿਉ। ਜਨੁ, ਜਣੁ, ਜਾਨਉ, ਜਨਕ। ਨ ਚ। ਪੈ,
ਪਰੁ। ਯਾ ਤੈ।

(ਇ) ਜਿ, ਜੇ, ਜਉ, ਜੇਕਰਿ। ਤੇ (Than)। ਨਾਹਿ ਤ, ਨਤਰ, ਨਾਤਰੁ,
ਨਾਹੀ। ਭਾਵੈ, ਭਵੈ.....ਤਾਂ।

(ੴ) ਲੋਭ ਮੋਹ ਮਾਇਆ ਮਮਤਾ ਫੁਨਿ 'ਅਉ' ਬਿਖਿਅਨ ਕੀ ਸੇਵਾ ॥੧॥੭॥
(ਗਊੜੀ ਮ: ੯, ਪੰਨਾ ੨੨੦)

ਪਜ਼ਿਆ 'ਅਤੈ' ਓਮੀਆ ਵੀਚਾਰੁ ਅਗੈ ਵੀਚਾਰੀਐ ॥੧੨॥
(ਆਸਾ ਦੀ ਵਾਰ)

ਭਾਠੀ ਗਗਨੁ ਸਿੰਭਿਆ 'ਅਰੁ' ਸੁੰਭਿਆ ਕਨਕ ਕਲਸ ਇਕੁ ਪਾਇਆ ॥੨॥੩॥
(ਸਿਗੀਰਾਗੁ ਕਬੀਰ ਜੀ, ਪੰਨਾ ੯੨)

ਖਾਟ ਮਾਗਉ ਚਉਪਾਈ ॥ ਸਿਰਹਾਨਾ 'ਅਛਰ' ਤ੍ਰਲਾਈ ॥੩॥੧੧॥
(ਸੌਰਠਿ ਕਬੀਰ ਜੀ, ਪੰਨਾ ੬੫੬)

ਬਾਣ ਬੇਂਦੇ 'ਚ' ਕੁਰੰਕ ਨਾਏ ਅਲਿ ਬੰਧਨ ਕੁਸਮ ਬਾਸਨਹ ॥੧॥੧੨॥
ਚ—ਅਤੇ (and)। (ਜੈਤਸਰੀ ਕੀ ਵਾਰ, ਪੰਨਾ ੨੦੮)

ਜੇਤਾ ਉਡਹਿ ਦੁਖ ਘਣੇ ਨਿਤ ਦਾਝਹਿ 'ਤੈ' ਬਿਲਲਾਹਿ ॥੨॥੩॥੨੦॥
(ਸਿਗੀਰਾਗੁ ਮ: ੩ ਅਸਟਪਦੀਆ, ਪੰਨਾ ੬੬)

(ਅ) ਇਹੁ ਮਨੁ ਬਡਾ 'ਕਿ' ਜਾ ਸਉ ਮਨੁ ਮਾਨਿਆ ॥
ਰਾਮੁ ਬਡਾ 'ਕੈ' ਰਾਮਹਿ ਜਾਨਿਆ ॥੧॥੪੨॥
ਕਿ, ਕੈ—ਜਾਂ। (ਗਊੜੀ ਕਬੀਰ ਜੀ, ਪੰਨਾ ੩੩੧)

ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ 'ਜਿਊ' ਸੂਰਜ ਰੈਣਿ ਕਿਰਾਖੀ ॥੧੨॥
(ਸਿਗੀਰਾਗੁ ਕੀ ਵਾਰ, ਪੰਨਾ ੯੭)

ਹਰਿ ਆਰਾਧੇ ਅਰੋਗ ਅਨਦਾਈ ॥
ਜਿਸ ਨੇ ਵਿਸਰੈ ਮੇਰਾ ਰਾਮੁ ਸਨੇਹੀ ਤਿਸੁ ਲਾਖ ਬੇਦਨ 'ਜਣੁ' ਆਈ ॥੧੫॥
(ਸੌਰਠਿ ਮ: ੫, ਪੰਨਾ ੬੧੨)

ਨਾਮੁ ਸੁਨਤ 'ਜਨੁ' ਬਿਛੂਅ ਡਸਾਨਾ ॥੨॥੩੨॥
(ਰਾਮਕਲੀ ਮ: ੫, ਪੰਨਾ ੯੯੩)

ਕ੍ਰਿਸਨਾ ਤੇ 'ਜਾਨਊ' ਹਰਿ ਹਰਿ ਨਾਚਤੀ ਨਾਚਨਾ ॥੧॥੮॥
(ਧਨਾਸਰੀ ਨਾਮਦੇਵ ਜੀ, ਪੰਨਾ ੬੯੩)

ਨੋਟ : ਸ਼ਬਦ 'ਜਾਨਊ' ਮਰਹੱਟੀ ਬੋਲੀ ਦਾ ਹੈ।

ਗਗਾਨ ਮੈ ਥਾਲੁ ਰਵਿ ਚੰਦ੍ਰ ਦੀਪਕ ਬਨੇ
ਤਾਰਿਕਾ ਮੰਡਲ 'ਜਨਕ' ਮੌਤੀ ॥੧॥੨॥੯॥

(ਧਨਾਸਰੀ ਮ: ੧ ਆਰਤੀ, ਪੰਨਾ ੬੬੩)

'ਨ ਚ' ਰਾਜ ਸੁਖ ਮਿਸਟੰ 'ਨ ਚ' ਭੋਗ ਰਸ ਮਿਸਟੰ
'ਨ ਚ' ਮਿਸਟੰ ਸੁਖ ਮਾਇਆ ॥੧॥੧॥ (ਜੈਤਸਰੀ ਕੀ ਵਾਰ, ਪੰਨਾ ੨੦੮)
ਨ ਚ—neither....nor

ਸੇਜ ਏਕ 'ਪੈ' ਮਿਲਨੁ ਢੁਹੇਰਾ ॥੨॥੮॥੩੫॥

(ਆਸਾ ਕਬੀਰ ਜੀ, ਪੰਨਾ ੮੮੩)

ਚੰਚਲ ਤ੍ਰਿਸਨਾ ਸੰਗਿ ਬਸੜੁ ਹੈ 'ਯਾ' ਤੇ ਬਿਨੁ ਨ ਰਹਾਈ ॥੧॥੪॥

(ਗਊੜੀ ਮ: ੯, ਪੰਨਾ ੨੧੯)

ਪੁਜਾ ਕਰਹਿ 'ਪਰੁ' ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥੧੦॥੩॥
(ਰਾਮਕਲੀ ਮ: ੩ ਅਸਟਪਦੀਆ, ਪੰਨਾ ੬੧੦)

ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਪਾਸਹੁ ਦੇਵਾਇਆ ॥

ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ

'ਅਕੈ' ਕੋਈ ਕਿਹੁ ਦੇਵਾਏ

ਏਹੁ ਹਰਿ ਧਨੁ ਜੋਰਿ ਕੀਤੇ ਕਿਸੈ ਨਾਲਿ ਨ ਜਾਇ ਵੰਡਾਇਆ ॥੯॥

(ਬਿਲਾਵਲੁ ਕੀ ਵਾਰ, ਪੰਨਾ ੮੪੩)

(੯) ਜਨਨੀ ਜਾਨਤ ਸੁਭੁ ਬਡਾ ਹੋਤੁ ਹੈ

ਇਤਨਾ ਕੁ ਨ ਜਾਨੈ 'ਜਿ' ਦਿਨ ਦਿਨ ਅਵਧ ਘਟਤੁ ਹੈ ॥੧॥੧॥

(ਸਿਰੀਰਾਗੁ ਕਬੀਰ ਜੀ, ਪੰਨਾ ੬੧)

ਨਾਨਕ ਜਨਮੁ ਸਕਾਰਥਾ 'ਜੇ' ਤਿਨ ਕੈ ਸੰਗਿ ਮਿਲਾਹ ॥੨॥੨॥

(ਸਿਰੀਰਾਗੁ ਕੀ ਵਾਰ, ਪੰਨਾ ੮੫)

ਕਿਆ ਕਾਸੀ ਕਿਆ ਉਖਰ ਮਗਹਰੁ ਰਾਮੁ ਰਿਦੈ 'ਜਉ' ਹੋਈ ॥੨॥੩॥

(ਧਨਾਸਰੀ ਕਬੀਰ ਜੀ, ਪੰਨਾ ੬੬੨)

ਅਉਖਧ ਮੰਦ੍ਰ ਮੂਲੁ ਮਨ ਏਕੈ 'ਜੇਕਰਿ' ਸਿੜ੍ਹੁ ਚਿਤੁ ਕੀਜੈ ਰੇ ॥੧॥੪॥੧੯॥

(ਗਊੜੀ ਚੇਤੀ ਮ: ੧, ਪੰਨਾ ੧੫੬)

ਚੇਤਿ ਰਾਮੁ 'ਨਾਹੀ' ਜਮਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥

(ਸਿਰੀਰਾਗੁ ਬੇਣੀ ਜੀ, ਪੰਨਾ ੯੩)

ਜਉ ਲਗੁ ਪਾਨ ਤਉ ਲਗੁ ਸੰਗੇ ॥

‘ਨਹਿ ਤ’ ਚਲੀ ਬੋਗਿ ਉਠਿ ਨੰਗੇ ॥੩॥੫॥੮॥

(ਗੌਡ ਕਬੀਰ ਜੀ, ਪੰਨਾ ੮੭੨)

ਸੂਧੇ ਸੂਧੇ ਰੋਗਿ ਚਲਹੁ ਤੁਮ ‘ਨਤਰ’ ਕੁਪਕਾ ਦਿਵਈ ਹੈ ਰੇ ॥੧॥੧॥

(ਬਿਲਾਵਲੁ ਕਬੀਰ ਜੀ, ਪੰਨਾ ੮੪੫)

ਗੁਰ ਪਰਸਾਦਿ ਅਕਲਿ ਭਈ ਅਵਰੈ ‘ਨਾਤਰੁ’ ਥਾ ਬੇਗਾਨਾ ॥੧॥੮॥੯॥

(ਗਊੜੀ ਕਬੀਰ ਜੀ, ਪੰਨਾ ੩੩੩)

ਅੰਦਰਿ ਕਮਾਣਾ ਸਰਪਰ ਉਘੜੈ

‘ਤਾਵੈ’ ਕੋਈ ਬਹਿ ਧਰਤੀ ਵਿਚਿ ਕਮਾਈ ॥੨॥੩॥੦॥

(ਮ: ੪, ਗਊੜੀ ਕੀ ਵਾਰ ਮ: ੪, ਪੰਨਾ ੩੧੬)

ਜਾਣਾ ਲਖ ‘ਤਵੇ’ ਪਿਗੀ ਡਿੱਖਦੇ ‘ਤਾ’ ਜੀਵਸਾ ॥੨॥੮॥

(ਮ: ੫, ਮਾਤ੍ਰ ਕੀ ਵਾਰ ਮ: ੫, ਪੰਨਾ ੧੦੬੭)

ਜਾਇ ਪੁਛਹੁ ਸੋਹਾਗਾਣੀ ‘ਵਾਹੈ’ ਕਿਨੀ ਬਾਤੀ ਸਹੁ ਪਾਈਐ ॥੩॥੪॥

(ਤਿਲੰਗੁ ਮ: ੧, ਪੰਨਾ ੨੨੨)

ਵਿਸ਼ਮਿਕ (Interjection)

(੧) ਕਿਸੇ ਦੁੱਖ ਦੀ ਘਬਰਾਹਟ ਵਿਚ, ਕਿਸੇ ਅਚਨਚੇਤ ਮਿਲੇ ਬੜੇ ਸੁਖ ਦੇ ਕਾਰਨ, ਜਾਂ ਕੁਦਰਤ ਦੇ ਕਿਸੇ ਅਚਰਜ ਕੌਤਕ ਨੂੰ ਵੇਖ ਕੇ ਮਨੁੱਖ ਕੁਝ ਆਪਣਾ-ਆਪ ਭੁੱਲ ਕੇ, ਉਸ ਘਬਰਾਹਟ, ਮੁਸ਼ਟੀ ਜਾਂ ਅਚਰਜਤਾ ਨੂੰ ਮੂੰਹੋਂ ਕੁਝ ਲਫੜ ਆਪ-ਮੁਹਾਰੇ ਬੋਲ ਕੇ ਪਰਗਟ ਕਰਦਾ ਹੈ। ਇਹ ਲਫੜ ਵਿਆਕਰਣ ਦੀ ਬੋਲੀ ਵਿਚ ‘ਵਿਸ਼ਮਿਕ’ ਅਖਵਾਂਦੇ ਹਨ। ਸੰਸਕ੍ਰਿਤ ਸ਼ਬਦ ‘ਵਿਸ਼ਮਿਜ’ ਦਾ ਅਰਥ ਹੈ ‘ਅਚਰਜਤਾ’। ‘ਵਿਸ਼ਮਿਕ’ ਦਾ ਅਰਥ ਹੈ ‘ਅਚਰਜਤਾ ਪੈਦਾ ਕਰਨ ਵਾਲਾ’।

ਕਿਸੇ ਨੂੰ ‘ਸੰਬੋਧਨ’ ਕਰਨ ਵਾਸਤੇ ਭੀ ‘ਵਿਸ਼ਮਿਕ’ ਵਰਤਿਆ ਜਾਂਦਾ ਹੈ।

(੨) ‘ਸੰਬੋਧਨ’ ਵਾਸਤੇ ਵਰਤੇ ਜਾਣ ਵਾਲੇ ਵਿਸ਼ਮਿਕ :

ਐ, ਅਹੋ, ਅਗੀ, ਏ। ਹੋ, ਹੋ। ਗੀ, ਰੇ। ਬੇ, ਬੋ। ਵੇ। ਅਹੋ, ਭੋ। ਜਿਵੇ :

‘ਐ’ ਜੀ ਨੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥

(ਸਿਰੀਰਾਗੁ ਤ੍ਰਿਲੋਚਨ ਜੀ, ਪੰਨਾ ੯੨)

ਜਉ ਪੈ ਹਮ ਨ ਪਾਪ ਕਰੰਤਾ ‘ਅਹੇ’ ਅਨੰਤਾ ॥

(ਸਿਗੀਰਾਗੁ ਰਵਦਾਸ ਜੀ, ਪੰਨਾ ੯੩)

‘ਅਗੀ’ ਬਾਈ ਗੋਬਿੰਦ ਨਾਮੁ ਮਤਿ ਬੀਸਰੈ ॥ਰਹਾਉ॥੨॥

(ਗੂਜਰੀ ਤ੍ਰਿਲੋਚਨ ਜੀ, ਪੰਨਾ ੫੨੬)

‘ਏ’ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥੩॥੧੩॥੩੫॥

(ਆਸਾ ਮ: ੩ ਅਸਟਪਦੀਆ, ਪੰਨਾ ੪੨੯)

‘ਹੇ’ ਜਿਹਵੇ ਤੂੰ ਰਾਮ ਗੁਣ ਗਾਉ ॥੨॥੮੪॥ (ਗਊੜੀ ਮ: ੫, ਪੰਨਾ ੧੯੦)

ਤੂੰ ਭੁਨੁ ਰੇ ॥ ਮੈ ਜੀ ॥ ਨਾਮਾ ॥

‘ਹੋ’ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

(ਧਨਸਗੀ ਨਾਮਦੇਵ ਜੀ, ਪੰਨਾ ੬੯੩)

ਕਿਆ ਜਾਨਾ ਕਿਆ ਹੋਇਗਾ ‘ਰੀ’ ਮਾਈ ॥ (ਆਸਾ ਮ: ੧, ਪੰਨਾ ੩੫੭)

ਅਚਰਜੁ ਏਕੁ ਸੁਨਹੁ ‘ਰੇ’ ਪੰਡੀਆ ਅਥ ਕਿਛੁ ਕਹਨੁ ਨ ਜਾਈ ॥੧॥੩॥

(ਸਿਗੀਰਾਗੁ ਕਬੀਰ ਜੀ, ਪੰਨਾ ੬੨)

ਸੁਲਤਾਨੁ ਪੂਛੈ ਸੁਨੁ ‘ਬੇ’ ਨਾਮਾ ॥੧॥੧੦॥

(ਭੈਰਉ ਨਾਮਦੇਵ ਜੀ, ਪੰਨਾ ੧੧੬੫)

ਸੁਨਿ ‘ਬੇ’ ਸਖੀ ਕੰਤਿ ਹਮਾਰੇ ਕੀਅਲੋ ਖਸਮਾਨਾ ॥੭॥

(ਆਸਾ ਮ: ੫, ਪੰਨਾ ੩੭੨)

ਮੇਰੇ ਮਨ ਪਰਦੇਸੀ ‘ਵੇ’ ਪਿਆਰੇ ਆਉ ਘਰੇ ॥੧॥੧॥੧੮॥੨੧॥

(ਆਸਾ ਮਹਲਾ ੪ ਛੰਤ ਘਰੁ ੫, ਪੰਨਾ ੪੪੧)

(੩) ਕੋਈ ਮੰਦਾ ਕੰਮ ਵੇਖ ਕੇ, ਉਸ ਤੋਂ ਨਫਰਤ ਪਰਗਟ ਕਰਨ ਵਾਸਤੇ :
ਪਿਗੁ, ਫਿਟੁ।

ਬਿਨੁ ਨਾਵੈ ‘ਪਿਗੁ’ ਵਾਸੁ ‘ਫਿਟੁ’ ਸੁ ਜੀਵਿਆ ॥੨੨॥

(ਮਾਝ ਕੀ ਵਾਰ, ਪੰਨਾ ੧੪੮)

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ‘ਫਿਟੁ’ ਭਲੇਗੀ ਤੁਤਿ ॥੧॥੩॥

(ਸਲੋਕ ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੯)

ਨੋਟ : ਲਫਜ਼ ‘ਪਿਗੁ’ ਅਤੇ ‘ਫਿਟੁ’ (-ਅੰਤ) ਹਨ।

(੮) ਕੋਈ ਦੁੱਖ ਪੀੜ ਪਰਗਟ ਕਰਨ ਲਈ—ਹਾ ਹਾ।

‘ਹਾ ਹਾ’ ਪ੍ਰਤਿ ਰਾਖਿ ਲੇਹੁ ॥
ਹਮ ਤੇ ਕਿਛੂ ਨ ਹੋਏ ਮੇਰੇ ਸੁਆਮੀ
ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ਰਹਾਉ॥੧੯॥

(ਧਨਾਸਰੀ ਮਹਲਾ ੫, ਪੰਨਾ ੬੭੫)

(੯) ਕਿਸੇ ਦੂਜੇ ਮਨੁੱਖ ਨਾਲ ਗੱਲ ਕਰਦਿਆਂ, ਕਦੇ ਉਸ ਗੱਲ ਦੇ ਹੱਕ ਵਿਚ ਜਾਂ ਵਿਰੁੱਧ ਇਉਂ ਕਹਿ ਦੇਈਦਾ ਹੈ—ਰੱਬ ਕਰੇ ਇਹ ਗੱਲ ਮੁੜ ਨਾ ਹੋਵੇ; ਜਾਂ, ਰੱਬਾ ! ਜੰਮ ਜੰਮ ਇਹ ਦਿਨ ਨਿੱਤ ਆਉਣ। ਇਹੋ ਜਿਹਾ ਮਨੋ-ਵੇਗ ਪਰਗਟ ਕਰਨ ਵਾਸਤੇ :

ਹਰਿ, ਹਰਿ ਹਰਿ, ਅਲਹ।

ਨੋਟ : ਪੰਜਾਬੀ ਕਵੀ ਅੱਜ ਕਲੁਆਮ ਤੌਰ 'ਤੇ ਲਫਜ਼ 'ਸ਼ਾਲਾ' ਵਰਤਦੇ ਹਨ।

‘ਹਰਿ’ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੇ ਭਾਇ ਚਿਡੁ ਲਾਹੀ ॥੨॥੧੫॥
(ਗਊੜੀ ਕੀ ਵਾਰ ਮਹਲਾ ੪, ਪੰਨਾ ੩੦੯)

‘ਹਰਿ ਹਰਿ’ ਤਿਨ ਕਾ ਦਰਸਨੁ ਨ ਕਰੀਐ

ਜਿਨੀ ਹਰਿ ਹਰਿ ਨਾਮੁ ਨ ਧਿਆਇਆ ॥੩॥੩॥

(ਵਡਹੰਸੁ ਮ: ੪ ਡੰਤ, ਪੰਨਾ ੫੭੮)

ਭਿਜਉ ਸਿਜਉ ਕੰਬਲੀ ‘ਅਲਹ’ ਫਰਸਉ ਮੇਹੁ ॥੨੫॥

(ਸਲੋਕ ਫਰੀਦ ਜੀ, ਪੰਨਾ ੧੩੭੯)

ਨੋਟ : ਇਹਨਾਂ ਉੱਪਰਲੇ ਪ੍ਰਮਾਣਾਂ ਵਿਚ ਸ਼ਬਦ ‘ਹਰਿ’, ‘ਹਰਿ ਹਰਿ’ ਅਤੇ ‘ਅਲਹ’ ਦਾ ਅਰਥ ਹੈ—ਸ਼ਾਲਾ, ਰੱਬ ਕਰ ਕੇ।

(੯) ਕੋਈ ਅਚਰਜ ਕੌਤਕ ਵੇਖ ਕੇ (ਜੋ ਸਾਧਾਰਨ ਤੌਰ 'ਤੇ ਮਨੁੱਖਾਂ ਦੀ ਸਮਰੱਥਾ ਤੋਂ ਬਹੁਤ ਪਰੇ ਹੋਵੇ, ਅਤੇ ਜੋ ਕਰਮਾਤ ਜਾਪੇ); ਹੈਰਾਨਗੀ ਵਿਚ ਆਪਣਾ-ਆਪ ਭੁੱਲ ਕੇ; ਕਈ ਵਾਗੀ ਉਸ ‘ਅਚਰਜਤਾ’ ਦੇ ਵਲਵਲੇ ਨੂੰ ਪਰਗਟ ਕਰਨ ਵਾਸਤੇ ‘ਵਿਸਥਿਕ’ ਸ਼ਬਦ ਮੂੰਹੋਂ ਆਪ-ਮੁਹਾਰੇ ਉਚਾਰੇ ਜਾਂਦੇ ਹਨ : ਵਾਹ, ਵਾਹੁ, ਵਾਹਿ, ਵਾਹੁ ਵਾਹੁ।

‘ਵਾਹੁ ਵਾਹੁ’ ਸਾਚੇ ਮੈ ਤੇਰੀ ਟੇਕ ॥੭॥ (ਗਊੜੀ ਮ: ੧, ਪੰਨਾ ੧੫੩)

‘ਵਾਹੁ ਵਾਹੁ’ ਕਿਆ ਮੁਝੁ ਗਾਵਤਾ ਹੈ ॥੮॥੧੩॥

(ਆਸਾ ਕਬੀਰ ਜੀ, ਪੰਨਾ ੪੭੯)

‘ਵਾਹੁ’ ਮੇਰੇ ਸਾਹਿਬਾ ‘ਵਾਹੁ’ ॥੧॥੩॥

(ਸੂਹੀ ਮ: ੩ ਘਰੂ ੧੦ ਅਸਟਪਦੀਆ, ਪੰਨਾ ੭੪੫)

‘ਵਾਹੁ’ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥੧॥੧੦॥

(ਸਲੋਕ ਮ: ੧, ਸੂਹੀ ਕੀ ਵਾਰ, ਪੰਨਾ ੭੮੮)

ਕੀਆ ਖੇਲੁ ਬਡ ਮੇਲੁ ਤਮਾਸਾ ‘ਵਾਹਿ’ ਗੁਰੂ ਤੇਰੀ ਸਭ ਰਚਨਾ ॥.....

ਕੀਆ ਖੇਲੁ ਬਡ ਮੇਲੁ ਤਮਾਸਾ ‘ਵਾਹ’ ਗੁਰੂ ਤੇਰੀ ਸਭ ਰਚਨਾ ॥੩॥੧੩॥੪੨॥

(ਪੰਨਾ ੧੪੦੪)

ਸੇਵਕ ਕੈ ਭਰਪੂਰ ਜੁਗ ਜੁਗ ‘ਵਾਹ’ ਗੁਰੂ ਤੇਰਾ ਸਭ ਸਦਕਾ ॥

(ਸਵਦੀਏ ਮਹਲੇ ਚਉਥੇ ਕੇ, ਗਯੰਦ, ਪੰਨਾ ੧੪੦੩)

ਨੋਟ : ਸ਼ਬਦ ‘ਵਾਹੁ’ ਜਾਂ ‘ਵਾਹੁ ਵਾਹੁ’ ਨਿਰਾ ‘ਵਿਸ਼ਮਿਕ’ ਹੀ ਨਹੀਂ ਹੈ, ‘ਵਿਸ਼ੇਸ਼ਣ’ ਅਤੇ ‘ਨਾਂਵ’ ਵਾਂਗ ਭੀ ਵਰਤਿਆ ਜਾਂਦਾ ਹੈ।

(ਉ) ਵਿਸ਼ੇਸ਼ਣ :

ਵਾਹੁ ਖਸਮ ਤੂ ‘ਵਾਹੁ’ ਜਿਨਿ ਰਚਿ ਰਚਨਾ ਹਮ ਕੀਏ ॥੧॥੧੦॥

(ਸਲੋਕ ਮ: ੧, ਸੂਹੀ ਕੀ ਵਾਰ, ਪੰਨਾ ੭੮੮)

ਨੋਟ : ਜਿਵੇਂ ਸ਼ਬਦ ‘ਖੂਬ’ ‘ਵਿਸ਼ਮਿਕ’ ਭੀ ਹੋ ਸਕਦਾ ਹੈ, ਅਤੇ ‘ਵਿਸ਼ੇਸ਼ਣ’ ਭੀ; ਤਿਵੇਂ, ‘ਵਾਹੁ ਵਾਹੁ’ ਦਾ ਵਿਸ਼ੇਸ਼ਣ ਰੂਪ ਵਿਚ ਵਰਤਿਆਂ, ਅਰਥ ਹੈ ‘ਸੋਹਣਾ’।

ਅੱਜ ਕਲ੍ਹੁ ਦੀ ਪੰਜਾਬੀ ਵਿਚ ਭੀ ਕਹਿ ਦੇਂਦੇ ਹਾਂ—‘ਇਸ ਕਾਕੇ ਦੀ ਨੁਹਾਰ ਕਿਆ ਵਾਹ ਵਾਹ ਹੈ’। ‘ਮਾਂ! ਮੈਨੂੰ ਕੋਟ ਮਾੜਾ ਲੱਗਦਾ ਏ?’ ‘ਨਹੀਂ, ਕਾਕਾ! ਮਾੜਾ ਕਿਉਂ ਲੱਗਦਾ ਏ? ਵਾਹ ਵਾਹ ਲੱਗਦਾ ਏ’।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਉਦਾਹਰਣ :

‘ਵਾਹੁ ਵਾਹੁ’ ਤਿਸ ਨੌ ਆਖੀਐ ਜਿ ਸਚਾ ਗਹਿਰ ਗੰਡੀਖੁ ॥

‘ਵਾਹੁ ਵਾਹੁ’ ਤਿਸ ਨੌ ਆਖੀਐ ਜਿ ਗੁਣਦਾਤਾ ਮਤਿ ਧੀਰੁ ॥.....

ਨਾਨਕ ‘ਵਾਹੁ ਵਾਹੁ’ ਇਕੋ ਕਰਿ ਸਾਲਾਹੀਐ

ਜਿ ਸਤਿਗੁਰਿ ਦੀਆ ਦਿਖਾਇ ॥੧॥੧੯॥

(ਸਲੋਕ ਮ: ੩, ਗੁਜ਼ਨੀ ਕੀ ਵਾਰ ਮ: ੩, ਪੰਨਾ ੫੧੫)

(ਅ) ਨਾਂਵ :

ਸ਼ਬਦ ‘ਵਾਹੁ ਵਾਹੁ’ ਨਾਂਵ-ਰੂਪ ਵਿਚ ਵੱਖਰੇ ਵੱਖਰੇ ਅਰਥਾਂ ਵਿਚ

ਵਰਤਿਆ ਗਿਆ ਹੈ :

ਵਾਹੁ ਵਾਹੁ—ਸਿਫਤਿ ਸਲਾਹ।

‘ਵਾਹੁ ਵਾਹੁ’ ਸਿਫਤਿ ਸਲਾਹ ਹੈ ਗੁਰਮੁਖਿ ਝੂਝੇ ਕੋਇ ॥

‘ਵਾਹੁ ਵਾਹੁ’ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥

ਨਾਨਕ ‘ਵਾਹੁ ਵਾਹੁ’ ਕਰਤਿਆ

ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥੧੪॥

(ਸਲੋਕ ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੮)

‘ਵਾਹੁ ਵਾਹੁ’ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥

‘ਵਾਹੁ ਵਾਹੁ’ ਸਬਦੇ ਉਚਰੇ ਵਾਹੁ ਵਾਹੁ ਹਿਰਦੈ ਨਾਲਿ ॥੨॥੧੫॥

(ਮ: ੩, ਗੁਜਰੀ ਕੀ ਵਾਰ ਮਹਲਾ ੩, ਪੰਨਾ ੫੧੮)

(੨) ‘ਵਾਹੁ ਵਾਹੁ’—ਉਹ, ਜਿਸ ਦੀ ਸਿਫਤਿ-ਸਾਲਾਹ ਕੀਤੀ ਜਾਂਦੀ ਹੈ; ਪਰਮਾਤਮਾ।

‘ਵਾਹੁ ਵਾਹੁ’ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥

‘ਵਾਹੁ ਵਾਹੁ’ ਗੁਣੀ ਨਿਧਾਨੁ ਹੈ ਜਿਸ ਨੇ ਦੇਇ ਸੁ ਖਾਇ ॥

‘ਵਾਹੁ ਵਾਹੁ’ ਜਲਿ ਥਲਿ ਭਰਪੁਰੁ ਹੈ ਗੁਰਮੁਖਿ ਪਾਇਆ ਜਾਇ ॥੨॥੧੬॥

(ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੯)

ਨੋਟ : ਜਿਵੇਂ ਕਈ ਸ਼ਬਦ (_-ਅੰਤ) ਬਣ ਕੇ, ਸੰਬੰਧਕਾਂ ਦੇ ਨਾਲ ਭੀ (_-ਅੰਤ) ਹੀ ਰਹਿੰਦੇ ਹਨ (ਵੇਖੋ, ਵਾਕ-ਰਚਨਾ ਵਿਚਾਰ—‘ਲਿੰਗ’) ਤਿਵੇਂ ਇਹ ਸ਼ਬਦ ‘ਵਾਹੁ ਵਾਹੁ’ ਭੀ ਪਰਮਾਤਮਾ ਦਾ ਨਾਮ-ਵਾਚਕ ਹੋ ਕੇ ‘ਸੰਬੰਧਕ’ ਦੇ ਨਾਲ ਭੀ (_-ਅੰਤ) ਹੀ ਰਹਿੰਦਾ ਹੈ :

‘ਵਾਹੁ ਵਾਹੁ ਕਾ’ ਬਡਾ ਤਮਾਸਾ ॥.....

ਗੁਰਮੁਖਿ ਸੰਗਾਤਿ ਸਭੈ ਬਿਚਾਰਹੁ ‘ਵਾਹੁ ਵਾਹੁ ਕਾ’ ਬਡਾ ਤਮਾਸਾ ॥੨॥੧੨॥

(ਸਵਈਏ ਮਹਲੇ ਚੁਲ੍ਹੇ ਕੇ, ਗਾਂਢੀ, ਪੰਨਾ ੧੪੦੩)

ਸੰਸਕ੍ਰਿਤ ਤੇ ਪ੍ਰਕ੍ਰਿਤ

‘ਅਗੋ’ ਜਸੁ ਰਖੇਣ ਗੋਪਾਲਹ ਨਾਨਕ ਰੋਮ ਨ ਡੇਦੂਤੇ ॥੬॥

ਹੇ ਅਚੁਤ ਸਰਣਿ ਸੰਤ ਨਾਨਕ ‘ਤੋ’ ਭਗਵਾਨਦੇ ਨਮਹ ॥੧੧॥

(ਸਲੋਕ ਸਹਸਕ੍ਰਿਤੀ ਮ: ੫, ਪੰਨਾ ੧੩੪੮)

ਭਾਗ ਤੀਜਾ

ਵਾਕ-ਰਚਨਾ ਵਿਚਾਰ

(Syntax)

ਕਾਰਕ-ਰੂਪ ਸਾਧਨਾ

ਕਰਤਾ ਕਾਰਕ

(੧) ਜਦੋਂ ਕੋਈ ਧਾਰੂ ('ਅਕਰਮਕ'), 'ਸਕਰਮਕ' ਜਾਂ 'ਪ੍ਰੇਰਣਾ'ਰਥਕ') ਵਰਤਮਾਨ ਕਾਲ ਜਾਂ ਭਵਿੱਖਤ ਕਾਲ ਵਿਚ ਹੋਵੇ, ਤਾਂ ਉਸ ਦੇ 'ਅੱਨ ਪੁਰਖ' 'ਇਕ-ਵਚਨ' ਨਾਲ ਮੁਕਤਾ-ਅੰਤ ਪੁਲਿੰਗ 'ਨਾਂਵ' ਦਾ 'ਇਕ-ਵਚਨ' ਕਰਤਾ ਕਾਰਕ ਕੇਵਲ ਉਹ ਹੀ ਵਰਤਿਆ ਜਾਂਦਾ ਹੈ ਜਿਸ ਦੇ ਅੰਤ ਵਿਚ (—) ਹੁੰਦਾ ਹੈ।

ਇਸੇ ਤਰ੍ਹਾਂ ਆਕਾਰਾਂਤ (ਾ-ਅੰਤ) ਪੁਲਿੰਗ ਨਾਂਵ ਦਾ ਕਰਤਾ ਕਾਰਕ ਇਕ-ਵਚਨ ਕੇਵਲ ਉਹੀ ਵਰਤੀਦਾ ਹੈ ਜੋ ਆਕਾਰਾਂਤ (ਾ-ਅੰਤ) ਹੀ ਰਹਿੰਦਾ ਹੈ, ਅਤੇ ਉਹੀ ਉਕਾਰਾਂਤ (ਉ-ਅੰਤ) ਪੁਲਿੰਗ ਨਾਂਵ ਜੋ (—-ਅੰਤ) ਹੀ ਰਹਿੰਦਾ ਹੈ; ਜਿਵੇਂ :

(ੳ) (ਮੁਕਤਾ-ਅੰਤ); ਨਾਂਵ :

ਸੋ 'ਤਨੁ' 'ਜਲੈ' ਕਾਠ ਕੈ ਸੰਗਾ ॥੩॥੧੧॥ (ਗਊੜੀ ਕਬੀਰ ਜੀ, ਪੰਨਾ ੩੨੫)

(ਅ) (ਾ-ਅੰਤ) ਨਾਂਵ :

'ਕਰਤਾ' 'ਰਖੈ' ਕੀਤਾ ਕਢਿਨੁ ॥੨॥੧੮॥ (ਰਾਮਕਲੀ ਮ: ੫, ਪੰਨਾ ੯੯)

(ਇ) (ਉ-ਅੰਤ) ਨਾਂਵ :

'ਭਉ' 'ਬਿਨਸੈ' ਪੂਰਨ ਹੋਇ ਆਸ ॥੩॥੧੯॥ (ਗਊੜੀ ਸੁਖਮਨੀ)

(ਵੇਖੋ ਪੰਨਾ ੯੪, ੧੧੧, ੧੧੮)

(੨) 'ਤੁਤ ਕਾਲ' ਕਿਆ (Past Tense) ਦੇ 'ਅੱਨ ਪੁਰਖ, ਇਕ-ਵਚਨ' ਨਾਲ ਉਪਰ-ਲਿਖੇ ਰੂਪ ਦਾ 'ਨਾਂਵ' ਕੇਵਲ ਤਦੋਂ ਹੀ ਵਰਤਿਆ ਜਾ ਸਕਦਾ ਹੈ ਜੇ ਧਾਰੂ 'ਅਕਰਮਕ' (Intransitive) ਹੋਵੇ। ਵੇਖੋ :

ਅਥ 'ਮਨੁ' ਉਲਟਿ ਸਨਾਤਨੁ 'ਹੂਆ' ॥੩॥੧੭॥

(ਗਊੜੀ ਕਬੀਰ ਜੀ, ਪੰਨਾ ੩੨੭)

ਵਿਚਿ 'ਕਰਤਾ' ਪੁਰਖੁ 'ਖਲੋਆ' ॥੧॥੫੭॥ (ਸੋਗਠਿ ਮ: ੫, ਪੰਨਾ ੬੨੩)

'ਭੁਉ' 'ਭਾਗਾ' ਨਿਰਭਉ ਮਨਿ ਬਸੈ ॥੩॥੪॥

(ਗਮਕਲੀ ਮ: ੫, ਪੰਨਾ ੬੯੩)

(ਵੇਖੋ ਪੰਨਾ ੬੪, ੧੧੧, ੧੧੯)

(੩) 'ਸਕਰਮਕ' (Transitive) ਜਾਂ 'ਪ੍ਰੇਰਣਾਰਥਕ (Causative) ਪਾਤੂ' ਦੇ 'ਭੂਤ ਕਾਲ' ਕ੍ਰਿਆ ਦੇ ਅੱਨ ਪੁਰਖ, ਇਕ-ਵਚਨ ਨਾਲ ਹੇਠ-ਲਿਖੇ ਅਕਾਰਾਂਤ, ਆਕਾਰਾਂਤ ਅਤੇ ਉਕਾਰਾਂਤ ਪੁਲਿੰਗ 'ਨਾਂਵ' ਦੇ 'ਕਰਤਾ' ਕਾਰਕ ਇਕ-ਵਚਨ ਵਰਤੇ ਜਾ ਸਕਦੇ ਹਨ :

(ਉ) ਅਕਾਰਾਂਤ (ਮੁਕਤਾ-ਅੰਤ) : ਜਿਨ੍ਹਾਂ ਦੇ ਅੰਤ ਵਿਚ ('f') ਜਾਂ ('ਹਿ') ਜਾਂ (ੴ) ਹੋਵੇ ।

(ਅ) ਆਕਾਰਾਂਤ (ਾ-ਅੰਤ) : ਜਿਨ੍ਹਾਂ ਦੇ ਅੰਤ ਵਿਚ (ੴ) ਹੋਵੇ ।

(ਇ) ਉਕਾਰਾਂਤ (ਉ-ਅੰਤ) : ਜਿਨ੍ਹਾਂ ਦੇ ਅੰਤ ਵਿਚ ('ਇ') ਹੋਵੇ । ਜਿਵੇਂ :

ਕਹੁ ਕਬੀਰ 'ਗੁਰਿ' ਸੋਝੀ 'ਪਾਈ' ॥੪॥੧੪॥ (ਗਊੜੀ ਕਬੀਰ, ਪੰਨਾ ੩੨੬)

ਕਹੁ ਗਾਹਿ 'ਲੀਨੀ' 'ਸਾਜਨਹਿ' ਜਨਮ ਜਨਮ ਕੇ ਮੀਤ ॥੨॥੪॥

(ਗਮਕਲੀ ਮ: ੫ ਕੁਤੀ ਸਲੋਕ, ਪੰਨਾ ੬੨੮)

'ਕਬੀਰੈ' ਸੋ ਧਨੁ ਪਾਇਆ ॥੪॥੬॥ (ਸੋਗਠਿ ਕਬੀਰ ਜੀ, ਪੰਨਾ ੬੪੫)

'ਦਾਤੈ' ਦਾਤਿ 'ਰਖੀ' ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥੪॥੧੧॥

(ਸੋਗਠਿ ਮ: ੩, ਪੰਨਾ ੬੦੮)

'ਨਾਮਦੇਇ' ਸਿਮਰਨੁ ਕਰਿ 'ਜਾਨਾ' ॥੨॥੧॥

(ਬਿਲਾਵਲੁ ਨਾਮਦੇਵ ਜੀ, ਪੰਨਾ ੬੫੮)

(ਵੇਖੋ ਪੰਨਾ ੨੦, ੧੧੨, ੧੧੯)

(੪) ਅਕਰਮਕ, ਸਕਰਮਕ ਜਾਂ ਪ੍ਰੇਰਣਾਰਥਕ ਪਾਤੂ ਦੇ ਵਰਤਮਾਨ ਜਾਂ ਭਵਿੱਖਤ ਕਾਲ, ਅੱਨ-ਪੁਰਖ, ਬਹੁ-ਵਚਨ ਨਾਲ ਮੁਕਤਾ-ਅੰਤ ਪੁਲਿੰਗ ਦਾ ਬਹੁ-ਵਚਨ ਕਰਤਾ ਕਾਰਕ ਕੇਵਲ ਉਹੀ ਲੱਗ ਸਕਦਾ ਹੈ ਜੋ ਮੁਕਤਾ-ਅੰਤ ਹੀ ਹੈ ।

ਇਸੇ ਤਰ੍ਹਾਂ ਆਕਾਰਾਂਤ ਪੁਲਿੰਗ ਦਾ ਕਰਤਾ ਕਾਰਕ ਬਹੁ-ਵਚਨ ਕੇਵਲ ਉਹੀ ਵਰਤਿਆ ਜਾ ਸਕਦਾ ਹੈ ਜੋ (ੴ-ਅੰਤ) ਹੈ । ਵੇਖੋ :

‘ਸਾਕਤ’ ਮਰਹਿ ‘ਸੰਤ’ ਸਭਿ ‘ਜੀਵਹਿ’ ॥੩॥੧੩॥

(ਗਊੜੀ ਕਬੀਰ, ਪੰਨਾ ੩੨੬)

‘ਧੰਧੇ’ ਕਹਾ ‘ਬਿਆਪਹਿ’ ਤਾਨੂ ॥

(ਗਊੜੀ ਬਾਵਨ ਅਖਗੀ ਮ: ੫, ਪੰਨਾ ੨੫੧)

(ਵੇਖੋ ਪੰਨਾ ੨੧, ੧੨੦)

ਕਰਮ ਕਾਰਕ

(੧) ਕਈ ਧਾਰੂ ‘ਦੁਇ ਕਰਮਕ’ (Governing two objects) ਹੁੰਦੇ ਹਨ; ਇਕ ‘ਕਰਮ’ ਨੂੰ ‘ਕਬਿਤ’ (Direct) ਅਤੇ ਦੂਜੇ ਨੂੰ ‘ਅਕਬਿਤ’ (Indirect) ਕਹੀਦਾ ਹੈ; ਜਿਵੇਂ : ਮੇਰੇ ਗੁਰੂ ਨੇ ਮੈਨੂੰ ਇਹ ਉਪਦੇਸ਼ ਦਿੱਤਾ।

ਇਥੇ ‘ਉਪਦੇਸ਼’ ‘ਕਬਿਤ ਕਰਮ’ ਅਤੇ ‘ਮੈਨੂੰ’ ‘ਅਕਬਿਤ’ ਹੈ।

‘ਕਬਿਤ’ ਤੇ ‘ਅਕਬਿਤ’ ਕਰਮ ਦੀ ਭਾਲ ਦਾ ਤਰੀਕਾ ਇਹ ਹੈ ਕਿ ਕ੍ਰਿਆ ਦੇ ਨਾਲ ‘ਕੀ’ ਜਾਂ ‘ਕਿਸ ਨੂੰ’ ਵਰਤੀਏ। ‘ਕੀ’ ਵਰਤਿਆਂ ਜੋ ਉੱਤਰ ਮਿਲੇ, ਉਹ ‘ਕਬਿਤ ਕਰਮ’ ਹੈ ਅਤੇ ‘ਕਿਸ ਨੂੰ’ ਵਰਤਿਆਂ ਜੋ ਉੱਤਰ ਮਿਲੇ, ਉਹ ‘ਅਕਬਿਤ ਕਰਮ’ ਹੈ।

ਸੰਸਕ੍ਰਿਤ ਵਿਚ ‘ਕਬਿਤ ਕਰਮ’ ‘ਕਰਮ ਕਾਰਕ’ ਵਿਚ ਵਰਤੀਦਾ ਹੈ; ਅਤੇ ‘ਅਕਬਿਤ ਕਰਮ’ ‘ਸੰਪ੍ਰਦਾਨ ਕਾਰਕ’ ਵਿਚ। ਪੁਰਾਣੀ ਪੰਜਾਬੀ ਵਿਚ ਭੀ ਇਹ ਨਿਯਮ ਇਸੇ ਤਰ੍ਹਾਂ ਵਰਤੀਦਾ ਆ ਰਿਹਾ ਹੈ। ਵੇਖੋ :

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ

ਤਿਸੁ ‘ਗੁਰਸਿਖ’ ਗੁਰੂ ‘ਉਪਦੇਸ਼’ ਸੁਣਾਵੈ ॥੨॥੧੧॥

(ਮ: ੪, ਗਊੜੀ ਕੀ ਵਾਰ ਮ: ੪, ਪੰਨਾ ੩੦੬)

ਉਪਦੇਸੁ—ਕਬਿਤ ਕਰਮ। ਗੁਰਸਿਖ—ਅਕਬਿਤ ਕਰਮ।

‘ਰਾਮਦਾਸ’ ਸੋਚੀ ‘ਤਿਲਕੁ’ ਦੀਆ ਗੁਰ ਸਬਦੁ ਸਭੁ ਨੀਸਾਣੁ ਜੀਉ ॥੫॥

(ਰਾਮਕਲੀ ਸਦੁ, ਪੰਨਾ ੯੨੩)

ਤਿਲਕੁ—ਕਬਿਤ ਕਰਮ। ਰਾਮਦਾਸ—ਅਕਬਿਤ ਕਰਮ।

ਹਉ ‘ਸਿਰੁ’ ਅਰਪੀ ਤਿਸੁ ‘ਮੀਤ’ ਪਿਆਰੇ ਜੋ ਪ੍ਰਭ ਦੇਇ ਸਦੇਸ਼ਾ ॥੩॥੧॥

(ਗਊੜੀ ਛੰਤ ਮ: ੫, ਪੰਨਾ ੨੮੭)

ਸਿਰੁ—ਕਬਿਤ ਕਰਮ। ਮੀਤ—ਅਕਬਿਤ ਕਰਮ।

‘ਸੁਮਹਿ’ ‘ਧਨੁ’ ਰਾਖਨ ਕਉ ਦੀਆ ਮੁਗਾਏ ਕਹੈ ਧਨੁ ਮੇਰਾ ॥੩॥੩॥੧੯੯॥
(ਆਸਾ ਕਬੀਰ ਜੀ, ਪੰਜਾ ੮੭੩)

ਧਨੁ—ਕਬਿਤ ਕਰਮ। ਸੁਮਹਿ—ਅਕਬਿਤ ਕਰਮ।

ਅਮਰਦਾਸਿ ਅਮਰਤ੍ਰੂ ‘ਛੜ੍ਹੂ’ ‘ਗੁਰ ਰਾਮਹਿ’ ਦੀਅਉ ॥੧॥
(ਸਵਲੀਏ ਮ: ਪੰਜਵੇ ਕੇ, ਮਥੁਰਾ, ਪੰਜਾ ੧੪੦੮)

ਛੜ੍ਹੂ—ਕਬਿਤ ਕਰਮ। ਗੁਰ ਰਾਮਹਿ—ਅਕਬਿਤ ਕਰਮ।

ਵਿਣੁ, ਬਿਨੁ, ਬਿਨਾ

‘ਸੰਬੰਧਕ’ ‘ਵਿਣੁ’ ਸੰਸਕ੍ਰਿਤ ਦੇ ‘ਵਿਨਾ’ ਦਾ ਪ੍ਰਾਕ੍ਰਿਤ ਰੂਪ ਹੈ; ‘ਬਿਨੁ’ ਅਪੰਕ੍ਰਿਸ ਅਤੇ ‘ਬਿਨਾ’ ਪੰਜਾਬੀ ਹੈ। ਸੰਸਕ੍ਰਿਤ ਦਾ ‘ਵਿਨਾ’ ਕਰਮ ਕਾਰਕ, ਕਰਣ ਕਾਰਕ ਅਤੇ ਅਪਾਦਾਨ ਕਾਰਕ ਨਾਲ ਵਰਤਿਆ ਜਾਂਦਾ ਹੈ। ਅੱਜ ਕਲੁਦੀ ਦੀ ਪੰਜਾਬੀ ਵਿਚ ਭੀ ‘ਬਿਨਾ’ ਅਪਾਦਾਨ ਕਾਰਕ ਨਾਲ ਵਰਤੀਦਾ ਹੈ; ਜਿਵੇਂ ‘ਤੈਥੋਂ ਬਿਨਾ’। ਪੁਰਾਤਨ ਪੰਜਾਬੀ ਵਿਚ ਇਸ ਦੀ ਵਰਤੋਂ ‘ਕਰਮ ਕਾਰਕ’ ਨਾਲ ਮਿਲਦੀ ਹੈ। ਪੁਲਿੰਗ ਮੁਕਤਾ-ਅੰਤ ਸ਼ਬਦ ਦੇ ਕਰਮ ਕਾਰਕ ਦੇ ਚਿਹਨ (_, ^, ਹਿ) ਹਨ; ਇਹਨਾਂ ਵਿਚੋਂ ਪਿਛਲੇ ਦੋ ਚਿਹਨਾਂ ਵਾਲੇ ਕਰਮ ਕਾਰਕਾਂ ਦੀ ਵਰਤੋਂ ਸੰਬੰਧਕ ‘ਬਿਨਾ’ ਨਾਲ ਕੀਤੀ ਹੋਈ ਮਿਲਦੀ ਹੈ। ਵੇਖੋ :

ਬਿਨੁ ‘ਬਾਦ ਬਿਰੋਧਹਿ’ ਕੋਈ ਨਾਹੀ ॥੯॥੫॥ (ਮਾਤ੍ਰ ਮ: ੧ ਸੋਲਹੇ, ਪੰਜਾ ੧੦੨੫)

ਵਿਣੁ ‘ਨਾਵੈ’ ਗਾਥੁ ਗਇਆ ਗਾਵਾਏ ॥੯॥੬॥

(ਮਾਤ੍ਰ ਮ: ੧ ਸੋਲਹੇ, ਪੰਜਾ ੧੦੨੬)

ਬਿਨੁ ‘ਨਾਵੈ’ ਕਿਆ ਟੇਕ ਟਿਕੀਜੈ ॥੧੧॥ (ਮਾਤ੍ਰ ਮ: ੧ ਸੋਲਹੇ, ਪੰਜਾ ੧੦੩੧)

ਪ੍ਰਣਵਤਿ ਨਾਮਦੇਉ ‘ਨਾਕਹਿ’ ਬਿਨਾ ॥੩॥੨॥

(ਭੈਰਉ ਨਾਮਦੇਵ ਜੀ, ਪੰਜਾ ੧੧੬੩)

(ੳ) ਨਾਵੈ ਬਿਨੁ, ਸਬਦੈ ਬਿਨੁ।

(ਅ) ਨਾਕਹਿ ਬਿਨਾ, ਬਾਦ ਬਿਰੋਧਹਿ ਬਿਨੁ।

ਨੌਟ : ਲਫਜ਼ ‘ਬਿਨੁ’ ਅਤੇ ‘ਵਿਣੁ’ ਸਦਾ (_-ਅੰਤ) ਹਨ।

(੩) ‘ਤੁਰਨਾ’, ‘ਜਾਣਾ’ ਆਦਿਕ ਅਰਥ ਵਾਲੇ ਧਾਰੂਦੀ ‘ਕਿਆ’ ਦੇ ਨਾਲ ਜੇ ਉਸ ‘ਬਾਂ’ ਆਦਿਕ ਦਾ ਭੀ ਜ਼ਿਕਰ ਹੋਵੇ, ਜਿਸ ਪਾਸੇ ਜਾਣਾ ਹੈ, ਤਾਂ ਉਸ ‘ਬਾਂ’ ਦਾ ‘ਵਾਚਕ’ ਸ਼ਬਦ ‘ਕਰਮ ਕਾਰਕ’ ਜਾਂ ਸੰਪ੍ਰਦਾਨ ਕਾਰਕ ਵਿਚ ਵਰਤੀਦਾ

ਹੈ। ਅਸਟਾਪਿਆਈ ਅਨੁਸਾਰ ਇਹ ਨਿਯਮ ਸੰਸਕ੍ਰਿਤ ਬੋਲੀ ਵਿਚੋਂ ਤੁਰਿਆ ਆਉਂਦਾ ਹੈ।

ਕਰਮ ਕਾਰਕ

ਚਹੂਥੈ ਪਹਰੈ ਰੈਣਿ ਕੇ ਛਣਜਾਰਿਆ ਮਿਕਾ ਲਾਵੀ ਆਇਆ 'ਖੇਤੁ' ॥੪॥੧॥
(ਸਿਰੀਰਾਗ ਮ: ੧ ਪਹਰੇ, ਪੰਨਾ ੨੫)

ਨੌਦ ਪਈ ਸੁਖ ਸਹਜ 'ਘਰੁ' ਆਇਆ ॥੮॥੨੯॥

(ਬਿਲਾਵਲ੍ਲੁ ਮ: ੫, ਪੰਨਾ ੩੦੭)

ਸੰਪ੍ਰਦਾਨ ਕਾਰਕ

ਮਨੁ ਮਾਰਣ ਕਾਰਣਿ 'ਬਨ' ਜਾਈਐ ॥੧॥੧॥

(ਗਊੜੀ ਕਬੀਰ ਜੀ, ਪੰਨਾ ੩੨੩)

(ੳ) ਲਾਵੀ ਆਇਆ 'ਖੇਤੁ'—ਲਾਵੀ 'ਖੇਤ ਨੂੰ' ਆਇਆ।

'ਘਰੁ' ਆਇਆ—'ਜੀਵ' ਘਰ ਨੂੰ ਆਇਆ।

(ਅ) 'ਬਨ' ਜਾਈਐ—'ਬਨ ਨੂੰ' ਜਾਈਐ।

(ੴ) ਜਦੋਂ 'ਲੰਮੇ ਪੈਂਡੇ' ਜਾਂ 'ਲੰਮੇ ਸਮੇ' ਦਾ ਜ਼ਿਕਰ ਹੋਵੇ, ਤਾਂ 'ਅਧਿਕਰਣ ਕਾਰਕ' ਦੇ ਥਾਂ 'ਕਰਮ ਕਾਰਕ' ਭੀ ਵਰਤਿਆ ਜਾਂਦਾ ਹੈ। ਇਹ ਨਿਯਮ ਭੀ ਸੰਸਕ੍ਰਿਤ ਵਿਚੋਂ ਤੁਰਿਆ ਆਇਆ ਹੈ। ਜਿਵੇਂ :

ਨ ਵਵਰਸ਼ ਵਰਸ਼ਾਣਿ ਦ੍ਰਾਦਸ਼ ਦਸ਼ਤਾਖਸ਼ਹ—ਭਾਵ, ਇੰਦ੍ਰ ਬਾਰਾਂ ਵਰ੍ਹੇ ਨਾ ਵਰਿਆ। ਕ੍ਰੋਸ਼ੰ ਕੁਟਿਲਾ ਨਦੀ—ਭਾਵ, ਦੋ ਕੋਹ ਵਲ ਮਾਰਦੀ ਨਦੀ।

ਕਰਮ ਕਾਰਕ

ਸਾਵਣਿ ਵਰਸੁ ਅੰਮ੍ਰਿਤਿ 'ਜਗੁ' ਛਾਇਆ ਜੀਉ ॥੪॥੧॥੨੭॥੯੫॥

(ਗਊੜੀ ਮਾਝ ਮ: ੪, ਪੰਨਾ ੧੭੩)

ਬਾਵੈ 'ਮਾਰਗੁ' ਟੇਢਾ ਚਲਨਾ ॥੩॥੯੮॥ (ਗਊੜੀ ਮ: ੫, ਪੰਨਾ ੧੮੫)

ਹਉ ਹਉ ਕਰਤੀ 'ਜਗੁ' ਫਿਰੀ ਨ ਧਨੁ ਸੰਪੈ ਨਾਲਿ ॥੩॥੧੪॥੮੭॥

(ਸਿਰੀਰਾਗ ਮ: ੩, ਪੰਨਾ ੩੨)

ਵਰਸੁ 'ਜਗੁ' ਛਾਇਆ—ਬੱਦਲ (ਸਾਰੇ) ਜਗ ਵਿਚ ਛਾਇਆ।

‘ਮਾਰਗੁ’ ਚਲਨਾ—(ਲੰਮੇ) ਪੈਂਡੇ ਵਿਚ ਚਲਨਾ।
 ‘ਜਗੁ’ ਫਿਰੀ—(ਸਾਰੇ) ਜਗ ਵਿਚ ਫਿਰੀ।

ਸੰਪ੍ਰਦਾਨ ਕਾਰਕ

(੧) ਸੰਸਕ੍ਰਿਤ ਵਿਚ ਸੰਪ੍ਰਦਾਨ ਕਾਰਕ ਦੇ ਇਕ-ਵਚਨ ਦਾ ਚਿਹਨ ‘ਏ’ ਹੈ। ਇਹ ਪਿੱਛੇ ਦੱਸਿਆ ਜਾ ਚੁਕਿਆ ਹੈ ਕਿ ਅਪਭ੍ਰੂਨ ਅਤੇ ਪੰਜਾਬੀ ਵਿਚ ਇਸ ਕਾਰਕ ਦੇ ਚਿਹਨ ਉੱਡ ਗਏ ਹਨ; ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਰੂਪ ਵਰਤੋਂ ਵਿਚ ਆਇਆ ਮਿਲਦਾ ਹੈ। ਸ਼ਬਦ ‘ਨਮਹ’ ਸੰਸਕ੍ਰਿਤ ਵਿਚ ਕੇਵਲ ਸੰਪ੍ਰਦਾਨ ਕਾਰਕ ਨਾਲ ਹੀ ਵਰਤਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭੀ ਇਸੇ ਤਰ੍ਹਾਂ ਹੀ ਵਰਤਿਆ ਗਿਆ ਹੈ।

ਆਦਿ ਗੁਰਏ ਨਮਹ ॥ ਚੁਗਾਦਿ ਗੁਰਏ ਨਮਹ ॥

ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥੧॥

(ਸੁਖਮਨੀ)

ਹਰਏ ਨਮਸਤੇ ‘ਹਰਏ’ ਨਮਹ ॥੧॥ (ਗੌਡ ਨਾਮਦੇਵ ਜੀ, ਪੰਨਾ ੯੨੪)

(੨) ਭਾਉਣਾ :

ਸੰਸਕ੍ਰਿਤ ਵਿਚ ਨਿਯਮ ਹੈ ਕਿ ਧਾਤੂ ‘ਰੁਚ’ (ਜਿਸ ਦਾ ਅਰਥ ਹੈ ‘ਭਾਉਣਾ’, ‘ਚੰਗਾ ਲਗਣਾ’) ਅਤੇ ਇਸੇ ਅਰਥ ਵਾਲੇ ਹੋਰ ਧਾਤੂ ‘ਸੰਪ੍ਰਦਾਨ ਕਾਰਕ’ ਨਾਲ ਵਰਤੇ ਜਾਂਦੇ ਹਨ, ਜਿਵੇਂ, ‘ਇਦੰ ਮੇ ਰੋਚਤੇ’ (—ਇਹ ਗੱਲ ਮੈਨੂੰ ਚੰਗੀ ਲੱਗਦੀ ਹੈ), ਇਸ ਵਾਕ ਵਿਚ ਸ਼ਬਦ ‘ਮੇ’ ਸੰਪ੍ਰਦਾਨ ਕਾਰਕ ਵਿਚ ਵਰਤਿਆ ਹੈ। ਨਿਯਮ ਇਹ ਹੈ ਕਿ ਵਾਕ ਵਿਚ ਵਰਤੇ ਹੋਏ ਜਿਸ ‘ਵਿਅਕਤੀ’ ਨਾਲ ‘ਰੁਚ’ ਆਦਿਕ ਧਾਤੂ ਦਾ ਸੰਬੰਧ ਪੈਂਦਾ ਹੈ, ਦੂਜੇ ਸ਼ਬਦਾਂ ਵਿਚ, ਜਿਸ ਵਿਅਕਤੀ ਨੂੰ (ਕੋਈ ਚੀਜ਼) ਚੰਗੀ ਲੱਗੇ ਜਾਂ ਭਾਵੇ, ਉਸ ਦਾ ਵਾਚਕ-ਸ਼ਬਦ ਸੰਪ੍ਰਦਾਨ ਕਾਰਕ ਵਿਚ ਵਰਤੀਦਾ ਹੈ। ਪੁਰਾਣੀ ਪੰਜਾਬੀ ਵਿਚ ‘ਭਾਉਣਾ’ ਧਾਤੂ ਭੀ ਇਸੇ ਨਿਯਮ ਅਨੁਸਾਰ ਵਰਤਿਆ ਗਿਆ ਹੈ।

ਨਾਨਕ ‘ਸੰਤ’ ‘ਭਾਵੇ’ ਤਾ ਓਇ ਭੀ ਗਤਿ ਪਾਹਿ ॥੨॥੧੩॥ (ਸੁਖਮਨੀ)

ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਥਾਣੁ ਹਰਿ ਰੰਗੁ ‘ਗੁਰ’ ‘ਭਾਵੇ’ ॥੫॥

(ਨਾਮਕਲੀ ਸਤ, ਪੰਨਾ ੯੨੩)

ਕਾਪਰੁ ਤਨਿ ਸੁਹਾਵੈ ਜਾ 'ਪਿਰ' 'ਭਾਵੈ' ਗੁਰ ਮਤੀ ਚਿਤ੍ਰ ਲਾਈਐ ॥੧॥੨॥
(ਗਊੜੀ ਪੁਰਬੀ ਛੰਤ ਮ: ੩, ਪੰਨਾ ੨੪੪)

'ਠਾਕੁਰ' ਅਪੁਨੇ ਜੋ ਜਨੁ ਭਾਇਆ ॥੨੯॥

(ਗਊੜੀ ਬਾਵਨ ਅਖਰੀ ਮ: ੫, ਪੰਨਾ ੨੫੬)

ਕਾਮ ਕਰੀਜੈ 'ਠਾਕੁਰ' ਭਾਵਾ ॥੨॥੧੪੯॥ (ਗਊੜੀ ਮ: ੫, ਪੰਨਾ ੨੧੨)

ਨੋਟ : ਉੱਪਰ-ਦਿੱਤੇ ਉਦਾਹਰਣਾਂ ਵਿਚ ਲਫਜ਼ ਸੰਤ, ਗੁਰ, ਪਿਰ, ਠਾਕੁਰ, ਵਿਆਕਰਣ ਅਨੁਸਾਰ 'ਸੰਪ੍ਰਦਾਨ ਕਾਰਕ' ਦੇ 'ਇਕ-ਵਚਨ' ਵਿਚ ਹਨ। (ਵੇਖੋ ਪੰਨਾ ੮੮, ੮੯)

(ੳ) ਕਦੇ ਕਦੇ ਇਹ ਧਾਰੂ 'ਅਧਿਕਰਣ ਕਾਰਕ' ਨਾਲ ਭੀ ਵਰਤਿਆ ਜਾਂਦਾ ਹੈ, ਜਿਵੇਂ :

ਤਉ ਨਾਨਕ ਕੰਤੇ 'ਮਨਿ ਭਾਵੈ' ॥੨੯॥ (ਆਸਾ ਮ: ੧, ਪੰਨਾ ੩੪੭)

ਤਾਂ ਕਾਮਣਿ ਕੰਤੇ 'ਮਨਿ ਭਾਵੈ' ॥੨੧॥ (ਆਸਾ ਮ: ੧, ਪੰਨਾ ੩੪੭)
ਮਨਿ—ਮਨ ਵਿਚ (ਅਧਿਕਰਣ ਕਾਰਕ, ਇਕ-ਵਚਨ)

(ਵੇਖੋ ਪੰਨਾ ੧੦੩)

(ਅ) 'ਭਾਉਣਾ' ਧਾਰੂ ਦੇ ਨਾਲ ਪੜਨਾਂਵ 'ਜਿਸੁ' ਦੀ ਵਰਤੋਂ ਨੂੰ ਰਤਾ ਰਹੁ ਨਾਲ ਵਿਚਾਰਨਾ ਜ਼ਰੂਰੀ ਹੈ।

'ਜਿਸੁ ਭਾਵੈ' ਤਿਸੁ ਆਪੇ ਦੇਇ ॥੮॥੧॥ (ਮਾਰੂ ਸੋਲਹੇ ਮ: ੪, ਪੰਨਾ ੧੦੬੯)

'ਜਿਸੁ ਭਾਵੈ' ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੈ ॥੨॥੮॥
(ਮਾਰੂ ਸੋਲਹੇ ਮ: ੩, ਪੰਨਾ ੧੦੪੧)

'ਜਿਸੁ ਭਾਵੈ' ਤਿਸੁ ਹੀ ਨਿਸਤਾਰਣ ॥੮॥੧॥ (ਮਾਰੂ ਮ: ੫, ਪੰਨਾ ੧੦੦੪)

'ਜਿਸੁ ਭਾਵੈ' ਤਿਸੁ ਲਏ ਲੜਿ ਲਾਇ ॥੮॥੫॥ (ਗਊੜੀ ਸੁਖਮਨੀ)

'ਜਿਸੁ ਭਾਵੈ' ਤਿਸੁ ਅਪਨ ਨਾਇ ਲਾਵੈ ॥

'ਜਿਸੁ ਭਾਵੈ' ਤਿਸੁ ਖੇਲ ਖਿਲਾਵੈ ॥੮॥੨੧॥ (ਸੁਖਮਨੀ ਮ: ੫)

ਇਥੇ ਪੜਨਾਂਵ 'ਜਿਸੁ' 'ਜੋ ਉਸੁ' ਦੀ ਸਮਾਨਤਾ ਰੱਖਦਾ ਹੈ। 'ਜਿਸੁ ਭਾਵੈ ਤਿਸੁ ਖੇਲ ਖਿਲਾਵੈ' ਦਾ ਅਰਥ ਕਰਨ ਵੱਲੇ 'ਜਿਸੁ' ਨੂੰ 'ਜੋ ਉਸੁ' ਬਨਾਉਣਾ ਹੈ। ਸੋ ਅਰਥ ਇਉਂ ਹੋਵੇਗਾ 'ਜੋ ਉਸੁ (ਪ੍ਰਭੂ ਨੂੰ) ਭਾਵੈ ਤਿਸੁ ਖੇਲ ਖਿਲਾਵੈ'।

(੩) ਵਿਟਹੁ :

‘ਸੰਬੰਧਕ’ ‘ਵਿਟਹੁ’ ਸੰਸਕ੍ਰਿਤ ‘ਵਸ्तੱਟ’ ਦਾ ਵਿਗਾੜ ਹੈ; ਇਹ ਕੇਵਲ ਉਸ ਵੇਲੇ ਵਰਤਿਆ ਜਾਂਦਾ ਸੀ ਜਦੋਂ ਕਿਸੇ ਦੇਵੀ ਦੇਵਤੇ ਅੱਗੇ ਕੋਈ ਭੇਟਾ ਰੱਖੀਦੀ ਸੀ। ਜਿਸ ਦੇਵਤੇ ਦੀ ਪੂਜਾ ਕੀਤੀ ਜਾਂਦੀ ਸੀ, ਉਸ ਦੇ ਵਾਚਕ-ਸ਼ਬਦ ਨੂੰ ਸੰਪ੍ਰਦਾਨ ਕਾਰਕ ਵਿਚ ਵਰਤੀਦਾ ਸੀ; ਜਿਵੇਂ ਇੰਦ੍ਰਾਯ ਵਸ਼ਟੱਟ; ਭਾਵ, ਇੰਦ੍ਰ ਵਾਸਤੇ, ਇੰਦ੍ਰ ਦੇ ਸਦਕੇ। ਇਸ ਸੰਬੰਧੀ ਹੇਠ ਲਿਖਿਆ ਸੂਤ੍ਰ ਮਿਲਦਾ ਹੈ। ‘ਨਮਹ ਸਾਸ੍ਰਿ ਸੂਹਾ ਸੂਧਾਲੰ ਵਸ਼ਟੱਟ ਯੋਗਾਤ ਚ’।

‘ਵਸ਼ਟੱਟ’ ਵਾਂਗ ਇਸ ਦਾ ਪ੍ਰਾਕ੍ਰਿਤ ਤੇ ਪੰਜਾਬੀ ਰੂਪ ‘ਵਿਟਹੁ’ ਭੀ ਸੰਪ੍ਰਦਾਨ ਕਾਰਕ ਦੇ ਨਾਲ ਵਰਤੀਦਾ ਹੈ, ‘ਵਸ਼ਟੱਟ’ ਵਾਂਗ ਇਸ ਦੀ ਵਰਤੋਂ ਭੀ ਤਦੋਂ ਹੀ ਹੁੰਦੀ ਹੈ, ਜਦੋਂ ਆਪਣੇ ਕਿਸੇ ਇਸ਼ਟ ਤੋਂ ਸਦਕੇ ਜਾਂ ਕੁਰਬਾਨ ਹੋਣ ਦਾ ਜ਼ਿਕਰ ਕਰੀਦਾ ਹੈ। ਵੇਖੋ :

‘ਗੁਰ ਵਿਟਹੁ’ ਨਾਨਕੁ ਵਾਰਿਆ ਮੇਰੀ ਜਿੰਦੁਵੀਏ

ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥੪॥

(ਬਿਹਾਗੜਾ ਛੰਤ ਮ: ੪, ਪੰਨਾ ੫੪੦)

‘ਗੁਰ ਵਿਟਵਿਅਹੁ’ ਹਉ ਘੌਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ ॥੫॥੨੧॥

(ਆਸਾ ਮ: ੪ ਛੰਤ ਘੜ ੫, ਪੰਨਾ ੪੪੨)

‘ਸਤਿਗੁਰ ਵਿਟਹੁ’ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥੧੩॥

(ਆਸਾ ਦੀ ਵਾਰ)

(ੴ) ਇਸ ‘ਸੰਬੰਧਕ’ ਦਾ ਵਰਤਾਰਾ ਇਥੋਂ ਤਕ ਹੋ ਗਿਆ ਕਿ ਜਦ ਕਿਤੇ ਇਸ ਦਾ ਲੋਪ ਭੀ ਹੋ ਜਾਂਦਾ ਸੀ, ਤਾਂ ਕਿਆ ਸਿੱਧੀ ਹੀ ‘ਸੰਪ੍ਰਦਾਨ ਕਾਰਕ’ ਨਾਲ ਵਰਤੀ ਜਾਣ ਲੱਗ ਪਈ। ਜਿਵੇਂ :

ਹਉ ਵਾਰਿ ਵਾਰਿ ਜਾਉ ‘ਗੁਰ ਗੋਪਾਲ’ ॥੧॥੯॥ (ਨਟ ਮ: ੫, ਪੰਨਾ ੯੮੦)

‘ਬਲਿਹਾਰੀ ਗੁਰ’ ਆਪਣੇ ਦਿਉਹਾੜੀ ਸਦ ਵਾਰ ॥੧॥੧॥

(ਸਲੋਕ ਮ: ੧, ਆਸਾ ਦੀ ਵਾਰ)

‘ਘੋਲ ਘੁਮਾਈ ਤਿਸੁ ਮਿੜ’ ਵਿਚੇਲੇ ਜੈ ਮਿਲਿ ਕੰਤੁ ਪਛਾਣਾ ॥੧॥੧੫॥

(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੮)

‘ਬਲਿ ਤਿਸੁ ਬਾਪੈ’ ਜਿਨ ਹਉ ਜਾਇਆ ॥੨॥੩॥

(ਆਸਾ ਕਬੀਰ ਜੀ, ਪੰਨਾ ੮੭੬)

ਬਲਿ ਜਾਇ ਨਾਨਕੁ 'ਪੁਰਖ ਪੁਰਨ' ਬਿਚੁ ਜਾ ਕਾ ਸੋਹਾਗੁ ਜੀਉ ॥੩॥੪॥
(ਗੁਰਕਲੀ ਮਹਲਾ ੫ ਛੰਤ, ਪੰਜਾ ੯੨੭)

ਕੁਰਬਾਣੁ ਜਾਈ ਤੇਰੇ 'ਪਰਤਾਪ' ॥੩॥੨੦॥ (ਮਲਾਰ ਮ: ੫, ਪੰਜਾ ੧੨੧੧)

(੪) ਸੁਆਸਤਿ :

ਸੰਸਕ੍ਰਿਤ ਵਿਚ, ਕਿਸੇ ਮਿੱਤਰ ਆਦਿਕ ਤੋਂ ਵਿੱਛੁੜਨ ਵੇਲੇ ਉਸ ਨੂੰ ਆਖਰੀ ਪ੍ਰਣਾਮ ਕਰਨ ਵਾਸਤੇ ਇਹ ਸ਼ਬਦ ਵਰਤਿਆ ਜਾਂਦਾ ਹੈ, ਕਿਸੇ ਨੂੰ ਅਸੀਸ ਦੇਣ ਵਾਸਤੇ ਜਾ ਕਿਸੇ ਦਾ ਭਲਾ ਮੰਗਣ ਲਈ ਭੀ ਇਸ ਦਾ ਪ੍ਰਯੋਗ ਹੁੰਦਾ ਹੈ। ਜਿਸ ਦਾ ਭਲਾ ਮੰਗਿਆ ਜਾਏ, ਉਸ ਦਾ 'ਵਾਚਕ' ਸ਼ਬਦ 'ਸੰਪ੍ਰਦਾਨ ਕਾਰਕ' ਵਿਚ ਵਰਤੀਦਾ ਹੈ। ਪੁਰਾਤਨ ਪੰਜਾਬੀ ਵਿਚ ਭੀ ਇਸ ਦੀ ਵਰਤੋਂ ਇਸੇ ਤਰ੍ਹਾਂ ਹੈ, ਜਿਵੇਂ :

ਤਿਸੁ ਜੋਹਾਗੀ ਸੁਆਸਤਿ 'ਤਿਸੁ' ਤਿਸੁ ਦੀਬਾਣੁ ਅਭਗੁ ॥੧॥੮॥

(ਆਸਾ ਦੀ ਵਾਰ)

ਤਿਸੁ—ਸੰਪ੍ਰਦਾਨ ਕਾਰਕ, ਇਕ-ਵਰਤਨ।

(੫) ਮਿਲਣਾ, ਭੇਟਣਾ :

ਪਿਛੇ 'ਕਰਮ ਕਾਰਕ' ਦੇ ਸੰਬੰਧ ਵਿਚ ਲਿਖਿਆ ਜਾ ਚੁਕਿਆ ਹੈ ਕਿ ਕਈ ਧਾਰੂਆਂ ਦੇ ਦੋ 'ਕਰਮ' (Object) ਹੁੰਦੇ ਹਨ—ਕਬਿਤ, ਅਕਬਿਤ।

'ਕਬਿਤ ਕਰਮ' 'ਕਰਮ ਕਾਰਕ' ਵਿਚ ਕ੍ਰਿਆ 'ਮਿਲਣਾ', 'ਭੇਟਣਾ' ਦਾ 'ਕਰਮ' ਭੀ 'ਅਕਬਿਤ ਕਰਮ' ਵਾਂਗ 'ਸੰਪ੍ਰਦਾਨ ਕਾਰਕ' ਵਿਚ ਵਰਤਿਆ ਜਾਂਦਾ ਹੈ। ਵੇਖੋ :

ਸੁਣਿ ਮੌਤਾ ਹਉ ਤੇਰੀ ਸਰਣਾਈ ਆਇਆ

'ਪ੍ਰਭੁ' ਮਿਲਉ ਦੇਹੁ ਉਪਦੇਸ਼ਾ ॥੨॥੧॥੧੨॥

(ਸੋਗਠਿ ਮ: ੫ ਘਰੂ ੨, ਪੰਜਾ ੬੧੨)

ਪ੍ਰਭ—ਸੰਪ੍ਰਦਾਨ ਕਾਰਕ, ਇਕ-ਵਰਤਨ।

ਗੁਰਮੁਖਿ ਹੋਵੈ ਤ ਗੁਣ ਰਵੈ ਭਾਈ ਮਿਲਿ 'ਪ੍ਰੀਤਮ' ਸਾਚਿ ਸਮਾਉ ॥੯॥੩॥

(ਸੋਗਠਿ ਮ: ੩ ਅਸਟਪਦੀਆ, ਪੰਜਾ ੬੩੯)

ਪ੍ਰੀਤਮ—ਸੰਪ੍ਰਦਾਨ ਕਾਰਕ।

'ਗੁਰ' ਮਿਲਿ ਨਾਨਕ ਠਾਕੁਰੁ ਜਾਤਾ ॥੩॥੯॥

(ਸੁਹੀ ਮ: ੫, ਪੰਜਾ ੬੩੯)

ਗੁਰ—ਸੰਪ੍ਰਦਾਨ ਕਾਰਕ।

ਜੇ ਤਿਸੁ ਭਾਵੇ ਸੋ ਥੀਐ ਇਨ ਬਿਧਿ 'ਕੰਤ' ਮਿਲੀ ॥੨੦੨॥

(ਸੁਹੀ ਕੀ ਵਾਰ, ਪੰਨਾ ੮੯੬)

ਕੰਤ—ਸੰਪ੍ਰਦਾਨ ਕਾਰਕ ।

ਮਿਲਿ 'ਸਤਿਗੁਰ' ਸਭਿ ਕਾਜ ਸਵਾਰਿ ॥੪॥੧੯॥ (ਗੌਡ ਮ: ੫, ਪੰਨਾ ੮੬੭)
ਸਤਿਗੁਰ—ਸੰਪ੍ਰਦਾਨ ਕਾਰਕ ।

ਅੰਧੁਲੇ ਤ੍ਰਿਭਵਣ ਸੁਝਿਆ 'ਗੁਰ' ਭੇਟਿ ਪੁਨੀਤਾ ॥੧॥੨॥੩॥

(ਬਿਲਾਵਲ੍ਲੁ ਮ: ੫ ਘਰੁ ੫, ਪੰਨਾ ੮੦੬)

ਗੁਰ—ਸੰਪ੍ਰਦਾਨ ਕਾਰਕ, ਇਕ-ਵਚਨ ।

ਗੁਰੁ ਪਰਮੇਸ਼ਦੁ 'ਨਾਨਕ' ਭੇਟਿਓ ਸਾਚੈ ਸਥਦਿ ਨਿਵੇਰਾ ॥੩॥੬॥

(ਰਾਮਕਲੀ ਮ: ੧, ਪੰਨਾ ੮੭੮)

ਨਾਨਕ—ਸੰਪ੍ਰਦਾਨ ਕਾਰਕ ।

'ਸਤਿਗੁਰ' ਭੇਟੈ ਸੋ ਜਨੁ ਸੀਐ ਜਿਸੁ ਹਿਰਦੈ ਨਾਮੁ ਵਸਾਈ ॥੧੯॥੫॥੧੪॥

(ਰਾਮਕਲੀ ਮ: ੩ ਅਸਟਪਦੀਆ, ਪੰਨਾ ੮੧੨)

ਸਤਿਗੁਰ—ਸੰਪ੍ਰਦਾਨ ਕਾਰਕ ।

'ਪ੍ਰਭੁ' ਮਿਲਉ—ਸੈ 'ਪ੍ਰਭੂ ਨੂੰ' ਮਿਲਾਂ । 'ਗੁਰ' ਮਿਲਿ—'ਗੁਰੂ ਨੂੰ' ਮਿਲ ਕੇ ।

ਮਿਲਿ 'ਪ੍ਰੀਤਮ'—'ਪ੍ਰੀਤਮ ਨੂੰ' ਮਿਲ ਕੇ ।

'ਕੰਤ' ਮਿਲੀ—'ਕੰਤ ਨੂੰ' ਮਿਲੀ । ਮਿਲਿ 'ਸਤਿਗੁਰ'—'ਸਤਿਗੁਰ ਨੂੰ' ਮਿਲ ਕੇ ।

'ਗੁਰ' ਭੇਟਿ—'ਗੁਰੂ ਨੂੰ' ਮਿਲ ਕੇ । 'ਨਾਨਕ' ਭੇਟਿਓ—'ਨਾਨਕ ਨੂੰ' ਮਿਲਿਆ ।

'ਗੁਰ' ਭੇਟੈ—'ਗੁਰੂ ਨੂੰ' ਮਿਲੇ । 'ਸਤਿਗੁਰ' ਭੇਟੈ—'ਸਤਿਗੁਰੂ ਨੂੰ' ਮਿਲੇ ।

ਨੋਟ : ਕਿਆ 'ਮਿਲਣਾ', 'ਭੇਟਣਾ' ਦੀ ਵਰਤੋਂ ਸਮਝਣ ਵਿਚ ਰਤਾ ਭੁਲੇਖਾ ਲੱਗ ਜਾਂਦਾ ਹੈ । ਇਸ ਵਾਸਤੇ ਹੇਠਾਂ ਕੁਝ ਹੋਰ ਪ੍ਰਮਾਣ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿਚ ਅੰਕਿਤ ਸ਼ਬਦ 'ਕਰਤਾ ਕਾਰਕ' ਇਕ-ਵਚਨ ਹਨ । ਵੇਖੋ :

ਜਿਸ 'ਗੁਰੁ' ਮਿਲੈ ਤਿਸੁ ਪਾਰਿ ਉਤਾਰੈ ॥੩੯॥ (ਸਿਧ ਗੋਸਟਿ, ਪੰਨਾ ੮੪੨)

ਜਿਸੁ 'ਗੁਰੁ' ਭੇਟੇ ਨਾਨਕਾ ਨਿਰਮਲ ਸੋਈ ਸੁਧੁ ॥੨੦॥

(ਰਾਮਕਲੀ ਕੀ ਵਾਰ ਮ: ੫, ਪੰਨਾ ੮੬੬)

'ਸਤਿਗੁਰੁ' ਮਿਲੈ ਤ ਮਹਲਿ ਭੁਲਾਏ ॥੨॥੨੨॥

(ਮਾਤ੍ਰ ਮ: ੧ ਸੋਲਹੇ, ਪੰਨਾ ੧੦੮੨)

ਜਾ ਕਉ ਭੇਟਿਓ 'ਠਾਕੁਰੁ' ਅਪਨਾ ॥੪॥੨੨॥ (ਭੈਰਉ ਮ: ੫, ਪੰਨਾ ੧੧੪੩)

ਇਥੇ ਲੜਜ਼ ਗੁਰੂ, ਸਤਿਗੁਰੁ, ਠਾਕੁਰੁ; ਕਰਤਾ ਕਾਰਕ, ਇਕ-ਵਚਨ ਹਨ।

(੬) ਵਿਸਰਨਾ :

ਪਿਛਲੇ 'ਪਾਤੂ' ਵਾਂਗ 'ਵਿਸਰਨਾ' ਦਾ ਭੀ 'ਅਕਬਿਤ ਕਰਮ' ਸੰਪ੍ਰਦਾਨ ਕਾਰਕ ਵਿਚ ਵਰਤੀਦਾ ਹੈ। ਵੇਖੋ :

ਜਿਹ 'ਨਰ' ਬਿਸਰਿਆ ਪੁਰਖ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥੪॥੧੫॥

ਜਿਹ ਨਰ—ਜਿਸ ਨਰ ਨੂੰ। (ਸੋਗਠਿ ਮ: ੫, ਪੰਨਾ ੬੧੩)

ਹਉ ਤਿਸੁ ਸੇਵੀ ਦਿਨੁ ਗਤਿ 'ਮੈ' ਕਦੇ ਨ ਵੀਸਰੈ ਜੀਉ ॥੨॥੧॥

ਮੈ—ਮੈਨੂੰ। (ਧਨਾਸਰੀ ਛੰਤ ਮ: ੪ ਘਰੁ ੧, ਪੰਨਾ ੬੫੦)

ਸੋ ਸਾਂਝੀ 'ਜੈ' ਵਿਸਰੈ ਨਾਨਕ ਸੋ ਤਨੁ ਬੇਹ ॥੨॥੯॥

ਜੈ—ਜਿਸ ਨੂੰ। (ਜੈਤਾਸਰੀ ਕੀ ਵਾਰ, ਪੰਨਾ ੨੦੭)

ਨਾਨਕ 'ਜਨ' ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥੪॥੧॥

ਜਨ—ਜਨ ਨੂੰ। (ਸੂਹੀ ਮ: ੫ ਘਰੁ ੩ ਛੰਤ, ਪੰਨਾ ੬੧)

ਹਾਤਿ 'ਨਾਨਕ' ਬਿਸਰੁ ਨ ਕਾਹੂ ਬੇਰੇ ॥੨॥੧੯॥

ਨਾਨਕ—ਨਾਨਕ ਨੂੰ। (ਬਿਲਾਵਲੁ ਮ: ੫, ਪੰਨਾ ੮੦੬)

(੭) ਵਿਆਪਣਾ :

ਇਸ 'ਪਾਤੂ' ਦਾ 'ਕਰਮ' ਭੀ 'ਅਕਬਿਤ ਕਰਮ' ਵਾਂਗ ਸੰਪ੍ਰਦਾਨ ਕਾਰਕ ਵਿਚ ਵਰਤੀਦਾ ਹੈ। ਵੇਖੋ :

ਗੁਝੀ ਭਾਹਿ ਜਲੈ ਸੰਸਾਰਾ 'ਭਗਤ' ਨ ਬਿਆਪੈ ਮਾਇਆ ॥੪॥੧੧॥

ਭਗਤ—ਭਗਤ ਨੂੰ। (ਧਨਾਸਰੀ ਮ: ੫, ਪੰਨਾ ੬੧੩)

ਸੋਗ ਅਗਨਿ ਤਿਸੁ 'ਜਨ' ਨ ਬਿਆਪੈ ॥੨॥੫੫॥

ਜਨ—ਜਨ ਨੂੰ। (ਧਨਾਸਰੀ ਮ: ੫, ਪੰਨਾ ੬੧੪)

'ਮਨਹਿ' ਬਿਆਪਤ ਅਨਿਕ ਤਰੰਗਾ ॥੧॥੧॥

ਮਨਹਿ—ਮਨ ਨੂੰ। (ਸੂਹੀ ਮ: ੫ ਅਸਟਪਦੀਆ, ਪੰਨਾ ੨੫੮)

'ਮਨਮੁਖ' ਕਾਲੁ ਵਿਆਪਦਾ ਮੇਹਿ ਮਾਇਆ ਲਾਗੇ ॥੧੨॥

ਮਨਮੁਖ—ਮਨਮੁਖ ਨੂੰ। (ਮਾਤੂ ਕੀ ਵਾਰ ਮ: ੩, ਪੰਨਾ ੧੦੫੦)

(੮) ਲੱਗਣਾ :

‘ਵਿਆਪਣਾ’ ਵਾਂਗ ਧਾਰੂ ‘ਲੱਗਣਾ’ ਦਾ ਭੀ ਇਕੋ ਹੀ ਕਰਮ ਹੈ, ਜੋ ‘ਅਕਬਿਤ’ ਹੈ ਅਤੇ ‘ਸੰਪ੍ਰਦਾਨ ਕਾਰਕ’ ਵਿਚ ਵਰਤਿਆ ਜਾਂਦਾ ਹੈ। ਵੇਖੋ :

ਸਾਥੇ ‘ਨਿਰਮਲ’ ਮੈਲੁ ਨ ਲਾਗੈ ॥੮॥੧॥

ਨਿਰਮਲ—ਨਿਰਮਲ ਨੂੰ। (ਧਨਾਸਰੀ ਮ: ੧ ਅਸਟਪਦੀਆ, ਪੰਨਾ ੬੯੬)

ਨਿਤ ਆਸਾ ਮਨਿ ਚਿਤਵੈ ‘ਮਨ’ ਤ੍ਰਿਸਨਾ ਭੁਖ ਲਗਾਇਆ ॥੩॥੧॥੫॥

ਮਨ—ਮਨ ਨੂੰ। (ਸੁਹੀ ਮ: ੪ ਘਰੂ ੫ ਛੰਤ, ਪੰਨਾ ੨੨੬)

ਪ੍ਰਭ ਕਾ ਕੀਆ ‘ਜਨ’ ਮੀਠ ਲਗਾਨਾ ॥੮॥੧੪॥ (ਸੁਖਮਨੀ ਮ: ੫)

ਜਨ—ਜਨ ਨੂੰ।

‘ਤਿਨ’ ਜਮ ਡੱਡੁ ਨ ਲਾਗਾਈ ਜੋ ਹਰਿ ਲਿਵ ਜਾਗੇ ॥੧੨॥

ਤਿਨ—ਤਿਨਾ ਨੂੰ। (ਮਾਰੂ ਕੀ ਵਾਰ ਮ: ੩, ਪੰਨਾ ੧੦੯੦)

ਭਉ ਭਾਉ ਪ੍ਰੀਤਿ ਨਾਨਕ ‘ਤਿਸਹਿ’ ਲਾਗੈ

ਜਿਸੁ ਤੂ ਆਪਣੀ ਕਿਰਪਾ ਕਰਹਿ ॥੪॥੩॥ (ਤੁਖਾਗੀ ਮ: ੮, ਪੰਨਾ ੧੧੧੬)

ਤਿਸਹਿ—ਤਿਸ ਨੂੰ।

ਆਗ ਲਗਉ ਤਿਹ ‘ਧਉਲਹਰ’ ਜਿਹ ਨਾਹੀ ਹਰਿ ਕੇ ਨਾਉ ॥੧੫॥

ਧਉਲਹਰ—ਧਉਲਹਰ ਨੂੰ। (ਸਲੋਕ ਕਥੀਰ ਜੀ, ਪੰਨਾ ੧੩੯੫)

(੯) ਹੋਣਾ :

ਇਸ ਦਾ ਪ੍ਰਯੋਗ ਭੀ ਧਾਰੂ ‘ਵਿਆਪਣਾ’ ਅਤੇ ‘ਲੱਗਣਾ’ ਵਾਂਗ ਹੈ :

ਜਿਸੁ ‘ਜਨ’ ਹੋਆ ਸਾਧ ਸੰਗੁ ਤਿਸੁ ਭੇਟੇ ਹਰਿ ਰਾਇਆ ॥੧॥੧੯॥੮੬॥

ਜਨ—ਜਨ ਨੂੰ। (ਬਿਲਾਵਲੁ ਮ: ੫, ਪੰਨਾ ੮੧੨)

ਸਗਲ ਕਲੇਸ ‘ਨਿੰਦਕ’ ਭਇਆ ਖੇਦੁ ॥੨੮॥੧੦॥

ਨਿੰਦਕ—ਨਿੰਦਕ ਨੂੰ। (ਭੈਰਉ ਨਾਮਦੇਵ ਜੀ, ਪੰਨਾ ੧੧੬੬)

‘ਬਾਲਮੀਕੈ’ ਹੋਆ ਸਾਧ ਸੰਗੁ ॥੧॥੧॥

(ਬਸੰਤੁ ਮ: ੫ ਘਰੂ ੧ ਅਸਟਪਦੀਆ, ਪੰਨਾ ੧੧੯੨)

ਬਾਲਮੀਕੈ—ਬਾਲਮੀਕ ਨੂੰ।

(੧੦) ਨਮਸਕਾਰ :

ਪਿਛੇ ਅਸੀਂ ਵੇਖ ਆਏ ਹਾਂ ਕਿ ਸੰਸਕ੍ਰਿਤ ਸ਼ਬਦ ‘ਨਮਹ’ ‘ਸੰਪ੍ਰਦਾਨ ਕਾਰਕ’ ਨਾਲ ਵਰਤਿਆ ਜਾਂਦਾ ਹੈ। ਸ਼ਬਦ ‘ਨਮਸਕਾਰ’ ਭੀ ਇਸੇ ਹੀ ਕਾਰਕ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਹੋਇਆ ਮਿਲਦਾ ਹੈ।

ਇਹੀ ਅਰਥ ਰੱਖਣ ਵਾਲੇ ਹੋਰ ਸ਼ਬਦ—ਆਦੇਸ਼, ਡੰਡਉਤ, ਆਦਿਕ ਭੀ ‘ਸੰਪ੍ਰਦਾਨ ਕਾਰਕ’ ਨਾਲ ਵਰਤੇ ਜਾਂਦੇ ਹਨ। ਵੇਖੋ :

ਕਰਉ ਨਮਸਕਾਰ ਭਗਤ 'ਜਨ' ਪੁਰਿ ਮੁਖਿ ਲਾਵਉ ॥੩॥੨੧॥੫੧॥

ਜਨ—ਜਨ ਨੂੰ। (ਬਿਲਾਵਲ੍ਲੁ ਮ: ੫ ਘਰੁ ੫, ਪੰਨਾ ੯੧੩)

ਅਨਿਕ ਬਾਰ ਬੰਦਨ 'ਕਰਤਾਰ' ॥੧॥੧੪॥ (ਗੌਡ ਮ: ੫, ਪੰਨਾ ੮੬੬)

ਕਰਤਾਰ—ਕਰਤਾਰ ਨੂੰ।

ਕਰਿ ਨਮਸਕਾਰ ਪੂਰੇ 'ਗੁਰਦੇਵ' ॥੧॥੧॥

ਗੁਰਦੇਵ—ਗੁਰਦੇਵ ਨੂੰ। (ਗੌਡ ਮ: ੫ ਅਸਟਪਦੀਆ, ਪੰਨਾ ੮੬੬)

ਅਨਿਕ ਬਾਰ 'ਸੰਤਹ' ਡੰਡਉਤ ॥੧॥੨੧॥ (ਰਾਮਕਲੀ ਮ: ੫, ਪੰਨਾ ੮੬੬)

ਸੰਤਹ—ਸੰਤਾਂ ਨੂੰ।

ਊਨਿਮੇ 'ਭਗਵੰਤ' ਗੁਸਾਈ ॥੧॥੪੫॥ (ਰਾਮਕਲੀ ਮ: ੫, ਪੰਨਾ ੮੬੭)

ਭਗਵੰਤ—ਭਗਵੰਤ ਨੂੰ।

ਅੰਤਰਿ ਬਾਹਰਿ ਪੁਰਖ ਨਿਰੰਜਨੁ ਆਦਿ 'ਪੁਰਖ' ਆਦੇਸ਼ੇ ॥੨॥੫॥੬॥

ਪੁਰਖ—ਪੁਰਖ ਨੂੰ। (ਭੈਰਉ ਮ: ੧ ਘਰੁ ੨, ਪੰਨਾ ੧੧੨੭)

(੧੧) ਜਾਣਾ, ਆਉਣਾ :

ਜਦੋਂ ਸਰੀਰਕ ਤੌਰ 'ਤੇ ਟੁਰ ਕੇ ਜਾਣ ਆਉਣ ਦਾ ਜ਼ਿਕਰ ਹੋਵੇ, ਜਿਸ ਥਾਂ 'ਜਾਣਾ' 'ਆਉਣਾ' ਹੋਵੇ, ਉਸ ਦਾ ਵਾਚਕ 'ਨਾਵ' ਕਰਮ ਕਾਰਕ ਜਾਂ ਸੰਪ੍ਰਦਾਨ ਕਾਰਕ ਵਿਚ ਵਰਤੀਦਾ ਹੈ।

ਮਨੁ ਮਾਰਣ ਕਾਰਣਿ 'ਬਨ' ਜਾਈਐ ॥੧॥੧॥

(ਗਉੜੀ ਕਬੀਰ ਜੀ, ਪੰਨਾ ੩੨੩)

ਬਨ—ਸੰਪ੍ਰਦਾਨ ਕਾਰਕ।

ਜੈਸੇ 'ਪਨਕਤ' ਬੁਟਿਟਿ ਹਾਂਕਤੀ ॥੧॥੩॥ (ਬਸੰਤੁ ਨਾਮਦੇਵ ਜੀ, ਪੰਨਾ ੧੧੯੬)

ਪਨਕਤ—(ਸੰਪ੍ਰਦਾਨ ਕਾਰਕ) ਪਨ ਘਟ।

‘ਬਨੁ ਬਨੁ’ ਫਿਰਤ ਉਦਾਸੁ ਬੁੰਦ ਜਲ ਕਾਰਣੇ ॥੧੧॥ (ਭੁਨਹੇ, ਪੰਨਾ ੧੩੬੨)
ਬਨੁ ਬਨੁ—ਕਰਮ ਕਾਰਕ ।

(੧੨) ਰੋਣਾ :

ਧਾਤੂ ‘ਵਿਆਪਣਾ’ ਵਾਂਗ ਇਸ ਦਾ ਭੀ ‘ਅਕਥਿਤ ਕਰਮ’ ਹੀ ਹੁੰਦਾ ਹੈ, ਜੋ ‘ਸੰਪਦਾਨ ਕਾਰਕ’ ਵਿਚ ਵਰਤਿਆ ਜਾਂਦਾ ਹੈ। ਵੇਖੋ :

ਕਬੀਰ ‘ਸੰਤ’ ਮੂਏ ਕਿਆ ਰੋਈਐ ਜੋ ਅਪੁਨੈ ਗਿਰਿ ਜਾਇ ॥

ਰੋਵਹੁ ‘ਸਾਕਤ’ ਬਧੁਰੇ ਜੁ ਹਾਟੇ ਹਾਟ ਬਿਕਾਇ ॥੧੬॥

(ਸਲੋਕ ਕਬੀਰ ਜੀ, ਪੰਨਾ ੧੩੬੫)

ਏਕੁ ਕਬੀਰਾ ਨ ਮੂਆ ‘ਜਿਹ’ ਨਾਹੀ ਰੋਵਨਹਾਰੁ ॥੯੮॥

(ਸਲੋਕ ਕਬੀਰ ਜੀ, ਪੰਨਾ ੧੩੬੬)

ਸੰਤ ਰੋਈਐ—ਸੰਤ ਨੂੰ ਰੋਈਏ। ਸਾਕਤ ਰੋਵਹੁ—ਸਾਕਤ ਨੂੰ ਰੋਵਹੁ।
ਜਿਹ—ਜਿਸ ਨੂੰ ।

ਸੰਬੰਧ ਕਾਰਕ

ਦੋ ਪਦਾਰਥਾਂ ਦਾ ਆਪੇ ਵਿਚ ਛਰਕ ਜਾਹਰ ਕਰਨ ਵਾਲਾ ‘ਸ਼ਬਦ’ ਉਹਨਾਂ
ਦੋਹਾਂ ਪਦਾਰਥਾਂ ਦੇ ਵਾਚਕ ‘ਨਾਂਵ’ ਦੇ ‘ਸੰਬੰਧ ਕਾਰਕ’ ਨਾਲ ਵਰਤੀਦਾ ਹੈ।

‘ਤੋਹੀ’ ‘ਮੌਹੀ’ ਮੌਹੀ ਤੋਹੀ ਅੰਤਰੁ ਕੈਸਾ ॥

‘ਕਨਕ’ ‘ਕਟਕ’ ‘ਜਲ’ ‘ਤਰੰਗ’ ਜੈਸਾ ॥੧॥

(ਸਿਰੀਰਾਗ ਗਵਿਦਾਸ ਜੀ, ਪੰਨਾ ੯੩)

ਇਸ ਤੁਕ ਵਿਚ ਸ਼ਬਦ ‘ਅੰਤਰੁ’ ਦੇ ਨਾਲ ਵਰਤੇ ਹੋਏ ਸ਼ਬਦ ‘ਤੋਹੀ’,
‘ਮੌਹੀ’, ‘ਕਨਕ’, ‘ਕਟਕ’, ‘ਜਲ’ ਅਤੇ ‘ਤਰੰਗ’ ਸੰਬੰਧ ਕਾਰਕ ਇਕ-ਵਚਨ
ਵਿਚ ਹਨ।

‘ਪਾਰਬ੍ਰਹਮ’ ‘ਗੁਰ’ ਨਾਹੀ ਭੇਦ ॥੪॥੨੪॥ (ਭੈਰਵੀ ਮ: ੫, ਪੰਨਾ ੧੧੪੨)
ਪਾਰਬ੍ਰਹਮ, ਗੁਰ—ਸੰਬੰਧ ਕਾਰਕ, ਇਕ-ਵਚਨ।

ਤਿਹ ‘ਨਰ’ ‘ਹਰਿ’ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥

(ਸਲੋਕ ਮ: ੯, ਪੰਨਾ ੧੪੨੯)

ਨਰ, ਹਰਿ—ਸੰਬੰਧ ਕਾਰਕ, ਇਕ-ਵਚਨ।

‘ਗੁਰ ਸਤਿਗੁਰ ਸੁਆਮੀ’ ਭੇਦੁ ਨ ਜਾਣਹੁ
ਜਿਤੁ ਮਿਲਿ ਹਰਿ ਭਗਤਿ ਸੁਖਦਾਈ ॥੪॥੧॥੩॥

(ਸਿਰੀਰਾਗ ॥ ੪ ਪਹਰੇ, ਪੰਨਾ ੨੯)

ਗੁਰ ਸਤਿਗੁਰ, ਸੁਆਮੀ—ਸੰਬੰਧ ਕਾਰਕ, ਇਕ-ਵਚਨ।

ਨਾਨਕ ‘ਸਾਧ ਪ੍ਰਤੀ’ ਭੇਦੁ ਨ ਭਾਈ ॥੮॥੭॥
ਸਾਧ, ਪ੍ਰਤੀ—ਸੰਬੰਧ ਕਾਰਕ, ਇਕ-ਵਚਨ।

ਅਧਿਕਰਣ ਕਾਰਕ, ਇਕ-ਵਚਨ

(੧) ਸਾਡੇ ਘਰ ਵਿਚ ਸਭ ਸੁਖ ਅਨੰਦ ਹੈ; ਰੱਬ ਦੇ ਘਰ ਵਿਚ ਕੀ ਘਾਟਾ ਹੈ; ਪ੍ਰਹਲਾਦ ਪੱਟੀ ਲੈ ਕੇ ਪਾਂਧੇ ਦੇ ਘਰ ਵਿਚ ਆਇਆ; ਜਦੋਂ ਇਸ ਤਰ੍ਹਾਂ ਸ਼ਬਦ ‘ਘਰ’ ਨੂੰ ਅਧਿਕਰਣ ਕਾਰਕ, ਇਕ-ਵਚਨ ਵਿਚ ਵਰਤਣਾ ਹੋਵੇ, ਕਈ ਵਾਰੀ ਸ਼ਬਦ ‘ਘਰ ਵਿਚ’ ਵਰਤਣ ਤੋਂ ਬਿਨਾ ਹੀ ਇਸ ਦਾ ‘ਭਾਵ’ ਕੱਢ ਲਈਦਾ ਹੈ; ਜਿਵੇਂ ਉਪਰਲੀਆਂ ਤੁਕਾਂ ਨੂੰ ਹੀ ਇਉਂ ਭੀ ਲਿਖ ਸਕੀਦਾ ਹੈ—ਸਾਡੇ ਸਭ ਸੁਖ ਅਨੰਦ ਹੈ; ਪ੍ਰਹਲਾਦ ਪੱਟੀ ਲੈ ਕੇ ਪਾਂਧੇ ਦੇ ਆਇਆ। ਅਧਿਕਰਣ ਕਾਰਕ, ਇਕ-ਵਚਨ ਦਾ ਇਸ ਤਰ੍ਹਾਂ ਦਾ ਲੋਪ ਪੁਰਾਣੀ ਪੰਜਾਬੀ ਵਿਚ ਆਮ ਮਿਲਦਾ ਹੈ।

ਨੋਟ : ਪਰ ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਸ ‘ਲੁਪਤ’ ਸ਼ਬਦ ਤੋਂ ਪਹਿਲਾ ‘ਸੰਬੰਧਕ’ ਸਦਾ (ੴ) ਨਾਲ ਵਰਤਿਆ ਜਾਇਗਾ; ‘ਕੇ’ ਦੇ ਥਾਂ ‘ਕੈ’ ਹੋਵੇਗਾ। ਜੇ ਇਸ ਤੋਂ ਪਹਿਲਾ ਕੋਈ ‘ਪੁਰਖ ਵਾਚਕ ਪੜਨਾਵ’ ਸੰਬੰਧ ਕਾਰਕ ਵਿਚ ਹੋਵੇ, ਤਾਂ ਉਸ ਦੇ ਭੀ ਅੰਤ ਵਿਚ (ੴ) ਹੁੰਦਾ ਹੈ। ਵੇਖੋ :

‘ਹਮਾਰੈ’ ਏਕੈ ਹਰੀ ਹਰੀ ॥੨॥੧॥
ਹਮਾਰੈ—ਸਾਡੇ ਘਰ ਵਿਚ।

(ਟੋਡੀ ਮ: ੫, ਪੰਨਾ ੨੧੫)

ਪਖਾ ਫੇਰੀ ਪਾਣੀ ਢੋਵਾ ਹਰਿ ‘ਜਨ ਕੈ’ ਪੀਸਣੁ ਪੀਸਿ ਕਮਾਵਾ ॥੪॥੭॥੫੪॥
ਜਨ ਕੈ—ਜਨ ਦੇ ਘਰ ਵਿਚ।

(ਸੂਹੀ ਮ: ੫ ਘਰ ੨, ਪੰਨਾ ੨੪੯)

ਅਨਦ ਬਿਨੋਦ ਭਏ ਨਿਤ ਸਥੀਏ ਮੰਗਲ ਸਦਾ ‘ਹਮਾਰੈ’ ਰਾਮ ॥੩॥੫॥੮॥
ਹਮਾਰੈ—ਸਾਡੇ ਘਰ ਵਿਚ।

(ਸੂਹੀ ਮ: ੫ ਛੰਤ ਘਰ ੩, ਪੰਨਾ ੨੬੨)

ਪਾਣੀ ਪਖਾ ਪੀਸੁ ‘ਦਾਸ ਕੈ’ ਤਬ ਹੋਹਿ ਨਿਹਾਲੁ ॥੧॥੧੪॥੪੪॥
ਦਾਸ ਕੈ—ਦਾਸ ਦੇ ਘਰ ਵਿਚ।

(ਬਿਲਾਵਲੁ ਮ: ੫ ਘਰ ੫, ਪੰਨਾ ੮੧੧)

ਦੇਉ ਸੁਹਨੀ 'ਸਾਧ ਕੈ' ਬੀਜਨੁ ਢੋਲਾਵਉ ॥੨੫॥੧॥

ਸਾਧ ਕੈ—ਸਾਧ ਦੇ ਘਰ ਵਿਚ । (ਬਿਲਾਵਲੁ ਮ: ੫, ਪੰਨਾ ੯੧੩)

'ਮੇਰੈ' ਸਰਬਸੁ ਨਾਮੁ ਨਿਧਾਨੁ ॥੮॥

ਮੇਰੈ—ਮੇਰੇ ਘਰ ਵਿਚ ।

ਲੈ ਪਾਟੀ 'ਪਾਧੇ ਕੈ' ਆਇਆ ॥੨੨॥੧॥੮॥

ਪਾਧੇ ਕੈ—ਪਾਧੇ ਦੇ ਘਰ ਵਿਚ । (ਭੈਰਉ ਅਸਟਪਦੀਆ ਮ: ੩, ਪੰਨਾ ੧੧੫੪)

(੨) ਧਾਤੂ 'ਸੁਖਾਉਣਾ' 'ਸੁਹਾਉਣਾ':

ਅੱਜ ਕਲੁ ਆਮ ਤੌਰ 'ਤੇ ਇਹ ਧਾਤੂ 'ਕਰਮ ਕਾਰਕ' ਨਾਲ ਵਰਤਿਆ ਜਾਂਦਾ ਹੈ, ਜਿਵੇਂ 'ਰੋਗੀ ਨੂੰ' ਕੋਈ ਚੀਜ਼ ਨਹੀਂ ਸੁਖਾਉਂਦੀ। ਪਰ ਪੁਰਾਤਨ ਪੰਜਾਬੀ ਵਿਚ ਇਹ ਧਾਤੂ 'ਅਧਿਕਰਣ ਕਾਰਕ' ਨਾਲ ਵਰਤਿਆ ਮਿਲਦਾ ਹੈ। ਵੇਖੋ :

ਊਨਵਿ ਘਨ ਛਾਏ ਬਰਸੁ ਸੁਭਾਏ 'ਮਨਿ ਤਨਿ ਪ੍ਰੇਮੁ ਸੁਖਾਵੈ' ॥੮॥

(ਤੁਖਾਗੀ ਛੰਤ ਮ: ੧, ਪੰਨਾ ੧੧੦੭)

ਹਰਿ ਬਿਨੁ ਨੀਦ ਬੁਖ ਕਰੁ ਕੈਸੀ 'ਕਾਪੜੁ ਤਨਿ ਨ ਸੁਖਾਵਦੇ' ॥੯॥

(ਤੁਖਾਗੀ ਛੰਤ ਮ: ੧, ਪੰਨਾ ੧੧੦੮)

ਪ੍ਰਿਆ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪੜੁ 'ਅੰਗਿ' ਨ ਸੁਹਾਈ ॥੧੦॥੩॥

(ਮਲਾਰ ਮ: ੧ ਅਸਟਪਦੀਆ, ਪੰਨਾ ੧੨੭੮)

ਸਤਿਗੁਰ ਬਚਨ ਸੁਖਾਨੇ 'ਗੀਅਰੈ' ਹਰਿ ਧਾਰੀ ਹਰਿ ਪ੍ਰਭੁ ਕ੍ਰਿਪਦਾ ॥੧॥੫॥

(ਪ੍ਰਭਾਤੀ ਮ: ੪, ਪੰਨਾ ੧੩੩੬)

ਮਨਿ ਤਨਿ ਸੁਖਾਵੈ—ਮਨ ਵਿਚ ਤਨ ਵਿਚ ਸੁਖਾਉਂਦਾ ਹੈ। ਤਨਿ ਨ

ਸੁਖਾਵਏ—ਤਨ 'ਤੇ ਨਹੀਂ ਸੁਖਾਉਂਦਾ। ਅੰਗਿ ਨ ਸੁਹਾਈ—ਅੰਗ 'ਤੇ ਨਹੀਂ

ਸੁਹਾਉਂਦਾ। ਗੀਅਰੈ ਸੁਖਾਨੇ—ਹਿਰਦੇ ਵਿਚ ਸੁਖਾਏ।

(੩) 'ਪਿਆਰ'-ਵਾਚਕ ਸ਼ਬਦਾਂ ਨਾਲ ਉਸ ਪਦਾਰਥ ਜਾਂ ਵਿਅਕਤੀ ਵਾਚਕ ਸ਼ਬਦ ਦਾ ਅਧਿਕਰਣ ਕਾਰਕ ਵਰਤਿਆ ਜਾਂਦਾ ਹੈ, ਜਿਸ ਦੇ ਵਾਸਤੇ ਪਿਆਰ ਪਰਗਟ ਕੀਤਾ ਜਾਂਦਾ ਹੈ। ਵੇਖੋ :

ਗੁਰ ਕੈ ਸ਼ਬਦਿ ਹਰਿ 'ਨਾਮੁ' ਪਿਆਰਾ ॥੨॥੧੪॥

(ਮਾਰੁ ਮ: ੩ ਸੋਲਹੇ, ਪੰਨਾ ੧੦੫੭)

ਨਾਮੁ—ਨਾਮ ਵਿਚ (ਅਧਿਕਰਣ, ਇਕ-ਵਚਨ)।

ਰਾਮ 'ਨਾਮ' ਜਿਨ ਪ੍ਰੀਤਿ ਪਿਆਰੁ ॥੨॥੭॥ (ਭੈਰਵੀ ਮ: ੩, ਪੰਨਾ ੧੧੨੯)

ਬਿਸਰੀ ਚਿੰਤ 'ਨਾਮ' ਰੰਗੁ ਲਾਗਾ ॥੧॥੮੨॥ (ਭੈਰਵੀ ਮ: ੫, ਪੰਨਾ ੧੧੪੯)

ਮੇਰੈ 'ਮਨਿ' ਸਥਦ ਲਗੇ ਗੁਰ ਮੀਠਾ ॥੮੨॥ (ਸਾਰਗ ਮ: ੫, ਪੰਨਾ ੧੨੧੨)
ਮਨਿ—ਮਨ ਵਿਚ।

ਪਰ 'ਪਿਆਰ-ਵਾਚਕ ਕ੍ਰਿਆ' ਕਰਮ ਕਾਰਕ ਨਾਲ ਭੀ ਵਰਤੀ ਜਾਂਦੀ ਹੈ :

ਨਾਨਕ ਗੁਰਮੁਖਿ 'ਨਾਮੁ' ਪਿਆਰਿ ॥੮॥੯॥ (ਭੈਰਵੀ ਮ: ੩, ਪੰਨਾ ੧੧੨੯)
ਨਾਮੁ ਪਿਆਰਿ—ਨਾਮ ਨੂੰ ਪਿਆਰ ਕਰਦਾ ਹੈ।

ਲਫਜ਼ 'ਪਿਆਰਿ' ਕ੍ਰਿਆ ਹੈ। ਅਸਲ ਵਿਚ ਇਹ ਹੈ 'ਪਿਆਰੇ', ਪਰ ਛੰਦ ਦੀ ਖਾਤਰ 'ਪਿਆਰੈ' ਤੋਂ 'ਪਿਆਰਿ' ਕੀਤਾ ਗਿਆ ਹੈ।

(੪) 'ਵਿਆਪਣਾ' :

ਇਹ ਧਾਤੂ ਭੀ 'ਅਧਿਕਰਣ ਕਾਰਕ' ਦੇ ਨਾਲ ਵਰਤਿਆ ਜਾਂਦਾ ਹੈ। 'ਵਿਆਪਣਾ' ਦਾ ਇਥੇ ਅਰਥ ਹੈ 'ਗ੍ਰਹਣਾ' ਜਾਂ 'ਮੌਜੂਦ ਹੋਣਾ'। ਵੇਖੋ :

ਨਾਮ ਬਿਨੁ ਜਗੁ 'ਰੋਗਿ' ਬਿਆਪਿਆ ਦੁਬਿਧਾ ਢੁਬਿਧ ਮਰੀਐ ॥੧॥ਰਹਾਉ॥੧॥
(ਭੈਰਵੀ ਮ: ੧ ਘਰੂ ੨, ਪੰਨਾ ੧੧੨੫)

ਸੰਸਾਰ ਸਾਗਰੁ 'ਦੁਖਿ' ਬਿਆਪਿਓ ਦਾਸ ਲੇਵਰੁ ਤਾਰਿ ॥੨॥੮੪॥੧੦੭॥
(ਸਾਰਗ ਮ: ੫, ਪੰਨਾ ੧੨੨੫)

ਅਪੇ 'ਘਟਿ' 'ਘਟਿ' ਰਹਿਓ ਬਿਆਪਿ ॥੧੨॥੭॥

(ਸਾਰਗ ਮ: ੫ ਅਸਟਪਦੀਆ, ਪੰਨਾ ੧੨੨੬)

ਧਰਤੀ 'ਭਾਰਿ' ਨ ਬਿਆਪਈ ਉਨ ਕਉ ਲਾਹੁ ਲਾਹਿ ॥੨੧੦॥

(ਸਲੋਕ ਕਬੀਰ ਜੀ, ਪੰਨਾ ੧੩੨੫)

ਬੁਪਤੁ ਦੇਖੀਐ 'ਜਗਤਿ' ਜਾਨੈ ਕਉਨੁ ਤੇਰੀ ਗਤਿ

ਸਰਬ ਕੀ ਰਖਾ ਕਰੈ ਆਪੇ ਹਰਿ ਪਤਿ ॥੧॥

(ਸਵਯੇ ਸ੍ਰੀ ਮੁਖਵਾਕੁ ਮ: ੫, ਪੰਨਾ ੧੩੮੫)

ਨੋਟ : ਧਾਤੂ 'ਵਿਆਪਣਾ' ਦਾ ਜ਼ਿਕਰ 'ਸੰਪ੍ਰਦਾਨ ਕਾਰਕ' ਵਿਚ ਭੀ ਆ ਚੁਕਿਆ ਹੈ। ਇਹਨਾਂ ਦੋਹਾਂ ਵਿਚ ਫਰਕ ਸਮਝਣ ਦੀ ਲੋੜ ਹੈ :

ਸੰਸਾਰ ਸਾਗਰੁ ਦੁਖਿ ਬਿਆਪਿਓ—ਸੰਸਾਰ ਸਾਗਰ ਦੁੱਖ ਵਿਚ ਗ੍ਰਸਿਆ ਹੋਇਆ ਹੈ। ਇਥੇ ‘ਕ੍ਰਿਆ’ ‘ਬਿਆਪਿਓ’ ਦਾ ਕਰਤਾ ਕਾਰਕ ਲਫਜ਼ ‘ਸੰਸਾਰ ਸਾਗਰੁ’ ਹੈ।

ਪਰ ਜਦੋਂ ਤੁਕ ਹੈ—‘ਮਨਮੁਖ ਕਾਲੁ ਬਿਆਪਦਾ’—ਮਨਮੁਖ ਨੂੰ ਕਾਲ ਗ੍ਰਸਦਾ ਹੈ; ਤਾਂ ਕ੍ਰਿਆ ‘ਬਿਆਪਦਾ’ ਦਾ ‘ਕਰਤਾ’ ਲਫਜ਼ ‘ਕਾਲੁ’ ਹੈ ਅਤੇ ਲਫਜ਼ ‘ਮਨਮੁਖ’ ਸੰਪ੍ਰਦਾਨ ਕਾਰਕ ਵਿਚ ਹੈ।

ਜੇ ਅਸੀਂ ਪਹਿਲੀ ਤੁਕ ਦਾ ਰੂਪ ਦੂਜੀ ਤੁਕ ਵਰਗਾ ਬਨਾਣਾ ਚਾਹੀਏ ਤਾਂ ‘ਅਧਿਕਰਣ ਕਾਰਕ’ ਵਿਚ ਵਰਤੇ ਲਫਜ਼ ‘ਦੁਖਿ’ ਨੂੰ ‘ਕਰਤਾ ਕਾਰਕ’ ਵਿਚ ਵਰਤਾਂਗੇ ਅਤੇ ‘ਕਰਤਾ ਕਾਰਕ’ ਵਿਚ ਵਰਤੇ ਲਫਜ਼ ‘ਸੰਸਾਰ ਸਾਗਰੁ’ ਨੂੰ ਸੰਪ੍ਰਦਾਨ ਕਾਰਕ ਵਿਚ। ਅਤੇ ਤੁਕ ਇਉਂ ਬਣ ਜਾਇਗੀ—ਸੰਸਾਰ ਦੁੱਖ ਵਿਆਪਿਆ—ਸੰਸਾਰ ਨੂੰ ਦੁੱਖ ਵਿਆਪਿਆ ਹੈ।

ਇਸੇ ਤਰ੍ਹਾਂ ਜੇ ਦੂਜੀ ਤੁਕ ਨੂੰ ਪਹਿਲੀ ਵਰਗੀ ਬਣਾਈਏ ਤਾਂ ਇਸ ਦਾ ਰੂਪ ਹੋ ਜਾਇਗਾ—ਮਨਮੁਖ ਕਾਲ ਬਿਆਪਿਆ—ਮਨਮੁਖ ਕਾਲ ਵਿਚ ਗ੍ਰਸਿਆ ਹੋਇਆ ਹੈ।

ਲਿੰਗ

(੧) ਸੰਸਕ੍ਰਿਤ ਵਿਚ ‘ਲਿੰਗ’ ਤਿੰਨ ਹਨ : ਪੁਲਿੰਗ, ਇਸਤ੍ਰੀ ਲਿੰਗ ਅਤੇ ਨਪੁੰਸਕ ਲਿੰਗ। ਪਰ ਪੁਲਿੰਗ ਅਤੇ ਨਪੁੰਸਕ ਲਿੰਗ ਦੇ ਰੂਪ ਕੇਵਲ ਪਹਿਲੇ ਦੋ ਕਾਰਕਾਂ (ਕਰਤਾ ਕਾਰਕ ਅਤੇ ਕਰਮ ਕਾਰਕ) ਵਿਚ ਹੀ ਵੱਖ ਵੱਖ ਹਨ, ਬਾਕੀ ਸਾਰੇ ‘ਕਾਰਕਾਂ’ ਵਿਚ ਦੋਹਾਂ ‘ਲਿੰਗਾਂ’ ਦਾ ਰੂਪ ਇਕੋ ਹੀ ਹੈ। ‘ਅਪੰਨੌਸ਼’ ਵਿਚ ਇਹ ਡਰਕ ਹੋਰ ਭੀ ਘਟ ਗਿਆ, ਕਰਤਾ ਕਾਰਕ ਅਤੇ ਕਰਮ ਕਾਰਕ ਦੇ ਕੇਵਲ ਬਹੁ-ਵਚਨ ਵਿਚ ਹੀ ਨਪੁੰਸਕ ਲਿੰਗ ਦੇ ਰੂਪ ਪੁਲਿੰਗ ਨਾਲੋਂ ਵੱਖਰੇ ਹਨ। ‘ਪੰਜਾਬੀ’ ਵਿਚ ਇਹ ਵਖੇਵਾਂ ਭੀ ਜਾਂਦਾ ਰਿਹਾ ਹੈ, ਅਤੇ ਸਿੱਟਾ ਇਹ ਨਿਕਲਿਆ ਹੈ ਕਿ ਇਥੇ ਕੇਵਲ ਦੋ ਲਿੰਗ ਰਹਿ ਰਾਏ ਹਨ—‘ਪੁਲਿੰਗ ਅਤੇ ਇਸਤ੍ਰੀ ਲਿੰਗ’। ਨਪੁੰਸਕ ਲਿੰਗ ਸ਼ਬਦਾਂ ਦਾ ਮੁੱਢ ਤੌਂ ਹੀ ਪੁਲਿੰਗ ਸ਼ਬਦਾਂ ਨਾਲ ਬਹੁਤ ਮੇਲ-ਜੋਲ ਰਹਿਣ ਕਰਕੇ, ਇਸ ਲਿੰਗ ਦੇ ਲੋਪ ਤੌਂ ਪਿਛੋਂ ਅਨੇਕਾਂ ਨਪੁੰਸਕ ਲਿੰਗ ਸ਼ਬਦ ‘ਪੰਜਾਬੀ’ ਵਿਚ ‘ਪੁਲਿੰਗ’ ਬਣ ਰਾਏ।

ਜੇ ਸ਼ਬਦ ਸੰਸਕ੍ਰਿਤ ਵਿਚ ‘ਪੁਲਿੰਗ’ ਹੈ, ਪੰਜਾਬੀ ਵਿਚ ਭੀ ਉਸ ਦਾ ਰੂਪ

ਆਮ ਤੌਰ 'ਤੇ ਪੁਲਿੰਗ ਹੀ ਹੈ। ਇਸੇ ਤਰ੍ਹਾਂ ਜੋ ਸ਼ਬਦ ਸੰਸਕ੍ਰਿਤ ਵਿਚ ‘ਇਸਤ੍ਰੀ ਲਿੰਗ’ ਹੈ, ਪੰਜਾਬੀ ਵਿਚ ਉਸ ਦਾ ਰੂਪ ਆਮ ਤੌਰ 'ਤੇ ‘ਇਸਤ੍ਰੀ ਲਿੰਗ’ ਹੀ ਹੈ। ਪਰ ਕਦੇ ਕਦੇ ਸ਼ਬਦਾਂ ਦੀ ਅੰਤਮ ਧੁਨੀ ਦੇ ਕਾਰਨ ਉਹਨਾਂ ਦੇ ਲਿੰਗ ਵਿਚ ਤਬਦੀਲੀ ਹੋ ਜਾਂਦੀ ਹੈ; ਜਿਵੇਂ ਸੰਸਕ੍ਰਿਤ ਦੇ ਸ਼ਬਦ ‘ਅਗਨਿ’, ‘ਸਪਥ’ ਅਤੇ ‘ਰਸ’ ਪੁਲਿੰਗ ਹਨ; ਪਰ ਪੰਜਾਬੀ ਵਿਚ ਇਹਨਾਂ ਦੇ ਰੂਪ ‘ਅੱਗਿ’, ‘ਸਹੁ’ ਅਤੇ ‘ਰਹੁ’ ਇਸਤ੍ਰੀ ਲਿੰਗ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਅਜਿਹੇ ਹਨ, ਜਿਨ੍ਹਾਂ ਦਾ ਰੂਪ ਪੁਲਿੰਗ ਵਾਲਾ ਹੈ (ਅੰਤ ਵਿਚ _ ਹੈ), ਪਰ ਵਰਤੋਂ ਵਿਚ ਉਹ ‘ਇਸਤ੍ਰੀ ਲਿੰਗਾ’ ਹਨ। ਉਹ ਸ਼ਬਦ ਇਹ ਹਨ—ਅੰਸੁ, ਸਾਸੁ (ਸਸੁ), ਹਿੰਛੁ। ਕਢੁ, ਕਲਢੁ, ਖਾਕੁ, ਖਾਂਡੁ (ਖੰਡੁ), ਖੜੁ। ਚਿੰਜੁ, ਛਾਰੁ, ਜਿੰਦੁ, ਜਰੁ। ਤੰਤੁ, ਦਭੁ, ਦਰਦੁ, ਧੇਣੁ (ਧੇਨੁ), ਧਾਤੁ। ਪਉਣੁ, ਫੇਨੁ, ਬਸਤੁ, ਬਿਖੁ, ਬੇਨੁ, ਬਿੰਦੁ, ਭਸੁ, ਮਸੁ (ਮੰਸੁ), ਮੁਸਕਲੁ, ਮਲੁ (ਮੈਲੁ)। ਰੇਣੁ (ਰੇਨੁ), ਰਕਤੁ, ਰਤੁ, ਰੇਤੁ। ਲਾਜੁ (ਲਜੁ)। ਵਾਉ, ਵਿਸੁ, ਵੰਸੁ, ਵਾਸੁ, ਵਸਤੁ, ਵਥੁ। ਵੇਖੋ ਗੁਰਬਾਣੀ ਵਿਚੋਂ ਪ੍ਰਮਾਣ :

੧. ਅੰਸੁ, ਸਾਸੁ, ਸਸੁ, ਹਿੰਛੁ :

ਕਹੁ ਕਬੀਰ ਇਹੁ ਰਾਮ ਕੀ ‘ਅੰਸੁ’ ॥੧॥੫॥ (ਗੋੜ ਕਬੀਰ ਜੀ, ਪੰਨਾ ੯੭੧)

‘ਸਾਸੁ’ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥੨੨॥

(ਉਅੰਕਾਰੁ, ਪੰਨਾ ੯੩੧)

‘ਸਸੁ’ ਵਿਰਾਇਣ ਨਾਨਕ ਜੀਉ ਸਸੁਰਾ ਵਾਦੀ ਜੇਠੇ ਪਉ ਪਉ ਲੁਹੈ ॥੨੧॥੩॥

(ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੯੩)

ਫਰੀਦਾ ਰਹੀ ਸੁ ਬੇੜੀ ‘ਹਿੰਛੁ’ ਦੀ ਗਈ ਕਥੁਰੀ ਗੰਧ ॥੩੩॥

(ਸਲੋਕ ਫਰੀਦ ਜੀ, ਪੰਨਾ ੧੩੭੯)

੨. ਕਢੁ, ਖਾਕੁ, ਖਾਂਡੁ, ਖੰਡੁ, ਖੜੁ :

ਬਿਰਧਿ ਭਇਆ ਜੋਬਨੁ ਤਨੁ ਧਿਸਿਆ

‘ਕਢੁ’ ਕੰਠੁ ਬਿਰੂਪੇ ਨੈਨਹੁ ਨੌਰੁ ਢਰੇ ॥੧॥੮॥

(ਮਾਰੂ ਮ: ੧ ਅਸਟਪਦੀਆ, ਪੰਨਾ ੧੦੧੪)

‘ਖਾਕੁ’ ਸੰਤਨ ਕੀ ਦੇਹੁ ਪਿਆਰੇ ॥੪॥੧੪॥

(ਮਾਝ ਮ: ੫, ਪੰਨਾ ੯੯)

ਹਰਿ ਹੈ ‘ਖਾਂਡੁ’ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥੨੩੮॥

(ਸਲੋਕ ਕਬੀਰ ਜੀ, ਪੰਨਾ ੧੩੭੯)

‘ਪੜ੍ਹ’ ਪਕੀ ਭੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥੪॥੨॥

(ਸਿਰੀਰਾਗ ਪਹਰੇ ਮ: ੧, ਪੰਨਾ ੨੬)

੩. ਚਿੰਜੁ, ਛਾਰੁ, ਜਿੰਦੁ, ਜਰੁ :

ਮਨੁ ਤਨੁ ਮੈਲਾ ਅਵਗੁਣੀ ‘ਚਿੰਜੁ’ ਭਰੀ ਗੰਧੀਆਇ ॥੧੦॥

(ਵਾਰਨ ਤੇ ਵਧੀਕ ਸਲੋਕ ਮ: ੧, ਪੰਨਾ ੧੪੧੧)

ਹੋਰ ਕਥਨੀ ਬਦਉ ਨ, ਸਗਲੀ ‘ਛਾਰੁ’ ॥੨॥੩॥

(ਰਾਮਕਲੀ ਮ: ੧ ਅਸਟਪਦੀਆ, ਪੰਨਾ ੯੦੪)

ਜੀਅ ਪ੍ਰਾਣ ਤਨੁ ਧਨੁ ਰਖੇ, ਕਰਿ ਕਿਰਪਾ ਰਖੀ ‘ਜਿੰਦੁ’ ॥੪॥੧੨॥੮੨॥

(ਸਿਰੀਰਾਗ ਮ: ੫, ਪੰਨਾ ੮੬)

ਜੋਬਨੁ ਗਇਆ ਬਿਤੀਤਿ, ‘ਜਰੁ’ ਮਲਿ ਬੇਠੀਆ ॥੩॥

(ਜੈਤਸਰੀ ਮ: ੫ ਛੰਤ ਘਰੁ ੨, ਪੰਨਾ ੨੦੪)

੪. ਤੰਤੁ, ਦਭੁ, ਦਰਦੁ, ਧੇਣੁ, ਧੇਨੁ, ਧਾਰੁ :

ਤੂਟੀ ‘ਤੰਤੁ’ ਰਥਾਬ ਕੀ ਵਾਜੈ ਨਹੀਂ ਵਿਜੋਗਿ ॥੩੨॥

(ਓਅੰਕਾਰੁ, ਪੰਨਾ ੯੩੪)

ਫਰੀਦਾ ਥੀਉ ਪਵਾਹੀ ‘ਦਭੁ’ ॥੧੬॥ (ਸਲੋਕ ਫਰੀਦ ਜੀ, ਪੰਨਾ ੧੩੭੮)

ਜਾ ਕੈ ਅੰਤਰਿ ‘ਦਰਦੁ’ ਨ ਪਾਈ ॥੧॥ (ਸੂਹੀ ਰਵਿਦਾਸ ਜੀ, ਪੰਨਾ ੨੬੩)

‘ਧੇਨੁ’ ਦੂਧੈ ਤੇ ਬਾਹਰੀ ਕਿਤੇ ਨ ਆਵੈ ਕਾਮ ॥੧॥

(ਬਾਰਹਮਾਹਾ ਮਾਝ ਮ: ੫, ਪੰਨਾ ੧੩੩)

ਜੇਹੀ ‘ਧਾਰੁ’ ਤੇਹਾ ਤਿਨ ਨਾਉ ॥੨॥੩੨॥

(ਸਿਰੀਰਾਗ ਮ: ੧, ਪੰਨਾ ੨੫)

੫. ਪਉਣੁ, ਫੇਨੁ, ਬਸਤੁ, ਬਿਖੁ, ਬੇਨੁ, ਬਿੰਦੁ, ਭਸੁ, ਮਸੁ, ਮੰਸੁ, ਮੁਸਕਲੁ, ਮਲੁ, ਮੈਲੁ :

ਕੰਨੀ ਭੁਜੇ ਦੇ ਰਹਾ ਕਿਤੀ ਵਗੈ ‘ਪਉਣੁ’ ॥੮੮॥

(ਸਲੋਕ ਫਰੀਦ ਜੀ, ਪੰਨਾ ੧੩੮੨)

ਜਿਉ ਜਲ ਤਰੰਗ ‘ਫੇਨੁ’ ਜਲੁ ਹੋਈ ਹੈ ਸੇਵਕ ਠਾਕਰੁ ਭਏ ਏਕਾ ॥੧॥੮॥੨੭॥

(ਸਾਰਗ ਮ: ੫ ਦੁਪਦੇ, ਪੰਨਾ ੧੨੦੯)

ਬਨ੍ਹ ਬਨ੍ਹ ਫਿਰਤੀ ਚੂਚਤੀ 'ਬਸਤ੍ਰ' ਰਹੀ ਘਰਿ ਬਾਰਿ ॥੩੮॥

(ਉਕੰਕਾਰੁ, ਪੰਨਾ ੯੩੪)

'ਬਿਖੁ' ਖਾਪੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥੨॥੧॥

(ਮ: ੩, ਰਾਮਕਲੀ ਕੀ ਵਾਰ ਮ: ੩, ਪੰਨਾ ੯੪੯)

ਅਖੰਡ ਮੰਡਲ ਨਿਰੰਕਾਰ ਮਹਿ ਅਨਹਦ 'ਬੇਨੁ' ਬਜਾਵਉਗੋ ॥੧॥੨॥

(ਰਾਮਕਲੀ ਨਾਮਦੇਵ ਜੀ, ਪੰਨਾ ੯੨੨)

ਜਤਨ ਕਰੈ 'ਬਿੰਦੁ' ਕਿਵੈ ਨ ਰਹਾਈ ॥੫॥੯॥੯॥

(ਰਾਮਕਲੀ ਮ: ੧ ਅਸਟਪਦੀਆ, ਪੰਨਾ ੧੦੬)

ਦਾਨਹੁ ਤੈ ਇਸਨਾਨਹੁ ਵੰਜੇ 'ਭਸੁ' ਪਈ ਸਿਰਿ ਖੁਥੈ ॥੧॥੨੯॥

(ਸਲੋਕ ਮ: ੧, ਮਾਝ ਕੀ ਵਾਰ, ਪੰਨਾ ੧੫੦)

ਲਿਖਦਿਆ ਲਿਖਦਿਆ ਕਾਗਦੁ 'ਮਸੁ' ਖੋਈ ॥੯॥੨੨॥੨੩॥

(ਮਾਝ ਮ: ੩ ਅਸਟਪਦੀਆ, ਪੰਨਾ ੧੨੩)

ਕਹੁ ਕਬੀਰ ਇਹੁ ਰਾਮ ਕੀ ਅੰਸੁ ॥

ਜਸ ਕਾਗਦ ਪਰ ਮਿਟੈ ਨ 'ਮੰਸੁ' ॥੮॥੨੩॥੪॥

(ਗੋੜ ਕਬੀਰ ਜੀ, ਪੰਨਾ ੯੨੧)

ਜਾ ਕਉ 'ਮੁਸਕਲੁ' ਅਤਿ ਬਣੈ ਢੋਈ ਕੋਇ ਨ ਦੇਇ ॥੧॥੨੯॥

(ਸਿਗੀਰਾਗੁ ਮ: ੫, ਪੰਨਾ ੨੦)

ਜਨਮ ਜਨਮ ਕੀ ਦੁਰਮਤਿ 'ਮਲੁ' ਜਾਇ ॥੧॥੪੭॥

(ਰਾਮਕਲੀ ਮ: ੫, ਪੰਨਾ ੯੯੭)

ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ 'ਮੈਲੁ' ਗਵਾਈ ॥੧੪॥੧੧॥

(ਰਾਮਕਲੀ ਮ: ੩ ਅਸਟਪਦੀਆ, ਪੰਨਾ ੧੦੬)

੬. ਰੇਣੁ, ਰੇਨੁ, ਰਕਤੁ, ਰਤੁ, ਰੇਤੁ :

ਦਾਸ ਕੀ 'ਰੇਣੁ' ਪਾਏ ਜੇ ਕੋਇ ॥੮॥੪੯॥ (ਰਾਮਕਲੀ ਮ: ੫, ਪੰਨਾ ੯੯੭)

'ਰੇਨੁ' ਸੰਤਨ ਕੀ ਮੇਰੈ ਮੁਖਿ ਲਾਗੀ ॥੮॥੧੯॥ (ਮਾਝ ਮ: ੫, ਪੰਨਾ ੯੯)

ਮਾ ਕੀ 'ਰਕਤੁ' ਪਿਤਾ ਬਿੰਦੁ ਧਾਰਾ ॥੮॥੮॥ (ਮਾਤ੍ਰ ਮ: ੧ ਸੋਲਹੇ, ਪੰਨਾ ੧੦੨੨)

ਫਰੀਦਾ ਰਤੀ 'ਰਤੁ' ਨ ਨਿਕਲੈ ਜੇ ਤਨੁ ਚੌਰੇ ਕੋਇ ॥੫੧॥

(ਸਲੋਕ ਫਰੀਦ ਜੀ, ਪੰਨਾ ੧੩੮੦)

ਹਰਿ ਹੈ ਖਾਂਡੁ 'ਰੇਤੁ' ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥੨੩੮॥

(ਸਲੋਕ ਕਬੀਰ ਜੀ, ਪੰਨਾ ੧੩੭੭)

੭. ਲਾਜੁ, ਲਜੁ :

ਟੂਟੀ 'ਲਾਜੁ' ਭਰੈ ਮਤਿ ਹਾਰੀ ॥੩॥੧੨॥ (ਗਊੜੀ ਕਬੀਰ ਜੀ, ਪੰਨਾ ੩੨੪)

ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ 'ਲਜੁ' ॥੯੮॥

(ਸਲੋਕ ਫਰੀਦ ਜੀ, ਪੰਨਾ ੧੩੮੧)

੮. ਵਾਉ, ਵਿਸੁ, ਵੰਸੁ, ਵਾਸੁ, ਵਸਤੁ, ਵਥੁ :

ਤਾਤੀ 'ਵਾਉ' ਨ ਲਗਈ ਪਾਰਬ੍ਰਹਮ ਸਰਣਾਈ ॥੧॥੧੫॥੧੯॥

(ਬਿਲਾਵਲੁ ਮ: ੫, ਪੰਨਾ ੮੧੬)

ਸਪੈ ਦੁਧੁ ਪੀਆਈਐ ਅੰਦਰਿ 'ਵਿਸੁ' ਨਿਕੋਤੁ ॥੧੯॥੧॥੩॥

(ਸੂਹੀ ਮ: ੩ ਘਰ ੧੦, ਪੰਨਾ ੨੪੪)

ਰਸੁ ਸੁਇਨਾ ਰਸੁ ਰੂਪਾ ਕਾਮਣਿ ਰਸੁ ਪਰਮਲ ਕੀ 'ਵਾਸੁ' ॥੨॥੪॥

ਵਾਸੁ—ਸੁਗੰਧੀ । (ਸਿਰੀਰਾਗ ਮ: ੧, ਪੰਨਾ ੧੫)

ਅਪਨੀ 'ਵਸਤੁ' ਤੂ ਆਪਿ ਪਛਾਨੁ ॥੧॥੩੦॥

(ਰਾਮਕਲੀ ਮ: ੫, ਪੰਨਾ ੮੯੨)

ਤੱਤੁ ਮੰਤੁ ਪਾਖੰਡ ਨ ਕੋਈ ਨਾ ਕੈ 'ਵੰਸੁ' ਵਜਾਇਦਾ ॥੧॥੩॥੧੫॥

ਵੰਸੁ—ਬਾਂਸਰੀ । (ਮਾਤ੍ਰ ਮ: ੧ ਸੋਲਹੇ, ਪੰਨਾ ੧੦੩੫)

'ਵਥੁ' ਸੁਹਾਵੀ ਸਾਇ ਨਾਨਕ ਨਾਉ ਜਪੰਦੇ ਤਿਸੁ ਧਣੀ ॥੨॥੪॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੭੯)

ਪਹਿਲੇ 'ਬਾਸੁ' ਲਈ ਹੈ ਭਵਰਹ ਬੀਠਲੁ ਭੈਲਾ ਕਾਇ ਕਰਉ ॥੨॥੨॥

ਬਾਸੁ—ਵਾਸੁ, ਸੁਗੰਧੀ । (ਆਸਾ ਨਾਮਦੇਵ ਜੀ, ਪੰਨਾ ੮੮੫)

੯. ਮਿਠੁ, ਮਿਰੁ, ਬਰਸੁ :

'ਮਿਠੁ' ਨੌਵੀ ਨਾਨਕਾ ਗੁਣ ਚੰਗਿਆਈਆ ਤਤੁ ॥੧॥੧੪॥

(ਆਸਾ ਦੀ ਵਾਰ)

'ਮਿਰੁ' ਹਸੈ f. ਤ ਉਪਰੇ ਪਸੂਆ ਨਹੀ ਬੂਝੇ ॥੧॥੯॥੩੯॥

(ਬਿਲਾਵਲੁ ਮ: ੫, ਪੰਨਾ ੮੦੯)

ਤੁਤਿ 'ਬਰਸੁ' ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥੪॥

ਬਰਸੁ—ਵਰਖਾ।

(ਰਾਮਕਲੀ ਮ: ੫ ਤੁਤਿ ਸਲੋਕ, ਪੰਨਾ ੯੨)

(੨) ਸ਼ਬਦ 'ਜਰੁ' ਦਾ ਸੰਸਕ੍ਰਿਤ ਰੂਪ 'ਜਰਾ' ਹੈ, ਸੰਸਕ੍ਰਿਤ ਵਿਚ ਇਹ ਸ਼ਬਦ 'ਇਸਤ੍ਰੀ ਲਿੰਗ' ਹੈ। ਪੰਜਾਬੀ ਵਿਚ ਇਸ ਦਾ ਰੂਪ 'ਜਰੁ' ਇਸਤ੍ਰੀ ਲਿੰਗ ਅਤੇ ਪੁਲਿੰਗ ਦੋਹਾਂ ਵਿਚ ਹੀ ਵਰਤਿਆ ਜਾਣ ਲੱਗ ਪਿਆ :

(ਉ) ਇਸਤ੍ਰੀ ਲਿੰਗ :

'ਜਰੁ' ਆਈ ਜੋਬਨਿ ਹਾਰਿਆ ॥੧੭॥

(ਆਸਾ ਦੀ ਵਾਰ)

(ਅ) ਪੁਲਿੰਗ :

'ਜਰੁ' ਜਰਵਾਣਾ ਕੰਨਿ ਚੜਿਆ ਨਚਸੀ ॥੨੬॥

(ਮਲਾਰ ਕੀ ਵਾਰ, ਪੰਨਾ ੧੨੬੦)

(੩) ਸ਼ਬਦ 'ਪਉਣ' ਸੰਸਕ੍ਰਿਤ ਵਿਚ ਪੁਲਿੰਗ ਸੀ, ਪੁਰਾਣੀ ਪੰਜਾਬੀ ਵਿਚ ਦੋਹਾਂ ਹੀ ਲਿੰਗਾਂ ਵਿਚ ਵਰਤਿਆ ਗਿਆ, ਅਤੇ ਨਵੀਨ ਪੰਜਾਬੀ ਵਿਚ ਕੇਵਲ ਇਸਤ੍ਰੀ-ਲਿੰਗ ਰਹਿ ਗਿਆ ਹੈ।

(ਉ) ਪੁਲਿੰਗ :

ਪਵਨੈ ਮਹਿ 'ਪਵਨੁ' ਸਮਾਇਆ ॥੧॥੧੦॥ (ਰਾਮਕਲੀ ਮ: ੫, ਪੰਨਾ ੮੮੫)

(ਅ) ਇਸਤ੍ਰੀ ਲਿੰਗ :

ਕੰਨੀ ਭੁਜੇ ਦੇ ਰਹਾਂ ਕਿਤੀ ਫੱਗੈ 'ਪਉਣੁ' ॥੮॥

(ਸਲੋਕ ਫ਼ਰੀਦ ਜੀ, ਪੰਨਾ ੧੩੬੨)

ਅਕਾਰਾਂਤ (ਮੁਕਤਾ-ਅੰਤ) ਪੁਲਿੰਗ ਸ਼ਬਦਾਂ ਅਤੇ ਇਹਨਾਂ ਉਕਾਰਾਂਤ (-ਅੰਤ) ਇਸਤ੍ਰੀ ਲਿੰਗ ਅਤੇ ਪੁਲਿੰਗ ਸ਼ਬਦਾਂ ਵਿਚ ਇਕ ਜ਼ਰੂਰੀ ਫਰਕ ਚੇਤੇ ਰੱਖਣ ਵਾਲਾ ਹੈ। ਇਹਨਾਂ (-ਅੰਤ) ਸ਼ਬਦਾਂ ਦੇ ਨਾਲ ਸੰਬੰਧਕ (Preposition) ਦੇ ਹੁੰਦਿਆਂ ਭੀ ਇਹਨਾਂ ਦਾ ਅਖੀਰਲਾ (_) ਨਾਲ ਹੀ ਰਹਿੰਦਾ ਹੈ। ਅੰਵਾਣ ਪਾਠਕ ਕਈ ਵਾਰੀ ਭੁਲੇਖਾ ਖਾ ਜਾਂਦਾ ਹੈ, ਕਿਉਂਕਿ ਉਸ ਨੂੰ ਚੇਤੇ ਨਹੀਂ ਰਹਿੰਦਾ ਕਿ ਇਹ ਸ਼ਬਦ ਮੁਕਤਾ-ਅੰਤ ਨਹੀਂ ਹਨ। ਵੇਖੋ :

'ਸਾਸੁ ਕੀ' ਦੁਖੀ ਸਸੁਰ ਕੀ ਪਿਆਰੀ ਜੇਠ ਕੈ ਨਾਮਿ ਡਰਉ ਰੇ ॥੧॥੩॥੨੫॥

(ਆਸਾ ਕਬੀਰ ਜੀ, ਪੰਨਾ ੪੯੨)

ਫਰੀਦਾ ਰਹੀ ਸ੍ਰ ਬੇੜੀ 'ਹਿੰਡੂ ਦੀ' ਗਈ ਕਥੁਰੀ ਰੰਧੁ ॥੩੩॥

(ਸਲੋਕ ਫ਼ਗੀਦ ਜੀ, ਪੰਜਾ ੧੩੭੯)

'ਛਾਰੁ ਕੀ' ਪੁਤਰੀ ਪਰਮ ਗਤਿ ਪਾਈ ॥੨੩॥

(ਬਾਵਨ ਅਖਰੀ ਮ: ੫, ਪੰਜਾ ੨੪੫)

ਧਾਰੁ ਮਿਲੈ ਫੁਨਿ 'ਧਾਰੁ ਕਉ' ਸਿਫਤੀ ਸਿਫਤਿ ਸਮਾਇ ॥੧॥੧੨॥

(ਸਿਰੀਰਾਗੁ ਮ: ੧, ਪੰਜਾ ੧੯)

'ਬਿੰਦੂ ਤੇ' ਜਿਨਿ ਪਿੰਡੂ ਕੀਆ ਅਗਨਿ ਕੁਝਿ ਰਹਾਇਆ ॥੧॥੧॥੨੩॥

(ਆਸਾ ਕਬੀਰ ਜੀ, ਪੰਜਾ ੪੯੧)

ਇਹੁ ਤਨੁ ਸਭੁ ਰਤੁ ਹੈ 'ਰਤੁ ਬਿਨੁ' ਤੰਨੁ ਨ ਹੋਇ ॥੫੨॥

(ਮ: ੩, ਸਲੋਕ ਫ਼ਗੀਦ ਜੀ, ਪੰਜਾ ੧੩੮੦)

'ਬਿਖੁ ਕੀ' ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥੩॥੨੮॥੫੧॥

(ਸਿਰੀਰਾਗੁ ਮ: ੩, ਪੰਜਾ ੩੬)

ਹਰਿ ਭਾਇਓ ਖਾਂਝੁ 'ਰੇਤੁ ਮਹਿ' ਬਿਖਰਿਓ ਹਸਤੀ ਚੁਨਿਓ ਨ ਜਾਈ ॥੨॥੩॥੧੨॥

(ਰਾਮਕਲੀ ਕਬੀਰ ਜੀ, ਪੰਜਾ ੯੭੨)

ਸਾਸੁ ਕੀ, ਹਿੰਡੂ ਦੀ, ਛਾਰੁ ਕੀ, ਧਾਰੁ ਕਉ, ਬਿੰਦੂ ਤੇ, ਰਤੁ ਬਿਨੁ, ਬਿਖੁ
ਕੀ, ਰੇਤੁ ਮਹਿ।

ਕਦੇ ਕਦੇ 'ਸੰਬੰਧਕ' ਤੋਂ ਪਹਿਲਾਂ ਇਹਨਾਂ ਸ਼ਬਦਾਂ ਦੇ (_) ਦੇ ਥਾਂ (_)
ਹੋ ਜਾਂਦੇ ਹਨ :

ਖਾਇ ਖਾਇ ਕਰੇ ਬਦਫੇਲੀ ਜਾਣੁ 'ਵਿਸੁ ਕੀ' ਵਾਡੀ ਜੀਉ ॥੨॥੩੦॥੩੭॥

(ਮਾਝ ਮ: ੫, ਪੰਜਾ ੧੦੫)

ਸਤਿਗੁਰੁ ਦਾਤਾ ਸਭਨਾ 'ਵਥੁ ਕਾ' ਪੁਰੈ ਭਾਗਿ ਮਿਲਾਵਣਿਆ ॥੨॥੧੧॥੧੨॥

(ਮਾਝ ਮ: ੩ ਅਸਟਪਦੀਆ, ਪੰਜਾ ੧੧੬)

ਗਦਹੁ ਚੰਦਨਿ ਖਉਲੀਐ ਭੀ 'ਸਾਹੁ ਸਿਉ' ਪਾਣੁ ॥੧॥੧੮॥

(ਮ: ੧, ਸੁਹੀ ਕੀ ਵਾਰ, ਪੰਜਾ ੨੬੦)

ਵਿਸੁ ਕੀ—'ਵਿਸੁ' ਤੋਂ 'ਵਿਸੁ'। ਵਥੁ ਕੀ—'ਵਥੁ' ਤੋਂ 'ਵਥੁ'। ਸਾਹੁ
ਸਿਉ—'ਸਾਹੁ' ਤੋਂ 'ਸਾਹੂ'।

(੪) 'ਕਾਰਕ ਸਾਧਨਾ' ਵਿਚ ਭੀ ਇਹ ਸ਼ਬਦ ਆਮ ਤੌਰ 'ਤੇ ਇਸੇ ਹੀ ਰੂਪ
ਵਿਚ ਰਹਿੰਦੇ ਹਨ, ਭਾਵ, ਇਹਨਾਂ ਦੇ ਅੰਤ ਵਿਚ (_) ਹੀ ਰਹਿੰਦਾ ਹੈ; ਕਿਤੇ

ਕਿਤੇ () ਦੇ ਥਾਂ () ਹੋ ਜਾਂਦੇ ਹਨ। ਵੇਖੋ :

ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ 'ਮੈਲੁ' ਭਰੀਜੈ ਜੀਉ ॥੩॥੪॥

(ਮਾਝ ਮ: ੫, ਪੰਨਾ ੯੫)

ਮੈਲੁ—ਕਰਣ ਕਾਰਕ, ਇਕ-ਵਚਨ।

ਜੇਹੀ ਵਾਸਨਾ ਪਾਏ ਤੇਹੀ ਵਰਤੈ 'ਵਾਸੂ' ਵਾਸੂ ਜਣਾਵਣਿਆ ॥੫॥੧੪॥੧੫॥

(ਮਾਝ ਮ: ੩ ਅਸਟਪਦੀਆ, ਪੰਨਾ ੧੧੯)

ਵਾਸੂ—(ਵਾਸੂ ਤੌ), ਅਪਾਦਾਨ ਕਾਰਕ, ਇਕ-ਵਚਨ।

ਸਭੁ ਕੋ ਵਸਗਤਿ ਕਰਿ ਲਈਓਨੁ ਬਿਨੁ ਨਾਵੈ 'ਖਾਕੁ' ਰਲਿਆ ॥੩॥੨॥੨੨॥

(ਸਿਰੀਰਾਗੁ ਮ: ੫, ਪੰਨਾ ੮੨)

ਖਾਕੁ—(ਖਾਕ ਵਿਚ), ਅਧਿਕਰਣ ਕਾਰਕ, ਇਕ-ਵਚਨ।

ਗੁਰਮੁਖਿ 'ਜਿੰਦੂ' ਜਪਿ ਨਾਮੁ ਕਰਮਾ ॥੧॥੬੫॥ (ਗਊੜੀ ਮ: ੪, ਪੰਨਾ ੧੨੨)
ਜਿੰਦੂ—(ਹੇ ਜਿੰਦੂ !) ਸੰਬੋਧਨ, ਇਕ-ਵਚਨ।

'ਮਸੂ' ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥੪॥੨॥

(ਸਿਰੀਰਾਗੁ ਮ: ੧, ਪੰਨਾ ੯੫)

ਮਸੂ—ਸੰਬੋਧਨ ਕਾਰਕ, ਇਕ-ਵਚਨ।

'ਖਾਕੁ ਖਾਕੁ' ਰਲੈ ਸਭੁ ਫੇਲੁ ॥੨॥੨॥

(ਬਿਲਾਵਲੁ ਮ: ੧ ਅਸਟਪਦੀਆ, ਪੰਨਾ ੮੩੨)

ਖਾਕੁ ਖਾਕੁ—ਅਧਿਕਰਣ ਕਾਰਕ, ਇਕ-ਵਚਨ।

(੫) 'ਹੀ' ('ਵਿਸ਼ੇਸ਼ਣ', ਜਾਂ, 'ਕਿੱਆ ਵਿਸ਼ੇਸ਼ਣ') ਜਿਸ ਸ਼ਬਦ ਨਾਲ ਵਰਤਿਆ ਜਾਏ, ਉਸ ਦਾ ਅੰਤਲਾ () ਜਾਂ (ੰ) ਉੱਡ ਜਾਂਦੇ ਹਨ, (ਵੇਖੋ, ਇਸੇ ਭਾਗ ਵਿਚ 'ਹੀ' ਦਾ ਪ੍ਰਕਰਣ)। ਪਰ ਇਹਨਾਂ ਸ਼ਬਦਾਂ ਉੱਤੇ ਇਸ ਨਿਯਮ ਦਾ ਅਸਰ ਨਹੀਂ ਪੈਂਦਾ, ਭਾਵ, ਸ਼ਬਦ 'ਹੀ' ਦੇ ਹੁੰਦਿਆਂ ਭੀ ਇਹਨਾਂ ਸ਼ਬਦਾਂ ਦਾ ਅੰਤਲਾ () ਟਿਕਿਆ ਰਹਿੰਦਾ ਹੈ। ਵੇਖੋ :

ਬਿਖੁ ਕੀ ਕਾਰ ਕਮਾਵਣੀ 'ਬਿਖੁ ਹੀ' ਮਾਹਿ ਸਮਾਹਿ ॥੩॥੨੭॥੫੭॥

(ਸਿਰੀਰਾਗੁ ਮ: ੩, ਪੰਨਾ ੩੬)

(੬) ਸੰਸਕ੍ਰਿਤ ਦੇ ਜੋ ਉਕਾਰਾਂਤ (-ਅੰਤ) ਪੁਲਿੰਗ ਸ਼ਬਦ ਪੰਜਾਬੀ ਵਿਚ ਭੀ 'ਪੁਲਿੰਗ' ਹੀ ਰਹੇ, ਉਹਨਾਂ ਦਾ ਅਖੀਰਲਾ () ਉੱਡ ਗਿਆ, ਤੇ ਉਹ ਆਮ

ਤੌਰ 'ਤੇ ਅਕਾਰਾਂਤ (ਮੁਕਤਾ-ਅੰਤ) ਸ਼ਬਦ ਦੇ ਰੂਪ ਵਿਚ ਵਰਤੇ ਜਾਣ ਲੱਗ ਪਏ; ਜਿਵੇਂ :

'ਤਰੁ' ਤੋਂ 'ਤਰ'। 'ਗੁਰੁ' ਤੋਂ 'ਗੁਰ'। 'ਅਗਰੁ' ਤੋਂ 'ਅਗਰ'। 'ਪ੍ਰਭੁ' ਤੋਂ 'ਪ੍ਰਭ'। 'ਮਧੁ' ਤੋਂ 'ਮਧ'। 'ਸਾਧੁ' ਤੋਂ 'ਸਾਧ'। 'ਬੰਧੁ' ਤੋਂ 'ਬੰਧ'। 'ਇੰਦ੍ਰੁ' ਤੋਂ 'ਇੰਦ੍ਰ'।

ਜੋ (_-ਅੰਤ) ਸ਼ਬਦ ਪੰਜਾਬੀ ਵਿਚ ਆ ਕੇ 'ਇਸਤ੍ਰੀ ਲਿੰਗ' ਬਣ ਗਏ, ਉਹਨਾਂ ਦਾ ਅੰਤਲਾ (_) ਟਿਕਿਆ ਰਿਹਾ। ਜਿਵੇਂ ਧੇਨੁ, ਬਿੰਦੁ, ਵਸਤੁ, ਲਾਜੁ ਆਦਿਕ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋ ਸ਼ਬਦ 'ਪਸੁ' ਅਤੇ 'ਅਸੁ' ਅਜਿਹੇ ਮਿਲਦੇ ਹਨ, ਜੋ 'ਪੁਲਿੰਗ' ਹੁੰਦਿਆਂ ਭੀ ਉਕਾਰਾਂਤ (_-ਅੰਤ) ਰੂਪ ਵਿਚ ਵਰਤੇ ਗਏ ਹਨ, ਭਾਵ, ਜਿਵੇਂ 'ਅੰਸੁ' ਆਦਿਕ 'ਇਸਤ੍ਰੀ ਲਿੰਗ' ਸ਼ਬਦਾਂ ਦਾ ਅੰਤਲਾ (_) ਟਿਕਿਆ ਰਹਿੰਦਾ ਹੈ, ਤਿਵੇਂ ਇਹਨਾਂ ਦਾ ਭੀ ਹੈ। ਵੇਖੋ :

ਗ੍ਰੰਥ ਮੰਦਰ ਰਥੁ 'ਅਸੁ' ਦੀਏ ਰਚਿ ਭਲੇ ਸੰਜੋਗ ॥੩॥

(ਜੈਤਸਰੀ ਕੀ ਵਾਰ, ਪੰਨਾ ੨੦੬)

ਅਸੁ—(ਬਹੁ-ਵਚਨ), ਘੋੜੇ।

ਸਿਮਰਹਿ 'ਪਸੁ' ਪੰਖੀ ਸਤਿ ਤੂਤਾ ॥੪॥੧॥੧੮॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੨੯)

ਪਸੁ—ਬਹੁ-ਵਚਨ।

ਜੈਸੇ 'ਪਸੁ' ਤੈਸੇ ਓਇ ਨਰਾ ॥੨॥੨॥ (ਭੈਰਉ ਨਾਮਦੇਵ ਜੀ, ਪੰਨਾ ੧੧੬੩)
ਪਸੁ—ਬਹੁ-ਵਚਨ।

ਕਰਿ ਪਰਪੰਚੁ ਉਦਰੁ ਨਿਜ ਪੋਖਿਓ 'ਪਸੁ ਕੀ' ਨਿਆਈ ਸੋਇਓ ॥੧॥੧੦॥

(ਸੋਗਠਨ ਮ: ੬, ਪੰਨਾ ੫੩੬)

'ਸੰਬੰਧਕ' 'ਕੀ' ਦੇ ਹੁੰਦਿਆਂ ਭੀ ਲਡੜ 'ਪਸੁ' ਦਾ ਅੰਤਲਾ (_) ਕਾਇਮ ਰਿਹਾ ਹੈ।

'ਅੰਸੁ' ਆਦਿਕ ਇਸਤ੍ਰੀ ਲਿੰਗ ਸ਼ਬਦਾਂ ਵਾਂਗ ਸ਼ਬਦ 'ਪਸੁ' ਦੇ ਅੰਤ ਨਿਚ ਭੀ ਕਈ ਵਾਰੀ (_) ਦੇ ਥਾਂ (_) ਹੋ ਜਾਂਦੇ ਹਨ। ਵੇਖੋ :

ਕਰਤੂਤਿ 'ਪਸੁ ਕੀ' ਮਾਣਸ ਜਾਤਿ ॥੫॥੪॥

(ਸੁਖਮਨੀ)

'ਪਸੁ' ਮਿਲਹਿ ਚੰਗਿਆਈਆ ਖੜ੍ਹ ਖਾਵਹਿ ਅੰਮ੍ਰਿਤੁ ਦੇਹਿ ॥੩॥੧॥

(ਗੁਜਰੀ ਮ: ੧, ਪੰਨਾ ੮੮੬)

ਵਿਸ਼ੇਸ਼ਣ

ਉਕਾਰਾਂਤ (-ਅੰਤ)

‘ਲਿੰਗ’ ਦੇ ਪ੍ਰਕਰਣ ਵਿਚ ਅਸੀਂ ਪੜ੍ਹ ਆਏ ਹਾਂ ਕਿ ਕਈ ਸ਼ਬਦ ‘ਇਸਤ੍ਰੀ ਲਿੰਗ’ ਹੁੰਦਿਆਂ ਭੀ (-ਅੰਤ) ਹਨ। ਇਸੇ ਤਰ੍ਹਾਂ ਹੇਠ-ਲਿਖੇ ‘ਵਿਸ਼ੇਸ਼ਣ’ ਭੀ ਐਸੇ ਮਿਲਦੇ ਹਨ, ਜੋ ਆਮ ਤੌਰ 'ਤੇ ਉਕਾਰਾਂਤ (-ਅੰਤ) ਰਹਿੰਦੇ ਹਨ, ਭਾਵੇਂ ਉਹਨਾਂ ਦਾ ਵਿਸ਼ੇਸ਼ਜ ਬਹੁ-ਵਚਨ’ ਹੋਵੇ ਅਤੇ ਭਾਵੇਂ ‘ਇਸਤ੍ਰੀ ਲਿੰਗ’ ਹੋਵੇ।

ਸਾਬਤੁ, ਖੁਆਰੁ, ਬਿਰੁ, ਧਨੁ, ਪਰਗਾਸੁ, ਪਰਗਟੁ, ਪਰਵਾਣੁ, ਪਵਿਤੁ, ਬਹੁਤੁ, ਮੁਕਤੁ।

੧. ਸਾਬਤੁ :

ਨਦਾਰਿ ਤਿਨਾ ਕਉ ਨਾਨਕਾ ਜਿ ‘ਸਾਬਤੁ’ ਲਾਏ ‘ਰਾਸਿ’ ॥੧॥੩॥

(ਸਾਰਗ ਕੀ ਵਾਰ, ਸਲੋਕ ਮ: ੨, ਪੰਨਾ ੧੨੩੯)

ਕਬੀਰ ‘ਕਾਇਆ’ ਕਾਚੀ ਕਾਰਵੀ ਕੇਵਲ ਕਾਚੀ ਧਾਰੁ ॥

‘ਸਾਬਤੁ’ ਰਖਹਿ ਤਾ ਰਾਮ ਭਜੁ ਨਾਹਿ ਤ ਬਿਨਠੀ ਬਾਤ ॥੨੨੨॥

(ਸਲੋਕ ਕਬੀਰ ਜੀ, ਪੰਨਾ ੧੩੧੬)

‘ਸਾਬਤੁ’ ਪੁੰਜੀ ਸਤਿਗੁਰਿ ਸੰਗਿ ॥੪॥੮੯॥ (ਗਊੜੀ ਮਹਲਾ ੫, ਪੰਨਾ ੧੮੨)

‘ਸਾਬਤੁ ਵਸਤੁ’ ਓਹੁ ਅਪਨੀ ਲਹੈ ॥੯੯॥ (ਗਊੜੀ ਮ: ੫, ਪੰਨਾ ੧੮੨)

ਸਾਬਤੁ ਰਾਸਿ। ਸਾਬਤੁ ਕਾਇਆ। ਸਾਬਤੁ ਪੁੰਜੀ। ਸਾਬਤੁ ਵਸਤੁ।

ਲਫਜ਼ ‘ਰਾਸਿ’, ‘ਕਾਇਆ’, ‘ਪੁੰਜੀ’ ਅਤੇ ‘ਵਸਤੁ’ ਇਸਤ੍ਰੀ ਲਿੰਗ ਹਨ, ਪਰ ਇਹਨਾਂ ਦਾ ਵਿਸ਼ੇਸ਼ਣ ‘ਸਾਬਤੁ’ (-ਅੰਤ) ਹੈ।

੨. ਖੁਆਰੁ :

ਜਾ ਪਤਿ ਲੇਖੈ ਨ ਪਵੈ ਸਭਾ ਪੂਜ ਖੁਆਰੁ’ ॥੨॥੮॥

(ਸਿਰੀਰਾਗ ਮ: ੧, ਪੰਨਾ ੧੭)

ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ‘ਖੁਆਰੁ’ ॥੨॥੯॥

(ਰਾਮਕਲੀ ਕੀ ਵਾਰ ਮ: ੩, ਮ: ੩, ਪੰਨਾ ੯੫੦)

ਅਗੈ ਦਰਗਹ ਲੇਖੈ ਮੰਗਿਐ ਮਾਰਿ ‘ਖੁਆਰੁ’ ਕੀਚਹਿ ਕੁੜਿਆਰ ॥੨॥੯॥

(ਰਾਮਕਲੀ ਕੀ ਵਾਰ, ਮ: ੩, ਪੰਨਾ ੯੫੦)

ਸੇਜੈ ਕੰਡੁ ਨ ਆਵਈ ਨਿਤ ਨਿਤ ਹੋਇ 'ਖੁਆਰੁ' ॥੧॥੧੩॥੪੯॥

(ਸਿਰੀਰਾਗ ਮ: ੩, ਪੰਨਾ ੩੧)

ਪਾਖੰਡਿ ਪ੍ਰੋਭੁ ਨ ਪਾਈਐ ਥੇਟਾ ਪਾਜੁ 'ਖੁਆਰੁ' ॥੧॥੧੨॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੪੮)

ਪੂਜ ਖੁਆਰੁ—‘ਪੂਜ’ ਇਸਤ੍ਰੀ ਲਿੰਗ। ਖੁਆਰੁ ਹੋਇ ਜੰਮਹਿ—(ਜੀਵ) ਬਹੁ-ਵਚਨ। ਕੂੜਿਆਰ ਖੁਆਰੁ ਕੀਚਹਿ—‘ਕੂੜਿਆਰ’ ਪੁਲਿੰਗ, ਬਹੁ-ਵਚਨ। ਦੋਹਾਗਣਿ ਖੁਆਰੁ—‘ਦੋਹਾਗਣਿ’ ਇਸਤ੍ਰੀ ਲਿੰਗ।

ਵਿਸ਼ੇਸ਼ਣ ‘ਖੁਆਰੁ’ ਦਾ ਰੂਪ ਹਰੇਕ ਥਾਂ ਉਹੀ ਰਿਹਾ ਹੈ (_-ਅੰਤ)।

੩. ਬਿਨੁ :

ਹਰਿ ਕੇ ਭਗਤ ਸਦਾ ‘ਬਿਨੁ’ ਸੇਇ ॥੨॥੧॥ (ਬਿਲਾਵਲੁ ਮ: ੫, ਪੰਨਾ ੮੦੧)

ਪ੍ਰਾਨ ਜੁ ਬਾਕੇ ‘ਬਿਨੁ’ ਨਹੀਂ ਕੈਸੇ ਬਿਰਮਾਵਦ੍ਵਾਹੁ ॥੩॥੧॥

(ਬਿਲਾਵਲੁ ਸਧਨਾ ਜੀ, ਪੰਨਾ ੮੫੮)

‘ਬਿਨੁ’ ਭਈ ਤੱਤੀ ਤੁਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥੨॥੫੩॥

(ਗਊੜੀ ਕਬੀਰ ਜੀ, ਪੰਨਾ ੩੩੫)

ਇਹ ਮਤਿ ਤੇਰੀ ‘ਬਿਨੁ’ ਰਹੈ ਤਾ ਭਰਮੁ ਵਿਚਹੁ ਜਾਇ ॥੧॥੯॥੮॥

(ਗੁਜਰੀ ਮਹਲਾ ੩, ਪੰਨਾ ੪੬੧)

ਭਗਤ ਬਿਨੁ—ਲਛਜ਼ ‘ਭਗਤ’ ਬਹੁ-ਵਚਨ। ਪ੍ਰਾਨ ਬਿਨੁ—ਲਛਜ਼ ‘ਪ੍ਰਾਨ’ ਬਹੁ-ਵਚਨ। ਤੱਤੀ ਬਿਨੁ—ਲਛਜ਼ ‘ਤੱਤੀ’ ਇਸਤ੍ਰੀ ਲਿੰਗ। ਮਤਿ ਬਿਨੁ—ਲਛਜ਼ ‘ਮਤਿ’ ਇਸਤ੍ਰੀ ਲਿੰਗ।

ਵਿਸ਼ੇਸ਼ਣ ‘ਬਿਨੁ’ ਦਾ ਰੂਪ ਨਹੀਂ ਬਦਲਿਆ, ਹਰੇਕ ਥਾਂ (_-ਅੰਤ) ਹੀ ਹੈ।

੪. ਧਨੁ :

‘ਧਨੁ’ ਓਇ ਸੰਤ ਜਿਨ ਐਸੀ ਜਾਨੀ ॥੧॥੧੧॥

(ਗੋੜ ਕਬੀਰ ਜੀ, ਪੰਨਾ ੮੭੩)

‘ਧਨੁ’ ਸੋਹਾਗਾਨਿ ਮਹਾ ਪਵੀਤ ॥੫॥੮॥ (ਗੋੜ ਕਬੀਰ ਜੀ, ਪੰਨਾ ੮੭੨)

‘ਧਨੁ’ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤੁ ਲਾਏ ॥੨॥੭॥

(ਮਾਰੁ ਮ: ੧ ਅਸਟਪਦੀਆ, ਪੰਨਾ ੧੦੧੩)

‘ਪਨੁ’ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥੧॥੯॥੮੯॥

(ਸਿਰੀਰਾਗ ਮ: ੩, ਪੰਨਾ ੩੨)

ਪਨੁ ਓਇ ਸੰਤ—ਲਡਜ਼ ‘ਓਇ ਸੰਤ’ ਬਹੁ-ਵਚਨ ਪੁਲਿੰਗ।

ਪਨੁ ਗਿਰਹੀ—ਲਡਜ਼ ‘ਗਿਰਹੀ’ ਇਕ-ਵਚਨ ਪੁਲਿੰਗ।

ਪਨੁ ਜਨਨੀ—ਲਡਜ਼ ‘ਜਨਨੀ’ ਇਸਤ੍ਰੀ ਲਿੰਗ।

ਨੋਟ : ਪਰ ਇਸ ਵਿਸ਼ੇਸ਼ਣ ਦੇ ਹੋਰ ਰੂਪ ਭੀ ਮਿਲਦੇ ਹਨ :

ਪਨ, ਧਨਿ, ਧੰਨ, ਧੰਨਿ। ਵੇਖੋ :

‘ਪਨਿ’ ਓਹੁ ਮਸਤਕੁ ਧਨੁ ਤੇਰੇ ਨੇਤ ॥੧॥੧੩੨॥ (ਗਊੜੀ ਮ: ੫, ਪੰਨਾ ੨੦੦)

‘ਪਨਿ’ ਤੇਉ ਜਿਹ ਭੁਚ ਇਆ ਮਨੁਆ ॥੪॥

(ਗਊੜੀ ਬਾਵਨ ਅਖਗੀ ਮ: ੫, ਪੰਨਾ ੨੫੧)

‘ਪਨਿ ਧਨਿ’ ਸਤਿਗੁਰੁ ਅਮਰਦਾਸੁ ਜਿਨਿ ਨਾਮੁ ਦਿੜਾਯਉ ॥੪॥

(ਸਵਈਏ ਮਹਲੇ ਚਉਥੇ ਕੇ, ਕਲੁਸਹਾਰ, ਪੰਨਾ ੧੩੯)

‘ਧੰਨੁ’ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਤੁ ਅਪਨੈ ਮੇਲਿ ਲੀਓ ॥੪॥੮॥੪੭॥

(ਆਸਾ ਮ: ੫, ਪੰਨਾ ੩੮੨)

‘ਧੰਨਿ’ ਸੁ ਬਾਨੁ ‘ਧੰਨਿ’ ਓਇ ਭਵਨਾ ਜਾ ਮਹਿ ਸੰਤ ਬਸਾਰੇ ॥੨॥੯॥੪੦॥

(ਧਨਾਸਰੀ ਮ: ੫, ਪੰਨਾ ੬੮੧)

੫. ਪਰਗਾਸੁ :

ਮਤਿ ‘ਪਰਗਾਸੁ’ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥੪॥੧॥੪॥

(ਸੁਹੀ ਛੰਤ ਮ: ੪ ਘਰੁ ੨, ਪੰਨਾ ੨੨੪)

ਲਡਜ਼ ‘ਮਤਿ’ ਇਸਤ੍ਰੀ ਲਿੰਗ ਹੈ, ਪਰ ਵਿਸ਼ੇਸ਼ਣ ‘ਪਰਗਾਸੁ’ (-ਅੰਤ) ਹੈ।

੬. ਪਰਗਟੁ :

ਤਿਨ ਕੀ ਸੋਭਾ ਨਿਰਮਲੀ ‘ਪਰਗਟੁ ਭਈ’ ਜਗਾਨ ॥੪॥੧੦॥੮੦॥

(ਸਿਰੀਰਾਗ ਮਹਲਾ ੫, ਪੰਨਾ ੮੪)

ਵਜਾਇਆ ਵਾਜਾ ਪਉਣ

ਨਉ ਦੁਆਰੇ ‘ਪਰਗਟੁ ਕੀਏ’ ਦਸਵਾ ਗੁਪਤੁ ਰਖਾਇਆ ॥੩੮॥

(ਰਾਮਕਲੀ ਮ: ੩ ਅਨੰਦ)

ਗੁਪਤੀ ਬਾਣੀ 'ਪਰਗਟੁ' ਹੋਏ ॥੫੩॥ (ਸਿਧ ਗੋਸਟਿ, ਪੰਨਾ ੯੮)

ਮਤਿ ਮਲੀਣ 'ਪਰਗਟੁ' ਭਈ ਜਪਿ ਨਾਮੁ ਮੁਰਾਰਾ ॥੧॥੧੮॥੩੮॥
(ਗਊੜੀ ਬੈਰਾਗਣਿ ਮ: ੩, ਪੰਨਾ ੧੬੩)

ਸੋਭਾ ਪਰਗਟੁ—‘ਸੋਭਾ’ ਇਸਤ੍ਰੀ ਲਿੰਗ। ਦੁਆਰੇ ਪਰਗਟੁ—‘ਦੁਆਰੇ’ ਬਹੁ-ਵਚਨ। ਬਾਣੀ ਪਰਗਟੁ—‘ਬਾਣੀ’ ਇਸਤ੍ਰੀ ਲਿੰਗ। ਮਤਿ ਪਰਗਟੁ—‘ਮਤਿ’ ਇਸਤ੍ਰੀ ਲਿੰਗ।

ਲਫਜ਼ ‘ਪਰਗਟੁ’ ਹਰੇਕ ਥਾਂ (_-ਅੰਤ) ਹੈ।

੭. ਪਰਵਾਣੁ :

ਨਾਨਕ ਆਏ ‘ਸੇ ਪਰਵਾਣੁ ਹਹਿ’
ਜਿਨ ਗੁਗਮਤੀ ਹਰਿ ਧਿਆਇ ॥੪॥੫॥

(ਸਿਰੀਰਾਗ ਮ: ੩, ਪੰਨਾ ੨੯)

ਗੁਰ ਮਿਲਿ ਭਉਜਲੁ ਲੰਘੀਐ ਦਰਗਹਿ ‘ਪਤਿ ਪਰਵਾਣੁ’ ॥੪॥੨੨॥

(ਸਿਰੀਰਾਗ ਮ: ੧, ਪੰਨਾ ੨੨)

‘ਸੇ ਨੇੜ੍ਹ ਪਰਵਾਣੁ’ ਜਿਨੀ ਦਰਸਨੁ ਪੇਖਾ ॥੨॥੨੯॥

(ਮਾਝ ਮ: ੫, ਪੰਨਾ ੧੦੩)

ਸੇ ਪਰਵਾਣੁ—‘ਸੇ’ ਬਹੁ-ਵਚਨ। ਪਤਿ ਪਰਵਾਣੁ—‘ਪਤਿ’ ਇਸਤ੍ਰੀ ਲਿੰਗ।
ਨੇੜ੍ਹ ਪਰਵਾਣੁ—‘ਨੇੜ੍ਹ’ ਬਹੁ-ਵਚਨ।

ਲਫਜ਼ ‘ਪਰਵਾਣੁ’ ਹਰੇਕ ਥਾਂ (_-ਅੰਤ) ਹੈ।

੮. ਪਵਿਤ੍ਰ :

‘ਪਵਿਤ੍ਰ ਹੋਏ ਸੇ ਜਨਾ’ ਜਿਨੀ ਹਰਿ ਧਿਆਇਆ ॥

‘ਪਵਿਤ੍ਰ ਮਾਤਾ’ ਪਿਤਾ ਕੁਟੰਬ ਸਹਿਤ ਸਿਉ ‘ਪਵਿਤ੍ਰ ਸੰਗਤਿ’ ਸਥਾਈਆ ॥੧੦॥

(ਰਾਮਕਲੀ ਮ: ੩ ਅਨੰਦ)

ਸੇ ਜਨਾ ਪਵਿਤ੍ਰ—‘ਸੇ ਜਨਾ’ ਬਹੁ-ਵਚਨ। ਮਾਤਾ ਪਵਿਤ੍ਰ—‘ਮਾਤਾ’ ਇਸਤ੍ਰੀ-ਲਿੰਗ। ਸੰਗਤਿ ਪਵਿਤ੍ਰ—‘ਸੰਗਤਿ’ ਇਸਤ੍ਰੀ ਲਿੰਗ।

ਲਫਜ਼ ‘ਪਵਿਤ੍ਰ’ ਹਰੇਕ ਥਾਂ (_-ਅੰਤ) ਹੈ।

੯. ਬਹੁਤੁ :

ਸੁਤ ਦਾਰਾ ਬਨਿਤਾ ਅਨੇਕ 'ਬਹੁਤੁ ਰੰਗ ਅਤੁ ਵੇਸ' ॥੧॥੧੫॥੧੫॥

(ਸਿਗੀਰਾਗ ਮ: ੫, ਪੰਨਾ ੮੭)

ਇਸੁ ਕਾਇਆ ਅੰਦਰਿ 'ਬਹੁਤੁ ਪਸਾਰਾ' ॥੨॥੫॥੧੬॥

(ਮਾਝ ਮ: ੩ ਅਸਟਪਦੀਆ, ਪੰਨਾ ੧੧੨)

ਤਿਸੁ ਵਿਚਿ 'ਕੂਖ ਬਹੁਤੁ' ਨੈ ਸਾਨੁ ॥੩॥੨॥ (ਗਊੜੀ ਮ: ੧, ਪੰਨਾ ੧੫੧)

ਬਹੁਤੁ ਰੰਗ—'ਰੰਗ' ਬਹੁ-ਵਚਨ। ਕੂਖ ਬਹੁਤੁ—'ਕੂਖ' ਇਸਤ੍ਰੀ ਲਿੰਗ।
ਲਡੜ 'ਬਹੁਤੁ' (-ਅੰਤ) ਹੈ।

੧੦. ਮੁਕਤੁ :

ਨਾਨਕ ਸਥਦਿ ਰਤੇ ਸੇ 'ਮੁਕਤੁ' ਹੈ ਹਰਿ ਜੀਉ ਹੇਤਿ ਪਿਆਰੁ ॥੨॥੧੦॥

(ਸਿਗੀਰਾਗ ਕੀ ਵਾਰ, ਪੰਨਾ ੮੬)

ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥

ਤਿਸੁ ਲਗਿ 'ਮੁਕਤੁ' ਭਏ ਘਣੇਰੇ ॥੪॥੧੫॥੨੨॥

(ਮਾਝ ਮ: ੫ ਚਉਪਦੇ, ਪੰਨਾ ੧੦੧)

ਸੇ ਮੁਕਤੁ—'ਸੇ' ਬਹੁ-ਵਚਨ। ਘਣੇਰੇ ਮੁਕਤੁ—'ਘਣੇਰੇ' ਬਹੁ-ਵਚਨ।
ਲਡੜ 'ਮੁਕਤੁ' (-ਅੰਤ) ਹੀ ਰਿਹਾ ਹੈ।

ਪੜਨਾਂਵ

ਪੜਨਾਂਵੀ ਵਿਸ਼ੇਸ਼ਣ ਅਤੇ ਸੰਬੰਧ-ਵਾਚਕ ਪੜਨਾਂਵ :

ਜਿਸੁ, ਜਿਤੁ; ਤਿਸੁ, ਤਿਤੁ; ਇਕਸੁ, ਇਕਤੁ;

ਇਸੁ ਇਤੁ; ਉਸੁ, ਉਤੁ।

ਸ਼ਬਦ 'ਜਿਸੁ', 'ਤਿਸੁ', 'ਇਕਸੁ', 'ਇਸੁ' ਅਤੇ 'ਉਸੁ' 'ਪੜਨਾਂਵ' ਭੀ
ਹਨ ਅਤੇ ਪੜਨਾਂਵੀ ਵਿਸ਼ੇਸ਼ਣ ਭੀ। ਸ਼ਬਦ 'ਜਿਤੁ', 'ਤਿਤੁ', 'ਇਕਤੁ', 'ਇਤੁ'
ਅਤੇ 'ਉਤੁ' ਪੜਨਾਂਵੀ ਵਿਸ਼ੇਸ਼ਣ ਹਨ, ਇਹ ਪੰਜੇ ਹੀ ਸ਼ਬਦ ਪਹਿਲੇ ਪੰਜ 'ਜਿਸੁ'
ਆਦਿਕ ਤੋਂ ਅਧਿਕਰਣ ਕਾਰਕ, ਇਕ-ਵਚਨ ਹਨ। 'ਜਿਸੁ' ਤੋਂ 'ਜਿਤੁ'। 'ਤਿਸੁ'
ਤੋਂ 'ਤਿਤੁ'। 'ਇਕਸੁ' ਤੋਂ 'ਇਕਤੁ'। 'ਇਸੁ' ਤੋਂ 'ਇਤੁ'। 'ਉਸੁ' ਤੋਂ 'ਉਤੁ'।

ਇਹਨਾਂ ਸ਼ਬਦਾਂ ‘ਜਿਸੁ, ਜਿਤੁ’; ‘ਤਿਸੁ, ਤਿਤੁ’ ਆਦਿਕ ਦੀ ਵਰਤੋਂ ਦਾ ਫਰਕ ਪ੍ਰਾਸ ਤੌਰ 'ਤੇ ਧਿਆਨ ਰੱਖਣ-ਜੋਗ ਹੈ।

(੧) ਪੜਨਾਂਵ ‘ਜਿਸੁ’, ‘ਤਿਸੁ’, ਆਦਿਕ

ਕਰਮ ਕਾਰਕ, ਇਕ-ਵਚਨ

‘ਜਿਸੁ’ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥੩॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੧੯)

ਸੰਪ੍ਰਦਾਨ ਕਾਰਕ, ਇਕ-ਵਚਨ

‘ਜਿਸੁ’ ਗੁਰ ਭੇਟੇ ਨਾਨਕਾ ‘ਤਿਸੁ’ ਮਨਿ ਵਸਿਆ ਸੋਇ ॥੨॥੧੩॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੨੧)

ਸੰਬੰਧ ਕਾਰਕ, ਇਕ-ਵਚਨ

ਜਿਸੁ ਗੁਰੂ ਭੇਟੈ ਨਾਨਕਾ ‘ਤਿਸੁ’ ਮਨਿ ਵਸਿਆ ਸੋਇ ॥੨॥੧੩॥

(ਮ: ੫, ਗਊੜੀ ਕੀ ਵਾਰ ਮ: ੫, ਪੰਨਾ ੩੨੧)

ਕਦੇ ਕਦੇ ‘ਪੜਨਾਂਵ’ ‘ਜਿਸੁ’ ਅਧਿਕਰਣ ਕਾਰਕ, ਇਕ-ਵਚਨ ਵਿਚ ਭੀ ‘ਜਿਤੁ’-ਰੂਪ ਵਿਚ ਵਰਤਿਆ ਜਾਂਦਾ ਹੈ :

ਧੰਨੁ ਸੁ ਗਿਰੁ ‘ਜਿਤੁ’ ਪ੍ਰਗਟੀ ਆਇ ॥੮॥੩॥

(ਆਸਾ ਮ: ੫, ਪੰਨਾ ੩੨੧)

ਨੋਟ : ਕਰਣ ਕਾਰਕ, ਇਕ-ਵਚਨ ਭੀ ‘ਜਿਸੁ’ ਤੋਂ ‘ਜਿਤੁ’ ਹੈ।

(੨) ਪੜਨਾਂਵੀ ਵਿਸ਼ੇਸ਼ਣ :

ਜਿਵੇਂ ਪੜਨਾਂਵ ‘ਜਿਸੁ’, ‘ਤਿਸੁ’ ਆਦਿਕ ਤੋਂ ਕਰਣ ਕਾਰਕ ਇਕ-ਵਚਨ ਅਤੇ ਅਧਿਕਰਣ ਕਾਰਕ ਇਕ-ਵਚਨ ‘ਜਿਤੁ’, ‘ਤਿਤੁ’ ਹਨ, ਤਿਵੇਂ ਪੜਨਾਂਵੀ ਵਿਸ਼ੇਸ਼ਣ ‘ਜਿਸੁ’ ‘ਤਿਸੁ’ ਦੇ ਭੀ ਕਰਣ ਕਾਰਕ, ਅਧਿਕਰਣ ਕਾਰਕ ਇਕ-ਵਚਨ ਦੇ ਰੂਪ ‘ਜਿਤੁ’ ਤਿਤੁ’ ਹਨ। ਇਹਨਾਂ ਰੂਪਾਂ ਦਾ ਪੜਨਾਂਵ ‘ਜਿਸੁ’ ‘ਤਿਸੁ’ ਦੇ ਸੰਬੰਧ ਕਾਰਕ ਇਕ-ਵਚਨ ਤੋਂ ਨਿਖੇੜਾ ਕਰਨ ਵਾਸਤੇ ਕੁਝ ਪ੍ਰਮਾਣ ਹੇਠ ਦਿੱਤੇ ਜਾਂਦੇ ਹਨ :

‘ਤਿਸੁ’ ਘਰਿ ਸਹਜਾ ਸੋਈ ਸੁਹੇਲਾ ॥੫॥੩੫॥

(ਮਾਝ ਮ: ੫ ਅਸਟਪਦੀਆ, ਪੰਨਾ ੧੩੦)

ਤਿਸੁ ਘਰਿ—ਉਸ (ਮਨੁੱਖ) ਦੇ (ਹਿਰਦੇ-ਰੂਪ) ਘਰ ਵਿਚ।
ਤਿਸੁ—ਪੜਨਾਂਵ, ਸੰਬੰਧ ਕਾਰਕ, ਇਕ-ਵਚਨ।

‘ਤਿਤੁ’ ਘਰਿ ਗਾਵਹੁ ਸੋਹਿਲਾ ਸਿਵਰਿਚੁ ਸਿਰਜਣਹਾਰੋ ॥੧॥੧॥

ਤਿਤੁ ਘਰਿ—ਉਸ ਘਰ ਵਿਚ। (ਸੋਹਿਲਾ, ਗਉੜੀ ਦੀਪਕੀ ਮ: ੧, ਪੰਨਾ ੧੨)
ਤਿਤੁ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

‘ਜਿਸੁ’ ਘਟਿ ਵਸਿਆ ਨਾਉ, ਤਿਸੁ ਬੰਧਨ ਕਾਟੀਐ ॥੫॥

(ਗੁਜਰੀ ਕੀ ਵਾਰ ਮ: ੫, ਪੰਨਾ ੫੧੯)

ਜਿਸੁ ਘਟਿ—ਜਿਸ (ਮਨੁੱਖ) ਦੇ ਘਟ ਵਿਚ।
ਜਿਸੁ—ਪੜਨਾਂਵ, ਸੰਬੰਧ ਕਾਰਕ, ਇਕ-ਵਚਨ।

‘ਤਿਤੁ’ ਘਟਿ ਨਾਮੈ ਨਾਮੁ ਨਿਵਾਸੁ ॥੫॥੩॥

(ਮਲਾਰ ਮ: ੩ ਅਸਟਪਦੀ, ਪੰਨਾ ੧੨੭੭)

ਤਿਤੁ ਘਟਿ—ਉਸ ਘਟ ਵਿਚ।
ਤਿਤੁ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

‘ਜਿਸੁ’ ਗਿਹਿ ਬਹੁਤੁ ਤਿਸੈ ਗਿਹਿ ਚਿੰਤਾ ॥੧॥੨॥

(ਮਾਝ ਮ: ੫ ਅੰਜਲੀਆ, ਪੰਨਾ ੧੦੧੯)

ਜਿਸੁ ਗਿਹਿ—ਜਿਸ (ਮਨੁੱਖ) ਦੇ ਘਰ ਵਿਚ।
ਜਿਸੁ—ਪੜਨਾਂਵ, ਸੰਬੰਧ ਕਾਰਕ, ਇਕ-ਵਚਨ।

‘ਤਿਤੁ’ ਗਿਹਿ ਸੋਹਿਲੜੇ ਕੋਡ ਅਨੰਦਾ ॥੮॥੮॥

(ਕਿਹਾਗੜਾ ਮ: ੫ ਘਰੂ ੨ ਡੱਤ, ਪੰਨਾ ੫੪੪)

ਤਿਤੁ ਗਿਹਿ—ਉਸ ਘਰ ਵਿਚ।
ਤਿਤੁ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

‘ਜਿਸੁ’ ਨਾਮੁ ਰਿਦੈ ਸੋਈ ਵਡ ਰਾਜਾ ॥੧॥੧॥੮॥

(ਭੈਰਉ ਮ: ੫ ਅਸਟਪਦੀਆ ਘਰੂ ੨, ਪੰਨਾ ੧੧੫੫)

ਜਿਸੁ ਰਿਦੈ ਨਾਮੁ—ਜਿਸ (ਮਨੁੱਖ) ਦੇ ਹਿਰਦੇ ਵਿਚ ਨਾਮ ਹੈ।
ਜਿਸੁ—ਪੜਨਾਂਵ, ਸੰਬੰਧ ਕਾਰਕ, ਇਕ-ਵਚਨ।

‘ਤਿਤੁ’ ਨਾਮਿ ਲਾਗਿ ਤੇਤੀਸ ਧਿਆਵਹਿ ਜਤੀ ਤਪੀਸੁਰ ਮਨਿ ਵਸਿਆ ॥੪॥
(ਸਵਈਏ ਮਹਲੇ ਤੀਜੇ ਕੇ, ਕਲਸਹਾਰ, ਪੰਨਾ ੧੩੯੩)

ਤਿਤੁ ਨਾਮਿ—ਊਸ ਨਾਮ ਵਿਚ।
ਤਿਤੁ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

‘ਸੋ ਰਿਦਾ ਸੁਹੇਲਾ ‘ਜਿਤੁ’ ਰਿਦੈ ਤੂੰ ਛੁਠਾ ਸਭਨਾ ਕੇ ਦਾਤਾਰਾ ਜੀਉ ॥੧॥੯॥
ਜਿਤੁ ਰਿਦੈ—ਜਿਸ ਹਿਰਦੇ ਵਿਚ। (ਮਾਝ ਮ: ੫ ਚਉਪਦੇ ਘਰ ੧, ਪੰਨਾ ੯੭)

ਜਿਤੁ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

ਇਸੇ ਤਰ੍ਹਾਂ :

‘ਇਕਸੁ’ ਵਿਣੁ ਹੋਰੁ ਦੂਜਾ ਨਾਹੀ
ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੮॥੪੯॥
(ਮਾਝ ਮ: ੧, ਪੰਨਾ ੧੦੮)

ਇਕਸੁ—ਪੜਨਾਂਵ।

‘ਇਕਤੁ’ ਗੁਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥੪॥
ਇਕਤੁ ਗੁਪਿ—ਇਕੋ ਹੀ ਗੁਪ ਵਿਚ। (ਸੌਗਠਿ ਮ: ੧, ਪੰਨਾ ੫੯੯)

ਇਕਤੁ—ਵਿਸ਼ੇਸ਼ਣ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ।

‘ਇਕਤੁ’ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥੪॥੯॥
(ਸਿਗੀਰਾਗ ਮ: ੧ ਅਸਟਪਦੀਆ, ਪੰਨਾ ੫੮)

ਇਕਤੁ ਤਾਗੈ—ਇਕੋ ਹੀ ਤਾਗੈ ਵਿਚ।

ਇਕਤੁ—ਵਿਸ਼ੇਸ਼ਣ, ਅਧਿਕਰਣ ਕਾਰਕ, ਇਕ-ਵਚਨ।

ਬਿਸਟਾ ਅਸਤਿ ਰਕਤੁ ਪਰੇਟੇ ਚਾਮ ॥
‘ਇਸੁ’ ਉਪਰਿ ਲੇ ਰਖਿਓ ਗੁਮਾਨੁ ॥੩॥੧੪॥ (ਆਸਾ ਮ: ੫, ਪੰਨਾ ੩੭੪)

ਇਸੁ—ਪੜਨਾਂਵ।

‘ਇਤੁ’ ਤਨਿ ਲਾਗੇ ਬਾਣੀਆ ॥੩॥੩੩॥ (ਸਿਗੀਰਾਗ ਮ: ੧, ਪੰਨਾ ੨੫)

ਇਤੁ ਤਨਿ—ਇਸ ਸਰੀਰ ਵਿਚ।

ਇਤੁ—ਵਿਸ਼ੇਸ਼ਣ, ਅਧਿਕਰਣ ਕਾਰਕ, ਇਕ-ਵਚਨ।

‘ਇਤੁ’ ਸੰਜਮਿ ਪ੍ਰਤੁ ਕਿਨਹੀ ਨ ਪਾਇਆ ॥
(ਬਿਭਾਸ ਪ੍ਰਭਾਤੀ ਮ: ੫ ਅਸਟਪਦੀਆ, ਪੰਨਾ ੧੩੪੯)

ਇਤੁ ਸੰਜਮਿ—ਇਸ ਸੰਜਮ ਦੀ ਰਾਹੀਂ।

ਇਤੁ—ਵਿਸ਼ੇਸ਼ਣ, ਕਰਣ ਕਾਰਕ, ਇਕ-ਵਚਨ।

ਕਿਸੁ ਪੂਛਉ 'ਕਿਸੁ' ਲਾਗਉ ਪਾਇ ॥
 'ਕਿਸੁ' ਉਪਦੇਸਿ ਰਹਾ ਲਿਵ ਲਾਇ ॥੫॥੧॥

(ਗਊੜੀ ਅਸਟਪਦੀਆ ਮ: ੧, ਪੰਨਾ ੨੨੧)

ਕਿਸੁ ਪਾਇ—ਕਿਸ ਦੇ ਚਰਣੀਂ।
 ਕਿਸੁ ਉਪਦੇਸਿ—ਕਿਸ ਦੇ ਉਪਦੇਸ਼ ਵਿਚ।
 ਕਿਸੁ—ਪੜਨਾਂਵ, ਸੰਬੰਧ ਕਾਰਕ, ਇਕ-ਵਚਨ।

'ਕਿਤੁ' ਮੁਖ ਗੁਰੂ ਸਾਲਾਹੀਐ ਕਰਣ ਕਾਰਣ ਸਮਰਥ ॥੩॥੨੦॥੯੦॥
 ਕਿਤੁ ਮੁਖ—ਕਿਸ ਮੂੰਹ ਨਾਲ। (ਸਿਰੀਰਾਗ ਮ: ੫, ਪੰਨਾ ੮੬)
 ਕਿਤੁ—ਪੜਨਾਂਵੀਂ ਵਿਸ਼ੇਸ਼ਣ, ਪੁਲਿੰਗ, ਕਰਣ ਕਾਰਕ, ਇਕ-ਵਚਨ।

ਕਾਲੀ ਕੋਇਲ ਤੂ 'ਕਿਤ' ਗੁਨ ਕਾਲੀ ॥੨॥੧॥
 ਕਿਤ ਗੁਨ—ਕਿਨ੍ਹਾਂ ਗੁਣਾਂ ਕਰਕੇ। (ਸੂਹੀ ਫ਼ਰੀਦ ਜੀ, ਪੰਨਾ ੨੬੪)
 ਕਿਤ—ਪੜਨਾਂਵੀਂ ਵਿਸ਼ੇਸ਼ਣ, ਪੁਲਿੰਗ, ਕਰਣ ਕਾਰਕ, ਬਹੁ-ਵਚਨ।

ਨੋਟ : 'ਕਿਤੁ' (_-ਅੰਤ) ਇਕ-ਵਚਨ ਹੈ, ਅਤੇ 'ਕਿਤ' (ਮੁਕਤਾ-ਅੰਤ)
 ਬਹੁ-ਵਚਨ ਹੈ।

ਜਿਸੁ, ਤਿਸੁ, ਕਿਸੁ, ਇਸੁ।

ਇਹ 'ਪੜਨਾਂਵ' ਭਾਵੇਂ ਕਿਸੇ ਪੁਲਿੰਗ 'ਨਾਂਵ' ਦੇ ਥਾਂ ਵਰਤੇ ਜਾਣ ਭਾਵੇਂ
 ਇਸਤ੍ਰੀ ਲਿੰਗ 'ਨਾਂਵ' ਦੇ ਥਾਂ, ਇਹਨਾਂ ਦਾ ਰੂਪ 'ਉਕਾਰਾਂਤ' ਹੀ ਰਹਿੰਦਾ ਹੈ,
 ਭਾਵ, ਇਹਨਾਂ ਦਾ ਅੰਤਲਾ (_) ਕਾਇਮ ਰਹਿੰਦਾ ਹੈ।

(ੴ) ਪੁਲਿੰਗ 'ਨਾਂਵ' ਦੇ ਥਾਂ :

'ਕਿਸੁ' ਵੇਖਾ ਨਾਹੀ ਕੋ ਦੂਜਾ ॥੯॥੧॥

(ਬਿਲਾਵਲੁ ਮ: ੧ ਅਸਟਪਦੀਆ, ਪੰਨਾ ੮੩੨)

'ਜਿਸੁ' ਰਾਖੇ 'ਤਿਸੁ' ਕੋਇ ਨ ਮਾਰੈ ॥
 ਸੋ ਮੂਆ 'ਜਿਸੁ' ਮਨਹੁ ਬਿਸਾਰੈ ॥
 'ਤਿਸੁ' ਤਜਿ ਅਵਰ ਕਹਾ ਕੋ ਜਾਇ ॥
 ਸਭ ਸਿਰਿ ਏਕੁ ਨਿਰਜਨ ਰਾਇ ॥੨॥੨੨॥

(ਸੁਖਮਨੀ ਮ: ੫)

(ਅ) ਇਸਤ੍ਰੀ ਲਿੰਗ 'ਨਾਂਵ' ਦੇ ਥਾਂ :

ਜੋ 'ਇਸੁ' ਮਾਰੇ ਸੌਈ ਸੁਰਾ ॥੧॥.....

ਐਸਾ ਕੌਇ ਜਿ ਦੁਬਿਧਾ ਮਾਰਿ ਗਵਾਵੇ ॥੧॥ਰਹਾਉ॥

(ਗਊੜੀ ਮ: ੫ ਅਸਟਪਦੀਆ, ਪੰਨਾ ੨੩੭)

ਨੋਟ : ੧. ਇਥੇ ਪੜਨਾਂਵ 'ਇਸੁ' ਲਡੜ 'ਦੁਬਿਧਾ' ਵਾਸਤੇ ਵਰਤਿਆ ਗਿਆ ਹੈ, ਜੋ 'ਇਸਤ੍ਰੀ ਲਿੰਗ' ਹੈ।

੨. 'ਪੜਨਾਂਵੀ ਵਿਸ਼ੇਸ਼ਣ' ਹੁੰਦਿਆਂ ਭੀ ਇਸ ਦਾ ਅੰਤਲਾ (—) ਟਿਕਿਆ ਰਹਿੰਦਾ ਹੈ; ਇਸ ਦਾ 'ਵਿਸ਼ੇਸ਼ਜ' ਭਾਵੇਂ ਪੁਲਿੰਗ ਹੋਵੇ, ਭਾਵੇਂ ਇਸਤ੍ਰੀ ਲਿੰਗ।

(ਉ) ਪੁਲਿੰਗ ਵਿਸ਼ੇਸ਼ਜ :

'ਜਿਸੁ ਵਖਤੁ ਕਉ' ਤ੍ਰਿਮੁ ਆਏ ਹਉ ਸੋ ਪਾਇਓ ਸਤਿਗੁਰ ਪਾਸਾ ਹੇ ॥੯॥੧॥੨॥

(ਮਾਰੂ ਸੋਲਹੇ ਮ: ੫, ਪੰਨਾ ੧੦੭੩)

'ਜਿਸੁ ਮਾਨੁਖ' ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥੧॥੯॥੧॥

(ਗੁਜਰੀ ਮ: ੫, ਪੰਨਾ ੮੮੭)

(ਅ) ਇਸਤ੍ਰੀ ਲਿੰਗ ਵਿਸ਼ੇਸ਼ਜ :

'ਇਸੁ ਪਰੀਤੀ' ਤੁਟਈ ਵਿਲਮੁ ਨ ਹੋਵਈ,

ਇਤੁ ਦੋਸਤੀ ਚਲਨਿ ਵਿਕਾਰ ॥੧॥੫॥

(ਸਲੋਕ ਮ: ੩, ਵਡਹੰਸ ਕੀ ਵਾਰ, ਪੰਨਾ ੫੮੭)

'ਇਸੁ ਪਉੜੀ' ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥੧॥

(ਮਾਰੂ ਸੋਲਹੇ ਮ: ੫, ਪੰਨਾ ੧੦੭੪)

'ਤਿਸੁ ਨਾਰੀ' ਕਉ ਦੁਖੁ ਨ ਜਮਾਨੈ ॥੩॥੮੮॥

(ਗਊੜੀ ਮ: ੫, ਪੰਨਾ ੧੮੫)

(੩) ਮੁਕਤਾ-ਅੰਤ ਸ਼ਬਦ ਦੇ ਨਾਲ ਜੇ ਕੋਈ 'ਸੰਬੰਧਕ' ਵਰਤਿਆ ਜਾਏ, ਤਾਂ ਉਸ ਦਾ 'ਕਰਤਾ ਕਾਰਕ, ਇਕ-ਵਚਨ' ਵਾਲਾ ਚਿਹਨ (—) ਦੂਰ ਹੋ ਜਾਂਦਾ ਹੈ। ਪਰ ਇਹਨਾਂ ਉਪਰ ਲਿਖੇ ਪੜਨਾਵਾਂ ਦਾ ਅੰਤਲਾ (—) 'ਸੰਬੰਧਕ' ਦੇ ਹੁੰਦਿਆਂ ਭੀ ਟਿਕਿਆ ਰਹਿੰਦਾ ਹੈ। ਵੇਖੋ :

ਘਰ ਮੰਦਰ ਹਟਨਾਲੇ ਸੋਹੇ 'ਜਿਸੁ ਵਿਚਿ' ਨਾਮੁ ਨਿਵਾਸੀ ਰਾਮ ॥੨॥੯॥੯॥
(ਸੁਹੀ ਛੰਤ ਮ: ੫ ਘਰ ੩, ਪੰਨਾ ੧੯੩)

'ਜਿਸੁ ਉਪਰਿ' ਹੋਵਤ ਦਇਆਲੁ ॥੧॥੩॥ (ਬਿਲਾਵਲੁ ਮ: ੫, ਪੰਨਾ ੩੦੭)

'ਜਿਸੁ ਨਗਲੁ' ਕਿਆ ਚਲੈ ਪਹਨਾਸੀ ॥੪॥੧॥੩॥

(ਬਿਲਾਵਲੁ ਮ: ੩ ਅਸਟਪਦੀ ਘਰ ੧੦, ਪੰਨਾ ੩੩੨)

ਭਰਾਤਿ ਵਛਲੁ ਉਆ ਕੇ ਨਾਮੁ ਕਹੀਅਤੂ ਹੈ
ਸਰਣਿ ਪ੍ਰਭੂ 'ਜਿਸੁ ਪਾਛੇ' ਪਈਆ ॥੪॥੧॥੫॥

(ਬਿਲਾਵਲੁ ਮ: ੮ ਅਸਟਪਦੀਆ ਘਰ ੧੧, ਪੰਨਾ ੩੩੬)

'ਕਿਸੁ ਪਹਿ' ਖੇਲ੍ਹਿ ਗੰਠੜੀ ਦੂਖੀ ਭਰਿ ਆਇਆ ॥੭॥੨॥੫॥

(ਸੁਹੀ ਛੰਤ ਮ: ੧ ਘਰ ੪, ਪੰਨਾ ੨੬੭)

'ਕਿਸੁ ਨਗਲੁ' ਕੌਚੈ ਦੋਸਤੀ ਸਭੁ ਜਗੁ ਚਲਣਹਾਰੁ ॥੧॥੧੦॥

(ਆਸਾ ਦੀ ਵਾਰ, ਪੰਨਾ ੪੬੮)

ਪਰਤੂ ਸੰਬੰਧਕ ਕਾ, ਕੇ, ਕੀ, ਦਾ, ਦੇ, ਦੀ, ਕੈ, ਦੈ, ਤੇ, ਕਉ, ਨਉ
ਅਤੇ 'ਨੋ' ਦੇ ਨਾਲ ਇਹਨਾਂ ਪੜਨਾਵਾਂ ਦਾ ਅੰਤਲਾ () ਲਹਿ ਜਾਂਦਾ ਹੈ।
ਵੇਖੋ :

'ਜਿਸ ਕਉ' ਸਤਿਗੁਰੁ ਮੇਲਿ ਮਿਲਾਏ
ਜਿਸੁ ਚੂਕਾ ਜਮ ਭੈ ਭਾਰਾ ਹੈ ॥੯॥੮॥੧੦॥

(ਮਾਰੂ ਸੋਲਹੇ ਮ: ੧, ਪੰਨਾ ੧੦੩੦)

'ਜਿਸ ਕਾ' ਕਾਰਜੁ ਤਿਨਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥੩॥੭॥੧੦॥
(ਸੁਹੀ ਛੰਤ ਮ: ੫ ਘਰ ੩, ਪੰਨਾ ੧੯੮)

'ਜਿਸ ਤੇ' ਉਪਜਿਆ ਜਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥

'ਜਿਸ ਕੇ' ਚਲਤ ਨ ਜਾਈ ਲਖਣੇ ਨਾਨਕ ਤਿਸਹਿ ਧਿਆਏ ॥੮॥੨॥

(ਸੁਹੀ ਛੰਤ ਮ: ੫ ਘਰ ੧, ਪੰਨਾ ੨੨੮)

ਭੁਰਾ ਭਲਾ ਕਹੁ 'ਕਿਸ ਨੋ' ਕਹੀਐ ਸਗਲੇ ਜੀਅ ਤੁਮਾਰੇ ॥੧॥ਰਗਾਉ॥੪੯॥
(ਆਸਾ ਮ: ੫ ਘਰ ੬, ਪੰਨਾ ੩੮੩)

'ਤਿਸ ਕੀ' ਪੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸ਼ੰਨਾ ॥੭॥

(ਜੈਤਸਰੀ ਕੀ ਵਾਰ, ਪੰਨਾ ੨੦੭)

‘ਤਿਸ ਕੈ’ ਭਾਣੈ ਕੋਇ ਨ ਤੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ਰਹਾਉ॥੯॥
(ਸੌਗਠਿ ਮ: ੫ ਘਰੂ ੧, ਪੰਨਾ ੯੧੦)

‘ਤਿਸ ਦੈ’ ਸਬਦਿ ਨਿਸਤਰੈ ਸੰਸਾਰਾ ॥੮॥੧੨॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੫੫)

ਘਾੜਤਿ ‘ਤਿਸ ਕੀ’ ਅਪਰ ਅਪਾਰ ॥.....

‘ਤਿਸ ਦਾ’ ਭੁਠਾ ਹੋਵੈ ਸੇਖੁ ॥੨॥੧੯॥

(ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੬)

‘ਤਿਸ ਦੀ’ ਬੂੜੇ ਜਿ ਗੁਰ ਸਬਦੁ ਕਮਾਏ ॥੧੫॥੨੩॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੬੨)

‘ਜਿਸ ਨਹੁ’ ਆਪਿ ਦਇਆਲੁ ਹੋਇ ਸੁ ਗੁਰਮੁਖਿ ਨਾਮਿ ਸਮਾਇ ॥੨॥੩॥੩੯॥

(ਸਿਰੀਰਾਗ ਮ: ੩, ਪੰਨਾ ੨੭)

(੪) ਜਦੋਂ ਇਹ ਸ਼ਬਦ ‘ਪੜਨਾਵੀ ਵਿਸ਼ੇਸ਼ਣ’ ਹੋਣ, ਤਦੋਂ ‘ਕਾ, ਕੇ’ ਆਦਿਕ ਦੇ ਵਰਤਿਆਂ ਭੀ ਇਹਨਾਂ ਦਾ ਅੰਤਲਾ (—) ਨਹੀਂ ਹਟਦਾ। ਤਦੋਂ ਇਨ੍ਹਾਂ ‘ਸੰਬੰਧਕਾਂ’ ਦਾ ਅਸਰ ਕੇਵਲ ਉਸ ‘ਨਾਂਵ’ ਤਾਈ ਹੀ ਰਹਿ ਜਾਂਦਾ ਹੈ ਜਿਸ ਦੇ ਨਾਲ ਇਹ ਵਰਤੇ ਜਾਂਦੇ ਹਨ। ਵੇਖੋ :

‘ਜਿਸੁ ਧਨ ਕਾ’ ਤੁਮ ਗਰਭੁ ਕਰਤ ਹਉ ਸੋ ਧਨੁ ਕਿਸਾਹਿ ਨ ਆਪ ॥੧॥੧॥੭॥

(ਸਾਰਗ ਮ: ੮ ਘਰੂ ੩, ਪੰਨਾ ੧੨੦੦)

‘ਤਿਸ ਜਨ ਕਉ’ ਮਨੁ ਤਨੁ ਸਭ ਦੇਵਉ

ਜਿਨਿ ਹਰਿ ਹਰਿ ਨਾਮੁ ਸੁਨਾਇਓ ॥੧॥੨॥ (ਬੈਰਾੜੀ ਮ: ੮, ਪੰਨਾ ੨੧੯)

‘ਤਿਸੁ ਜਨ ਕੈ’ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥੧॥੬॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੭੭)

‘ਇਸ ਮਨ ਤੇ’ ਸਭ ਪਿੰਡ ਪਰਾਨਾ ॥੩॥੫॥ (ਭੈਰਉ ਮ: ੩, ਪੰਨਾ ੧੧੨੯)

‘ਇਸੁ ਕਾਇਆ ਕੀ’ ਕੀਮਤਿ ਕਿਨੈ ਨ ਪਾਈ ॥੧੦॥੨੨॥

(ਮਾਤ੍ਰ ਮ: ੩ ਸੋਲਹੇ, ਪੰਨਾ ੧੦੬੬)

‘ਇਸੁ ਤਨ ਧਨ ਕੋ’ ਕਿਆ ਗਰਬਈਆ ॥੩੫॥

(ਗਉੜੀ ਕਬੀਰ ਜੀ, ਪੰਨਾ ੩੩੦)

‘ਇਸੁ ਦੇਹੀ ਕੇ’ ਅਧਿਕ ਕਾਮ ॥੩॥੨॥ (ਬਸੰਤੁ ਕਬੀਰ ਜੀ, ਪੰਨਾ ੧੧੬੮)

‘ਇਸੁ ਭਗਤੀ ਨੋ’ ਸੁਰਿ ਨਰਿ ਮੁਨਿ ਜਨ ਲੋਚਦੇ
ਵਿਣੁ ਸਤਿਗੁਰ ਪਾਈ ਨ ਜਾਇ ॥੨੦੫॥੨੭॥

(ਆਸਾ ਮ: ੩ ਅਸਟਪਦੀਆ, ਪੰਨਾ ੪੨੫)

(੫) ਅੱਖਿਐ ‘ਹੀ’ ਦੇ ਨਾਲ ਇਹਨਾਂ ‘ਪੜਨਾਵਾਂ’ ਦਾ ਅੰਤਲਾ () ਲਹਿ ਜਾਂਦਾ ਹੈ। ਵੇਖੋ :

‘ਕਿਸ ਹੀ’ ਬੁਝੈ ਜਥਾਥੁ ਨ ਹੋਈ ॥੧੯੬॥੧੦॥

(ਮਾਤ੍ਰ ਮ: ੫ ਸੋਲਹੇ, ਪੰਨਾ ੧੦੯੨)

‘ਇਸ ਹੀ’ ਮਹਿ ਜਿਸ ਕੀ ਪਤਿ ਰਖੈ ਤਿਸੁ ਸਾਧੁ ਚਉਰੁ ਢਾਲੀਐ ॥੯॥੧॥੭॥

(ਮਾਤ੍ਰ ਮ: ੫ ਘੜ੍ਹ ਦ ਅੰਤਲੀਆ, ਪੰਨਾ ੧੦੧੯)

‘ਜਿਸ ਹੀ’ ਕੀ ਸਿਰਕਾਰ ਹੈ ‘ਤਿਸ ਹੀ’ ਕਾ ਸਭੁ ਕੋਇ ॥੧॥੩॥੩੯॥

(ਸਿਰੀਰਾਗ ਮ: ੩, ਪੰਨਾ ੨੭)

ਨਾਨਕ ਕਰਣਾ ਜਿਨਿ ਕੀਆ ਫਿਰਿ ‘ਤਿਸ ਹੀ’ ਕਰਣੀ ਸਾਰ ॥੨੩॥

(ਆਸਾ ਦੀ ਵਾਰ)

ਜਿਤੁ ਕੋ ਲਾਇਆ ‘ਤਿਤ ਹੀ’ ਲਾਗਾ ਤੈਸੇ ਕਰਮ ਕਮਾਵੈ ॥੪॥੨॥

(ਆਸਾ ਕਬੀਰ ਜੀਉ, ਪੰਨਾ ੮੨੬)

ਨੋਟ : ‘ਜਿਤੁ’ ਅਤੇ ‘ਤਿਤੁ’ ਪੜਨਾਂਵ ‘ਜਿਸੁ’ ਅਤੇ ‘ਤਿਸੁ’ ਤੋਂ ਅਧਿਕਰਣ ਕਾਰਕ ਇਕ-ਵਚਨ ਹਨ।

ਇਸ ਕੀ ਸੇਵਾ ਜੋ ਕਰੇ ‘ਤਿਸ ਹੀ’ ਕਉ ਫਿਰਿ ਖਾਇ ॥੨੦੫॥

(ਮ: ੩, ਗੁਜਰੀ ਕੀ ਵਾਰ ਮ: ੩, ਪੰਨਾ ੫੧੦)

ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ‘ਤਿਸ ਹੀ’ ਕਉ ਫਿਰਿ ਮਾਰਿ ॥੧੫॥

(ਧਨਾਸਰੀ ਮ: ੫, ਪੰਨਾ ੬੨੮)

ਪੁਰਖਵਾਚਕ ਪੜਨਾਂਵ (Personal Pronoun)

(੧) ਹਉ, ਮੈ

(ਉ) ਇਹ ਦੋਵੇਂ ਪੜਨਾਂਵ ਕਰਤਾ ਕਾਰਕ ਇਕ-ਵਚਨ ਵਿਚ ਵਰਤੀਦੇ ਹਨ। ਜਦੋਂ ਕੋਈ ਧਾਰੂ (ਅਕਰਮਕ, ਸਕਰਮਕ ਜਾਂ ਪ੍ਰੇਰਣਾਰਥਕ) ਵਰਤਮਾਨ ਕਾਲ ਵਿਚ ਜਾਂ ਭਵਿੱਖਤ ਕਾਲ ਵਿਚ ਹੋਵੇ ਤਾਂ ਉਸ ਦੇ ਨਾਲ ‘ਉੱਤਮ ਪੁਰਖ

ਵਾਚਕ' ਪੜਨਾਂਵ ਦਾ ਇਕ-ਵਚਨ ਆਮ ਤੌਰ 'ਤੇ 'ਹਉ' ਕਰਤਾ ਕਾਰਕ ਰੂਪ ਵਿਚ ਵਰਤੀਦਾ ਹੈ। ਇਹ ਪੜਨਾਂਵ ਪੁਰਾਣੀ ਹਿੰਦੀ ਵਿਚ ਅਨੇਕ ਥਾਈਂ ਵੇਖਣ ਵਿਚ ਆਉਂਦਾ ਹੈ; ਤਿਵੇਂ ਹੀ ਪੁਰਾਣੀ ਪੰਜਾਬੀ ਵਿਚ ਭੀ ਵਰਤੀਦਾ ਹੈ। ਅੱਜ ਕਲੁ ਦੀ ਹਿੰਦੀ ਵਿਚ ਨਹੀਂ ਮਿਲਦਾ ਅਤੇ ਨਾ ਹੀ ਨਵੀਨ ਪੰਜਾਬੀ ਵਿਚ।

ਇਸ ਦਾ ਰੂਪ ਸੰਸਕ੍ਰਿਤ ਵਿਚੋਂ ਇਉਂ ਮਿਲਦਾ ਹੈ :

ਪੰ: 'ਹਉ'; ਅਪ: 'ਹਉ'; ਪਾ: 'ਅਹਯੰ'; ਸੰ: 'ਅਹੰ'।

'ਹਉ' ਅਨਦਿਨੁ ਹਰਿ ਨਾਮੁ ਕੀਰਤਨੁ 'ਕਰਉ' ॥੯੯॥

(ਆਸਾਵਗੀ ਘਰੁ ੧੬ ਮ: 8, ਪੰਨਾ ੩੬੯)

'ਹਉ' ਅਨਦਿਨੁ ਨਾਮੁ 'ਲਈ' ਕਰਤਾਰੇ ॥੫॥੨॥੮॥

(ਮਾਤ੍ਰ ਮ: 8 ਘਰੁ 4, ਪੰਨਾ ੯੯੮)

'ਹਉ' ਆਪਹੁ ਬੋਲਿ ਨ 'ਜਾਣਦਾ' ਮੈ ਕਹਿਆ ਸਭੁ ਹੁਕਮਾਉ ਜੀਉਂ ॥੩॥

(ਸੁਹੀ ਮ: 4 ਸੁਚਜੀ, ਪੰਨਾ ੨੬੩)

'ਹਉ' ਸੁਣਿ ਸੁਣਿ 'ਜੀਵਾ' ਨਾਮੁ ਰੂਮਾਰਾ ॥੫॥

(ਵਡਹੰਸੁ ਮ: 4, ਪੰਨਾ ੫੬੩)

'ਹਉ' ਸਿਭੁ 'ਅਰਪੀ' ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸੰਦੇਸ਼ਾ ॥੩॥੧॥

(ਗਉੜੀ ਛੰਤ ਮ: 4, ਪੰਨਾ ੨੪੨)

'ਹਉ' ਤਉ ਏਕ ਰਮਈਆ 'ਲੈ ਹਉ' ॥੨॥੯॥

(ਗੋੜ ਨਾਮਦੇਵ ਜੀ ਘਰੁ 2, ਪੰਨਾ ੮੭੮)

(ਅ) ਜਦੋਂ ਕ੍ਰਿਆ ਭੂਤ ਕਾਲ ਵਿਚ ਹੋਵੇ, ਤਾਂ ਅਕਰਮਕ ਧਾਰੂ ਦੇ ਭੂਤ ਕਾਲ ਨਾਲ ਆਮ ਤੌਰ 'ਤੇ 'ਹਉ' ਵਰਤਿਆ ਜਾਂਦਾ ਹੈ; ਸਕਰਮਕ ਜਾਂ ਪ੍ਰੇਰਣਾਰਥਕ ਧਾਰੂਆਂ ਦੇ ਭੂਤ ਕਾਲ ਨਾਲ ਪੜਨਾਂਵ 'ਮੈ' ਵਰਤੀਦਾ ਹੈ। ਇਸ ਨਿਯਮ ਨੂੰ ਵਧੀਕ ਸੰਖੇ ਤਗੀਕੇ ਨਾਲ ਸਮਝਣ ਲਈ ਇਉਂ ਕਹਿ ਲਵੇ ਕਿ ਜਦੋਂ ਕ੍ਰਿਆ ਦਾ ਕਰਤਾ ਲੱਭਣ ਲਈ ਭੂਤ ਕਾਲ ਕ੍ਰਿਆ ਨਾਲ ਪ੍ਰਸ਼ਨਵਾਚਕ ਪੜਨਾਂਵ 'ਕੌਣ' ਵਰਤਣਾ ਪਏ, ਤਾਂ ਕ੍ਰਿਆ ਦਾ ਕਰਤਾ 'ਹਉ' ਹੁੰਦਾ ਹੈ; ਜਦੋਂ 'ਕਿਸ ਨੇ' ਵਰਤਣਾ ਪਏ, ਤਾਂ ਕਰਤਾ 'ਮੈ' ਹੁੰਦਾ ਹੈ। ਪੰਜਾਬੀ ਦਾ 'ਮੈ' ਅਸਲ ਵਿਚ ਸੰਸਕ੍ਰਿਤ ਦੇ ਕਰਣ ਕਾਰਕ ਦੇ ਇਕ-ਵਚਨ ਦਾ ਰੂਪ ਹੈ; ਕਿਉਂਕਿ ਪੰ: 'ਮੈ', ਅਪ: 'ਮਈ', ਪਾ: 'ਮਈ' ਅਤੇ ਸੰ: 'ਮਯਾ' ਅਸਲ ਵਿਚ ਇਕੋ ਹੀ ਹਨ; ਅਤੇ ਸੰ: 'ਮਯਾ' ਕਰਣ ਕਾਰਕ ਦੇ ਇਕ-ਵਚਨ ਦਾ ਰੂਪ ਹੈ। ਤਾਹੀਏਂ, ਪੁਰਾਣੀ ਹਿੰਦੀ

ਵਿਚ ਇਸ ‘ਮੈ’ ਦੀ ਵਰਤੋਂ ਕੇਵਲ ‘ਸਕਰਮਕ ਧਾਤੂ’ ‘ਭੂਤ ਕਾਲ’ ਨਾਲ ਹੁੰਦੀ ਸੀ; ਹੋਰਨੀ ਥਾਈ ਪੜਨਾਂਵ ‘ਹਉ’ ਵਰਤੀਦਾ ਸੀ।

‘ਹਉ ਆਇਆ’ ਸਾਮੇ ਤਿਹੰਡੀਆ ॥੫॥.....

‘ਮੈ ਛਡਿਆ’ ਸਭੋਂ ਧੰਧਕਾ ॥੬॥.....

‘ਮੈ’ ਸੁਖੀ ਹੁੰ ਸੁਖੁ ‘ਪਾਇਆ’ ॥੮॥੨੮॥

(ਸਿਰੀਰਾਗ ਮ: ੫ ਘਰ ੩, ਪੰਨਾ ੨੩)

‘ਹਉ ਆਇਆ’ ਦੂਰਹੁ ਚਲਿ ਕੈ ‘ਮੈ ਤਕੀ’ ਤਉ ਸਰਣਾਇ ਜੀਉ ॥੩॥

(ਸੂਹੀ ਮ: ੫ ਸੁਚਜੀ, ਪੰਨਾ ੨੬੩)

‘ਹਉ’ ਸੰਮਲਿ ‘ਥਕੀ’ ਜੀ ਓਹੁ ਕਦੇ ਨ ਬੋਲੈ ਕਉਰਾ ॥੧॥੧॥੧॥

(ਸੂਹੀ ਮ: ੫ ਛੰਤ, ਪੰਨਾ ੨੮)

‘ਹਉ’ ਭਈ ਉਡੀਣੀ ਕੰਤ ਕਉ ਅੰਮਾਲੀ

ਸੈ ਪਿਚੁ ਕਦਿ ਨੇਟੀ ਦੇਖਾ ॥੩॥੧॥੯॥

‘ਮੈ’ ਸਭਿ ਸੀਗਾਰ ‘ਬਣਾਇਆ’ ਅੰਮਾਲੀ

ਬਿਨੁ ਪਿਰ ਕਾਮ ਨ ਆਏ ॥੮॥੧॥੯॥ (ਵਡਹੁਸੁ ਮ: ੫ ਘਰ ੨, ਪੰਨਾ ੫੬੪)

‘ਹਉ’ ਵੇਖਿ ਵੇਖਿ ਗੁਰੂ ‘ਵਿਗਸਿਆ’ ਗੁਰ ਸਤਿਗੁਰ ਦੇਹਾ ॥੧੯॥੨॥

(ਤਿਲੰਗ ਮ: ੮ ਘਰ ੨, ਪੰਨਾ ੨੨੯)

ਇਥੇ ਪੜਨਾਂਵ ‘ਹਉ’ ਦੇ ਨਾਲ ਹੇਠ-ਲਿਖੇ ‘ਕ੍ਰਿਆ’ ਵਰਤੇ ਗਏ ਹਨ, ਜੋ ਸਭ ‘ਅਕਰਮਕ’ (Intransitive) ਹਨ :

ਆਇਆ, ਭਈ, ਵਿਗਸਿਆ, ਥਕੀ।

ਪੜਨਾਂਵ ‘ਮੈ’ ਦੇ ਨਾਲ ਹੇਠ-ਲਿਖੇ ਕ੍ਰਿਆ ਵਰਤੇ ਗਏ ਹਨ, ਜੋ ਸਭ ‘ਸਕਰਮਕ’ (Transitive) ਹਨ :

ਛਡਿਆ, ਪਾਇਆ, ਤਕੀ, ਬਣਾਇਆ।

(੨) ਤੂੰ, ਤੈ

ਇਹ ਦੋਵੇਂ ਪੜਨਾਂਵ ਮੱਧਮ ਪੁਰਖ, ਕਰਤਾ ਕਾਰਕ, ਇਕ-ਵਚਨ ਦਾ ਰੂਪ ਹਨ; ਪਰ ‘ਹਉ’ ਤੇ ‘ਮੈ’ ਵਾਂਗ ਇਹਨਾਂ ਦੀ ਵਰਤੋਂ ਭੀ ਵੱਖੋਂ ਵੱਖਰੇ ਤਰੀਕੇ ਨਾਲ ਹੈ। ਪੜਨਾਂਵ ‘ਤੂੰ’ ਦਾ ਪ੍ਰਾਕ੍ਰਿਤ ਰੂਪ ‘ਤੁਮ’ ਹੈ ਅਤੇ ਸੰਸਕ੍ਰਿਤ ਰੂਪ ‘ਤੂੰ’ ਹੈ।

‘ਹਉ’ ਵਾਂਗ ਵਰਤਮਾਨ ਕਾਲ ਅਤੇ ਭਵਿੱਖਤ ਕਾਲ ਦੇ ਨਾਲ ਮੱਧਮ ਪੁਰਖ ਇਕ-ਵਚਨ ਦਾ ਰੂਪ ‘ਤੂੰ’ ਹੀ ਵਰਤਿਆ ਜਾਂਦਾ ਹੈ। ਪਰ ਜਦੋਂ ਧਾਤੂ

ਭੂਤ ਕਾਲ ਵਿਚ ਹੋਵੇ ਤਾਂ ਅਕਰਮਕ ਧਾਤੂ ਦੇ ਭੂਤ ਕਾਲ ਨਾਲ 'ਤੂੰ' ਵਰਤੀਦਾ ਹੈ ਅਤੇ 'ਸਕਰਮਕ' ਦੇ ਭੂਤ ਕਾਲ ਨਾਲ ਪੜਨਾਂਵ 'ਤੈ'। 'ਮੈਂ' ਵਾਂਗ 'ਤੈ' ਭੀ ਅਸਲ ਵਿਚ ਸੰਸਕ੍ਰਿਤ ਦੇ ਕਰਣ ਕਾਰਕ ਦੇ ਇਕ-ਵਚਨ ਦਾ ਰੂਪ ਹੈ; ਕਿਉਂਕਿ ਪੰ: 'ਤੈ', ਅਪ: 'ਤੇਏ', ਪ੍ਰਾ: 'ਤਏ', ਅਤੇ ਸੰ: 'ਤ੍ਰਯਾ' ਅਸਲ ਵਿਚ ਇਕੋ ਹੀ ਹਨ; ਅਤੇ ਸੰ: 'ਤ੍ਰਯਾ' ਕਰਣ ਕਾਰਕ ਦੇ ਇਕ-ਵਚਨ ਦਾ ਰੂਪ ਹੈ। ਵੇਖੋ :

'ਤੂੰ' ਆਪੇ 'ਜਾਣਹਿ' ਸਰਬ ਵਿਡਾਣੀ ॥੩॥੧॥ (ਭੈਰਉ ਮ: ੧, ਪੰਨਾ ੧੧੨੫)

ਤੇਰੀ ਕੀਮਤਿ 'ਤੂੰ' ਹੈ 'ਜਾਣਹਿ' ॥੪॥੨॥੨੦॥ (ਮਲਾਰ ਮ: ੫, ਪੰਨਾ ੧੨੭੧)

ਚੇਰੀ 'ਤੂੰ' ਰਾਮੁ ਨ 'ਕਰਸਿ' ਡਤਾਰਾ ॥੨॥੫॥ (ਸੋਗਠਿ ਕਬੀਰ ਜੀ, ਪੰਨਾ ੬੫੫)

'ਤੂੰ' ਕਾਹੇ 'ਡੇਲਹਿ' ਪ੍ਰਾਣੀਆ ਰੁਧੁ ਰਾਖੇਗਾ ਸਿਰਜਣਹਾਰੁ ॥੧॥੩॥
(ਤਿਲੰਗ ਮ: ੫ ਘਰੁ ੧, ਪੰਨਾ ੨੨੮)

'ਤੂੰ' 'ਚਉੰ' ਸਜਣ ਮੈਡਿਆ ਢੇਈ ਸਿਸ੍ਤੁ ਉਤਾਰਿ ॥੧॥੧॥

(ਮਾਰੁ ਵਾਰ ਮ: ੫, ਡਖਣੇ ਮ: ੫, ਪੰਨਾ ੧੦੬੪)

ਭੂਤ ਕਾਲ :

ਚੇਰੀ 'ਤੈ' ਸੁਮਤਿ ਕਹਾ ਤੇ 'ਪਾਈ' ॥੪॥੫॥ (ਸੋਗਠਿ ਕਬੀਰ ਜੀ, ਪੰਨਾ ੬੫੫)
ਪਾਈ—ਸਕਰਮਕ ਧਾਤੂ।

ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ 'ਤੂੰ ਲਾਗਿ ਪਰਿਓ' ਕਟੁਬਾਇਲੇ ॥੨॥੨॥
(ਗੋੜ ਮ: ੫, ਪੰਨਾ ੮੬੨)

ਲਾਗਿ ਪਰਿਓ—ਅਕਰਮਕ ਧਾਤੂ।

'ਤੂੰ' ਨੇੜੀ ਦੇਖਿ 'ਚਲਿਆ' ਮਾਇਆ ਬਿਉਹਾਰੀ ਰਾਮ ॥੧॥੯॥੯॥
(ਬਿਹਾਗੜਾ ਮ: ੫ ਛੰਤ ਘਰੁ ੨, ਪੰਨਾ ੫੪੬)

ਚਲਿਆ—ਅਕਰਮਕ ਧਾਤੂ।

'ਤੈ' ਨਰ ਕਿਆ ਪੁਰਾਨ ਸੁਨਿ 'ਕੀਨਾ' ॥੧॥੯॥
(ਸਾਰੰਗ ਪਰਮਾਨੰਦ ਜੀ, ਪੰਨਾ ੧੨੪੩)

ਕੀਨਾ—ਸਕਰਮਕ ਧਾਤੂ।

'ਤੈ' ਤਉੰ 'ਦ੍ਰਿੜਿਓ' ਨਾਮੁ ਅਪਾਰੁ ॥੩॥
(ਸਵਦੀਏ ਮਹਲੇ ਦੂਜੇ ਕੇ, ਪੰਨਾ ੧੩੬੧)

ਦ੍ਰਿੜਿਓ—ਸਕਰਮਕ ਧਾਤੂ।

‘ਤੇ’ ਤਾ ਹਦਰਥਿ ‘ਪਾਇਓ’ ਮਾਨੁ ‘ਸੇਵਿਆ’ ਗੁਰੂ ਪਰਵਾਨੁ ॥੮॥

(ਸਵਈਏ ਮਹਲੇ ਦੂਜੇ ਕੇ, ਕਲਸਹਾਰ, ਪੰਨਾ ੧੩੯੧)
ਪਾਇਓ, ਸੇਵਿਆ—ਸਕਰਮਕ ਧਾਰੂ।

‘ਤੇ’ ‘ਪਚਿਅਉ’ ਇਕੁ ਮਨਿ ‘ਪਰਿਆਉ’ ਇਕੁ
ਕਰਿ ਇਕੁ ‘ਪਛਾਣਿਓ’ ॥੩॥੧੨॥

(ਸਵਈਏ ਮਹਲੇ ਤੀਜੇ ਕੇ, ਪੰਨਾ ੧੩੯੪)
ਪਚਿਅਉ, ਪਰਿਆਉ, ਪਛਾਣਿਓ—ਸਕਰਮਕ ਧਾਰੂ।

ਜਾ ਕੈ ਹਿਰਦੈ ਵਸਿਆ ‘ਤੂ’ ਕਰਤੇ ਤਾ ਕੀ ‘ਤੇ’ ਆਸ ਪੁਜਾਈ ॥੧॥੮॥

(ਸੋਗਠ ਮ: ੫, ਪੰਨਾ ੬੧੦)

ਤੂ ਵਸਿਆ—ਅਕਰਮਕ ਭੂਤ ਕਾਲ।
ਤੇ ਪੁਜਾਈ—ਸਕਰਮਕ ਭੂਤ ਕਾਲ।

ਕ੍ਰਿਆ ਵਿਸ਼ੇਸ਼ਣ (Adverb)

ਮਤਿ, ਮਤੁ, ਮਤ

(੧) ਕ੍ਰਿਆ ਵਿਸ਼ੇਸ਼ਣ ‘ਮਤਿ’ ਦੇ ਤਿੰਨੇ ਹੀ ਰੂਪ ਪੁਰਾਣੀ ਪੰਜਾਬੀ ਵਿਚ ਪ੍ਰਚਲਤ ਸਨ, ਅਤੇ ਅਰਥ ਭੀ ਤਿੰਨਾਂ ਦਾ ਇਕੋ ਹੀ ਸੀ। ਹੇਠ-ਲਿਖੇ ਸ਼ਬਦ ਤੋਂ ਇਹ ਗੱਲ ਸਾਡੀ ਸਿੱਧ ਹੋ ਜਾਂਦੀ ਹੈ, ਜਿਥੇ ਪਹਿਲੀ ਤੁਕ ਅਤੇ ਅੜੀਰਲੀ ਤੁਕ ਇਕੋ ਹੀ ਹੈ, ਕੇਵਲ ਇਸ ਲਡੜ ਦੇ ਜੋੜ ਵਿਚ ਫਰਕ ਹੈ :

ਨਾਨਕ ਚਿੰਤਾ ‘ਮਤਿ’ ਕਰਹੁ ਚਿੰਤਾ ਤਿਸ ਹੀ ਹੋਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥.....

ਨਾਨਕ ਚਿੰਤਾ ‘ਮਤ’ ਕਰਹੁ ਚਿੰਤਾ ਤਿਸ ਹੀ ਹੋਇ ॥੧॥੧੮॥

(ਸਲੋਕ ਮ: ੨, ਰਾਮਕਲੀ ਕੀ ਵਾਰ ਮ: ੩, ਪੰਨਾ ੬੫੫)

(੨) ਇਹ ‘ਕ੍ਰਿਆ ਵਿਸ਼ੇਸ਼ਣ’ ਆਮ ਤੌਰ ‘ਤੇ’ ‘ਹੁਕਮੀ ਭਵਿੱਖਤ ਕਾਲ’ ਦੇ ਨਾਲ ਕਿਸੇ ਨੂੰ ਕਿਸੇ ਕੰਮ ਤੋਂ ਰੋਕਣ ਵਾਸਤੇ ਵਰਤੀਦਾ ਹੈ :

(ੳ) ਹੁਕਮੀ ਭਵਿੱਖਤ, ਮੱਧਮ ਪੁਰਖ

ਕਹਿ ਕਬੀਰ ਇਹ ਬਿਨਤੀ ਸੁਨੀਅਹੁ ‘ਮਤ ਘਾਲਹੁ’ ਜਮ ਕੀ ਖ਼ਬਰੀ ॥੨॥੬॥

(ਬਿਲਾਵਲੁ ਕਬੀਰ ਜੀ, ਪੰਨਾ ੮੫੬)

ਭਜਹੁ ਗੋਬਿੰਦੁ ਬੂਲਿ 'ਮਤ ਜਾਹੁ' ॥੯॥ (ਭੈਰਉ ਕਬੀਰ ਜੀ, ਪੰਨਾ ੧੧੫੯)

ਸੁਣਿ ਬਾਵਰੇ 'ਮਤੁ ਜਾਣਹਿ' ਪ੍ਰਤੁ ਮੈ ਪਾਇਆ ॥੮॥੧॥

(ਸੁਹੀ ਛੰਤ ਮ: ੫ ਘਰੁ ੧, ਪੰਨਾ ੨੨੨)

(ਅ) ਹੁਕਮੀ ਭਵਿੱਖਤ, ਅੱਨ ਪੁਰਖ

ਮੇਰੇ ਭਰਮਿ 'ਤੁਲਉ ਮਤਿ' ਕੋਈ ॥੩॥੨॥ (ਬਿਲਾਵਲੁ ਕਬੀਰ ਜੀ, ਪੰਨਾ ੯੫੫)

ਬਾਬੀਹਾ ਏਹੁ ਜਗੜੁ ਹੈ 'ਮਤੁ ਕੇ ਭਰਮਿ ਤੁਲਾਇ' ॥੧॥੧॥

(ਮਲਾਰ ਕੀ ਵਾਰ, ਪੰਨਾ ੧੨੯੩)

ਸੰਤਾ ਕਉ 'ਮਤੁ' ਕੋਈ 'ਨਿੰਦਹੁ' ਸੰਤ ਰਾਮ ਹੈ ਏਕੋ ॥੮॥੫॥

(ਸੁਹੀ ਕਬੀਰ ਜੀ, ਪੰਨਾ ੨੯੩)

(੩) (ਉ) ਜਦੋਂ ਇਹ ਡਰ ਪਰਗਟ ਕਰਨਾ ਹੋਵੇ ਕਿ ਕਿਤੇ ਕੋਈ ਅਨਿੱਛਿਤ ਕੰਮ ਨਾ ਹੋ ਜਾਏ, ਤਦੋਂ ਕ੍ਰਿਆ ਵਿਸ਼ੇਸ਼ਣ 'ਮਤਿ' 'ਸੰਭਾਵ ਭਵਿੱਖਤ ਕਾਲ' (Potential mood) ਦੇ ਨਾਲ ਅਤੇ ਕਦੇ ਕਦੇ 'ਭਵਿੱਖਤ ਕਾਲ' ਦੇ ਨਾਲ ਵਰਤਿਆ ਜਾਂਦਾ ਹੈ :

ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਡੁ ਮਨਗਇ ॥

'ਮਤੁ' ਸੇਜੈ ਕੰਡੁ 'ਨ ਆਵਣੀ' ਏਵੈ ਬਿਰਥਾ ਜਾਇ ॥੧॥੯॥

(ਸੁਹੀ ਕੀ ਵਾਰ, ਪੰਨਾ ੨੯੩)

ਮੈ ਬਿਗਰਿਓ 'ਬਿਗਰੈ ਮਤਿ' ਅਉਰਾ ॥੨॥ (ਬਿਲਾਵਲੁ ਕਬੀਰ ਜੀ, ਪੰਨਾ ੯੫੫)

'ਮਤ' ਮੈ ਪਿਛੇ ਕੋਈ 'ਰੋਵਸੀ' ਸੋ ਮੈ ਮੂਲਿ ਨ ਭਾਇਆ ॥

(ਰਾਮਕਲੀ ਸਤ੍ਤਾ, ਪੰਨਾ ੯੨੩)

(ਅ) ਕਦੇ ਕਦੇ ਇਹ 'ਕ੍ਰਿਆ ਵਿਸ਼ੇਸ਼ਣ' 'ਸੰਭਾਵ ਭਵਿੱਖਤ ਕਾਲ' ਦੇ ਨਾਲ ਵਰਤ ਕੇ ਇਹ 'ਆਸ' ਪਰਗਟ ਕੀਤੀ ਜਾਂਦੀ ਹੈ ਕਿ 'ਸ਼ਾਇਦ' ਫਲਾਣਾ 'ਇੱਛਿਤ' ਪਦਾਰਥ ਮਿਲ ਜਾਏ :

ਅਖੀ ਕਾਚਿ ਧਰੀ ਚਰਣਾ ਤਲਿ ਸਭ ਧਰਤੀ ਦਿਰਿ 'ਮਤ' ਪਾਈ ॥੧॥

(ਸੁਹੀ ਮ: ੮ ਘਰੁ ੨ ਅਸਟਪਦੀਆ, ਪੰਨਾ ੨੫੭)

ਤਜਿ ਮਾਨੁ ਸਖੀ ਤਜਿ ਮਾਨੁ ਸਖੀ 'ਮਤੁ' ਆਪਣੇ ਪ੍ਰੀਤਮ ਭਾਵਹ ॥੧॥੩॥

(ਬਿਲਾਵਲੁ ਮ: ੫ ਛੰਤ, ਪੰਨਾ ੮੪੭)

(8) ਜਿਨ੍ਹਾਂ :

ਸ਼ਬਦ 'ਜਿਨ' ਭੀ ਸ਼ਬਦ 'ਮਤਿ' ਦੇ ਅਰਥ ਵਿਚ 'ਕ੍ਰਿਆ ਵਿਸ਼ੇਸ਼ਣ' ਦੇ ਤੌਰ 'ਤੇ ਵਰਤਿਆ ਜਾਂਦਾ ਹੈ :

(ੴ) ਕਿਸੇ ਕੰਮ ਤੋਂ ਰੋਕਣ ਵਾਸਤੇ, ‘ਹਕਮੀ ਭਵਿੱਖਤ ਕਾਲ’ ਦੇ ਨਾਲ :

ਪਨ ਦਾਰਾ ਸੰਪਤਿ ਸਗਲ 'ਜਿਨ' ਅਪੁਨੀ ਕਰਿ 'ਮਾਨ' ॥੫॥

ਜਿਨ੍ਹਾਂ ਮਾਨਿ—ਨਾ ਮੰਨ। (ਸਲੋਕ ਮ: ੯, ਪੰਨਾ ੧੪੨੬)

(ਅ) ਕਿਸੇ ਅਨਿੱਛਿਤ ਕੰਮ ਦੇ ਹੋਣ ਦਾ ਡਰ ਪਰਗਟ ਕਰਨ ਵਾਸਤੇ, 'ਸੰਭਾਵ ਭਵਿੱਖਤ ਕਾਲ' ਦੇ ਨਾਲ :

ਮੇਰੀ ਪ੍ਰੀਤਿ ਗੋਬਿੰਦ ਸਿਉ 'ਜਿਨਿ ਘਟੈ' ॥੨॥

(ਧਨਾਸਰੀ ਰਵਿਦਾਸ ਜੀ, ਪੰਜਾ ੬੯੪)

ਜਿਨਿ ਘੜੈ—ਕਿਤੇ ਘਟ ਨਾ ਜਾਏ।

ਉਨ੍ਹਾਂ ਕੀ ਗੈਲਿ ਤੋਹਿ 'ਜਿਨਿ' ਲਾਗੇ ॥੧॥੩੪॥

ਜਿਨ੍ਹਿਂ ਲਾਗੇ—ਕਿਤੇ ਲੱਗ ਨਾ ਜਾਏ। (ਆਸਾ ਕਬੀਰ ਜੀ, ਪੰਨਾ ੮੯੮)

(५) जटीः

ਇਹ ਲੱਡੜਾ ਭੀ ਲੱਡੜਾ 'ਮਤ' ਦੇ ਅਰਥ ਵਿਚ ਵਰਤੀਦਾ ਹੈ।

ਕਿਸੇ ਕੰਮ ਤੋਂ ਰੋਕਣ ਵਾਸਤੇ, ‘ਹੁਕਮੀ ਭਵਿੱਖਤ ਕਾਲ’ ਦੇ ਨਾਲ :

‘ਜਣੀ’ ਲਖਾਵਹੁ ਅਸੰਤ ਪਾਪੀਸਣਿ ॥੩॥੨॥

ਜਣੀ ਲਖਾਵਹੁ—ਨਾ ਲਖਾਵਹੁ। (ਆਸਾ ਰਵਿਦਾਸ ਜੀ, ਪੰਨਾ 8੯੬)

ੴ

(੧) ਜਿਸ ਲਫਜ਼ ਉਤੇ ਜ਼ੋਰ ਦੇਣਾ ਹੋਵੇ, ਉਸ ਦੇ ਪਿਛੇ ਸ਼ਬਦ 'ਹੀ' ਵਰਤਿਆ ਜਾਂਦਾ ਹੈ, ਜਿਵੇਂ :

ਕਉਨ ਕੇ ਕਲੰਕੁ ਰਹਿਓ ਰਾਮ ਨਾਮੁ 'ਲੇਤ ਹੈ' ॥

ਪਤਿਤ ਪਵਿੜ੍ਹ ਭਏ ਰਾਮੁ 'ਕਹਤ ਹੀ' ॥ਰਹਾਉ॥੨॥

(ਟੋਭੀ ਨਾਮਦੇਵ ਜੀ, ਪੰਜਾ ੨੧੮)

ਸਾਧੁ 'ਪਰਮਤ ਹੀ' ਪ੍ਰਭੂ ਪਾਇਆ ਗੋਬਿੰਦ ਸਰਣ ਤੁਮਾਰੀ ॥੧॥੨॥

(ਸੇਰਟਿ ਨੰ: 8, ਪੰਜਾ ੯੦੭)

(੨) ਕਦੇ ਕਦੇ ਸ਼ਬਦ 'ਹੀ' ਦੇ ਥਾਂ ਸ਼ਬਦ 'ਹੈ' ਵਰਤਿਆ ਜਾਂਦਾ ਹੈ, ਆਮ ਤੌਰ 'ਤੇ ਇਹ ਤਬਦੀਲੀ ਪੜਨਾਂਵ 'ਤੂੰ' ਦੇ ਨਾਲ ਹੁੰਦੀ ਹੈ, ਜਿਵੇਂ :

ਤੇਰਾ ਭਾਣਾ ਤੂੰ 'ਹੈ' ਮਨਾਇਹਿ ਜਿਸ ਨੇ ਹੋਹਿ ਦਇਆਲਾ ॥੪੮॥

(ਸੂਹੀ ਮ: ੫ ਘਰੂ ੨, ਪੰਨਾ ੨੮੨)

ਤੇਰੀ ਗਤਿ ਮਿਤਿ 'ਤੂੰ ਹੈ' ਜਾਣਹਿ ਕੁਦਰਤਿ ਕੀਮ ਨ ਪਾਈਐ ॥੩॥੫੩॥

(ਸੂਹੀ ਮ: ੫ ਘਰੂ ੨, ਪੰਨਾ ੨੮੩)

'ਤੂੰ ਹੀ' ਸੁਆਮੀ ਅੰਤਰਜਾਮੀ

'ਤੂੰ ਹੀ' ਬਸਹਿ ਸਾਧ ਕੈ ਸੰਗਾ ॥੧॥ਰਹਾਉਇਆਹਿ ॥੧੦੧॥

(ਬਿਲਾਵਲੁ ਮ: ੫, ਪੰਨਾ ੯੨੪)

(੩) ਕਈ ਵਾਰ ਸ਼ਬਦ 'ਹੀ' ਦਾ 'ਹ' ਉੱਡ ਕੇ ਉਸ ਦੇ ਥਾਂ 'ਈ' ਰਹਿ ਜਾਂਦੀ ਹੈ, ਭਾਵ, 'ਹੀ' ਦੇ ਥਾਂ 'ਈ' ਹੋ ਜਾਂਦਾ ਹੈ, ਜਿਵੇਂ :

ਕਰਮ ਧਰਮ ਸਗਲਾ 'ਈ' ਖੇਵੇ ॥੩॥੨੨॥ (ਧਨਾਸਰੀ ਮ: ੫, ਪੰਨਾ ੬੭੬)

'ਸੋਈ' ਭਗਤ ਜਿ ਸਾਚੇ ਭਾਣੇ ॥੩॥੨੪॥ (ਧਨਾਸਰੀ ਮ: ੫, ਪੰਨਾ ੬੭੭)

ਨਾਮੁ ਧਨੁ ਜਿਸੁ ਜਨ ਕੈ ਪਾਲੈ 'ਸੋਈ' ਪੂਰਾ ਸਾਹਾ ॥੨॥੬੬॥੩੦॥

(ਧਨਾਸਰੀ ਮ: ੫ ਘਰੂ ੮, ਪੰਨਾ ੬੮੦)

ਕਹੁ ਕਬੀਰ 'ਤੇਈ' ਨਰ ਤੂਲੇ ॥੪॥੩॥ (ਸੂਹੀ ਕਬੀਰ ਜੀ, ਪੰਨਾ ੨੬੨)

ਐਸੇ ਗਿਆਨੁ ਬਿਰਲੇ ਈ ਪਾਏ ॥੧॥੬੬॥ (ਬਿਲਾਵਲੁ ਮ: ੫, ਪੰਨਾ ੯੦੩)

(੪) ਸ਼ਬਦ 'ਹੀ' ਤੋਂ 'ਈ'. ਬਣ ਕੇ ਕਈ ਵਾਰੀ ਪਿਛਲੇ ਸ਼ਬਦ ਨਾਲ ਮਿਲ ਕੇ 'ਸੰਧੀ' ਹੋ ਜਾਂਦੀ ਹੈ, ਦੋਹਾਂ ਸ਼ਬਦਾਂ ਤੋਂ ਇਕੋ ਬਣ ਜਾਂਦਾ ਹੈ, ਜਿਵੇਂ :

ਸੰਸਾਰ ਸਾਗਰ ਮਹਿ ਜਲਨਿ ਨ ਦੀਨੇ 'ਕਿਨੈ' ਨ ਦੁਤਰੁ ਭਾਖੇ ॥੧॥੨੮॥੧॥

(ਧਨਾਸਰੀ ਮ: ੫, ਪੰਨਾ ੬੭੭)

ਮਾਇਆ ਤ ਮੋਹਣੀ 'ਤਿਨੈ' ਕੀਤੀ ਜਿਨ ਠਗਉਲੀ ਪਾਈਆ ॥੧੦॥

(ਗਮਕਲੀ ਮ: ੩ ਅੰਨਦੁ)

ਨੋਟ : ਕਿਨੈ = ਕਿਨ + ਈ = ਕਿਨ + ਹੀ = ਕਿਨਿ + ਹੀ।

ਤਿਨੈ = ਤਿਨ + ਈ = ਤਿਨ + ਹੀ = ਤਿਨਿ + ਹੀ।

(੫) ਕਦੇ ਕਦੇ ਸ਼ਬਦ 'ਹੀ' ਦੀ (ੰ) ਦੇ ਥਾਂ (ੴ) ਜਾਂ (ੳ) ਹੋ ਜਾਂਦੇ ਹਨ; ਜਿਵੇਂ :

ਜਹ ਜਹ ਪੇਖਉ ਤਹ ਹਜੂਰਿ ਦੂਰਿ 'ਕਤਹੂ' ਨ ਜਾਈ ॥੧॥੩॥੨੭॥

(ਧਨਾਸਰੀ ਮ: ੫, ਪੰਨਾ ੬੭੭)

ਏਕੁ ਨਾਮੁ ਦੌਰਿ ਮਨ ਮੰਤਾ ਬਿਨਸਿ ਨ 'ਕਤਹੂ' ਜਾਤਿ ॥੧॥੧੦॥੪੧॥

(ਧਨਾਸਰੀ ਮ: ੫ ਘਰੁ ੮, ਪੰਨਾ ੬੮੧)

ਜਨ ਨਾਨਕ ਕੇਟਨ ਮੈ 'ਕਿਨਹੂ' ਗੁਰਮੁਖਿ ਹੋਇ ਪਛਾਨਾ ॥੨॥੨॥

(ਧਨਾਸਰੀ ਮ: ੯, ਪੰਨਾ ੬੮੫)

ਤਿਨ ਸਾਪੂ ਚਰਣ ਨ ਸੇਵੇ 'ਕਬਹੂ' ਤਿਨ ਸਭੁ ਜਨਮੁ ਅਕਾਥਾ ॥੨॥੧॥

(ਜੈਤਸਰੀ ਮ: ੮, ਪੰਨਾ ੬੮੬)

ਜਿਨਿ ਮੋਹੇ ਬ੍ਰਹਮੰਡ ਖੰਡ 'ਤਾਹੂ' ਮਹਿ ਪਾਉ ॥੧੩॥੪੩॥

(ਸੁਹੀ ਮ: ੫ ਘਰੁ ੮, ਪੰਨਾ ੨੮੪)

ਜਨਮ ਮਰਣ 'ਦੁਹਹੂ' ਮਹਿ ਨਾਹੀ ਜਨ ਪਰਉਪਕਾਰੀ ਆਏ ॥੨॥੭॥੪੪॥

(ਸੁਹੀ ਮ: ੫ ਘਰੁ ੭, ਪੰਨਾ ੨੮੬)

ਸਭਿ ਕੈ ਮਧਿ 'ਸਭਹੂ' ਤੇ ਬਾਹਰਿ ਰਾਗ ਦੇਖ ਤੇ ਨਿਆਰੇ ॥੩॥੧॥੧॥

(ਸੁਹੀ ਮ: ੫ ਛੰਤ, ਪੰਨਾ ੨੮੮)

ਕਬੀਰਾ ਹਮਰਾ ਕੋ ਨਹੀ ਹਮ 'ਕਿਸਹੂ' ਕੇ ਨਾਹਿ ॥੨੧੪॥

(ਸਲੋਕ ਕਬੀਰ ਜੀ, ਪੰਨਾ ੧੩੭੬)

(੬) ਜਿਵੇਂ ਸ਼ਬਦ 'ਹੀ' ਦਾ 'ਹ' ਉੱਡ ਕੇ ਉਸ ਦੇ ਥਾਂ 'ਈ' ਬਣ ਜਾਂਦਾ ਹੈ, ਤਿਵੇਂ ਉਸ ਦੇ ਦੂਜੇ ਰੂਪ 'ਹੂ' ਦੇ 'ਹ' ਦੇ ਥਾਂ 'ਓ' ਹੋ ਕੇ 'ਊ' ਬਣ ਜਾਂਦਾ ਹੈ, ਅਤੇ ਇਹ 'ਊ' ਪਿਛਲੇ ਸ਼ਬਦ ਦੇ ਨਾਲ ਮਿਲ ਕੇ ਦੋਹਾਂ ਦਾ ਇਕੱਠਾ ਇਕੋ ਸ਼ਬਦ ਬਣ ਜਾਂਦਾ ਹੈ, ਜਿਵੇਂ :

'ਕਾਯਉ' ਦੇਵਾ ਕਾਇਆਉ ਦੇਵਲ 'ਕਾਇਆਉ' ਜੰਗਮ ਜਾਤੀ ॥੧॥੧॥

(ਧਨਾਸਰੀ ਪੀਪਾ ਜੀ, ਪੰਨਾ ੬੮੫)

ਮਨਿ ਸਾਚਾ ਮੁਖਿ 'ਸਾਚਉ' ਭਾਈ ॥੯॥੧॥

(ਬਿਲਾਵਲੁ ਮ: ੧ ਬਿਤੀ, ਪੰਨਾ ੮੩੮)

ਕਾਯਉ = ਕਾਯਾ + ਉ = ਕਾਯਾ + ਹੂ = ਕਾਯਾ + ਹੀ ।

ਸਾਚਉ = ਸਾਚਾ + ਉ = ਸਾਚਾ + ਹੂ = ਸਾਚਾ + ਹੀ ।

(੨) ਸ਼ਬਦ 'ਹੀ' ਤੋਂ ਪਹਿਲਾਂ ਮੁਕਤਾ-ਅੰਤ 'ਨਾਂਵ' ਦੇ ਕਾਰਕ-ਚਿਹਨ ਉੱਡ ਕੇ ਕੇਵਲ ਮੁਕਤਾ ਹੀ ਰਹਿ ਜਾਂਦਾ ਹੈ। ਵੇਖੋ :

ਮਨ ਕੀ ਬਿਰਥਾ 'ਮਨ ਹੀ' ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥੫॥

(ਬਿਲਾਵਲੁ ਮ: ੪ ਅਸਟਪਦੀਆ, ਪੰਨਾ ੯੩੫)

ਇਸੁ ਮਨ ਕੀ ਬਿਧਿ 'ਮਨ ਹੂ' ਜਾਣੈ ਬੂਝੈ ਸਬਦਿ ਵੀਰਾਰਿ ॥੪॥੬॥

(ਮਲਾਰ ਮ: ੩, ਪੰਨਾ ੧੨੬੦)

ਮਨ ਹੀ = ਮਨੁ ਹੀ, ਕਰਤਾ ਕਾਰਕ, ਇਕ-ਵਚਨ।

ਮਨ ਹੂ = ਮਨੁ ਹੂ, ਕਰਤਾ ਕਾਰਕ, ਇਕ-ਵਚਨ।

ਨਿਝਰੁ ਝਰੈ ਸਹਜ ਧੁਨਿ ਲਾਗੈ 'ਘਰ ਹੀ' ਪਰਚਾ ਪਾਈਐ ॥੩॥੧॥੮॥

(ਸੂਹੀ ਮ: ੧ ਘਰੁ ੨, ਪੰਨਾ ੨੩੦)

ਘਰੁ ਹੀ = ਘਰਿ ਹੀ, ਅਧਿਕਰਣ ਕਾਰਕ, ਇਕ-ਵਚਨ।

ਮਨੁ ਮੰਦਰੁ ਤਨੁ ਵੇਸ ਕਲੰਦਰੁ 'ਘਰ ਹੀ' ਤੀਰਥਿ ਨਾਵਾ ॥੧॥੧॥੨॥

ਘਰ ਹੀ—ਘਟਿ ਹੀ। (ਬਿਲਾਵਲੁ ਮ: ੧, ਪੰਨਾ ੨੬੫)

ਸਾਥ ਕਾ ਨਿੰਦਕੁ ਕੈਸੇ ਤਰੈ ॥ ਸਰਪਰ ਜਾਨਹੁ 'ਨਰਕ ਹੀ' ਪਰੈ ॥੨॥੧੧॥

(ਗੋੜ ਰਵਿਦਾਸ ਜੀ, ਪੰਨਾ ੮੨੫)

ਨਰਕ ਹੀ = ਨਰਕਿ ਹੀ, ਅਧਿਕਰਣ ਕਾਰਕ, ਇਕ-ਵਚਨ।

ਰਾਚਹੁ 'ਨਾਥ ਹੀ' ਸਹਾਈ ਸੰਤਨਾ ॥੧੨੯॥੧੪੯॥

ਨਾਥ ਹੀ—ਨਾਥਿ ਹੀ। (ਬਿਲਾਵਲੁ ਮ: ੫, ਪੰਨਾ ੯੩੦)

ਜਿਉ ਜਲ ਤਰੰਗ ਜਲੁ 'ਜਲਹਿ' ਸਮਾਵਹਿ

ਨਾਨਕ ਆਪੇ ਆਪਿ ਰਮਈਆ ॥੮॥੩॥

(ਬਿਲਾਵਲੁ ਮ: ੪ ਅਸਟਪਦੀਆ, ਪੰਨਾ ੯੩੫)

ਜਲਹਿ = ਜਲ + ਹੀ = ਜਲਿ + ਹੀ, ਅਧਿਕਰਣ ਕਾਰਕ, ਇਕ-ਵਚਨ।

(੮) ਅੰਕ (੨) ਵਾਲੀ ਤਬਦੀਲੀ 'ਪੜਨਾਂਵ' ਵਿਚ ਭੀ ਹੋ ਜਾਂਦੀ ਹੈ। ਵੇਖੋ :

ਜਿਸ ਕਾ ਸਾ 'ਤਿਨਹੀ' ਰਖਿ ਲੀਆ ਪੂਰਨ ਪ੍ਰਭ ਕੀ ਭਾਤੀ ॥੨॥੧੨॥੪੩॥

(ਧਨਾਸਰੀ ਮ: ੫ ਘਰੁ ੮, ਪੰਨਾ ੬੮੧)

ਦਾਨੁ ਪੁੰਨ ਨਹੀ ਸੰਤਨ ਸੇਵਾ 'ਕਿਤ ਹੀ' ਕਾਗਜਿ ਨ ਆਇਆ ॥੧॥੨॥੪॥

(ਟੋਡੀ ਮ: ੫, ਪੰਨਾ ੨੧੨)

ਹਉ ਨਾਹੀ ਤੂ ਹੋਵਹਿ 'ਤੁਧ ਹੀ' ਸਾਜਿਆ ॥੫॥੩॥੫॥

(ਸੁਹੀ ਮ: ੧ ਕਾਫੀ ਘਰੁ ੧੦, ਪੰਨਾ ੨੫੨)

ਜੇ ਭੁਖ ਦੇਹਿ ਤ 'ਇਤ ਹੀ' ਰਾਜਾ ਦੁਖ ਵਿਚਿ ਸੁਖ ਮਨਾਈ ॥੩॥

(ਸੁਹੀ ਅਸਟਪਦੀਆ ਮ: ੮ ਘਰੁ ੨, ਪੰਨਾ ੨੫੭)

'ਆਪ ਹੀ' ਮੰਦਰੁ ਆਪਹਿ ਸੇਵਾ ॥

'ਆਪ ਹੀ' ਪੁਜਾਰੀ 'ਆਪ ਹੀ' ਦੇਵਾ ॥੩॥

ਆਪਹਿ ਜੋਗੁ 'ਆਪ ਹੀ' ਚੁਗਤਾ ॥

ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥

(ਬਿਲਾਵਲੁ ਮ: ੫ ਘਰੁ ੪, ਪੰਨਾ ੯੦੩)

'ਕਿਨਹੀ' ਨਿਵਲ ਭੁਇਆਂਗਮ ਸਾਧੇ ॥

ਸੇਹਿ ਦੀਨ ਹਰਿ ਹਰਿ ਆਰਾਧੇ ॥੧॥੧॥

(ਰਾਮਕਲੀ ਮ: ੫ ਅਸਟਪਦੀਆ, ਪੰਨਾ ੯੧੨)

ਕਿਤਹੀ = ਕਿਤੁ + ਹੀ। ਤੁਧ ਹੀ = ਤੁਧੁ + ਹੀ। ਇਤਹੀ = ਇਤੁ + ਹੀ।

ਆਪ ਹੀ = ਆਪਿ + ਹੀ। ਕਿਨਹੀ = ਕਿਨਿ + ਹੀ।

(੯) ਅੰਕ ਨੰ: ੮ ਵਿਚ ਵੇਖ ਆਏ ਹਾਂ ਕਿ ਸ਼ਬਦ 'ਹੀ' ਤੋਂ 'ਈ' ਬਣ ਕੇ 'ਵਰਿੱਧੀ'-ਸੰਧੀ ਦੁਆਰਾ ਸ਼ਬਦ 'ਈ' ਪਿਛਲੇ ਸ਼ਬਦ ਨਾਲ ਮਿਲ ਜਾਂਦਾ ਹੈ, ਜਿਵੇਂ—ਕਿਨੈ, ਤਿਨੈ। ਪਰ ਕਈ ਵਾਰੀ 'ਗੁਣ' ਜਾਂ 'ਵਰਿੱਧੀ' ਦੇ ਥਾਂ ਦੋਹਾਂ ਸ਼ਬਦਾਂ ਦੀ 'ੳ' ਬਣ ਜਾਂਦੀ ਹੈ, ਜਿਵੇਂ : "ਕਿਸ+ਹੀ" ਤੋਂ 'ਕਿਸੀ' :

ਜਿਮੀ ਨਾਹੀ ਮੈ 'ਕਿਸੀ ਕੀ' ਬੋਈ ਐਸਾ ਦੇਨੁ ਦੁਖਲਾ ॥੧॥੫॥

(ਸੁਹੀ ਕਬੀਰ ਜੀ, ਪੰਨਾ ੨੯੩)

ਕਿਸੀ = ਕਿਸ + ਈ = ਕਿਸ + ਹੀ।

(੧੦) ਅੰਕ ਨੰ: ੨, ੮ ਵਿਚ ਵੇਖ ਆਏ ਹਾਂ ਕਿ ਸ਼ਬਦ 'ਹੀ' ਦੇ ਕਾਰਨ 'ਨਾਂਵ' 'ਪੜਨਾਂਵ' ਦਾ 'ਕਾਰਕ-ਚਿਹਨ' ਉੱਡ ਜਾਂਦਾ ਹੈ। 'ਸੰਬੰਧਕ' ਅਤੇ 'ਕ੍ਰਿਆ-ਵਿਸ਼ੇਸ਼ਣ' ਤੇ ਭੀ ਇਹ ਅਸਰ ਪੈਂਦਾ ਹੈ, ਇਹਨਾਂ ਦਾ ਭੀ ਅੰਤਲਾ () ਅਤੇ (f) ਉੱਡ ਜਾਂਦੇ ਹਨ, ਜਿਵੇਂ :

ਹਰਿ ਕੈ ਨਿਕਟਿ ਨਿਕਟਿ ਹਰਿ 'ਨਿਕਟ ਹੀ' ਬਸਤੇ

ਤੇ ਹਰਿ ਕੈ ਜਨ ਸਾਧੁ ਹਰਿ ਭਗਤ ॥੨॥੧॥੮॥

(ਸਾਰੰਗ ਮ: ੮ ਪੜਤਾਲ, ਪੰਨਾ ੧੨੦੦)

ਕਬੀਰ ਸਾਕਤ ਸੰਗੁ ਨ ਕੀਜੀਐ 'ਦੂਰਹਿ' ਜਾਈਐ ਭਾਗਿ ॥੧੩੧॥

(ਸਲੋਕ ਕਬੀਰ ਜੀ, ਪੰਨਾ ੧੩੧)

ਆਇ ਪਰੇ ਧਰਮਰਾਇ ਕੇ 'ਬੀਚਹਿ' ਧੁਮਾਧਾਮ ॥੩੪੨॥

(ਸਲੋਕ ਕਬੀਰ ਜੀ, ਪੰਨਾ ੧੩੧)

ਨਿਕਟ ਹੀ = ਨਿਕਟਿ + ਹੀ । ਦੂਰਹਿ = ਦੂਰ + ਹੀ = ਦੂਰਿ + ਹੀ ।

ਬੀਚਹਿ = ਬੀਚ + ਹੀ = ਬੀਚਿ + ਹੀ ।

(੧੧) ਅੰਕ ਨੰ: ੪ ਵਿਚ ਵੇਖ ਆਏ ਹਾਂ ਕਿ ਕਿਵੇਂ ਸ਼ਬਦ 'ਹੀ' ਸੰਧੀ ਦੁਆਰਾ ਪਹਿਲੇ ਸ਼ਬਦ ਨਾਲ ਜੁੜ ਕੇ 'ਕਿਨੈ', 'ਤਿਨੈ', ਆਦਿਕ ਬਣ ਜਾਂਦਾ ਹੈ । ਕਈ ਵਾਰੀ ਸ਼ਬਦ 'ਹੀ' ਅਜਿਹੇ ਸ਼ਬਦਾਂ ਨਾਲ ਮੁੜ ਦੂਜੀ ਵਾਰੀ ਭੀ ਵਰਤਿਆ ਜਾਂਦਾ ਹੈ, ਜਿਵੇਂ :

ਦਰਗਹ ਮਿਲੈ 'ਤਿਸੈ ਹੀ' ਜਾਇ ॥੩॥੪॥ (ਧਨਾਸਰੀ ਮ: ੫, ਪੰਨਾ ੬੭੭)

ਜਿਨ ਕੇ ਜੀਅ 'ਤਿਨੈ ਹੀ' ਫੇਰੇ ਆਪੇ ਭਇਆ ਸਹਾਈ ॥੪॥੪॥੨੮॥

(ਧਨਾਸਰੀ ਮ: ੫, ਪੰਨਾ ੬੭੮)

(੧੨) 'ਹੀ' ਤੋਂ 'ਹਾਈ' ਰੂਪ ਭੀ ਛੰਦ ਦੀ ਚਾਲ ਨੂੰ ਪੂਰਾ ਰੱਖਣ ਵਾਸਤੇ ਬਣਿਆ ਮਿਲਦਾ ਹੈ । ਇਸ ਰੂਪ ਦਾ ਭੀ ਉਹੀ ਅਸਰ ਕਾਇਮ ਰਹਿੰਦਾ ਹੈ ਜੋ ਅੰਕ (੭) ਵਿਚ ਵੇਖ ਆਏ ਹਾਂ । ਵੇਖੋ :

ਜੌਕਰਿ ਪਾਚਨੁ ਬੇਗ ਨ ਪਾਵੈ ਝਗੁੜੁ ਕਰੈ ਘਰ 'ਹਾਈ' ॥੨॥੩॥੫੪॥

(ਗਊੜੀ ਕਬੀਰ ਜੀ, ਪੰਨਾ ੩੩੫)

ਘਰ ਹਾਈ = ਘਰ ਹੀ = ਘਰਿ ਹੀ ।

ਅਧਿਕਰਣ ਕਾਰਕ, ਇਕ-ਵਚਨ ।

ਸੰਬੰਧਕ (Preposition)

ਕੋ, ਕਉ

(੮) ਸੰਬੰਧਕ 'ਕੋ' (= ਕਾ, ਦਾ) ਪਦਾਰਥਾਂ ਦਾ ਪਰਸਪਰ ਉਹ ਸੰਬੰਧ ਪਰਗਟ ਕਰਨ ਵਾਸਤੇ ਵਰਤਿਆ ਜਾਂਦਾ ਹੈ, ਜੋ ਸੰਬੰਧ 'ਕਾਰਕ' ਦੀ ਰਾਹੀਂ

ਦਿਖਲਾਇਆ ਜਾਂਦਾ ਹੈ। ਸੰਬੰਧਕ ‘ਕਉ’, ‘ਕਰਮ ਕਾਰਕ’, ‘ਸੰਪ੍ਰਦਾਨ ਕਾਰਕ’ ਜਾਂ ‘ਅਧਿਕਰਣ ਕਾਰਕ’ ਦੇ ਥਾਂ ਵਰਤੀਦਾ ਹੈ। ਪਰ ਇਹ ‘ਕਉ’ ਕਿਤੇ ਕਿਤੇ ਰੂਪ ਵਟਾ ਕੇ ‘ਕੌ’ ਬਣਦਾ ਗਿਆ ਤੇ ਆਖਰ ‘ਕੌ’ ਦੇ ਥਾਂ ‘ਕੋ’ ਹੀ ਲਿਖਿਆ ਜਾਣ ਲੱਗ ਪਿਆ। ਵੇਖੋ :

ਬਿਸੁੰਭਰ ਜੀਅਨ ‘ਕੋ’ ਦਾਤਾ ਭਗਤਿ ਭਰੇ ਭੰਡਾਰ ॥੧॥੧੪॥੨੩॥

ਕੌ—ਕਾ, ਦਾ। (ਗੁਜਰੀ ਮ: ੫ ਘਰੂ ੨, ਪੰਨਾ ੫੦੦)

ਸਭੁ ਕਿਛੁ ਜੀਵਤ ‘ਕੋ’ ਬਿਵਹਾਰ ॥੨॥ (ਦੇਵਗੰਧਾਰੀ ਮ: ੬, ਪੰਨਾ ੫੩੯)
ਕੌ—ਦਾ।

ਜਮ ‘ਕੋ’ ਭੰਡ੍ਹ ਪਰਿਓ ਸਿਰ ਉਪਰਿ ਤਬ ਸੋਵਤ ਤੈ ਜਾਗਿਓ ॥੧॥੩॥

(ਹਾਰੂ ਮ: ੬, ਪੰਨਾ ੧੦੦੮)

(ਅ) ਕਉ :

ਸਗਲ ਜੀਅ ਜਾ ‘ਕਉ’ ਆਰਾਧਿ ਤਾਹੂ ‘ਕਉ’ ਢੂ ਜਾਚੂ ॥੧॥ਰਹਾਉ॥੨੩॥

(ਗੁਜਰੀ ਮ: ੫ ਘਰੂ ੨, ਪੰਨਾ ੫੦੦)

ਐ ਜੀ ਬਹੁਤੇ ਭੇਖ ਕਰਹਿ ਭਿਖਿਆ ‘ਕਉ’

ਕੇਤੇ ਉਦਰ ਭਰਨ ਕੈ ਤਾਈ ॥੨॥੩॥

(ਗੁਜਰੀ ਮ: ੧ ਅਸਟਪਦੀਆ, ਪੰਨਾ ੫੦੮)

ਜਪ ਤਪ ਬਰਤ ਕੀਨੇ ਪੇਖਨ ‘ਕਉ’ ਚਰਣਾ ਰਾਮ ॥੨॥੩॥੬॥

ਕਉ—ਨੂੰ, ਦੀ ਖਾਤਰ। (ਬਿਹਾਗੜਾ ਮ: ੫ ਛੰਤ ਘਰੂ ੨, ਪੰਨਾ ੫੮੪)

(ਇ) ‘ਕਉ’ ਤੋਂ ‘ਕੌ’ ਅਤੇ ‘ਕੋ’,

ਮਾਇ ਬਾਪ ‘ਕੋ’ ਬੇਟਾ ਨੀਕਾ ਸਸੂਰੇ ਚੜ੍ਹਕੁ ਜਵਾਈ ॥

ਬਾਲ ਕੰਨਿਆ ‘ਕੌ’ ਬਾਪੁ ਪਿਆਰਾ ਭਾਈ ‘ਕੌ’ ਅਤਿ ਤਾਈ ॥੧॥੩॥

ਕੌ, ਕੌ—ਕਉ। (ਸੋਰਠਿ ਮ: ੧ ਘਰੂ ੧, ਪੰਨਾ ੫੬੬)

ਦਰਵੇਸੀ ‘ਕੋ’ ਜਾਣਈ ਵਿਰਲਾ ਕੋ ਦਰਵੇਸ ॥੧॥੬॥

ਕੋ—ਕਉ। (ਬਿਹਾਗੜੇ ਕੀ ਵਾਰ, ਪੰਨਾ ੫੫੦)

(ਸ) ਸੰਬੰਧਕ 'ਕਉ' ਭੀ 'ਕੋ' (= ਦਾ) ਦੇ ਅਰਥ ਵਿਚ ਵਰਤਿਆ ਮਿਲਦਾ ਹੈ :

ਕਹੁ ਨਾਨਕ ਨਿਜ ਮਤਿ ਸਾਧਨ 'ਕਉ'
ਭਾਖਿਓ ਤੋਹਿ ਪੁਕਾਰਿ ॥੨॥੮॥

(ਸੋਗਠਿ ਮ: ੯, ਪੰਨਾ ੬੩੩)

ਕਉ—ਦਾ।

ਕਾਰ, ਕਾਰੁ

'ਕਾਰ' ਸੰਸਕ੍ਰਿਤ ਦਾ ਇਕ ਪ੍ਰੱਤੈ (ਪਿਛੇਤਰ) ਹੈ। ਆਮ ਤੌਰ 'ਤੇ ਇਹ 'ਪ੍ਰੱਤੈ' ਨਾਂਵ ਦੇ ਅਖੀਰ ਵਿਚ ਵਰਤਿਆ ਜਾਂਦਾ ਹੈ। ਇਸ ਦਾ ਅਰਥ ਹੈ 'ਇਕ-ਰਸ', 'ਜਿਸ ਵਿਚ ਤਬਦੀਲੀ ਨਾ ਆਵੇ।'

ਇਸ 'ਪ੍ਰੱਤੈ' ਦੇ ਲਾਣ ਨਾਲ ਨਾਂਵ ਦੇ 'ਲਿੰਗ' ਵਿਚ ਕੋਈ ਫਰਕ ਨਹੀਂ ਪੈਂਦਾ, ਭਾਵ, ਜੇ ਨਾਂਵ ਪਹਿਲਾਂ ਪੁਲਿੰਗ ਹੈ, ਤਾਂ ਇਸ 'ਪ੍ਰੱਤੈ' ਦੇ ਲਗਾਇਆਂ ਭੀ ਪੁਲਿੰਗ ਹੀ ਰਹਿੰਦਾ ਹੈ; ਜੇ ਪਹਿਲਾਂ 'ਇਸਤ੍ਰੀ ਲਿੰਗ' ਹੋਵੇ, ਤਾਂ ਇਹ 'ਪ੍ਰੱਤੈ' ਸਮੇਤ ਭੀ 'ਇਸਤ੍ਰੀ ਲਿੰਗ' ਹੀ ਰਹਿੰਦਾ ਹੈ। ਵੇਖੋ :

(ੳ) ਪੁਲਿੰਗ :

'ਨੰਨਕਾਰੁ' ਨ ਕੋਇ ਕਰੋਈ ॥੨॥੨॥

(ਗਊੜੀ ਮ: ੧ ਅਸਟਪਦੀਆ, ਪੰਨਾ ੨੨੧)

ਮਨੁ ਮਾਨੈ ਹਰਿ 'ਏਕਬਕਾਰੁ' ॥੨॥੩॥

(ਗਊੜੀ ਮ: ੧ ਅਸਟਪਦੀਆ, ਪੰਨਾ ੨੨੨)

'ਜੈ ਜੈਕਾਰੁ' ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥੯॥੨॥੫॥

(ਸੁਗੀ ਛੰਤ ਮ: ੧, ਪੰਨਾ ੨੬੭)

ਸਹਜੇ 'ਤੁਣਤੁਣਕਾਰੁ' ਸੁਹਾਇਆ ॥੧॥੩॥

(ਗਊੜੀ ਮ: ੫ ਅਸਟਪਦੀਆ, ਪੰਨਾ ੨੩੭)

ਜਹ 'ਸ਼ਿਲਿਮਿਲਕਾਰੁ' ਦਿਸੰਤਾ ॥੨॥੧॥ (ਸੋਗਠਿ ਨਾਮਦੇਉ, ਪੰਨਾ ੬੫੬)

(ਅ) ਇਸਤ੍ਰੀ ਲਿੰਗ :

ਬੰਧਨ ਤੇ ਹੋਈ 'ਛੁਟਕਾਰ' ॥੧॥੮॥

(ਰਾਮਕਲੀ ਮ: ੫ ਅਸਟਪਦੀਆ, ਪੰਨਾ ੯੧੫)

ਅਕਾਲ ਮੁਰਤਿ ਅਜੂਨੀ ਸੰਭਉ ਕਲਿ ‘ਅੰਧਕਾਰ’ ਦੀਪਾਈ ॥੧੯॥੧॥੬॥
(ਰਾਮਕਲੀ ਮ: ੫ ਅਸਟਪਦੀਆ, ਪੰਨਾ ੯੧੬)

ਮੇਘ ਸਮੇਂ ਮੋਰ ‘ਨਿਰਤਕਾਰ’ ॥੨੦॥੨॥ (ਬਸੰਤੁ ਮ: ੫, ਪੰਨਾ ੧੧੯੦)
ਪੰਚ ਸ਼ਬਦ ‘ਪੁਨਿਕਾਰ’ ਪੁਨਿ ਤਹ ਬਾਜੈ ਸ਼ਬਦੁ ਨੀਸਾਣੁ ॥੧॥੨॥
(ਸਲੋਕ ਮ: ੧, ਵਾਰ ਮਲਾਰ ਕੀ, ਪੰਨਾ ੧੨੯੧)

ਦੇਖਿ ਰੂਪੁ ਅਤਿ ਅਨੂਪੁ ਮੋਰ ਮਹਾ ਮਹਾ ਭਣੀ
ਕਿੰਕਨੀ ਸ਼ਬਦ ‘ਝਨਤਕਾਰ’ ਖੇਲੁ ਪਾਹਿ ਜੀਉ ॥੧॥੬॥
(ਸਵਈਏ ਮਹਲੇ ਚਉਥੇ ਕੇ, ਪੰਨਾ ੧੪੦੨)

ਪ੍ਰਭੁ ਕੈ ਸਿਮਰਨਿ ਅਨਹਦ ‘ਝੁਨਕਾਰ’ ॥੨॥੧॥ (ਸੁਖਮਨੀ)

ਨੋਟ-੧ : ਇਸ ‘ਪ੍ਰੱਤੈ’ ਦੇ ਲੱਗਣ ਨਾਲ ਇਹਨਾਂ ਸ਼ਬਦਾਂ ਦੇ ਅਰਥ ਇਉਂ ਕਰਨੇ ਹਨ :

ਨੰਨਕਾਰੁ—ਇਕ-ਰਸ ਇਨਕਾਰ, ਸਦਾ ਲਈ ਇਨਕਾਰ।

ਦੇਕੰਕਾਰੁ—ਇਕ ਜੋ ਸਭ ਥਾਂ ਇਕ-ਰਸ ਵਿਆਪਕ ਹੈ।

ਜੈਕਾਰੁ—ਲਗਾਤਾਰ ‘ਜੈ ਜੈ’ ਦੀ ਗੁੰਜ।

ਛਿਲਿਮਿਲਿਕਾਰੁ—ਇਕ-ਰਸ ਚਾਨਣ।

ਪੁਨਿਕਾਰ—ਇਕ-ਰਸ ਪੁਨੀ, ਲਗਾਤਾਰ ਆਵਾਜ਼।

ਨੋਟ-੨ : ‘ਕਾਰ’ ਪ੍ਰੱਤੈ ਦੇ ਲਾਣ ਤੋਂ ਬਿਨਾ ਤੇ ਲਾਣ ਨਾਲ, ਦੋਹਾਂ ਤਰ੍ਹਾਂ ਦੇ ਸ਼ਬਦਾਂ ਦੇ ਅਰਥਾਂ ਵਿਚ ਫਰਕ ਹੇਠ-ਲਿਖੇ ਪ੍ਰਮਾਣ ਤੋਂ ਸਪੱਸ਼ਟ ਹੋ ਜਾਂਦਾ ਹੈ :

ਪੰਚ ਸ਼ਬਦ ‘ਪੁਨਿਕਾਰ’ ‘ਪੁਨਿ’ ਤਹ ਬਾਜੈ ਸ਼ਬਦੁ ਨੀਸਾਣੁ ॥੧॥੨॥

ਪੁਨਿ—ਆਵਾਜ਼, ਨਾਦ। (ਮ: ੧, ਮਲਾਰ ਕੀ ਵਾਰ, ਪੰਨਾ ੧੨੯੧)

ਪੁਨਿਕਾਰ—ਇਕ-ਰਸ (ਨਾਦ), ਲਗਾਤਾਰ, ਅਤੁੱਟ।

ਜੀ

(੧) ਸ਼ਬਦ ‘ਜੀ’ ਆਦਰ-ਸਤਿਕਾਰ ਪਰਗਟ ਕਰਨ ਲਈ ਵਰਤਿਆ ਜਾਂਦਾ ਹੈ। ਆਮ ਤੌਰ ‘ਤੇ ਸੰਬੋਧਨ ਵਿਚ ਇਸ ਦੀ ਵਧੀਕ ਵਰਤੋਂ ਹੈ; ਕਦੇ ਕਦੇ ਹੋਰ ‘ਕਾਰਕਾਂ’ ਨਾਲ ਭੀ ਹੈ; ਤਦੋਂ ਸਤਿਕਾਰ ਦੀ ਪ੍ਰਾਤਰ ਕ੍ਰਿਆ ਭੀ ਬਹੁ-ਵਚਨ ਵਿਚ ਹੁੰਦੀ ਹੈ। ਵੇਖੋ :

(ੴ) ਸੰਬੋਧਨ ਦੇ ਨਾਲ :

ਤੂ ਭੁਨ ਰੇ ॥ ਮੈ 'ਜੀ' ॥ ਨਾਮਾ ॥

ਹੈ 'ਜੀ' ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

(ਧਨਾਸਰੀ ਨਾਮਦੇਵ ਜੀ, ਪੰਨਾ ੬੬੩)

ਬਰਸੁ ਮੇਘ 'ਜੀ' ਤਿਲੁ ਬਿਲਮੁ ਨ ਲਾਉ ॥ (ਮਲਾਰ ਮ: ੫, ਪੰਨਾ ੧੨੬੯)

ਐ 'ਜੀ' ਕਿਆ ਮਾਗਉ ਕਿਛੁ ਰਹੈ ਨ ਦੀਸੈ

ਇਸੁ ਜਗ ਮਹਿ ਆਇਆ ਜਾਈ ॥੮॥੩॥ (ਗੁਜਰੀ ਮ: ੧, ਪੰਨਾ ੫੦੮)

(ਅ) ਕਾਰਕਾਂ ਨਾਲ :

'ਪ੍ਰਭ ਜੀ' ਬਸਹਿ ਸਾਧ ਕੀ ਰਸਨਾ ॥੪॥੧॥

(ਸੁਖਮਨੀ)

ਮਾਇਆ ਕੇ ਸੰਗੁ ਤਿਆਗਿ ਪ੍ਰਭ 'ਜੁ' ਕੀ ਸਰਨਿ ਲਾਗਿ ॥੧॥੧॥

(ਜੈਜਾਵੰਤੀ ਮ: ੬, ਪੰਨਾ ੧੩੫੨)

(੨) ਸ਼ਬਦ 'ਜੀ' ਦੇ ਵਰਤਣ ਤੋਂ ਬਿਨਾ ਭੀ, 'ਸਤਿਕਾਰ ਦੀ ਪ੍ਰਾਤਰ' 'ਨਾਂਵ' ਨੂੰ 'ਬਹੁ-ਵਚਨ' ਵਿਚ ਵਰਤ ਕੇ ਉਸ ਦੇ ਨਾਲ 'ਕ੍ਰਿਆ' ਭੀ ਬਹੁ-ਵਚਨ ਵਿਚ ਵਰਤੀ ਜਾਂਦੀ ਹੈ :

ਅਨਦੂ ਭਇਆ ਢਡਾਰੀਹੋ ਗਿਰ੍ਹਿ 'ਪ੍ਰਗਟੇ ਪ੍ਰਭ' ਆਇ ਜੀਉ ॥੮॥੮॥

(ਰਾਮਕਲੀ ਮ: ੫, ਪੰਨਾ ੮੨੭)

ਜਬ ਮੇਰੀ ਮੇਰੀ ਮਿਟਿ ਜਾਇ ॥

ਤਬ 'ਪ੍ਰਭ' ਕਾਜੁ ਸਵਾਰਹਿ ਆਇ ॥੧॥੧੮॥

(ਭੈਰਵੀ ਕਬੀਰ ਜੀ, ਪੰਨਾ ੧੧੬੦)

'ਗੁਰ ਕਿਰਪਾਲ ਭਏ' ਤਬ ਪਾਇਆ ਹਿਰਦੈ ਅਲਖੁ ਲਖਾਹੀ ॥੨॥੨॥

(ਸਾਰੰਗ ਮ: ੮ ਘਰੂ ੧, ਪੰਨਾ ੧੧੬੮)

ਜਬ 'ਸੁਪ੍ਰਸੰਨ' ਭਏ 'ਪ੍ਰਭ' ਮੇਰੇ ਗੁਰਮੁਖਿ ਪਰਚਾ ਲਾਇ ॥੫॥੮॥

(ਸਾਰੰਗ ਮ: ੮ ਘਰੂ ੧, ਪੰਨਾ ੧੧੬੯)

ਬਰਸੈ ਮੇਘੁ ਸਖੀ, ਘਰਿ 'ਪਾਹੁਨ ਆਏ' ॥੧॥

(ਮਲਾਰ ਮ: ੫, ਪੰਨਾ ੧੨੬੬)

'ਸਤਿਗੁਰ ਭਏ' ਦਇਆਲ ਤ ਪੂਰਾ ਪਾਈਐ ॥੫॥

(ਛਨਹੇ ਮ: ੫, ਪੰਨਾ ੧੩੬੨)

ਭਾਗ ਚੌਥਾ
ਫੁਟਕਲ
(Miscellaneous)

ਸ਼ਬਦ-ਜੋੜ

(f-ਅੰਤ)

ਦੂਜੇ ਭਾਗ ਵਿਚ 'ਨਾਂਵ' ਦੇ ਪ੍ਰਕਰਣ ਵਿਚ ਅਸੀਂ ਵੇਖ ਆਏ ਹਾਂ ਕਿ ਮੁਕਤਾ-ਅੰਤ ਪੁਲਿੰਗ ਲਫਜ਼ਾਂ ਦਾ ਕਰਣ ਕਾਰਕ ਇਕ-ਵਚਨ, ਅਪਾਦਾਨ ਕਾਰਕ ਇਕ-ਵਚਨ ਅਤੇ ਅਧਿਕਰਣ ਕਾਰਕ ਇਕ-ਵਚਨ (f) ਲਗਾਇਆਂ ਬਣਦਾ ਹੈ। ਪਰ ਅਸੀਂ ਇਹ ਭੀ ਵੇਖ ਆਏ ਹਾਂ ਕਿ ਕਈ ਲਫਜ਼ ਹਨ ਹੀ (f-ਅੰਤ); ਜਿਵੇਂ 'ਹਰਿ', 'ਉਸਤਤਿ', 'ਜੁਗਤਿ', 'ਜੋਤਿ', ਆਦਿਕ। ਇਹ (f-ਅੰਤ) ਲਫਜ਼ 'ਪੁਲਿੰਗ' ਭੀ ਹਨ ਅਤੇ 'ਇਸਤ੍ਰੀ ਲਿੰਗ' ਭੀ। ਜਦੋਂ ਇਹਨਾਂ (f-ਅੰਤ) ਲਫਜ਼ਾਂ ਨਾਲ ਕੋਈ 'ਸੰਬੰਧਕ' ਵਰਤਿਆ ਜਾਏ, ਤਾਂ ਇਹ ਅਖੀਰਲੀ (f) ਭੀ ਟਿਕੀ ਰਹਿੰਦੀ ਹੈ। ਪਾਠਕਾਂ ਨੂੰ ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਕਿ ਇਹ ਅੰਤਲੀ (f) ਕਿਸੇ 'ਕਾਰਕ' ਦੀ ਹੈ ਜਾਂ ਲਫਜ਼ ਦੀ ਆਪਣੀ।

ਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਤਨੇ ਲਫਜ਼ ਐਸੇ ਆਏ ਹਨ ਜੋ (f-ਅੰਤ) ਹਨ, ਉਹਨਾਂ ਦੀ ਫ਼ਹਿਰਿਸਤ ਹੇਠ ਦਿੱਤੀ ਜਾਂਦੀ ਹੈ।

ਛਾਰਸੀ ਤੇ ਅਰਬੀ ਵਿਚੋਂ ਆਏ ਸ਼ਬਦ

(ਇਸਤ੍ਰੀ ਲਿੰਗ) ਨਾਂਵ

- (ਉ) ਉਮਤਿ। (ਅ) ਅਕਲਿ, ਆਂਖਿ। (ਇ) ਈਦਿ, ਇਲਤਿ।
- (ਸ) ਸੁਆਦਤਿ, ਸਾਖਤਿ, ਸਜਾਇ, ਸਨਾਤਿ, ਸਨਾਇ, ਸੁੰਨਤਿ, ਸਿਫਤਿ, ਸਾਬਾਸਿ, ਸਾਬਤਿ, ਸੰਬਤਿ, ਸਰਾਇ, ਸਰੀਆਤਿ, ਸੂਰਤਿ, ਸਲਾਮਤਿ।
- (ਕ) ਕੁਦਰਤਿ, ਕੀਮਤਿ, ਕਰਾਮਾਤਿ, ਕਵਾਇ। (ਖ) ਖਸਲਤਿ, ਖਿਜਮਤਿ, ਖਬਰਿ, ਖੈਰਿ, ਖਰੀਦਿ। (ਗ) ਗਾਇ, ਗੈਰਤਿ, ਗਰਦਨਿ। (ਜ) ਜਾਇ, ਜਗਾਤਿ, ਜਾਗਾਤਿ, ਜਿਨਸਿ, ਜਰੂਰਤਿ। (ਤ) ਤਾਜਨਿ, ਤਮਾਇ, ਤਰੀਕਤਿ।
- (ਦ) ਦਉਲਤਿ, ਦੁਆਇ, ਦਾਦਿ, ਦੁਨਿਆਇ। (ਨ) ਨਉਬਤਿ, ਨੀਅਤਿ,

ਨਿਆਮਤਿ, ਨਜ਼ਰਿ, ਨਦਰਿ। (ਪ) ਪੈਦਾਇਸਿ, ਪੰਦਿ, ਪਨਾਹਿ। (ਫ) ਫਸਲਿ, ਫਦੀਹਤਿ, ਫੁਰਮਾਇਸਿ। (ਬ) ਬਕਰੀਦਿ, ਬਾਗਾਤਿ, ਬੰਦਸਿ, ਬਦ ਦੁਆਇ, ਬਰਕਤਿ, ਬਲਾਇ, ਬਰਾਬਰਿ (-ਰੀ)। (ਭ) ਭਿਸਤਿ (ਨੋਟ: ਭਿਸਤ ਪੁਲਿੰਗ ਭੀ ਹੈ)। (ਮ) ਮਸਕਤਿ, ਮਸੀਤਿ, ਮਸੂਰਤਿ, ਮਸਲਤਿ, ਮਹਜਿਦਿ, ਮਾਹੀਤਿ, ਮੁਹਬਤਿ, ਮਿਹਰੰਮਤਿ, ਮਿਹਰਾਮਤਿ, ਮੁਹਲਤਿ, ਮਕਸਤਿ, ਮਜਲਸਿ, ਮੁਦਤਿ, ਮਿੰਨਤਿ, ਮਾਰਫਤਿ। (ਯ) ਯਾਏਂ। (ਰ) ਰਾਏਂ, ਰਦੀਅਤਿ, ਰਜਾਏਂ, ਰਜਤਿ। (ਲ) ਲਹਰਿ। (ਵ) ਵਲਾਇਤਿ। (ਹ) ਹਕੀਕਤਿ, ਹਿਕਮਤਿ, ਹੁਜਤਿ, ਹੈਰਤਿ, ਹੁਰਮਤਿ, ਹਵਾਏਂ।

ਪੁਲਿੰਗ

ਅਲਾਹਿ, ਹਦਰਥਿ, ਖੁਦਾਇ, ਤਾਮਿ।

ਵਿਸ਼ੇਸ਼ਣ

ਅਸਲਿ, ਸਤਰਿ, ਫਾਦਿਲੁਬਾਦਿ, ਫਨਾਇ, ਬਹਤਰਿ, ਬਰਾਬਰਿ।

ਪੜਨਾਂਵ

ਖੁਦਿ।

ਕ੍ਰਿਆ ਵਿਸ਼ੇਸ਼ਣ

ਅਵਲਿ ਅਉਲਿ, ਗੈਰ ਵਜਹਿ, ਮਨਹਿ।

ਸੰਬੰਧਕ

ਨਜੀਕਿ।

ਸੰਸਕ੍ਰਿਤ ਨਾਂਵ (ਇਸਤ੍ਰੀ ਲਿੰਗ)

(ਉ) ਉਸਤਤਿ, ਉਕਤਿ, ਉਤਪਤਿ, ਉਪਾਧਿ। (ਅ) ਅਸਿ, ਅਹੰਖਧਿ, ਅਗਨਿ, ਆਦਿ, ਅਰਦਾਸਿ, ਅਵਿਗਤਿ। (ਸ) ਸਕਤਿ, ਸੰਗਤਿ, ਸੁਚਿ, ਸਾਂਤਿ,

ਸੰਤਤਿ, ਸਿਧਿ, ਸੁਧਿ, ਸੰਧਿ, ਸੰਪਤਿ, ਸਮਾਧਿ, ਸਿਮ੍ਰਿਤਿ, ਸੁਮਤਿ, ਸਿਸਟਿ, ਸਰਣਿ, ਸੁਰਤਿ, ਸਰਣਾਗਤਿ, ਸੂਤਿ, ਸਰਨਿ, ਸੂਸਤਿ। (ਹ) ਹਾਨਿ। (ਕ) ਕੀਟਿ, ਕੰਠਿ, ਕਾਮਣਿ, ਕਿਰਣਿ, ਕਿਰੰਤਿ, ਕੀਰਤਿ, ਕ੍ਰਿਮਿ। (ਗ) ਗੋਸਟਿ, ਗਤਿ, ਗੀਤਿ, ਗੁਰਮਤਿ। (ਚ) ਚੰਦਾਵਲਿ। (ਛ) ਡਾਬਿ। (ਜ) ਜੁਗਤਿ, ਜਾਤਿ, ਜੋਤਿ, ਜੋਨਿ, ਜਨਨਿ। (ਤ) ਤੋਟਿ, ਤਾਤਿ, ਤਪਤਿ, ਤਰੁਣਿ, ਤਰੁਨਿ, ਤਾਰਿ, ਤ੍ਰਿਪਤਿ, ਤਿਪਤਿ। (ਦ) ਦਿਸਟਿ, ਦਾਤਿ, ਦੁਰਮਤਿ। (ਧ) ਧਰਣਿ, ਧਰਨਿ, ਧੂਲਿ। (ਨ) ਨਾਭਿ, ਨਾਰਿ, ਨਿਭਰਾਤਿ। (ਪ) ਪ੍ਰੀਤਿ, ਪ੍ਰਤੀਤਿ, ਪਰਸੂਤਿ, ਪਰਕਿਤਿ, ਪਰਤੀਤਿ, ਪਰੀਤਿ, ਪਰਾਪਤਿ, ਪਾਲਿ। (ਬ) ਬਿਆਧਿ, ਬਿਧਿ, ਬੁਧਿ, ਬਾਣਿ, ਬਿਪਤਿ, ਬਿਤੂਤਿ। (ਭ) ਭਗਤਿ, ਭੁਗਤਿ, ਭਾਤਿ, ਭੀਤਿ, ਭੂਮਿ, ਭ੍ਰਾਂਤਿ, ਭਰਾਂਤਿ, ਭ੍ਰਮਨਿ। (ਮ) ਮੁਸਟਿ, ਮੁਕਤਿ, ਮਤਿ, ਮਿਤਿ, ਮੇਦਨਿ, ਮੂਰਤਿ। (ਰ) ਰਾਸਿ, ਰਜਨਿ, ਰਤਿ, ਰੀਤਿ, ਰਿਧਿ, ਰੋਮਾਵਲਿ।

ਪੁਲਿੰਗ

ਊਦਧਿ। ਅਹਿ। ਸਸਿ, ਸਾਰਖਿ, ਸੁਰਪਤਿ, ਸਾਸਤ੍ਰਗਿ। ਹਸਤਿ, ਹਰਿ। ਕਪਿ, ਕਲਿ, ਕਵਿ। ਗੋਬਿੰਦਰਾਇ, ਗਿਰਿ। ਚਕ੍ਰਪਾਣਿ, ਚਿੰਤਾਮਨਿ। ਡੜਪਤਿ। ਜਮਦਗਨਿ, ਜਲਧਿ, ਜਲਨਿਧਿ। ਦਧਿ। ਨਿਧਿ, ਨਰਹਰਿ, ਨਰਪਤਿ, ਨਿਪਤਿ। ਪਤਿ, ਪੁਰਖ ਪਤਿ। ਬਨਸਪਤਿ, ਬਿਰੰਚਿ, ਬਲਿ, ਬਿਹਸਪਤਿ। ਭੂਪਤਿ, ਭਰਬਰਿ। ਮਣਿ, ਮੁਨਿ, ਮੌਨਿ, ਮੁਰਾਰਿ। ਰਿਖਿ, ਰਵਿ।

ਵਿਸ਼ੇਸ਼ਣ

ਅਮਿਤਿ, ਸਿਰੋਮਣਿ, ਕੋਟਿ, ਚਾਰਿ, ਸਠਿ, ਤੀਨਿ, ਤ੍ਰਿਬਿਧਿ, ਬਿਬਿਧਿ।

ਸੰਬੰਧਕ

ਊਪਕੰਠਿ, ਊਪਰਿ, ਊਪਰਿ, ਅੰਤਰਿ, ਨਿਕਟਿ, ਨਿਰੰਤਰਿ, ਪ੍ਰੀਤਿ, ਮਧਿ।

ਕ੍ਰਿਆ ਵਿਸ਼ੇਸ਼ਣ

ਊਪਜੰਧਿ, ਊਰਧਿ, ਅਹਿਨਿਸਿ, ਅੰਤਰਿ, ਅੰਤਰਿ ਬਾਹਰਿ, ਆਦਿ, ਨਿਤਪ੍ਰਤਿ, ਨਾਨਾ ਬਿਧਿ, ਨਿਕਟਿ, ਨਿਰੰਤਰਿ, ਪੁਨਰਪਿ।

ਪ੍ਰਾਕ੍ਰਿਤ ਤੇ ਪੰਜਾਬੀ ਨਾਂਵ (ਇਸਤ੍ਰੀ ਲਿੰਗ)

(ਚ) ਉਚਾਪਤਿ, ਉਪਤਿ। (ਅ) ਅਸਤਿ, ਅਸਥਿਤਿ, ਅਹਰਣਿ, ਆਗਿ, ਅਗਿ, ਅਜਾਤਿ, ਐਠਿ, ਆਦਿ, ਆਣਿ, ਅਨਾਹਤਿ, ਅਨੀਤਿ, ਆਥਿ, ਆਨਿ, ਅਰਦਾਸਿ, ਆੜਿ। (ਏ) ਇਕਾਂਤਿ। (ਸ) ਸੋਇ, ਸਉਕਨਿ, ਸਉੜਿ, ਸੁਅਸਤਿ, ਸਿਸਟਿ, ਸਸੁੜਿ, ਸੁਚਿ, ਸੰਚਨਿ, ਸਿਵਾਣਿ, ਸਾਟਿ, ਸਨਾਤਿ, ਸੰਨਿ, ਸੰਬਤਿ, ਸੋਰਠਿ, ਸਰੋਤਿ, ਸਰਣਿ, ਸੁਰਤਿ, ਸਿਰਤਿ, ਸਰਨਿ, ਸਰਪਨਿ, ਸੁਲਿ, ਸਲਿ ਬਿਸਲਿ, ਸੀਵਨਿ। (ਹ) ਹਾਟਿ, ਹਾਣਿ, ਹਾਨਿ। (ਕ) ਕੁਆਰਿ, ਕੱਸਿ, ਕਸਨਿ, ਕਾਛਿ, ਕਾਣਿ, ਕਛੋਤਿ, ਕਾਨਿ, ਕੁਬਾਣਿ, ਕੁਬੁਧਿ, ਕਾਬਿ, ਕਮਜਾਤਿ, ਕਾਮਣਿ, ਕਾਮਣਿਆਰਿ, ਕੁਮਤਿ, ਕਿਰਤਿ, ਕਰਤੂਤਿ, ਕੂਲਿ। (ਖ) ਖੂਹਣਿ, ਖਿੰਚੋਤਾਣਿ, ਖਾਨਿ, ਖਪਤਿ, ਖੋਰਿ, ਖੀਰਿ, ਖਲਿ। (ਗ) ਗੋਇ, ਗਾਇ, ਗੋਸਟਿ, ਗੋਇਲਿ, ਗੋਹਣਿ, ਗੀਹਣਿ, ਗਾਗਾਰਿ, ਗਾਂਠਿ, ਗੰਠਿ, ਗੰਢਿ, ਗੋਦਾਵਰਿ, ਗੋਨਿ, ਗਾਰਿ, ਗਰਦਨਿ, ਗਾਲਿ, ਗੈਲਿ, ਗਿਲਾਨਿ। (ਘ) ਘਾਣਿ, ਘੂਮਨਘੇਰਿ, ਘੂਮਰਿ, ਘਾੜਤਿ। (ਚ) ਚਉਕੜਿ, ਚਉਪੜਿ, ਚਿਤਵਨਿ, ਚੇਰਿ। (ਛ) ਛੋਹਰਿ, ਛਾਛਿ, ਛੋਟਿ, ਛੁਟਕਿ, ਛੂਟਰਿ, ਛਤਿ, ਛੋਤਿ, ਛਾਨਿ, ਛਾਪਰਿ। (ਜ) ਜੋਇ, ਜੂਠਿ, ਜੁਗਤਿ, ਜਤਿ, ਜੀਗਦਿ, ਜੋਨਿ, ਜਲਣਿ, ਜਲਨਿ, ਜੀਵਨਿ। (ਸ) ਝਤਿ। (ਟ) ਟੂਟਨਿ। (ਠ) ਠਾਡਿ। (ਡ) ਡੀਠਿ, ਡੰਡਉਤਿ, ਡੋਰਿ। (ਤ) ਤਿਕਲਿ, ਤੇਜਣਿ, ਤੋਟਿ, ਤਾਤਿ। (ਥ) ਥਿਤਿ, ਥੀਤਿ, ਥੁਨਿ, ਥੁਟਿਟਿ। (ਦ) ਦਿਸਟਿ, ਦੂਣਿ, ਦਿਤਿ, ਦੋਤਿ, ਦਾਮਨਿ, ਦਾਵਨਿ, ਦਾਲਿ। (ਯ) ਧੋਹਨਿ, ਧੁੰਧਿ, ਧੂਰਿ, ਧੀਰਿ, ਧੁਨਿ, ਧਰਤਿ, ਧਰਨਿ, ਧਰਣਿ, ਧੂੜਿ। (ਨ) ਨੌਹਿ, ਨਾਰਿ, ਨਿਰਤਿ, ਨਰਵਿਰਤਿ, ਨਿਰਵਿਰਤਿ, ਨਿਵਲਿ, ਨਵਹਾਣਿ। (ਪ) ਪਾਂਇ, ਪਹਿਤਿ, ਪੁਹਮਿ, ਪਿਠਿ, ਪੀਠਿ, ਪਤਲਿ, ਪਧਤਿ, ਪਰਭਾਤਿ, ਪਰੀਤਿ, ਪਬਣਿ, ਪ੍ਰਿਬਿਮ, ਪਰਾਲਿ, ਪਰਵਿਰਤਿ, ਪੁਰਾਇਨਿ, ਪਰਸਤਿ, ਪਲਰਿ, ਪਾਵਸਿ। (ਫ) ਫਕੜਿ, ਫੂੜਿ। (ਬ) ਬਾਇ—(ਵਾਇ), ਬਈਅਰਿ, ਬਿਖੋਟਿ, ਬਿਜਲਿ, ਬੀਜਲਿ, ਬੰਧਚਿ, ਬੇਦਨਿ, ਬੰਧਾਨਿ, ਬੇਨਤਿ, ਬਾਰਿ, ਬੇਰਿ, ਬਿਪਤਿ, ਬਰਤਨਿ, ਬਿਰਤਿ, ਬਾਨਿ, ਬਾਰਿ (ਵਾੜਿ), ਬੇਲਿ, ਬਿਥਿ। (ਭ) ਭੁਏ, ਭਸਮੜਿ, ਭਾਹਿ, ਭਠਿ, ਭਿਤਿ, ਭੀਤਿ, ਭੀਰਿ, ਭਰਾਂਤਿ, ਭਰਾਂਦਿ, ਭਾਵਰਿ, ਭਾੜਿ। (ਮ) ਮਾਇ, ਮੁਸਟਿ, ਮੁਹਤਿ, ਮਿਚਲਿ, ਮੋਹਨਿ, ਮਾਂਗਨਿ, ਮੁੰਦਣਿ। (ਰ) ਰਾਸਿ, ਰਹਿਰਾਸਿ, ਰੰਗਨਿ, ਰਾਗਨਿ, ਰੰਗਣਿ, ਰੰਝਣਿ, ਰੈਣਿ, ਰੈਨਿ, ਰਾਤਿ, ਰੁਤਿ, ਰਯਨਿ, ਰਾਰਿ, ਰਵਣਿ। (ਲ) ਲਾਹਣਿ, ਲਾਹਨਿ, ਲੇਖਣਿ, ਲਾਗਿ, ਲੂਟਿ, ਲੇਟਣਿ, ਲਬਧਿ। (ਵ) ਵਾਇ, ਵਿਖੋਟਿ, ਵੇਗਾਰਿ, ਵਾਰਿ, ਵਿਰਤਿ, ਵਰਤਣਿ, ਵੇਲਿ, ਵਾੜਿ। (ੜ) ਜਾੜਿ।

ਪੁਲਿੰਗ

ਓਦਾਧਿ, ਕਬਿ, ਨਖਿਆਤਿ, ਪੰਖਿ, ਬੇਣਿ, ਬਨਗਾਇ, ਬਨਾਰਸਿ, ਰਾਇ।

ਵਿਸ਼ੇਸ਼ਣ

ਅਠਸਠਿ, ਅਨੰਨਿ, ਆਦਿ, ਕੋਰਿ, ਕਰੋੜਿ, ਘਟਿ, ਘੁੜਿ, ਚਉਸਠਿ, ਚਾਰਿ, ਚਿਲਮਿਲਿ, ਛਿਲਮਿਲਿ, ਤੀਨਿ, ਧਨਾਢਿ, ਬਿਰਧਿ, ਬਿਪਰੀਤਿ, ਭਾਗਠਿ, ਮਸਟਿ।

ਸੰਬੰਧਕ

ਊਪਰਿ, ਅਰਥਿ, ਅੰਦਰਿ, ਅੰਤਰਿ, ਸਾਥਿ, ਸੰਗਿ, ਸਮਸਰਿ, ਸਰਿ, ਸਮਾਨਿ, ਸਮੇਤਿ, ਹੇਠਿ, ਕਨਿ, ਤੁਰਿ, ਤਲਿ, ਤੁਲਿ, ਧਿਰਿ, ਨਜੀਕਿ, ਨਾਲਿ, ਪਰਿ, ਪਾਸਿ, ਪਾਹਿ, ਪਹਿ, ਬਿਚਿ, ਬਦਲਾਵਨਿ, ਬਰਾਬਰਿ, ਭਤਿ, ਭੀਤਰਿ, ਭਰਿ, ਮਹਿ, ਮਾਹਿ, ਮੰਝਿ, ਮਝਾਰਿ, ਮੜੂਰਿ, ਵਾਗਿ, ਵਿਚਿ।

ਕ੍ਰਿਆ ਵਿਸ਼ੇਸ਼ਣ

ਓਤਿ ਪੋਤਿ, ਓੜਿ, ਉਪਜੰਪਿ, ਉਰਧਿ, ਅਜਾਇ, ਅਤਿ, ਅੰਤਿ, ਇਨ ਬਿਧਿ। ਸਾਸਿ ਗਿਰਾਸਿ, ਸਦਾਕਾਰਿ, ਸਿਰਿ ਭਾਰਿ, ਸਰਬਤਿ, ਹਜ਼ੂਰਿ, ਹੁਣਿ, ਹਦੂਰਿ, ਕਿਉਂ ਕਰਿ, ਕਿਤੂ ਭਤਿ, ਕਿਤੂ ਅਰਥਿ, ਕਲਿ, ਕਾਦਿ, ਕਾਹਿ, ਕਾ ਕਰਿ, ਕਤਹਿ (ਨ)। ਜੌ ਕਰਿ, ਜੇ ਕਰਿ, ਜਿਤੁ ਕਰਿ, ਜਿਹ ਧਿਰਿ, ਜੁਗਿ ਜੁਗਿ, ਜਿਧਰਿ, ਜਿਨਿ (= ਮਤ), ਜਾਮਿ, ਝਬਕਿ, ਝਿੰਮਿ ਝਿੰਮਿ। ਤਉਪਰਿ, ਤਦਿ, ਤਬਹਿ, ਤਾਮਿ, ਦਹਦਿਸਿ, ਦਿਨਸੁ ਰੈਣਿ, ਦੂਰਿ, ਦੂਰਹਿ, ਪੁਰਿ, ਪੂਕਿ, ਨਾਹਿ, ਨਾਹਨਿ, ਨੀਮਿ, ਨਿਦਾਨਿ, ਨਾਨਾ ਬਿਧਿ, ਨੇਰਿ, ਨੇੜਿ। ਪਾਰਿ, ਪੂਰਿ, ਪੁਰੁ ਕਰਿ, ਪਰਤਖਿ, ਫੁਨਿ, ਫਿਰਿ ਘਰਿ, ਫਿਰਿ ਫਿਰਿ, ਫਰੱਕਿ, ਬੇਗਿ, ਬਾਦਿ, ਬਾਦਹਿ, ਬਹੁਰਿ, ਬਾਹੁੜਿ, ਬਹੋਰਿ, ਭਰਪੂਰਿ, ਮਨਹਿ, ਮੂਲਿ। ਯਦਿ, ਰੇਗਿ, ਵਖਿ, ਵਤਿ, ਵਲਿ ਵਲਿ, ਵਾਰਿ ਵਾਰਿ।

ਪੰਜਾਬੀ ਮੁਹਾਵਰੇ

ਉਜਾੜ ਵਿਚ ਪੁਕਾਰਨਾ—ਵਿਅਰਥ ਰੌਲਾ ਪਾਉਣਾ ।

ਓਸ ਦੇ ਅਖਿਐ ਕੋਈ ਨ ਲਗੈ ‘ਨਿਤ ਉਜਾੜੀ ਪੁਕਾਰੇ ਖਲਾ’ ॥੧॥੧੫॥

(ਸਲੋਕ ਮ: ੪, ਗਊੜੀ ਕੀ ਵਾਰ ਮ: ੪, ਪੰਨਾ ੩੦੮)

ਅੰਗ ਕਰਨਾ—ਸਹਾਇਤਾ ਕਰਨੀ ।

ਨਾਨਕ ਕਾ ‘ਅੰਗੁ ਕੀਆ ਕਰਤਾਰਿ’ ॥੮॥੧੭॥

(ਗੋੜ ਮ: ੫, ਪੰਨਾ ੮੬੬)

ਸਿਰ ਖੁਰ—ਸਿਰ ਤੋਂ ਪੈਰਾਂ ਤਕ, ਸਾਰੀ ਦੀ ਸਾਰੀ ।

ਨਾਨਕ ਸਚੇ ਨਾਮ ਬਿਨੁ ‘ਸਿਰ ਖੁਰਿ ਪਤਿ’ ਪਾਟੀ ॥੨॥੨੦॥

(ਮਲਾਰ ਕੀ ਵਾਰ, ਪੰਨਾ ੧੨੯)

ਹਥ ਮਰੋੜਨੇ—ਪਛਤਾਉਣਾ ।

ਤਪਿ ਤਪਿ ਲੁਹਿ ਲੁਹਿ ‘ਹਾਥ ਮਰੋਰਉ’ ॥੧॥੧॥

(ਸੁਹੀ ਫ਼ਰੀਦ ਜੀ, ਪੰਨਾ ੨੬੪)

ਕਾਂ ਲਉਣਾ (ਸਿਰ 'ਤੇ)—ਮੰਦੇ ਦਿਨ ਆਉਣੇ ।

ਤੇਰੀ ਗਰਦਨਿ ਉਪਰਿ ‘ਲਵੈ ਕਾਉ’ ॥੧॥੧॥

(ਬਸੰਤ ਰਵਿਦਾਸ ਜੀ, ਪੰਨਾ ੧੧੯੬)

ਕੰਠ ਲਾਉਣਾ—ਅਪਨਾਉਣਾ ।

ਤਿਉ ਹਰਿ ਜਨ ‘ਰਾਖੈ ਕੰਠਿ ਲਾਇ’ ॥੩॥੮॥

(ਰਾਮਕਲੀ ਮ: ੫ ਅਸਟਪਦੀਆ, ਪੰਨਾ ੯੧੪)

ਕੰਧ ਪੈਣਾ—ਸਰੀਰ ਛਿੱਜਣਾ, ਤਾਕਤ ਨਾਸ ਹੋਣੀ ।

ਚੰਦ ਸੂਰਜ ਕੀ ਪਾਏ ਗੰਢਿ ॥ ਤਿਸੁ ਉਦਾਸੀ ਕਾ ‘ਪੜੈ ਨ ਕੰਧੁ’ ॥੮॥੧੩॥

(ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੪੨)

ਕੰਨ ਧਰਨਾ—ਗਹੁ ਨਾਲ ਸੁਣਨਾ, ਵਿਚਾਰਨਾ ।

ਧੇਖੀ ਗੀਤ ਕਵਿਤ ਕਿਛੁ ‘ਕਦੇ ਨ ਕਰਨਿ ਧਰਿਆ’ ॥੮॥੨੯॥

(ਸਿਰੀਰਾਗ ਮ: ੫, ਪੰਨਾ ੨੦)

ਕੰਨੀ ਸੁਣਨਾ—ਕੰਨ ਦੇ ਕੇ ਸੁਣਨਾ, ਧਿਆਨ ਨਾਲ ਸੁਣਨਾ ।

ਇਹ ਜਗ ਮੈ ਰਾਮ ਨਾਮੁ ਸੋ ਤਉ ‘ਨਹੀ ਸੁਨਿਓ ਕਾਨ’ ॥੧॥੩॥

(ਜੈਜਾਵੰਤੀ ਮ: ੯, ਪੰਨਾ ੧੩੫੨)

‘ਦੇ ਕੰਨੁ ਸੁਣਹੁ’ ਅਰਦਾਸਿ ਜੀਉ ॥੧੨॥੨॥੨੯॥

(ਸਿਰੀਰਾਗ ਮ: ੫, ਪੰਨਾ ੨੪)

ਸਚੈ ‘ਸੁਣਿਆ ਕੰਨੁ ਦੇ’ ਪੀਰਕ ਦੇਵੈ ਸਹਜਿ ਸੁਭਾਇ ॥੨॥੨॥

(ਮ: ੩, ਮਲਾਰ ਕੀ ਵਾਰ ਮ: ੧, ਪੰਨਾ ੧੨੯)

ਕੰਨੁ ਕੱਢ ਸਕਣਾ—ਟਾਕਰਾ ਕਰ ਸਕਣਾ।

ਹਉ ਆਇਆ ਸਾਮੈ ਤਿਹੰਡੀਆ ॥ ਪੰਜਿ ਕਿਰਸਾਣ ਮੁਜੇਰੇ ਮਿਹੜਿਆ ॥

‘ਕੰਨੁ ਕੋਈ ਕਚਿ ਨ ਹੰਘਈ’ ਨਾਨਕ ਝੁਠਾ ਘੁਘਿ ਗਿਰਾਉ ਜੀਉ ॥੫॥੨੯॥

(ਸਿਰੀਰਾਗ ਮ: ੫, ਪੰਨਾ ੨੩)

ਖਾਕੁ ਛਾਨਣਾ—ਭਟਕਦੇ ਫਿਰਨਾ।

ਕਉਡੀ ਕਉਡੀ ਕਉ ‘ਖਾਕੁ ਸਿਰਿ ਛਾਨੈ’ ॥੩॥੪੨॥

(ਰਾਮਕਲੀ ਮ: ੫, ਪੰਨਾ ੮੯੯)

ਗਲਿ ਲਾਉਣਾ—ਅਪਨਾਉਣਾ (ਵੇਖੋ ‘ਕੰਠਿ ਲਾਉਣਾ’)

ਨਾਨਕ ਬਖਾਸਿ ਮਿਲਾਇਅਨੁ ‘ਰਖੇ ਗਲਿ ਲਾਏ’ ॥੨੧॥

(ਰਾਮਕਲੀ ਕੀ ਵਾਰ ਮ: ੫, ਪੰਨਾ ੯੯੯)

ਰੰਗਾ ਕਾ ਨੀਰ—ਮਹਾ ਪਵਿੜ੍ਹ ਤੇ ਨਿਰਮਲ।

ਪੁੰਨ ਦਾਨ ਕਾ ਕਰੇ ਸਰੀਰੁ ॥ ਸੋ ਗਿਰਹੀ ‘ਰੰਗਾ ਕਾ ਨੌਰੁ’ ॥੨॥੧੨॥

(ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੨)

ਚਾਖੁ ਲਗਣੀ—ਨਜ਼ਰ ਲੱਗ ਜਾਣੀ।

ਤੰਤੁ ਮੰਤੁ ਨਹ ਜੋਹਈ ਤਿਤੁ ‘ਚਾਖੁ ਨ ਲਾਗੈ’ ॥੧॥ਰਹਾਉ॥੯੮॥

(ਬਿਲਾਵਲੁ ਮ: ੫, ਪੰਨਾ ੯੧੮)

ਚਾੜੀ ਖਾਣੀ—ਚੁਗਲੀ ਲਾਣੀ।

ਲੋਕ ਮੁਹਾਵਹਿ ‘ਚਾੜੀ ਖਾਹਿ’ ॥੧॥੧੧॥

(ਸਲੋਤੁ ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੧)

ਚਿਤ ਵਿਚ ਪਾਉਣਾ—ਪਰਵਾਹ ਕਰਨੀ।

‘ਕਿਸ ਹੀ ਚਿਤਿ ਨ ਪਾਵਈ’ ਬਿਸਰਿਆ ਸਭ ਸਾਕ ॥

ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥੧॥੭੧॥

(ਸਿਰੀਰਾਗ ਮ: ੫, ਪੰਨਾ ੪੨)

ਛਾਈ ਮਾਈ ਹੋ ਜਾਣਾ—ਨਾਸ ਹੋ ਜਾਣਾ, ਲੋਪ ਹੋ ਜਾਣਾ।

ਕਗ ਸੁ ਪਾਨ ਤੰਬੇਲੀ ਹਰਮਾ ‘ਹੋਈਆ ਛਾਈ ਮਾਈ’॥੨॥੧੨॥

(ਆਸਾ ਮ: ੧ ਅਸਟਪਦੀਆ, ਪੰਨਾ ੪੬੭)

ਛਹਿਬਰ ਲਾ ਕੇ ਵੱਸਣਾ—ਬਹੁਤ ਵਰਖਾ ਹੋਣੀ।

ਦੁਖ ਦੁਖ ਕਾੜਾ ਸਭ ਸੁਕਾਇਸੀ ਮੀਹੁ ‘ਫੁਠਾ ਛਹਿਬਰ ਲਾਇ’॥੩॥੩੪॥

(ਸਾਰੰਗ ਕੀ ਵਾਰ, ਪੰਨਾ ੧੨੫੦)

ਠਹ ਮਾਰਨਾ—ਬਾਂ ਮਾਰ ਦੇਣਾ, ਜਾਨੋਂ ਮੁਕਾ ਦੇਣਾ।

ਦੁਸਮਨ ਦੂਤ ਜਮਕਾਲੁ ‘ਠੇਹ ਮਾਰਵ੍ਹਿ’,

ਹਰਿ ਸੇਵਕ ਨੇੜਿ ਨ ਜਾਈ ਜੀਉ ॥੨॥੨੬॥

(ਮਾਤ੍ਰ ਮ: ੪ ਘਰੁ ੫, ਪੰਨਾ ੯੯੮)

ਡਉਰੂ ਵਜਾ ਕੇ—ਗੱਜ ਵੱਜ ਕੇ, ਬਲ ਦੇ ਮਾਣ ’ਤੇ।

ਰੇਵੈ ਦਹਸਿਰੁ ਲੰਕ ਗਵਾਇ ॥

ਜਿਨਿ ਸੀਤਾ ਆਈ ‘ਡਉਰੂ ਵਾਇ’॥੧॥੪॥

(ਸਲੋਕ ਮ: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੪)

ਤਤੀ ਵਾਉ ਨਾ ਲੱਗਣੀ—ਕੋਈ ਨੁਕਸਾਨ ਨਾ ਹੋਣਾ।

ਚਿਤਿ ਆਵੈ ਓਸੁ ਪਾਰਥ੍ਰਮੁ ‘ਲਗੈ ਨ ਤਤੀ ਵਾਉ’॥੧॥੧॥੨੯॥

(ਸਿਰੀਰਾਗੁ ਮ: ੫, ਪੰਨਾ ੨੦)

ਬਾਇ ਪੈਣਾ—ਕਬੂਲ ਹੋਣਾ।

ਸਬਦਿ ਮਿਲਹਿ ਤਾ ਹਰਿ ਮਿਲੈ ‘ਸੇਵਾ ਪਵੈ ਸਭ ਬਾਇ’॥੪॥੩॥੩੮॥

(ਸਿਰੀਰਾਗੁ ਮ: ੩, ਪੰਨਾ ੨੭)

ਦੁਖੁ ਸੁਖ ਕਰ ਕੇ—ਕਸ਼ਟ ਝੱਲ ਕੇ, ਦੁੱਖਾਂ ਨੂੰ ਸੁਖ ਜਾਣ ਕੇ।

‘ਦੁਖੁ ਸੁਖ ਕਰਿ ਕੈ’ ਕੁਟੰਬੁ ਜੀਵਾਇਆ॥

ਮਰਤੀ ਬਾਰ ਇਕਸਰ ਦੁਖੁ ਪਾਇਆ॥੨॥੧॥

(ਸੁਹੀ ਕਬੀਰ ਜੀ, ਪੰਨਾ ੨੬੨)

ਦੁਖ ਰੋਣੇ—ਕੀਰਨੇ ਕਰਨੇ, ਦੁੱਖ ਫਰੋਲਣੇ, ਝੁਰਨਾ।

ਜੇ ਮੋਹਿ ਮਾਇਆ ਚਿਤੁ ਲਾਇਦੇ, ਸੇ ਡੋਡਿ ‘ਚਲੇ ਦੁਖੁ ਰੋਇ’॥੧॥

(ਸਿਰੀਰਾਗੁ ਮ: ੪ ਵਣਜਾਰਾ, ਪੰਨਾ ੮੧)

ਦੁਇ ਦੁਇ ਲੋਚਨ ਵੇਖਣਾ—ਚੰਗੀ ਤਰ੍ਹਾਂ ਚੁਫੇਰੇ ਤੱਕਣਾ।
 ‘ਦੁਇ ਦੁਇ ਲੋਚਨ ਪੇਖਾ’॥
 ਹਉ ਹਰਿ ਬਿਨੁ ਅਉਰੁ ਨ ਦੇਖਾ ॥੧॥੮॥ (ਸੋਰਠਿ ਕਬੀਰ ਜੀ, ਪੰਨਾ ੯੫੫)
 ਦੁਲੀਚਾ ਪਾਇ ਬਹਿਣਾ—ਸਦਾ ਲਈ ਕਾਇਮ ਰਹਿਣਾ।
 ਬੀਜਉ ਸੂਝੈ ਕੇ ਨਹੀਂ ‘ਬਹੈ ਦੁਲੀਚਾ ਪਾਇ’॥੮੯॥

(ਓਕੰਕਾਰੁ, ਪੰਨਾ ੯੩੬)

ਨਾਕ ਸਰ ਹੋਣਾ—ਨੱਕ ਜਿੰਦ ਆ ਜਾਣੀ।
 ਇਹ ਮੁੰਡੀਆ ਸਰਗੇ ਦ੍ਰਥੁ ਖੋਈ॥
 ਆਵਤ ਜਾਤ ‘ਨਾਕ ਸਰ ਹੋਈ’॥੩॥੯॥ (ਗੋੜ ਕਬੀਰ ਜੀ, ਪੰਨਾ ੮੭੧)
 ਨਖ ਸਿਖ ਚੀਨਣਾ—ਪੈਰਾਂ ਤੋਂ ਸਿਰ ਤਕ ਪੜਤਾਲਣਾ, ਚੰਗੀ ਤਰ੍ਹਾਂ
 ਪੜਤਾਲ ਕਰਨੀ।
 ‘ਜਬ ਨਖ ਸਿਖ ਇਹੁ ਮਨੁ ਚੀਨ੍ਹ’॥
 ਤਬ ਅੰਤਰਿ ਮਜਨੁ ਕੀਨਾ ॥੧॥੧੦॥ (ਰਾਮਕਲੀ ਕਬੀਰ ਜੀ, ਪੰਨਾ ੯੨੧)
 ਨੈਣ ਅਲੋਇ ਦੇਖਣਾ—ਅੱਖਾਂ ਉਘਾੜ ਕੇ ਵੇਖਣਾ, ਗਹੁ ਨਾਲ ਵੇਖਣਾ।
 ਸਤਿ ਥਾਨ ‘ਦੇਖੇ ਨੈਣ ਅਲੋਇ’॥
 ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥੩॥੧॥

(ਰਾਮਕਲੀ ਮ: ੫ ਅਸਟਪਦੀਆ, ਪੰਨਾ ੯੧੫)

ਨੈਨ ਪਸਾਰਿ ਦੇਖਣਾ—ਗਹੁ ਨਾਲ ਵੇਖਣਾ।
 ਕਹਾ ਸੁ ਭਾਈ ਮੀਤ ਹੈ ‘ਦੇਖੁ ਨੈਨ ਪਸਾਰਿ’॥੩॥੩੧॥

(ਬਿਲਾਵਲੁ ਮ: ੫, ਪੰਨਾ ੮੦੮)

ਨੀਤੁ ਵਿਰੋਲਣਾ—ਪਾਣੀ ਰਿੜਕਣਾ, ਵਿਅਰਥ ਕੰਮ ਕਰਨੇ।
 ਮਨਮੁਖਿ ਮੌਹੁ ਗੁਬਾਰੁ ਹੈ ਦੂਜੈ ਭਾਇ ਬੋਲੈ॥
 ਦੂਜੈ ਭਾਇ ਸਦਾ ਦੁਖੁ ਹੈ ‘ਨਿਤ ਨੀਤੁ ਵਿਰੋਲੈ’॥੧੭॥
 (ਰਾਮਕਲੀ ਕੀ ਵਾਰ ਮ: ੩, ਪੰਨਾ ੯੫੫)

ਪਾਈ ਭਰੀ ਜਾਣੀ—ਉਮਰ ਮੁੱਕ ਜਾਣੀ।

ਮੁਹਲਤਿ ਪੁਨੀ ‘ਪਾਈ ਭਰੀ’ ਜਾਨੀਅੜਾ ਘਤਿ ਚਲਾਇਆ ॥੧॥੧॥

(ਵਡਹੰਸ ਮ: ੧ ਅਲਾਹਣੀਆ, ਪੰਨਾ ੫੭੮)

ਪੈ ਸਉਣਾ—ਬੇ-ਪਰਵਾਹ ਹੋ ਕੇ ਸੌਣਾ, ਜੀਵਨ-ਮਨੋਰਥ ਵਲੋਂ ਬੇ-ਪਰਵਾਹ ਰਹਿਣਾ।

ਨਿਦਾ ਬਿਨੁ ਨਰੁ ‘ਪੈ ਸੋਵੈ’॥

ਬਿਨੁ ਬਾਸਨ ਖੀਰੁ ਬਿਲੋਵੈ ॥੨॥੩॥ (ਬਸੰਤੁ ਕਬੀਰ ਜੀ, ਪੰਨਾ ੧੧੬੮)

ਪਾਸਾ ਢਾਲਣਾ—ਚਉਪੜ ਦੀ ਬਾਜੀ ਖੇਡਣੀ।

ਕਹੁ ਕਬੀਰ ਤੇ ਜਨ ਕਥਹੁ ਨ ਹਾਰਹਿ ‘ਛਾਲ ਚੁ ਜਾਨਹਿ ਪਾਸਾ’ ॥੪॥੪॥

(ਸੁਹੀ ਲਲਿਤ ਕਬੀਰ ਜੀ, ਪੰਨਾ ੭੧੩)

ਪਟੰਬਰ ਤਾਣ ਸਉਣਾ—ਨਿਸਚਿੰਤ ਹੋ ਜਾਣਾ।

ਮੰਦਰਿ ‘ਸੋਵਹਿ ਪਟੰਬਰ ਤਾਨਿ’ ॥੫॥੬॥

(ਰਾਮਕਲੀ ਕਬੀਰ ਜੀ, ਪੰਨਾ ੮੨੧)

ਪੇਤੈ ਪੁੰਨੁ ਹੋਣਾ—ਚੰਗੇ ਭਾਗ ਹੋਣੇ।

ਜਿਨ ਕਉ ‘ਪੇਤੈ ਪੁੰਨੁ ਹੈ’ ਤਿਨ੍ਹ ਵਾਤਿ ਸਿਪੀਤੀ ॥੧੦॥

(ਰਾਮਕਲੀ ਕੀ ਵਾਰ ਮ: ੩, ਪੰਨਾ ੮੪੧)

ਪਿੜ੍ਹੁ ਮਲਿ ਕੇ ਜਾਣਾ—ਬਾਜੀ ਜਿੱਤ ਕੇ ਜਾਣਾ।

ਜਿਸੁ ਢੂੰ ਮੇਲਹਿ ਸੋ ਮਿਲੈ ‘ਜਾਇ ਸਚਾ ਪਿੜ ਮਲਿ’ ॥੭॥੧੧॥

(ਸਿਰੀਰਾਗੁ ਮ: ੧ ਅਸਟਪਦੀਆ, ਪੰਨਾ ੬੦)

ਬੀਸ ਬਿਸੁਏ—ਪੂਰੇ ਤੌਰ ‘ਤੇ।

‘ਬੀਸੁ ਬਿਸੁਏ’ ਜਾ ਮਨੁ ਠਹਰਾਨੇ ॥੨॥੧੬॥ (ਰਾਮਕਲੀ ਮ: ੫, ਪੰਨਾ ੮੮੭)

ਬਾਹ ਲੁਡਾ ਕੇ ਤੁਰਨਾ—ਅਹੰਕਾਰ ਵਿਚ ਮਸਤ ਹੋ ਕੇ ਤੁਰਨਾ।

ਸੁਣ੍ਹ ਸੁਣਿ ਕਾਮ ਗਹੇਲੀਏ ‘ਕਿਆ ਚਲਹਿ ਬਾਹ ਲੁਡਾਇ’ ॥੧॥੨੮॥੧॥

(ਸਿਰੀਰਾਗੁ ਮ: ੩, ਪੰਨਾ ੩੭)

ਬਣਿ ਆਉਣੀ—ਛੱਬਣਾ, ਇੱਜ਼ਤ ਹੋ ਜਾਣੀ।

ਕਥਨ ਕਹਣ ਕਉ ਸੋਝੀ ਨਹੀ ਜੋ ਪੇਖੇ ‘ਤਿਸੁ ਬਣਿ ਆਵੈ’ ॥੨॥੮॥

(ਰਾਮਕਲੀ ਮ: ੫, ਪੰਨਾ ੮੮੩)

ਬਲਦੀ ਅੰਦਰ ਤੇਲ ਘਤਣਾ—ਕਿਸੇ ਵਿਗਾੜੇ ਕੰਮ ਨੂੰ ਹੋਰ ਵਿਗਾੜਨਾ।

‘ਬਲਦੀ ਅੰਦਰਿ ਤੇਲੁ ਦੁਬਿਧਾ ਘਤਿਆ’ ॥੨੪॥

(ਮਲਾਰ ਕੀ ਵਾਰ, ਪੰਨਾ ੧੨੯੯)

ਭਸੁ ਪੁਣੇਦੇ ਵੱਤਣਾ—ਖੇਹ ਛਾਣਦੇ ਫਿਰਨਾ, ਟੱਕਰਾਂ ਮਾਰਨਾ, ਜੋਰ ਲਾ
ਲੈਣਾ।

ਸਸੁ ਵਿਰਾਇਣ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ॥

‘ਹਤੇ ਭਸੁ ਪੁਣੇਦੇ ਵੱਤਨੁ’ ਜਾ ਮੈ ਸਜਣੁ ਤੂ ਹੈ॥੨॥੧੩॥

(ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੬੬੩)

ਮੂੰਹ ਦੇਣਾ—ਸਾਹਮਣੇ ਹੋਣਾ, ਮੱਥੇ ਲੱਗਣਾ।

ਆਪਣਾ ਪਿਤੁ ਨ ਪਛਾਣਹੀ ‘ਕਿਆ ਮੁਹੁ ਦੇਸਹਿ ਜਾਇ’॥੧॥੨੮॥੬੧॥

(ਸਿਰੀਰਾਗ ਮ: ੩, ਪੰਨਾ ੩੭)

ਮੁਹਤਾਜੀ ਕੱਢਣਾ—ਅਰਥੀਏ ਹੋਣਾ।

ਤਿਸ ਕੀ ‘ਮੁਹਤਾਜੀ ਲੋਕੁ ਕਚਦਾ’ ਹੋਰਤੁ ਹਟਿ ਨ ਵਖੁ ਨ ਵੇਸਾਹੁ॥੧॥

(ਬਿਲਾਵਲ ਕੀ ਵਾਰ, ਪੰਨਾ ੬੪੨)

ਮੂੰਹੋਂ ਮੂੰਹ (ਮੁਹੇ ਮੁਹਿ) ਚੋਟਾ (ਪਾਣਾ = ਜੁੱਤੀਆਂ) ਖਾਣੀਆਂ—ਬਹੁਤ ਮਾਰ
ਪੈਣੀ।

ਵਜ਼ੁ ਗਵਾਏ ਅਗਲਾ ‘ਮੁਹੇ ਮੁਹਿ ਪਾਣਾ ਖਾਇ’॥੨੨॥

(ਆਸਾ ਦੀ ਵਾਰ)

ਮੱਥੇ ਵਾਲਿ ਪਛਾੜਨਾ—ਕੇਸਾਂ ਤੋਂ ਫੜ ਕੇ ਹੇਠ ਸੁੱਟਣਾ।

ਨਿੰਦਕ ਮਾਰੇ ਤਤਕਾਲਿ ਖਿਨੁ ਟਿਕਨ ਨ ਦਿਤੇ॥

‘ਮੱਥੇ ਵਾਲਿ ਪਛਾੜਿਅਨੁ’ ਜਮ ਮਾਰਗਿ ਮੁਤੇ॥੨੦॥

(ਗੁਜਰੀ ਕੀ ਵਾਰ ਮ: ੫, ਪੰਨਾ ੫੨੩)

ਮਰਣ ਜੀਵਣ ਕਉ—ਵੱਸਣ ਵਾਸਤੇ।

‘ਮਰਣ ਜੀਵਣ ਕਉ’ ਧਰਤੀ ਦੀਨੀ ਏਤੇ ਗੁਣ ਵਿਸਰੇ॥੨॥੪॥

(ਰਾਮਕਲੀ ਮ: ੧, ਪੰਨਾ ੮੭੭)

ਰਾਸ ਆਉਣਾ—ਛੱਬਣਾ, ਲਾਹੇਵੰਦਾ ਹੋਣਾ।

ਕੀਆ ਗਰਬੁ ‘ਨ ਆਵੈ ਰਾਸਿ’॥੨॥੧੦॥ (ਗਉੜੀ ਮ: ੧, ਪੰਨਾ ੧੪੮)

ਰਾਸਿ ਕਰਨਾ—ਸਵਾਰਨਾ।

ਆਪਿ ਬਿਨਾਹੇ ‘ਆਪਿ ਕਰੇ ਰਾਸਿ’॥੪॥੮੦॥ (ਗਉੜੀ ਮ: ੫, ਪੰਨਾ ੧੭੯)

ਲਕੁ ਬੰਨਿ ਖਲੋਣਾ—ਤਤਪਰ ਰਹਿਣਾ।

ਅਗਲੇ ਮੁਏ ਸਿ ਪਾਣੇ ਪਰੇ ॥ ਜੋ ਉਥੇ 'ਸੇ ਬੰਧਿ ਲਕੁ ਖਰੇ' ॥੧॥੭੮॥
(ਗੁਰੂੜੀ ਗੁਆਰੇਗੀ ਮ: ੫, ਪੰਨਾ ੧੭੮)

ਲਵੈ ਲਾਉਣਾ—ਬਰਾਬਰੀ ਕਰਨਾ।

ਹਰਿ ਜੇਹਾ ਅਵਰੁ ਨ ਦਿਸਈ ਕੋਈ 'ਦੂਜਾ ਲਵੈ ਨ ਲਾਇ' ॥੧੩॥੧॥
(ਬਾਰਹਮਾਹਾ ਮਾਂਡ ਮ: ੫, ਪੰਨਾ ੧੩੬)

ਲੜਿ ਲਾਇ ਲੈਣਾ—ਅਪਨਾਣਾ, ਸਹਾਇਤਾ ਕਰਨੀ।

'ਆਪਿ ਲਾਏ ਲੜਿ ਲਾਏ' ਕਿਰਪਾ ਧਾਰੀਆ ਜੀਉ ॥੩॥੧॥

(ਧਨਸਰੀ ਮ: ੫ ਛੰਤ, ਪੰਨਾ ੬੦੧)

ਵਿਣੁ ਪਾਣੀ ਢੂਬਿ ਮਰਨਾ—ਉਮਰ ਅਜਾਈਂ ਗਵਾ ਲੈਣੀ।

ਮਨਮੁਖਿ ਫਿਰਹਿ ਸਦਾ ਦੂਖੁ ਪਾਵਹਿ 'ਢੂਬਿ ਮੁਏ ਵਿਣੁ ਪਾਣੀ' ॥੧॥੭॥
(ਸੋਰਠਿ ਮ: ੩ ਚੌਤੁਕੇ, ਪੰਨਾ ੬੦੨)

ਪਉ ਮੁਕਣੇ—ਪਉ ਪੰਧ ਮੁੱਕ ਜਾਣੇ, ਪਉ ਪੰਧ ਮੋਕਲੇ ਹੋਣੇ।

ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੌਐ 'ਪਉ ਮੁਕਹਿ' ॥੫॥੧੪॥

(ਸਵਈਏ ਮਹਲੇ ਤੀਜੇ ਕੇ, ਜਾਲਪ, ਪੰਨਾ ੧੩੬੪)

ਨਾਂਵੋਕਤੀ (Noun Phrases)

ਓਪਤਿ ਖਪਤਿ—ਉਤਪੱਤੀ ਤੇ ਨਾਸ।

ਗੁਰਮੁਖਿ ਧਰਤੀ ਸਾਚੇ ਸਾਜੀ ॥ ਤਿਸ ਮਹਿ 'ਓਪਤਿ ਖਪਤਿ' ਸੁ ਬਾਜੀ ॥੩੦॥
(ਸਿਧ ਗੋਸਟਿ, ਪੰਨਾ ੬੪੧)

ਆਲ ਜਾਲ—ਦੁਨੀਆ ਦੇ ਝੰਬੇਲੇ, ਦੁਨੀਆਵੀ ਲੇਖੇ।

ਮੈ ਕਉ ਕਹਾ ਪੜਾਵਸਿ 'ਆਲ ਜਾਲ' ॥੧॥੮॥

(ਬਸੰਤੁ ਕਬੀਰ ਜੀ, ਪੰਨਾ ੧੧੬੪)

ਆਲੁ ਪਤਾਲੁ—ਉਲੁ-ਜਲੁਲ।

ਓਹੁ 'ਆਲੁ ਪਤਾਲੁ' ਮੁਹਹੁ ਬੋਲਦੇ ਜਿਉ ਪੀਤੇ ਮਦਿ ਮਤਵਾਲੇ ॥੧੯॥
(ਗੁਰੂੜੀ ਕੀ ਵਾਰ ਮ: ੮, ਪੰਨਾ ੩੧੧)

ਅਲੁ ਮਲੁ—ਜੂਠ।

'ਅਲੁ ਮਲੁ' ਖਾਈ ਸਿਰਿ ਛਾਈ ਪਾਈ ॥੨॥੯॥
(ਆਸਾ ਦੀ ਵਾਰ)

ਸੁਖ ਸਾਤਿ—ਪੂਰਨ ਸੁਖ।

ਸੁਖ ਸਾਂਦਿ—ਪੂਰਨ ਸੁਖ।

ਸਹਜੈ ਹੀ ਤੇ ‘ਸੁਖ ਸਾਤਿ’ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨੧੬॥੨੩॥

(ਸਿਗੀਰਾਗੁ ਮ: ੩ ਅਸਟਪਦੀਆ, ਪੰਨਾ ੯੮)

‘ਸੁਖ ਸਾਂਦਿ’ ਘਰਿ ਆਇਆ ॥੧॥੮॥

(ਸੋਰਠਿ ਮ: ੫, ਪੰਨਾ ੯੨੯)

ਸਉਦਾ ਸੂਦੁ—ਸਉਦਾ-ਪੜ੍ਹ।

ਨਿਤ ‘ਸਉਦਾ ਸੂਦੁ’ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥੩॥੧੦॥੪੮॥

(ਗਊੜੀ ਬੈਨਾਗਣਿ ਮ: ੮, ਪੰਨਾ ੧੬੬)

ਸੋਗੁ ਦੂਖੁ—ਕਲੇਸ਼।

ਹਰਿ ਗਾਉ ਮੰਗਲੁ ਨਿਤ ਸਖੀਏ ‘ਸੋਗੁ ਦੂਖੁ’ ਨ ਵਿਆਪਏ ॥੩੪॥

(ਰਾਮਕਲੀ ਮ: ੩ ਅਨੰਦੁ)

ਸੂਝ ਬੂਝ—ਸਮਝ।

ਮੁਰਖੁ ਸਬਦੁ ਨ ਚੀਨਈ ‘ਸੂਝ ਬੂਝ’ ਨਹ ਕਾਇ ॥੫੩॥

(ਓਅੰਕਾਰੁ, ਪੰਨਾ ੯੩੮)

ਸਿਫਤਿ ਸਨਾਈ—ਵਡਿਆਈ।

ਨਾਨਕ ਨਾਮੁ ਧਿਆਈਐ ਸਚੁ ‘ਸਿਫਤਿ ਸਨਾਈ’ ॥੧੦॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੫੧)

ਸਾਝ ਪਾਤਿ—ਇੱਜਤ ਦੀ ਸਾਂਝ, ਭਾਈਚਾਰਾ।

ਹਮ ਮੰਦੇ ਮੰਦੇ ਮਨ ਮਾਹੀ ॥ ‘ਸਾਝ ਪਾਤਿ’ ਕਾਹੂ ਸਿਉ ਨਾਹੀ ॥੨॥੩॥

(ਗਊੜੀ ਕਬੀਰ ਜੀ, ਪੰਨਾ ੩੨੪)

ਸਰ ਅਪਸਰ—ਚੰਗਾ ਮੰਦਾ ਸਮਾ।

ਗੁਰਮੁਖਿ ‘ਸਰ ਅਪਸਰ’ ਬਿਧਿ ਜਾਣੈ ॥੩੧॥

(ਸਿਧ ਗੋਸਟਿ, ਪੰਨਾ ੯੪੧)

ਹਾਟੀ ਬਾਟੀ—ਕਿਰਤ-ਕਾਰ।

‘ਹਾਟੀ ਬਾਟੀ’ ਰਹਹਿ ਨਿਰਾਲੇ ਕੁਖਿ ਬਿਰਖਿ ਉਚਿਆਨੈ ॥੨॥

(ਸਿਧ ਗੋਸਟਿ, ਪੰਨਾ ੯੩੮)

ਕਚੁ ਪਿਚੁ—ਫੱਕਾ ਬੋਲ।

ਹੋਰ ਕਚੀ ਮਤੀ ‘ਕਚੁ ਪਿਚੁ’ ਅੰਧਿਆ ਅੰਧੁ ਬੀਬਾਰੁ ॥੨॥੧੧॥

(ਮ: ੧, ਸਾਰੰਗ ਕੀ ਵਾਰ ਮ: ੪, ਪੰਨਾ ੧੨੪੨)

ਕਲਿ ਕਲੇਸ—ਦੁੱਖ ।

‘ਕਲਿ ਕਲੇਸ’ ਮਿਟਹਿ ਭੂਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥੨॥੧੧॥
(ਗਊੜੀ ਮ: ੫ ਛੰਤ, ਪੰਨਾ ੨੪੯)

ਕੂੜ੍ਹ ਕੁਸਤ੍ਰੁ—ਝੂਠ ।

ਮਨਸੁਖੀ ਮਨ ਹਨਿ ਹਾਰਿਆ ‘ਕੂੜ੍ਹ ਕੁਸਤ੍ਰੁ’ ਕਮਾਇ ॥੨॥੧੨॥
(ਮ: ੩, ਸਿਗੀਰਾਗ ਕੀ ਵਾਰ, ਪੰਨਾ ੮੭)

ਕੂੜ੍ਹ ਕਬਾੜ੍ਹ—ਕੂੜ੍ਹ ਕਸੱਤੁ ।

ਜੇ ਸਉ ਕੁਝੀਆ ‘ਕੂੜ੍ਹ ਕਬਾੜ੍ਹ’ ॥
ਤਾਵੈ ਸਭੁ ਆਖਉ ਸੰਸਾਰੁ ॥੪॥੮॥੬॥
(ਧਨਾਸਰੀ ਮ: ੧, ਪੰਨਾ ੬੬੨)

ਗਤਿ ਮਿਤਿ—ਪੂਰਨ ਸਰੂਪ ।

ਆਪਣੀ ‘ਗਤਿ ਮਿਤਿ’ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥੮॥
(ਗਮਕਲੀ ਮ: ੫ ਘਰੁ ੧, ਪੰਨਾ ੮੮੩)

ਤੰਤੁ ਮੰਤੁ—ਟੂਣਾ ।

‘ਤੰਤੁ ਮੰਤੁ’ ਨਹ ਜੋਹਈ ਤਿੜ੍ਹ ਚਾਖ ਨ ਲਾਗੈ ॥੪॥੬॥੮॥
(ਬਿਲਾਵਲੁ ਮ: ੫, ਪੰਨਾ ੮੧੯)

ਬਾਉ ਕੁਥਾਉ—ਚੰਗਾ ਮੰਦਾ ਥਾਂ ।

ਓਇ ‘ਬਾਉ ਕੁਥਾਉ’ ਨ ਜਾਣਨੀ ਉਨ ਅੰਤਰਿ ਲੋਭ ਵਿਕਾਰੁ ॥੨॥੯॥
(ਮ: ੩, ਗਮਕਲੀ ਕੀ ਵਾਰ ਮ: ੩, ਪੰਨਾ ੯੫੦)

ਪਤਿ ਸਾਖੁ—ਇੱਜਤ ।

ਜਾਨੁ ਜਾਚਉ ਏਵੈ ‘ਪਤਿ ਸਾਖੁ’ ॥੨੫॥
(ਓਅੰਕਾਰੁ, ਪੰਨਾ ੯੩੩)

ਮਤਾ ਮਸੂਰਤਿ—ਸਲਾਹ-ਮਸ਼ਵਰਾ ।

ਕਾਹੂ ਬਿਹਾਵੈ ‘ਮਤਾ ਮਸੂਰਤਿ’ ॥੭॥੩॥
(ਗਮਕਲੀ ਮ: ੫ ਅਸਟਪਦੀਆ, ਪੰਨਾ ੯੧੮)

ਰੁਖ ਬਿਰਖ—ਬਨਸਪਤੀ ।

ਕੇਤੇ ‘ਰੁਖ ਬਿਰਖ’ ਹਮ ਚੀਨੇ ਕੇਤੇ ਪਸੂ ਉਪਾਏ ॥੨॥੫॥੧੭॥
(ਗਊੜੀ ਬੈਰਾਗਣੀ ਮ: ੧, ਪੰਨਾ ੧੫੬)

ਰੋਲ ਘਚੋਲਾ—ਰੌਲਾ-ਰੌਲਾ ।

ਸਬਦੁ ਨ ਸੁਣਈ ਬਹੁ ‘ਰੋਲ ਘਚੋਲ’ ॥੨॥੨੮॥
(ਮ: ੩, ਗਊੜੀ ਕੀ ਵਾਰ ਮ: ੮, ਪੰਨਾ ੩੧੩)

ਲੋਕੁ ਪਚਾਰਾ—ਵਿਖਾਵਾ ।

‘ਲੋਕੁ ਪਚਾਰਾ’ ਅੰਧੇ ਕਮਾਇ ॥੨॥੧੭॥ (ਗੁਰਕਲੀ ਮ: ੫, ਪੰਨਾ ੬੮੮)

ਵਣੁ ਤਿਣੁ—ਬਨਸਪਤੀ ।

ਗੁਰਿ ‘ਵਣੁ ਤਿਣੁ’ ਹਰਿਆ ਕੀਤਿਆ ਨਾਨਕ ਕਿਆ ਮਾਨੁਖ ॥੨॥੩॥

(ਮ: ੫, ਗੁਰਕਲੀ ਕੀ ਵਾਰ ਮ: ੫, ਪੰਨਾ ੬੪੮)

ਵਲੁ ਛਲੁ—ਫਰੇਬ ।

ਉਇ ‘ਵਲੁ ਛਲੁ’ ਕਰਿ ਝਤਿ ਕਚਦੇ ਫਿਰਿ ਜਾਇ ਬਹਹਿ ਬੂੜਿਆਰਾ ਪਾਸਿ ॥੨੯॥

(ਗਊੜੀ ਕੀ ਵਾਰ ਮ: ੮, ਪੰਨਾ ੩੧੮)

ਛੰਦ

ਛੰਦ ਅਨੁਸਾਰ ਅੱਖਰਾਂ ਦੀਆਂ ਮਾਤ੍ਰਾਂ ਦੋ ਕਿਸਮ ਦੀਆਂ ਹਨ : ਲਘੂ ਤੇ ਗੁਰੂ । ‘ਲਘੂ’ ਦਾ ਅਰਥ ਹੈ ‘ਛੋਟੀ’ ਅਤੇ ‘ਗੁਰੂ’ ਦਾ ਅਰਥ ਹੈ ‘ਵੱਡੀ’। ਹੇਠ-ਲਿਖੀਆਂ ਮਾਤ੍ਰਾਂ ਲਘੂ ਹਨ—ਮੁਕਤਾ, (f) ਅਤੇ (_); ਬਾਕੀ ਸਾਰੀਆਂ ਮਾਤ੍ਰਾਂ ‘ਗੁਰੂ’ ਹਨ। ‘ਗੁਰੂ’ ਮਾਤ੍ਰਾ ‘ਲਘੂ’ ਨਾਲੋਂ ਦੂਣੀ ਗਿਣੀ ਜਾਂਦੀ ਹੈ; ਭਾਵ, ਜੇ ‘ਲਘੂ’ ਨੂੰ ੧ ਅੰਕ ਦਿੱਤਾ ਜਾਏ ਤਾਂ ‘ਗੁਰੂ’ ਮਾਤ੍ਰਾ ਨੂੰ ‘੨’ ਗਿਣਿਆ ਜਾਏਗਾ; ਜਿਵੇਂ ‘ਸਾਧੇ ਰਚਨਾ ਰਾਮਿ ਬਨਾਈ’—ਇਸ ਤੁਕ ਵਿਚ ਮਾਤ੍ਰਾਂ ਦੀ ਗਿਣਤੀ ਇਉਂ ਹੈ :

ਸਾ—੨; ਧੋ—੨ = ੪ । ਰ—੧; ਚ—੧; ਨਾ—੨ = ੪ । ਰਾ—੨;
ਮਿ—੧ = ੩ । ਬ—੧; ਨਾ—੨; ਈ—੨ = ੫ ।

ਕੁੱਲ ਜੋੜ = ੧੬ ।

‘ਕਵਿਤਾ’ ਵਿਚ ‘ਛੰਦ’ ਤਿੰਨ ਤਰ੍ਹਾਂ ਦੇ ਹੁੰਦੇ ਹਨ :

(੧) ਉਹ ‘ਛੰਦ’ ਜਿਨ੍ਹਾਂ ਦੀ ਬਣਤਰ ਖਾਸ ਗਿਣੀਆਂ-ਮਿਥੀਆਂ ‘ਮਾਤ੍ਰਾਂ’ ਦੇ ਹਿਸਾਬ ਹੁੰਦੀ ਹੈ, ਇਹਨਾਂ ਨੂੰ ‘ਮਾਤ੍ਰਿਕ’ ਛੰਦ ਆਖੀਦਾ ਹੈ; ਜਿਵੇਂ ‘ਦੌਹਿਰਾ’। ‘ਦੌਹਿਰੇ’ ਦੀਆਂ ੨੪ ਮਾਤ੍ਰਾਂ ਹੁੰਦੀਆਂ ਹਨ, ੧੩ ਅਤੇ ੧੧ ਮਾਤ੍ਰਾਂ ‘ਤੇ ‘ਬਿਸ਼ਾਮ’ ਹੁੰਦਾ ਹੈ। ਅਖੀਰਲੀ ਮਾਤ੍ਰਾ ਸਦਾ ‘ਲਘੂ’ ਹੁੰਦੀ ਹੈ।

(੨) ਉਹ ਛੰਦ ਜਿਨ੍ਹਾਂ ਦੀ ਬਣਤਰ ਖਾਸ ਗਿਣੇ-ਮਿਥੇ ‘ਅੱਖਰਾਂ’ (ਵਰਣਾਂ) ਦੇ ਹਿਸਾਬ ਹੁੰਦੀ ਹੈ, ਇਹਨਾਂ ਨੂੰ ‘ਵਰਣਿਕ’ ਛੰਦ ਕਿਹਾ ਜਾਂਦਾ ਹੈ; ਜਿਵੇਂ ‘ਕਬਿੱਤ’।

(੩) ਉਹ ਛੰਦ ਜਿਨ੍ਹਾਂ ਦੇ ਬਣਾਉਣ ਵਾਸਤੇ ਖਾਸ 'ਗਣ' ਨੀਯਤ ਹਨ। ਪਰ ਛੰਦਾ-ਬੰਦੀ ਦੇ ਇਹ ਨਿਯਮ ਕਵੀ ਜਨਾਂ ਦੀ ਰਾਹਬਾਗੀ ਅਤੇ ਸਹੂਲਤ ਵਾਸਤੇ ਹੁੰਦੇ ਹਨ; ਉਹਨਾਂ ਨੂੰ ਬੰਧਨ ਨਹੀਂ ਪਾ ਸਕਦੇ। ਜਿਥੇ ਕਿਤੇ ਕਵੀ ਆਪਣੇ ਬਿਆਲ ਦੀ ਉਡਾਗੀ ਦੇ ਰਾਹ ਵਿਚ 'ਮਾੜਾ' ਅਤੇ 'ਵਰਣ' ਦੀ ਇਸ ਗਿਣਤੀ ਨੂੰ ਰੁਕਾਵਟ ਸਮਝਦਾ ਹੈ, ਉਹ ਇਸ ਬੰਧਨ ਤੋਂ ਉਚੇਰਾ ਹੋ ਜਾਂਦਾ ਹੈ; ਤੇ 'ਮਾੜਾ' ਜਾਂ 'ਵਰਣ' ਵਧ-ਘਟ ਭੀ ਵਰਤ ਲੈਂਦਾ ਹੈ। ਨਿਰਾ ਇਹੀ ਨਹੀਂ; ਜੇ ਲੋੜ ਪਏ, ਤਾਂ ਕਵੀ ਲਫਜ਼ਾਂ ਦੇ ਅਸਲੀ 'ਵਿਆਕਰਣਿਕ ਜੋੜ' ਨੂੰ ਭੀ ਵਧਾ ਘਟਾ ਕੇ ਉਸ ਦੀਆਂ 'ਮਾੜਾ' ਵਧ ਘਟ ਕਰ ਲੈਂਦਾ ਹੈ।

'ਗੁਰਬਾਣੀ' ਵਿਚ ਭੀ ਛੰਦਾ-ਬੰਦੀ ਦੀਆਂ ਇਹ ਤਬਦੀਲੀਆਂ ਕਈ ਥਾਈਂ ਮਿਲਦੀਆਂ ਹਨ, ਜਿਨ੍ਹਾਂ ਨੂੰ ਸਮਝਣ ਵਾਸਤੇ ਕੁਝ ਉਦਾਹਰਣ ਅਤੇ ਪ੍ਰਮਾਣ ਦਿੱਤੇ ਜਾਂਦੇ ਹਨ।

(੧) 'ਲਘੂ' ਮਾੜਾਂ ਤੋਂ 'ਗੁਰੂ' ਬਣਾਣ ਵਾਸਤੇ :

(ਉ) ਲਫਜ਼ 'ਮਨਿ' ਵਿਚ ਦੋ ਮਾੜਾਂ ਹਨ, ਇਸ ਤੋਂ 'ਮੰਨਿ' ਬਣਾ ਕੇ ੩ ਮਾੜਾਂ ਕੀਤੀਆਂ ਗਈਆਂ ਹਨ :

ਹਉਮੈ ਵਿਚਹੁ ਸੂਰਿ ਕਰਿ ਸਚੁ 'ਮੰਨਿ' ਵਸਾਏ ॥੧੭॥

(ਸੁਹੀ ਕੀ ਵਾਰ ਮ: ੩, ਪੰਨਾ ੧੯੧)

(ਅ) ਸ਼ਬਦ 'ਜਗਤ' ਵਿਚ ੩ ਮਾੜਾਂ ਹਨ, ਇਸ ਤੋਂ 'ਜਗੜ' ਬਣਾ ਕੇ ੪ ਮਾੜਾਂ ਬਣਾ ਲਈਆਂ ਗਈਆਂ ਹਨ :

ਜੈ ਜੈਕਾਰੁ 'ਜਗੜ' ਮਹਿ ਲੋਚਹਿ ਸਭਿ ਜੀਆ ॥੧॥੧੨॥੩੦॥

(ਬਿਲਾਵਲੁ ਮ: ੫, ਪੰਨਾ ੧੦੮)

(ਈ) ਲਫਜ਼ 'ਤਨੁ' ਦੀਆਂ ੨ ਮਾੜਾਂ ਹਨ; ਇਸ ਤੋਂ 'ਤੰਨੁ' ਬਣਾ ਕੇ ੩ ਮਾੜਾਂ ਵਰਤੀਆਂ ਹਨ :

ਮਨੁ 'ਤੰਨੁ' ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥੨॥੧॥੩॥

(ਸੁਹੀ ਛੰਤ ਮ: ੫ ਘਰੂ ੨, ਪੰਨਾ ੨੨੮)

(੨) 'ਗੁਰੂ' ਮਾੜਾ ਤੋਂ ਲਘੂ :

(ਉ) ਲਫਜ਼ 'ਸੰਕਾ' ੪ ਮਾੜਾਂ ਤੋਂ 'ਸੰਕ' ੩ ਮਾੜਾਂ :

ਏਹੁ ਮਨੁ ਦੀਜੈ 'ਸੰਕ' ਨ ਕੈਜੈ ਗੁਰਮੁਖਿ ਭਜਿ ਬਹੁ ਮਾਣਾ ॥੨॥੧॥

(ਸੁਹੀ ਮ: ੫ ਛੰਤ, ਪੰਨਾ ੨੨੯)

(ਅ) 'ਤਾਣੀ' ਤੋਂ 'ਤਾਣੁ' :

ਨਾਨਕ ਬੁੜੈ ਕਤਿਐ ਕੁੜਾ ਤਣੀਐ 'ਤਾਣੁ' ॥੧॥੧੪॥

(ਮ: ੧, ਸੂਹੀ ਕੀ ਵਾਰ, ਪੰਨਾ ੨੬੦)

(ੴ) ਕਿ (ੴ)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਲਫਜ਼ ਐਸੇ ਮਿਲਦੇ ਹਨ, ਜਿਨ੍ਹਾਂ ਦੇ ਕਿਸੇ ਅੱਖਰ ਨਾਲ 'ੴ' ਅਤੇ (ੴ) ਦੋਵੇਂ ਮਾਤ੍ਰਾਂ ਵਰਤੇ ਹੋਏ ਹਨ। (ੴ) ਵਾਲੇ ਅੱਖਰ ਦੀ ਇਕ ਮਾਤ੍ਰਾ ਹੁੰਦੀ ਹੈ ਅਤੇ (ੴ) ਵਾਲੇ ਅੱਖਰ ਦੀਆਂ ਦੋ। ਕਵਿਤਾ ਵਿਚ ਕਈ ਵਾਗੀ ਇਕ ਮਾਤ੍ਰਾ ਵਾਲੇ ਅੱਖਰ ਨੂੰ 'ਦੁ-ਮਾਤ੍ਰਿਕ' ਬਨਾਣਾ ਪੈ ਜਾਂਦਾ ਹੈ; ਅਤੇ ਕਦੇ 'ਦੁ-ਮਾਤ੍ਰਿਕ' ਨੂੰ 'ਇਕ-ਮਾਤ੍ਰਿਕ'।

ਅਜਿਹੀ ਹਾਲਤ ਵਿਚ ਉਸ ਲਫਜ਼ ਦਾ ਅਸਲੀ ਸਰੂਪ ਭੀ ਪਾਠਕਾਂ ਦੇ ਦ੍ਰਿਸ਼ਟੀ-ਗੇਤਰ ਰੱਖਣ ਵਾਸਤੇ ਦੋਵੇਂ ਹੀ ਮਾਤ੍ਰਾਂ ਵਰਤੀਆਂ ਮਿਲਦੀਆਂ ਹਨ। (੧) ਉਹ ਸ਼ਬਦ ਜਿਨ੍ਹਾਂ ਦੇ ਕਿਸੇ ਅੱਖਰ ਦੇ ਨਾਲ ਅਸਲ ਵਿਚ (ੴ) ਹੈ, ਪਰ ਛੰਦ ਦੀ ਚਾਲ ਅਨੁਸਾਰ ਦੋ ਮਾਤ੍ਰਾਂ ਕਰਨ ਵਾਸਤੇ (ੴ) ਵਰਤਿਆ ਹੋਇਆ ਹੈ। ਪੜ੍ਹਨ ਵੇਲੇ (ੴ) ਦੇ ਥਾਂ (ੴ) ਪੜ੍ਹਨਾ ਹੈ। ਵੇਖੋ :

ਮੇ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ

ਹਰਿ ਨਾਨਕ ਭਗਤਿ 'ਉਮਾਹਾ' ਰਾਮ ॥੪॥੨॥੯॥

(ਜੈਤਸਗੀ ਮ: ੪, ਪੰਨਾ ੬੬੬)

'ਉਮਾਹਾ' ਤੋਂ 'ਉਮਾਹਾ'। ਇਥੇ 'ਉ' ਦੇ ਨਾਲ (ੴ) ਅਤੇ (ੴ) ਦੋਵੇਂ ਹਨ :

ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ 'ਏਕੋ' ॥

ਕਹੁ ਕਬੀਰ ਮੈ ਸੌ ਗੁਰੂ ਪਾਇਆ ਜਾ ਕਾ ਨਾਉ 'ਬਿਬੇਕੋ' ॥੪॥੫॥

(ਸੂਹੀ ਕਬੀਰ ਜੀ, ਪੰਨਾ ੨੬੩)

'ਏਕੁ' ਤੋਂ 'ਏਕੋ'। 'ਬਿਬੇਕੁ' ਤੋਂ 'ਬਿਬੇਕੋ'।

'ਮੁਲਿ ਅਮੁਲੁ' ਨ ਪਾਈਐ ਵਣਜਿ ਨ ਲੀਜੈ ਹਾਟਿ ॥੧॥੧॥

(ਸਲੋਕ ਮ: ੧, ਮਾਤ੍ਰ ਕੀ ਵਾਰ ਮ: ੩, ਪੰਨਾ ੧੦੮੭)

'ਸੁਖ ਸਾਗਰੋ' ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥੪॥੧॥

(ਕੇਦਾਰ ਮ: ੫ ਛੰਤ, ਪੰਨਾ ੧੧੨੩)

ਮੈਂ ਅਨਦਿਨੋਂ ਸਦ ਸਦ ਸਦਾ ਹਰਿ ਜਪਿਆ ਹਰਿ 'ਨਾਉ' ॥੨॥੩॥੧੦॥
(ਸਾਰਗ ਮ: ੪, ਪੰਨਾ ੧੨੦੧)

'ਮੁਲਿ ਅਮੁਲੁ' ਤੋਂ 'ਮੁਲਿ ਅਮੁਲੁ'।

(੨) ਉਹ ਸ਼ਬਦ ਜੋ ਅਸਲ ਸਰੂਪ ਵਿਚ (ੴ) ਵਾਲੇ ਹਨ, ਪਰ ਉਹਨਾਂ ਨੂੰ ਛੰਦ ਦੀ ਚਾਲ ਵਾਸਤੇ ਇਕ-ਮਾਤ੍ਰਿਕ ਕਰਨ ਹਿੱਤ ਉਹਨਾਂ ਦੇ (ੴ) ਵਾਲੇ ਅੱਖਰ ਦੇ ਹੇਠ (ੴ) ਭੀ ਵਰਤਿਆ ਗਿਆ ਹੈ। ਪਾਠ ਕਰਨ ਵੇਲੇ ਇਹਨਾਂ ਨੂੰ ਇਉਂ ਹੀ ਪੜ੍ਹਨਾ ਹੈ, ਜਿਵੇਂ ਇਹ (ੴ-ਅੰਤ) ਹਨ। ਵੇਖੋ :

ਪ੍ਰਤ ਕਿਰਪਾਲ ਦਇਆਲ 'ਗੁਬਿੰਦ' ॥੧॥੧੫॥ (ਗੋਡ ਮ: ੫, ਪੰਨਾ ੯੬੬)

ਦਇਆ ਧਾਰੀ ਗੋਵਿਦ 'ਗੁਸਾਈ' ॥੪॥੨੦॥ (ਰਾਮਕਲੀ ਮ: ੫, ਪੰਨਾ ੯੬੧)

'ਉਨਿਮੇ' ਭਗਵੰਤ ਗੁਸਾਈ ॥੪੫॥ (ਰਾਮਕਲੀ ਮ: ੮, ਪੰਨਾ ੯੬੭)

ਗੁਰਮੁਖਿ ਭੋਲਿ 'ਤ੍ਰੈਲਾਵੈ' ਭੋਲੈ ॥੨੨॥ (ਓਅੰਕਾਰੁ, ਪੰਨਾ ੯੩੨)

ਜਿਹ ਠਾਕੁਰੁ ਸੁਪ੍ਰਸੰਨੁ 'ਭਯੋ' ਸਤ ਸੰਗਾਤਿ ਤਿਹ ਪਿਆਰੁ ॥੯॥
(ਸਵਜੇ ਸ੍ਰੀ ਮੁਖ ਬਾਕੁ ਮ: ੫, ਪੰਨਾ ੧੩੯੬)

ਸਾਈ 'ਸ਼੍ਰੋਹਗਾਣਿ' ਸਾਈ ਭਾਗਾਣਿ ਜੈ ਪਿਰਿ ਕਿਰਪਾ ਧਾਰੀ ॥੧॥੬॥
(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੫੯)

ਗੋਪੀ ਕਾਨੁ ਨ ਗਉ 'ਗੁਆਲਾ' ॥੭॥੧੫॥
(ਮਾਰੁ ਮ: ੧ ਸੋਲਹੇ, ਪੰਨਾ ੧੦੩੫)

ਸ਼ਬਦ-ਜੋੜ ਨਿਰਨਾ

ਅਕਲਿ, ਅਕਲ

(੧) ਅਕਲਿ—(ਛਾਰਸੀ ਸ਼ਬਦ) 'ਨਾਵ', ਇਸਤ੍ਰੀ ਲਿੰਗ

ਗੁਰ ਪਰਸਾਦਿ 'ਅਕਲਿ' ਭਈ ਅਵਰੈ ਨਾਤਰੁ ਥਾ ਬੇਗਾਨਾ ॥੪੭॥
(ਗਉਝੀ ਕਬੀਰ ਜੀ, ਪੰਨਾ ੩੩੩)

ਬਹਰੇ ਕਰਨ 'ਅਕਲਿ' ਭਈ ਹੋਣੀ ਸ਼ਬਦ ਸਹਜੁ ਨਹੀਂ ਬੁਝਿਆ ॥੩॥੨॥੩॥
(ਬੈਨਉ ਮ: ੧ ਘਰੂ ੨, ਪੰਨਾ ੧੧੨੬)

ਨੌਟ : ਲਫਜ਼ 'ਅਕਲਿ' (ਛਾਰਸੀ) ਸਦਾ (f-ਅੰਤ) ਹੈ।

(੨) ਅਕਲ—(ਸੰਸਕ੍ਰਿਤ) ਵਿਸ਼ੇਸ਼ਣ, (ਕਲ-ਰਹਿਤ)

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ

‘ਅਕਲ’ ਕਲਾ ਭਰਪੂਰਿ ਰਹਿਆ ॥੨॥੧੨॥

(ਆਸਾ ਦੀ ਵਾਰ)

‘ਅਕਲ’ ਗਾਇ ਜਮ ਤੇ ਕਿਆ ਡਰੀਐ ॥੩॥੨੦॥

(ਮਾਰੂ ਮ: ੧ ਸੋਲਹੇ, ਪੰਨਾ ੧੦੪੦)

ਅਬਿਗਤੁ, ਅਬਗਤੁ, ਅਵਿਗਤਿ

(੧) ਅਬਿਗਤੁ—(ਸੰ: ਅਵਗਕੁ) ਅਦ੍ਰਿਸ਼ਟ ਪ੍ਰਤੂ

ਗਰਿ ਨਾਮੁ ਹਮਾਰਾ ਪ੍ਰਤੂ ‘ਅਬਿਗਤੁ’ ਅਗੋਚਰੁ

ਅਥਿਨਾਸੀ ਪੁਰਖ ਬਿਧਾਤਾ ॥੧੯॥

(ਵਡਹੰਸ ਕੀ ਵਾਰ ਮ: ੪, ਪੰਨਾ ੫੯੫)

(੨) ਅਬਗਤੁ—‘ਵਿਸ਼ੇਸ਼ਣ’, (ਜਿਸ ਦੀ ਮੁਕਤੀ ਨਾ ਹੋਈ ਹੋਵੇ)

ਸਾਧੂ ਬਿਨੁ ਐਸੇ ‘ਅਬਗਤੁ’ ਜਾਵੈ ॥੧॥੯॥ (ਗੋਡ ਕਬੀਰ ਜੀ, ਪੰਨਾ ੮੭੨)

(੩) ਅਵਿਗਤਿ—‘ਨਾਵ’ (ਮੰਦੀ ਹਾਲਤ)

ਗਤਿ ‘ਅਵਿਗਤਿ’ ਕੀ ਸਾਰ ਨ ਜਾਣੈ ਬੂਝੈ ਸਥਦੁ ਕਮਾਈ ਹੋ ॥੧੩॥੫॥

(ਮਾਰੂ ਮ: ੧ ਸੋਲਹੇ, ਪੰਨਾ ੧੦੨੫)

ਸਾਸੁ, ਸਾਸ, ਸਾਸਿ

(੧) ਸਾਸੁ—ਸਸੁ, (Mother-in-law) ਨਾਵ, ਇਸਤ੍ਰੀ ਲਿੰਗ

‘ਸਾਸੁ’ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੈ ਨਾਮਿ ਡਰਉ ਤੇ ॥੧॥੩॥੨੫॥

(ਆਸਾ ਕਬੀਰ ਜੀ, ਪੰਨਾ ੮੮੨)

ਨੋਟ : ਇਹ ਲੜਜ਼ ‘ਸਾਸੁ’ ਸਦਾ (—ਅੰਤ) ਹੈ ਤੇ ਹੈ ਭੀ ਇਸਤ੍ਰੀ ਲਿੰਗ।

(੨) ਸਾਸ (ਸੁਆਸ), ਪੁਲਿੰਗ

(ੴ) ਨਾਵ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ

‘ਸਾਸਿ ਸਾਸਿ’ ਸੰਮਲਤਾ ਮੇਰਾ ਪ੍ਰਤੂ ਸੋਈ ॥੨॥੨੭॥

(ਧਨਾਸਰੀ ਮ: ੫, ਪੰਨਾ ੬੭੭)

(ਅ) ਨਾਂਵ, ਪੁਲਿੰਗ, ਕਰਤਾ ਕਾਰਕ, ਇਕ-ਵਚਨ

ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ 'ਸਾਸੁ' ॥੧॥੭॥
(ਸੋਗਠਿ ਮ: ੧, ਪੰਨਾ ੫੯੭)

(ਇ) 'ਸੰਬੰਧਕ' ਦੇ ਨਾਲ

'ਸਾਸ' ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥੩॥੧॥

(ਕੇਦਾਰਾ ਛੰਤ ਮ: ੫, ਪੰਨਾ ੧੧੨੨)

ਸਹ, ਸਹੁ

(੧) ਸਹੁ—ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

'ਸਹੁ' ਵੇ ਜੀਆ ਆਪਣਾ ਕੀਆ ॥੨॥੯॥
(ਆਸਾ ਦੀ ਵਾਰ)

(੨) ਨਾਂਵ, ਪੁਲਿੰਗ (ਸਹੁ—ਖਸਮ)

ਫਰੀਦਾ ਹਉ ਲੋੜੀ 'ਸਹੁ' ਆਪਣਾ ਤੂ ਲੋੜਹਿ ਅੰਗਿਆਰ ॥੪੩॥

(ਸਲੋਕ ਫਰੀਦ ਜੀ, ਪੰਨਾ ੧੩੯੦)

(੩) ਸਹ—ਨਾਂਵ, ਇਸਤ੍ਰੀ ਲਿੰਗ (ਸਹ—ਓਟ)

ਨਾਨਕ 'ਸਹ' ਪਕਰੀ ਸੰਤਨ ਕੀ ਰਿਦੇ ਭਏ ਮਗਨ ਚਰਨਾਰਾ ॥੪॥੮॥੧੫॥

(ਸੋਗਠਿ ਮ: ੫ ਘਰੂ ੨, ਪੰਨਾ ੬੧੩)

ਸਿਧੁ, ਸਿਧਿ

(੧) ਸਿਧੁ—ਨਾਂਵ ਪੁਲਿੰਗ, ਇਕ-ਵਚਨ

(ੴ) ਸਿਧੁ—ਪਰਮਾਤਮਾ

ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ 'ਸਿਧੁ' ਜਿਨੀ ਧਿਆਇਆ ॥੨॥੯॥

(ਰਾਮਕਲੀ ਮ: ੧, ਪੰਨਾ ੮੨)

ਨਾਮਿ ਰਤੇ 'ਸਿਧੁ' ਗੋਸਟਿ ਹੋਇ ॥੩੩॥
(ਸਿਧ ਗੋਸਟਿ, ਪੰਨਾ ੮੪੧)

(ਅ) ਸਿਧੁ—ਪੁੱਗਿਆ, ਜੋਗੀ

੧. ਉੱਪਰਲੀ ਪਹਿਲੀ ਤੁਕ ਦਾ ਪਹਿਲਾ ਸ਼ਬਦ 'ਸਿਧੁ' (ਬਹੁ-ਵਚਨ)।

‘ਸਿਧੁ’ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥੩॥੧॥

(ਸਿਰੀਰਾਗ ਮ: ੧, ਪੰਨਾ ੧੪)

(੨) ਸਿਧਿ—(ਭਾਵ-ਵਾਚਕ ਨਾਂਵ), ਆਤਮ-ਬਲ

੧. ਉਪਰਲੇ ਅੰਕ (ਅ) ਦੀ ਪਹਿਲੀ ਤੁਕ ਵਿਚ ‘ਸਿਧਿ’।

ਸਾਬਤੁ, ਸਾਬਤਿ

(੧) ਸਾਬਤੁ, ਵਿਸ਼ੇਸ਼ਣ (ਸਦਾ ‘_ਅੰਤ’ ਹੀ ਰਹਿੰਦਾ ਹੈ, ‘ਵਿਸ਼ੇਸ਼ਜ’ ਭਾਵੇਂ ਇਸਤ੍ਰੀ ਲਿੰਗ ਹੋਵੇ, ਭਾਵੇਂ ਬਹੁ-ਵਚਨ)।

ਨਦਰਿ ਤਿਨਾ ਕਉ ਨਾਨਕਾ ਜਿ ‘ਸਾਬਤੁ’ ਲਾਏ ਰਾਸਿ ॥੧॥੩॥

(ਮ: ੨, ਸਾਰੰਗ ਕੀ ਵਾਰ, ਪੰਨਾ ੧੨੩)

‘ਸਾਬਤੁ’ ਵਸਤੁ ਓਹ ਅਪਨੀ ਲਹੈ ॥੨੦॥੯੯॥ (ਗਊੜੀ ਮ: ੫, ਪੰਨਾ ੧੯੨)

(੨) ਸਾਬਤਿ—ਨਾਂਵ, ਇਸਤ੍ਰੀ ਲਿੰਗ

ਕਬੀਰ ਜਾ ਕੀ ਦਿਲ ‘ਸਾਬਤਿ’ ਨਹੀਂ ਤਾ ਕਉ ਕਹਾ ਖੁਦਾਇ ॥੧੯੫॥

ਦਿਲ ਸਾਬਤਿ—ਦਿਲ ਦੀ ਸਾਬਤੀ। (ਸਲੋਕ ਕਬੀਰ ਜੀ, ਪੰਨਾ ੧੩੨੪)

ਹਸਤ, ਹਸਤਿ

(੧) ਹਸਤ—ਨਾਂਵ, ਬਹੁ-ਵਚਨ (ਹਸਤੁ—ਹੱਥ)

‘ਹਸਤ’ ਅਲੰਕਨੁ ਦੇਹੁ ਪ੍ਰਤਿ ਗਰਤਹੁ ਉਧਰੁ ਗੁਪਾਲ ॥੨॥੧॥੧੧੯॥

(ਗਊੜੀ ਬੈਰਾਗਣੀ ਮ: ੫, ਪੰਨਾ ੨੦੩)

‘ਹਸਤ’ ਪੁਨੀਤ ਹੋਹਿ ਤਤਕਾਲ ॥੧॥੯੨॥ (ਗਊੜੀ ਮ: ੫, ਪੰਨਾ ੧੯੫)

(੨) ਹਸਤ—ਵਰਤਮਾਨ ਕਾਰਦੰਤਕ

‘ਹਸਤ’ ਬਿਨੋਦ ਬੀਚਾਰ ਕਰਤੀ ਹੈ ਚੌਡੁ ਸੁ ਗਾਗਾਰਿ ਰਾਖੀਅਲੇ ॥੨॥੧॥

(ਰਾਮਕਲੀ ਨਾਮਦੇਉ ਜੀ, ਪੰਨਾ ੯੭੨)

‘ਹਸਤ’ ਖੇਲਤ ਤੇਰੇ ਦੇਹੁਰੇ ਆਇਆ ॥੧॥੯॥

(ਭੈਰਉ ਨਾਮਦੇਵ ਜੀ, ਪੰਨਾ ੧੧੬੪)

(੩) 'ਹਸਤਿ'—ਨਾਂਵ, ਪੁਲਿੰਗ (ਹਸਤਿ—ਹਾਥੀ)

'ਹਸਤਿ' ਭਾਗ ਕੇ ਚੀਜ਼ਾ ਮਾਰੈ ॥੧॥੫॥ (ਗੋੜ ਕਬੀਰ ਜੀ, ਪੰਨਾ ੮੭੦)

ਹਰਿ, ਹਰ, ਹਰੁ

(੧) ਹਰਿ—ਅਕਾਲ ਪੁਰਖ (ਸਦਾ ਫ-ਅੰਤ)

ਊਠਤ ਬੈਠਤ 'ਹਰਿ' ਜਾਪੁ ॥੨॥੪੧॥ (ਗਮਕਲੀ ਮ: ੫, ਪੰਨਾ ੮੮੫)

(੨) ਹਰ—ਹਰੇਕ, 'ਵਿਸ਼ੇਸ਼ਣ'

ਬੰਦੇ ਖੇਡੁ ਦਿਲੁ 'ਹਰ ਰੋਜ਼' ਨਾ ਫਿਰੁ ਪਰੇਸਾਨੀ ਮਾਹਿ ॥੧॥

(ਤਿਲੰਗ ਕਬੀਰ ਜੀਉ, ਪੰਨਾ ੨੨੯)

ਤੁਰੇ ਪਲਾਣੇ ਪਉਣ ਦੇਗ 'ਹਰ ਰੰਗੀ' ਹਰਮ ਸਵਾਰਿਆ ॥੧੭॥

(ਆਸਾ ਦੀ ਵਾਰ)

(੩) ਹਰੁ—ਕ੍ਰਿਆ (ਹੁਕਮੀ ਭਵਿੱਖਤ, ਮਧਮ ਪੁਰਖ, ਇਕ-ਵਚਨ)

ਪਾਵਨ ਨਾਮੁ ਜਗਤ ਮੈ ਹਰਿ ਕੇ

ਸਿਮਰਿ ਸਿਮਰਿ ਕਸਮਲ ਸਭ 'ਹਰੁ' ਰੇ ॥੧॥੯॥

ਹਰੁ—ਦੂਰ ਕਰ।

(ਗਊੜੀ ਮ: ੯, ਪੰਨਾ ੨੨੦)

ਕੋਟਿ, ਕੋਟੁ, ਕੋਟ

(੧) ਕੋਟਿ (= ਕ੍ਰੋੜ), ਵਿਸ਼ੇਸ਼ਣ

'ਕੋਟਿ' ਕਰਮ ਕਰੈ ਹਉ ਧਾਰੇ ॥੩॥੧੨॥

(ਸੁਖਮਨੀ, ਪੰਨਾ ੨੭੮)

ਕੋਟਿ ਕਰਮ—ਕ੍ਰੋੜਾਂ ਕਰਮ।

(੨) ਕੋਟੁ (= ਕਿਲ੍ਹਾ), ਨਾਂਵ, ਪੁਲਿੰਗ, ਇਕ-ਵਚਨ

'ਲੰਕਾ' ਸਾ ਕੋਟੁ' ਸਮੁੰਦ ਸੀ ਖਾਈ ॥੧॥੮॥ (ਆਸਾ ਕਬੀਰ ਜੀ, ਪੰਨਾ ੮੮੧)

(੩) ਕੋਟ (= ਕਿਲ੍ਹੇ), ਨਾਂਵ, ਪੁਲਿੰਗ, ਬਹੁ-ਵਚਨ

ਕੰਚਨ ਕੇ 'ਕੋਟ' ਦੜ੍ਹ ਕਰੀ ਬਹੁ ਹੈਢਰ ਗੈਢਰ ਦਾਨੁ ॥੮॥

ਕੰਚਨ ਕੇ ਕੋਟ—ਸੋਨੇ ਦੇ ਕਿਲ੍ਹੇ। (ਸਿਗੀਗਾਗੁ ਮ: ੧, ਪੰਨਾ ੬੨)

ਕਤ, ਕਤੁ, ਕਤਿ

- (੧) ਕਤੁ (= ਚੀਰ), ਨਾਂਵ, ਪੁਲਿੰਗ, ਇਕ-ਵਚਨ, ਕਰਤਾ ਕਾਰਕ
ਦੰਦੀ ਮੈਲੁ ਨ 'ਕਤੁ' ਮਨਿ ਜੀਡੇ ਸਚਾ ਸੋਇ ॥੧॥੧॥
(M: ੧, ਸੋਗਠ ਕੀ ਵਾਰ, ਪੰਨਾ ੯੪੨)
- (੨) ਕਤਿ (= ਕੱਤ ਕੇ), ਕ੍ਰਿਆ, ਪੂਰਬ ਪੂਰਨ ਕਾਰਦੰਤਕ
ਵੇਲਿ ਪਿੰਡਾਇਆ 'ਕਤਿ' ਫੁਲਾਇਆ ॥੧॥੧੯॥
(M: ੧, ਰਾਮਕਲੀ ਕੀ ਵਾਰ ਮ: ੩, ਪੰਨਾ ੯੫੫)
- (੩) ਕਤ (= ਕਿੱਥੇ), ਕ੍ਰਿਆ ਵਿਸ਼ੇਸ਼ਣ
'ਕਤ' ਜਾਈਐ ਰੇ ਘਰ ਲਾਗੇ ਰੰਗੁ ॥੧॥
(ਬਸੰਤ ਰਾਮਾਨੰਦ ਜੀ, ਪੰਨਾ ੧੧੯੫)

ਕਰੁ, ਕਰ, ਕਰਿ

- (੧) ਕਰੁ—
(ੳ) ਨਾਂਵ, ਪੁਲਿੰਗ, ਇਕ-ਵਚਨ
੧. ਕਰੁ—ਮਸੂਲ।
ਗਉ ਬਿਰਾਹਮਣ ਕਉ 'ਕਰੁ' ਲਾਵਹੁ ਗੋਬਰਿ ਤਰਣੁ ਨ ਜਾਈ ॥੧॥੧੯॥
(ਆਸਾ ਦੀ ਵਾਰ)
੨. ਕਰੁ—ਹੱਥ।
'ਕਰੁ' ਧਰਿ ਮਸਤਕਿ ਬਾਪਿਆ ਨਾਮੁ ਦੀਨੇ ਦਾਨਿ ॥੧॥੨॥੧੯॥
(ਬਿਲਾਵਲੁ ਮ: ੫, ਪੰਨਾ ੯੧੭)
- (ਅ) ਕ੍ਰਿਆ; ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ
ਜਿਉ ਜਾਨਹੁ ਤਿਉ 'ਕਰੁ' ਗਤਿ ਮੇਰੀ ॥੩॥੧॥
(ਸੂਹੀ ਰਵਿਦਾਸ ਜੀ, ਪੰਨਾ ੨੫੩)
- 'ਕਰੁ' ਰੇ ਗਿਆਨੀ ਬ੍ਰਹਮ ਬੀਜਾਨੁ ॥੧॥
(ਰਾਮਕਲੀ ਕਬੀਰ ਜੀ, ਪੰਨਾ ੯੨੨)

(੨) ਕਰ—ਨਾਂਵ, ਪੁਲਿੰਗ, ਬਹੁ-ਵਚਨ (ਕਰ—ਹੱਥ)

ਜਿਹ ਪਸਾਦਿ ਹਸਤ 'ਕਰ' ਚਲਹਿ ॥੮॥੯॥
(ਗਊੜੀ ਸੁਖਮਨੀ)

(੩) ਕਰਿ—

(ਉ) ਕ੍ਰਿਆ; ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

'ਕਰਿ' ਚਾਨਣ੍ਹ ਸਾਹਿਤੁ ਤਉ ਮਿਲੈ ॥੧॥ਰਹਾਉ॥੩੩॥

(ਸਿੰਗੀਰਾਗੁ ਮ: ੧, ਪੰਨਾ ੨੫)

(ਅ) ਕ੍ਰਿਆ; ਪੂਰਬ ਪੂਰਨ ਕਾਰਦੰਤਕ (ਕਰਿ—ਕਰ ਕੇ)

'ਕਰਿ' ਚੌਗੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥੩॥੧੩॥

(ਗਊੜੀ ਮ: ੧, ਪੰਨਾ ੧੫੫)

ਕਾਰ, ਕਾਰਿ

(੧) ਕਾਰਿ—ਵਿਸ਼ੇਸ਼ਣ

ਗੁਰ ਕੀ ਮਤਿ ਜੀਇ ਆਈ 'ਕਾਰਿ' ॥੧॥੧॥

(ਗਊੜੀ ਅਸਟਪਦੀਆ ਮ: ੧, ਪੰਨਾ ੨੨੦)

ਤੱਤੀ ਤੱਤੀ ਪਵਏ ਕਬੈ ਬਿਰਹੀ ਸਿਨ੍ਹ 'ਕਾਰਿ' ਨ ਆਈ ॥੧॥

(ਵਾਰਨਾਂ ਤੇ ਵਧੀਕ, ਸਲੋਕ ਮ: ੫, ਪੰਨਾ ੧੪੨੮)

(੨) ਕਾਰ—ਨਾਂਵ, ਇਸਦੀ ਲਿੰਗ

ਮਾਇਆ ਦਾਸੀ ਭਗਤਾ ਕੀ 'ਕਾਰ' ਕਮਾਵੈ ॥੯॥੮॥

(ਗਊੜੀ ਮ: ੩ ਅਸਟਪਦੀਆ, ਪੰਨਾ ੨੩੧)

ਕਲਿ, ਕਲ

(੧) ਕਲਿ—

(ਉ) ਨਾਂਵ, ਪੁਲਿੰਗ (ਜਗਤ)

ਨਾਮਰਜਾਦੁ ਆਇਆ 'ਕਲਿ' ਭੀਤਰਿ ਨਾਂਗੇ ਬੰਧਿ ਚਲਾਇਆ ॥੩॥੫॥

(ਵਡਹੰਸੁ ਮ: ੧, ਅਲਾਹਣੀਆ, ਪੰਨਾ ੫੯੨)

(ਅ) ਕਿਆ ਵਿਸ਼ੇਸ਼ਣ

ਆਖੀ ਸੇਖਾ ਬੰਦਗੀ ਚਲਣੁ ਅਜੂ ਕਿ 'ਕਲਿ' ॥੯੭॥

(ਸਲੋਕ ਫਰੀਦ ਜੀ, ਪੰਨਾ ੧੩੮੩)

(ਈ) ਨਾਂਵ, ਪੁਲਿੰਗ (ਝਗੜੇ)

'ਕਲਿ' ਕਲੇਸ ਲੋਭ ਮੋਹ ਮਹਾ ਭੁਉਜਲੁ ਤਾਰੇ ॥ਰਹਾਉ॥੧॥੩੧॥

(ਧਨਾਸਰੀ ਮ: ੫ ਘਰੂ ੨, ਪੰਨਾ ੬੭੯)

(ਸ) ਇਸਤ੍ਰੀ ਲਿੰਗ (ਕਲਜੁਗ)

'ਕਲਿ' ਹੋਈ ਕੁਤੇ ਮੁਹੀ ਖਾਜੂ ਹੋਆ ਮੁਰਦਾਰੁ ॥੧॥੧੪॥

(ਸਲੋਕ ਮ: ੧, ਸਾਰੰਗ ਕੀ ਵਾਰ, ਪੰਨਾ ੧੨੪੨)

(੨) ਕਲ—

(ਉ) ਨਾਂਵ, ਇਸਤ੍ਰੀ ਲਿੰਗ (ਸੱਤਾ, ਤਾਕਤ)

ਕਾਰਣੁ ਕਰਤੇ ਵਸਿ ਹੈ ਜਿਨਿ 'ਕਲ' ਰਾਖੀ ਧਾਰਿ ॥੨॥੨੩॥

(ਮ: ੨, ਮਾਝ ਕੀ ਵਾਰ, ਪੰਨਾ ੧੪੮)

(ਅ) ਵਿਸ਼ੇਸ਼ਣ (ਕਲ—ਸੁੰਦਰ)

ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ 'ਕਲ' ਬਾਣੀ ॥੯॥

(ਸਵਈਏ ਮਹਲੇ ਦੂਜੇ ਕੇ, ਪੰਨਾ ੧੩੯੨)

(ਈ) ਨਾਂਵ (ਭੱਟ ਦਾ ਨਾਮ)

ਜਿਸੁ ਸਚੁ ਸੰਜਮੁ ਵਰਤੁ ਸਚੁ ਕਥਿ ਜਨ 'ਕਲ' ਵਖਾਣੁ ॥੯॥

ਕਲ—ਹੇ ਕੱਲ ! (ਸਵਈਏ ਮਹਲੇ ਦੂਜੇ ਕੇ, ਪੰਨਾ ੧੩੯੨)

ਖਣੁ, ਖਟ, ਖਟਿ

(੧) ਖਟ—ਸੰਖਿਅਕ ਵਿਸ਼ੇਸ਼ਣ (ਛੇ)

ਛੰਗਾ 'ਖਟੁ' ਸਾਸਤ੍ਰ ਹੋਇ ਛਿਆਤਾ ॥੧੯॥

(ਬਾਵਨ ਅਖਗੀ ਮ: ੫, ਪੰਨਾ ੨੪੩)

(੨) ਖਟ—

(ਉ) ਵਿਸ਼ੇਸ਼ਣ (ਖੱਟੇ)

‘ਖਟ’ ਤੁਰਸੀ ਮੁਖਿ ਬੈਲਟਾ ਮਾਰਣ ਨਾਦ ਕੀਏ ॥੧॥੭॥

(ਸਿਗੀਰਾਗੁ ਮ: ੧, ਪੰਨਾ ੧੬)

(ਅ) ਵਿਸ਼ੇਸ਼ਣ (ਛੇ)

‘ਖਟ’ ਸਾਸਕ ਸਿਮ੍ਰਿਤ ਵਖਿਆਨ ॥੧॥੩॥

(ਗਊੜੀ ਸੁਖਮਨੀ)

(੩) ਖਟਿ (ਖੱਟ ਕੇ), ਕ੍ਰਿਆ, ਪੂਰਬ ਪੂਰਣ ਕਾਰਦੰਤਕ

ਲਾਵੇ ਮਾਤ ਪਿਤਾ ਸਦਾ ਗਲ ਸੇਤੀ

ਮਨਿ ਜਾਣੈ ‘ਖਟਿ’ ਖਵਾਏ ॥੨॥੧॥੩॥

(ਸਿਗੀਰਾਗੁ ਮ: ੪ ਪਹਰੇ, ਪੰਨਾ ੨੬)

ਖੀਰੁ, ਖੀਰਿ

(੧) ਖੀਰੁ—ਨਾਂਵ, ਪੁਲਿੰਗ (ਦੁੱਧ)

ਬਿਨੁ ਬਾਸਨ ‘ਖੀਰੁ’ ਬਿਲੋਵੈ ॥੨॥੩॥

(ਬਸੰਤੁ ਕਬੀਰ ਜੀ, ਪੰਨਾ ੧੧੬੮)

(੨) ਖੀਰਿ—ਨਾਂਵ, ਇਸਤ੍ਰੀ ਲਿੰਗ (ਖੀਰ)

ਕਬਨ੍ਹੁ ‘ਖੀਰਿ’ ਖਾਂਡ ਘੀਉ ਨ ਭਾਵੈ ॥੧॥੫॥

(ਭੈਰਉ ਨਾਮਦੇਵ ਜੀ, ਪੰਨਾ ੧੧੬੯)

ਖੈਰੁ, ਖੈਰਿ

(੧) ਖੈਰੁ—ਨਾਂਵ, ਪੁਲਿੰਗ (ਦਾਨ)

ਸੇਖ ਫਰੀਦੇ ‘ਖੈਰੁ’ ਦੀਜੇ ਬੰਦਗੀ ॥੮॥੧॥

(ਆਸਾ ਫਰੀਦ ਜੀ, ਪੰਨਾ ੪੮੮)

(੨) ਖੈਰਿ—ਨਾਂਵ, ਇਸਤ੍ਰੀ ਲਿੰਗ (ਸੁਖ-ਸਾਂਦ)

ਉਹਾ ‘ਖੈਰਿ’ ਸਦਾ ਮੇਰੇ ਭਾਈ ॥੨॥

(ਗਊੜੀ ਗਵਦਾਸ ਜੀ, ਪੰਨਾ ੩੪੫)

ਖੜਿ, ਖੜ੍ਹ

(੧) ਖੜਿ—ਕ੍ਰਿਆ, ਪੂਰਬ ਪੂਰਣ ਕਾਰਦੰਤਕ (ਲੈ ਜਾ ਕੇ)

‘ਖੜਿ’ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥੧੯॥

(ਸਿਗੀਰਾਗੁ ਮ: ੧, ਪੰਨਾ ੨੧)

(੨) ਖੜ੍ਹ—ਨਾਵ, ਇਸਤ੍ਰੀ ਲਿੰਗ (ਨਾੜ ਜੋ ਪਸੂਆਂ ਨੂੰ ਚਾਰੀਦਾ ਹੈ)

‘ਖੜ੍ਹ’ ਪਕੀ ਕੁੜੀ ਭਜੇ ਬਿਨਸੈ ਆਇ ਚਲੇ ਕਿਆ ਮਾਣੁ ॥੪॥੨੧॥

(ਸਿਗੀਰਾਗੁ ਪਹਰੇ ਮ: ੧, ਪੰਨਾ ੨੬)

ਪਸੂ ਮਿਲਹਿ ਚੰਗਿਆਈਆ ‘ਖੜ੍ਹ’ ਖਾਫਹਿ ਅੰਮ੍ਰਿਤੁ ਦੇਹਿ ॥੩॥੧॥

(ਗੁਜਰੀ ਮਹਲਾ ੧, ਪੰਨਾ ੪੮੯)

ਗਹ, ਗਹੁ

(੧) ਗਹ—ਨਾਵ, ਇਸਤ੍ਰੀ ਲਿੰਗ

ਅਬ ਮੋਹਿ ਮੁਥ ਵਤਨ ‘ਗਹ’ ਪਾਈ ॥੨॥ (ਗਊੜੀ ਰਵਿਦਾਸ ਜੀ, ਪੰਨਾ ੩੮੫)

(੨) ਗਹੁ—

(ਉ) ਕ੍ਰਿਆ; ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਏਕਾ ਓਟ ‘ਗਹੁ’ ਹਾਂ ॥ਰਗਾਉ॥੧੬੦॥ (ਆਸਾਵਰੀ ਮ: ੫, ਪੰਨਾ ੪੧੦)

(ਅ) ਨਾਵ

ਰਹਨੁ ਨਹੀਂ ‘ਗਹੁ’ ਕਿਤਨੋ ॥੧॥੧੪੮॥ (ਗਊੜੀ ਮ: ੫, ਪੰਨਾ ੨੧੨)

ਹੈਵਰ ਗੈਵਰ ਰਥ ਸੰਬਹੇ ‘ਗਹੁ’ ਕਰਿ ਕੀਨੇ ਮੇਰੇ ॥੪॥੨॥੮॥

(ਗੁਜਰੀ ਮ: ੫ ਘਰੁ ੨, ਪੰਨਾ ੪੮੭)

ਚਾਰ, ਚਾਰਿ

(੧) ਚਾਰਿ—ਸੰਖਿਅਕ ਵਿਸ਼ੇਸ਼ਣ

‘ਚਾਰਿ’ ਕੁੰਟ ਦਹਦਿਸਿ ਝ੍ਰਿਮ ਆਇਓ ॥੨੨॥

(ਬਾਵਨ ਅਖਗੀ ਮ: ੫, ਪੰਨਾ ੨੫੪)

(੨) ਚਾਰ—ਵਿਸ਼ੇਸ਼ਣ (ਚਾਰ—ਸੁੰਦਰ)

‘ਚਾਰ’ ਬਿਚਾਰ ਬਿਨਸਿਓ ਸਤ ਦੂਆ ॥੨੨॥

(ਬਾਵਨ ਅਖੰਗੀ ਮ: ੫, ਪੰਨਾ ੨੫੪)

ਜੀਅਉ, ਜੀਅਹੁ

(੧) ਜੀਅਉ—ਕ੍ਰਿਆ, ਹੁਕਮੀ ਭਵਿੱਖਤ ਕਾਲ, ਅੱਨ ਪੁਰਖ, ਇਕ-ਵਚਨ

ਅਵਰੁ ਨ ਕੋਊ ਮਾਰਨਵਾਰਾ ॥

‘ਜੀਅਉ’ ਹਮਾਰਾ ਜੀਉ ਦੇਨਹਾਰਾ ॥੩੨॥੯੩॥

ਜੀਅਉ—ਜੀਵੈ ।

(ਆਸਾ ਮ: ੫, ਪੰਨਾ ੩੯੧)

(੨) ਜੀਅਹੁ—ਨਾਂਵ, ਸ਼ਬਦ ‘ਜੀਉ’ ਤੋਂ ਅਪਾਦਾਨ ਕਾਰਕ, ਇਕ-ਵਚਨ

‘ਜੀਅਹੁ’ ਮੈਲੇ ਬਾਹਰਹੁ ਨਿਰਮਲ ॥

ਬਾਹਰਹੁ ਨਿਰਮਲ ‘ਜੀਅਹੁ’ ਤ ਮੈਲੇ ਤਿਨੀ ਜਨਮੁ ਜੁਐ ਹਾਰਿਆ ॥੧੯॥

(ਰਾਮਕਲੀ ਮ: ੩ ਅਨੰਦ)

ਜਸੁ, ਜਸ

(੧) ਜਸ (ਜਿਵੇ)

(ੴ) ਕ੍ਰਿਆ ਵਿਸ਼ੇਸ਼ਣ

‘ਜਸ’ ਦੇਖੀਐ ਤਰਫ਼ਰ ਕੀ ਛਾਇਆ ॥੨॥.....

‘ਜਸ’ ਜੰਤੀ ਮਹਿ ਜੀਉ ਸਮਾਨਾ ॥੩॥੮॥

(ਗਊੜੀ ਕਥੀਰ ਜੀ, ਪੰਨਾ ੩੨੫)

(ਅ) ਸੰਬੰਧਕ (= ਵਾਂਗ, ਸਮਾਨ)

ਤੁਮ ਮਖੜਲ ਸੁਪੇਦ ਸਾਪੀਅਲ ਹਮ ਬਹੁਰੇ ‘ਜਸੁ’ ਕੀਰਾ ॥੨॥੩॥

(ਆਸਾ ਰਵਿਦਾਸ ਜੀ, ਪੰਨਾ ੮੯੬)

(੨) ਜਸੁ—ਨਾਂਵ, ਪੁਲਿੰਗ, ਇਕ-ਵਚਨ

ਚੰਗਾ ਨਾਉ ਰਖਾਇ ਕੈ ‘ਜਸੁ’ ਕੀਰਤਿ ਜਗਿ ਲੇਇ ॥੭॥

(ਜਪੁਜੀ)

ਜੇਕਰਿ, ਜੇ ਕਰੁ

(੧) ਜੇ ਕਰੁ—[ਜੇ—ਕ੍ਰਿਆ ਵਿਸ਼ੇਸ਼ਣ। ਕਰੁ—ਨਾਂਵ (ਕਰੁ—ਹੱਥ)]

‘ਜੇ’ ‘ਕਰੁ’ ਗਹਿਰੇ ਪਿਆਰੇ ਤੁਧੁ ਨ ਛੋਡਾ ਮੂਲਿ ॥੨॥੧੯॥

(ਮ: ੫, ਗਉੜੀ ਕੀ ਵਾਰ ਮ: ੫, ਪੰਨਾ ੩੨੨)

‘ਜੇਕਰਿ’ ਸਾਹਿਬੁ ਮਨਹੁ ਨ ਢੀਸਰੈ ਤਾ ਸਹਲਾ ਮਰਣਾ ਹੋਇ ॥੨॥੧੭॥

(ਮ: ੩, ਬਿਹਾਗੜੇ ਕੀ ਵਾਰ ਮ: ੮, ਪੰਨਾ ੫੫੫)

‘ਜੇਕਰਿ’ ਸੂਜਾ ਦੇਖਦੇ ਜਨ ਨਾਨਕ ਕਚਿ ਦਿਚੰਨਿ ॥੨॥੧੩॥

(ਕਾਨੜੇ ਕੀ ਵਾਰ, ਪੰਨਾ ੧੩੧੮)

ਜਾਮ, ਜਾਮਿ

(੧) ਜਾਮ—

(ਓ) ਨਾਂਵ, ਪੁਲਿੰਗ, ਬਹੁ-ਵਚਨ (ਸੰਸਕ੍ਰਿਤ ‘ਯਮ’)

ਆਠ ‘ਜਾਮ’ ਚਉਸਠਿ ਘਰੀ ਤੁਆ ਨਿਰਖਤ ਰਹੈ ਜੀਉ ॥੨੩੫॥

(ਸਲੋਕ ਕਬੀਰ ਜੀ, ਪੰਨਾ ੧੩੭੭)

(ਅ) ਨਾਂਵ, ਪੁਲਿੰਗ, ਬਹੁ-ਵਚਨ (ਸੰਸਕ੍ਰਿਤ ‘ਯਮ’)

ਪ੍ਰ ਸੁਆਮੀ ਕੰਤ ਵਿਹੂਟੀਆ ਮੀਤ ਸਜਣ ਸਤਿ ‘ਜਾਮ’ ॥੧॥

(ਬਾਰਹਮਾਹਾ ਮਾਂਤ ਮ: ੫, ਪੰਨਾ ੧੩੩)

(੨) ਜਾਮਿ—[ਜਾਮਿ—ਜਦੋਂ]; ਕ੍ਰਿਆ ਵਿਸ਼ੇਸ਼ਣ

ਇਕੁ ਕਰਮੁ ਧਰਮੁ ਨ ਹੋਇ ਸੰਜਮੁ ‘ਜਾਮਿ’ ਨ ਏਕੁ ਪਛਾਣੀ ॥੩॥੨॥

(ਵਡਰੰਜੁ ਮ: ੧ ਛੰਤ, ਪੰਨਾ ੫੬੬)

ਤਿਸ, ਤਿਸੁ

(੧) ਤਿਸ; (—ਤਿਸਨਾ), ਨਾਂਵ, ਇਸਤ੍ਰੀ ਲਿੰਗ

ਨਹ ਤ੍ਰਿਪਤਾਵੈ ਨਹ ‘ਤਿਸ’ ਲਾਥੀ ॥੬॥੧॥

(ਗਉੜੀ ਮ: ੫ ਅਸਟਪਦੀਆ, ਪੰਨਾ ੨੩੫)

ਪ੍ਰੇਮ ਨ ਚਾਖਿਆ ਮੇਰੀ ‘ਤਿਸ’ ਨ ਬੁਝਾਨੀ ॥੩॥੨੮॥

(ਆਸਾ ਮ: ੧, ਪੰਨਾ ੩੪੭)

(੨) ਤਿਸੁ—

(ੳ) ਪੜਨਾਂਵ

'ਤਿਸੁ' ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਏ ॥੧੧॥੧॥੨॥੧੧॥

(ਸੁਹੈ ਮ: ੪ ਅਸਟਪਚੀਆ, ਪੰਨਾ ੭੫੯)

'ਤਿਸ' ਕਉ ਮਿਲਿਆ ਜਿਸੁ ਮਸਤਕਿ ਭਾਗਾ ॥

'ਤਿਸ' ਕੈ ਹਿਰਦੈ ਰਿਵਿਆ ਸੋਇ ॥੧॥੨॥

(ਗਊੜੀ ਮ: ੫ ਅਸਟਪਚੀਆ, ਪੰਨਾ ੨੩੬)

(ਅ) ਪੜਨਾਂਵੀ ਵਿਸ਼ੇਸ਼ਣ

'ਤਿਸੁ' ਪਿਤਾ ਪਹਿ ਹਉ ਕਿਉ ਕਰਿ ਜਾਈ ॥੩॥੩॥

(ਆਸਾ ਕਬੀਰ ਜੀ, ਪੰਨਾ ੮੭੬)

ਦਾਤ, ਦਾਤਿ

(੧) ਦਾਤ—ਨਾਂਵ, ਪੁਲਿੰਗ, ਬਹੁ-ਵਚਨ (ਦਾਤ੍ਰੇ)

ਲੇ ਲੇ 'ਦਾਤ' ਪਹੁਤਿਆ ਲਾਵੇ ਕਰਿ ਤਈਆਰੁ ॥੨॥੪॥੭੬॥

(ਸਿਗੀਰਾਗ ਮ: ੫, ਪੰਨਾ ੪੩)

(੨) ਦਾਤਿ—ਨਾਂਵ, ਇਸਤ੍ਰੀ ਲਿੰਗ (ਬਖਸ਼ਸ਼)

ਏਹ ਭੀ 'ਦਾਤਿ' ਤੇਰੀ ਦਾਤਾਰ ॥੨੫॥

(ਜਪਜੀ)

ਧਨ, ਧਨੁ

(੧) ਧਨ—(ਇਸਤ੍ਰੀ); ਨਾਂਵ, ਇਸਤ੍ਰੀ ਲਿੰਗ

'ਧਨ' ਕੁਕੇਦੀ ਗੌਰ ਮਹਿ ਤੈ ਸਹ ਨ ਮਿਲੀਆਸੁ ॥੫੪॥

(ਸਲੋਕ ਫਗੀਦ ਜੀ, ਪੰਨਾ ੧੩੮੦)

(੨) ਧਨੁ—(ਦੌਲਤ); ਨਾਂਵ, ਪੁਲਿੰਗ

'ਧਨੁ' ਚਿਤਦੈ 'ਧਨੁ' ਸੰਚਦੈ ਵਣਜਾਰਿਆ ਮਿਤ੍ਰਾ

ਹਰਿ ਨਾਮਾ ਹਰਿ ਨ ਸਮਾਲ ॥੩॥੧॥੩॥

(ਸਿਗੀਰਾਗ ਮ: ੪ ਪਹਰੇ, ਪੰਨਾ ੭੬)

(੩) ਧਨੁ—(ਮੁਬਾਰਿਕ); ਵਿਸ਼ੇਸ਼ਣ

‘ਧਨੁ’ ਜਨਨੀ ਜਿਨਿ ਜਾਇਆ ‘ਧਨੁ’ ਪਿਤਾ ਪਰਧਾਨੁ ॥੧॥੧੯॥੪੯॥

(ਸਿਰੀਰਾਗ ਮ: ੩, ਪੰਨਾ ੩੨)

ਧਰ, ਧਰੁ, ਧਰਿ

(੧) ਧਰ—(ਆਸਰਾ, ਧਰਤੀ); ਨਾਂਵ, ਇਸਤ੍ਰੀ ਲਿੰਗ

ਮੈ ‘ਧਰ’ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥੫॥

(ਸਿਰੀਰਾਗ ਮ: ੪ ਵਣਜਾਗ, ਪੰਨਾ ੬੨)

ਡੂੰ ਕਾਇਆ ਮੈ ਰੁਲਦੀ ਦੇਖੀ ਜਿਉ ‘ਧਰ’ ਉਪਰਿ ਡਾਚੋ ॥੧॥੧੩॥

(ਗਊੜੀ ਚੰਡੀ ਮ: ੧, ਪੰਨਾ ੧੫੪)

(੨) ਧਰੁ—ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਬੇਦ ਪੁਰਾਨ ਜਾਮੁ ਗੁਨ ਗਾਵਤ ਤਾ ਕੇ ਨਾਮੁ ਹੀਐ ਮੈ ‘ਧਰੁ’ ਰੇ ॥੧॥੮॥

(ਗਊੜੀ ਮ: ੮, ਪੰਨਾ ੨੨੦)

(੩) ਧਰਿ—

(ਓ) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਹਰਿ ਇਕਸੈ ਦਾ ਹੈ ਅਮਰੁ ਇਕੈ ਹਰਿ ਚਿਤਿ ‘ਧਰਿ’ ॥੧॥

(ਸਿਰੀਰਾਗ ਕੀ ਵਾਰ, ਪੰਨਾ ੬੩)

(ਅ) ਕ੍ਰਿਆ, ਪੂਰਬ ਪੂਰਣ ਕਾਰਦੰਤਕ (-ਧਰ ਕੇ)

ਹਰਿ ਭਗਤਾ ਕਾ ਮੇਲੀ ਸਰਬਤ, ਸਉ ਨਿਸਲੁ ਜਨ ਟੰਗ ‘ਧਰਿ’ ॥੨॥

(ਬਿਲਾਵਲ ਕੀ ਵਾਰ, ਪੰਨਾ ੮੪੯)

ਨਿਕਟੀ, ਨਿਕੁਟੀ

(੧) ਨਿਕਟੀ (ਅਸਲ ਲਫਜ਼ ‘ਨਿਕਟਿ’ ਹੈ) ਕ੍ਰਿਆ ਵਿਸ਼ੇਸ਼ਣ

ਸੇਵਕ ਕਉ ‘ਨਿਕਟੀ’ ਹੋਇ ਦਿਖਾਵੈ ॥੨॥੧੧੯॥

(ਆਸਾ ਮ: ੫, ਪੰਨਾ ੮੦੩)

(੨) ਨਿਕੁਟੀ—ਵਿਸ਼ੇਸ਼ਣ, ਅਲਪਾਰਥਕ

‘ਨਿਕੁਟੀ’ ਦੇਹ ਦੇਖਿ ਧੁਨਿ ਉਪਜੈ ਮਾਨੁ ਕਰਤ ਨਹੀ ਬੁਝੈ ॥੫॥

(ਸ੍ਰੀਰਾਗ ਬੇਣੀ ਜੀ, ਪੰਨਾ ੬੩)

ਪਾਸੁ, ਪਾਸਿ

(੧) ਪਾਸੁ—(ਨਾਂਵ)

ਗੁਰਮੁਖਿ ਹੋਇ ਸੁ ਅਲਿਪਤੇ ਵਰਤੈ

ਓਸ ਦਾ 'ਪਾਸੁ' ਡਾਡਿ ਗੁਰ ਪਾਸਿ ਬਹਿ ਜਾਇਆ ॥੨॥੮॥

(ਗਊੜੀ ਕੀ ਵਾਰ ਮ: ੪, ਪੰਨਾ ੩੦੩)

(੨) ਪਾਸਿ—(ਸੰਬੰਧਕ)

ਸਤਿਗੁਰ 'ਪਾਸਿ' ਬੇਨੰਤੀਆ ਮਿਲੈ ਨਾਮੁ ਅਧਾਰਾ ॥੧॥੧॥੪੭॥

(ਸੁਹੀ ਮ: ੫ ਘਰੂ ੬, ਪੰਨਾ ੨੪੬)

ਪਤਿ, ਪਤੁ, ਪਤ

(੧) ਪਤਿ—

(ੳ) ਪੁਲਿੰਗ (ਖਸਮ)

ਮੈ 'ਪਤਿ' ਕੀ ਪੰਦਿ ਨ ਕਰਣੀ ਕੀ ਕਾਰ ॥੨੯॥

(ਸਿਗੰਗਾਗੁ ਮ: ੧, ਪੰਨਾ ੨੪)

.....ਸਰਬ ਕੀ ਰਖਾ ਕਰੈ ਆਪੇ ਹਰਿ 'ਪਤਿ' ॥੧॥

(ਸਵਥੇ ਸ੍ਰੀ ਮੁਖ ਬਾਬੁ ਮ: ੫, ਪੰਨਾ ੧੩੯੫)

(ਅ) ਇਸਤ੍ਰੀ ਲਿੰਗ (ਇੱਜ਼ਤ)

ਜਾ 'ਪਤਿ' ਲੇਖੈ ਨ ਪਵੈ ਤਾ ਸਤਿ ਨਿਰਾਫਲ ਕਾਮ ॥੧॥੨॥੩॥

(ਆਸਾ ਮ: ੧, ਪੰਨਾ ੩੫੮)

(੨) ਪਤੁ—ਪੁਲਿੰਗ ਇਕ-ਵਚਨ

(ੳ) ਪਾਤ੍ਰ, ਕੋਈ ਪਦਾਰਥ ਲੈਣ ਦੇ ਜੋਗ ਮਨੁੱਖ

ਸੁਰਤਿ ਸਥਾਨੁ ਸਾਖੀ ਮੇਗੀ ਸਿੰਝੀ ਬਾਜੈ ਲੋਕੁ ਸੁਣੇ ॥

'ਪਤੁ' ਝੋਲੀ ਮੰਗਣ ਕੈ ਤਾਈ ਭੌਖਿਆ ਨਾਮੁ ਪੜੇ ॥੧॥੧੪॥

(ਰਾਮਕਲੀ ਮ: ੧, ਪੰਨਾ ੮੭੭)

(ਅ) ਪਤੁ—ਖੱਪਰ

'ਪਤੁ' ਦੀਚਾਰ ਗਿਆਨ ਮਤਿ ਡੱਡਾ ਵਰਤਮਾਨ ਬਿਕੂਤੇ ॥੩॥੩॥੩॥

(ਆਸਾ ਮ: ੧, ਪੰਨਾ ੩੬੦)

(੩) ਪਤ—ਪੁਲਿੰਗ, ਬਹੁ-ਵਚਨ (ਰੁੱਖਾਂ ਦੇ ਪੱਤਰ)

‘ਪਤ’ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥੧॥

(ਬਸੰਤੁ ਮ: ੧, ਪੰਨਾ ੧੧੬੯)

ਪੁਨਰਪਿ, ਪੁਨ ਰਪਿ

(੧) ਪੁਨਰਪਿ (ਸੰ: ਪੁਨਹ ਅਪਿ)—ਫਿਰ ਭੀ, ਮੁੜ ਕੇ (ਕ੍ਰਿਆ ਵਿਸ਼ੇਸ਼ਣ)

‘ਪੁਨਰਪਿ’ ਜਨਮੁ ਨਹੀ ਗੁਣ ਗਾਉ ॥੫॥੨॥

(ਗਊੜੀ ਅਸਟਪਦੀਆ ਮ: ੧, ਪੰਨਾ ੨੨੪)

(੨) ਪੁਨ ਰਪਿ—

ਨੋਟ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਇਕੋ ਹੀ ਅਜਿਹੀ ਤੁਕ ਹੈ ਜਿਥੇ ਸ਼ਬਦ ‘ਪੁਨ’ ‘ਰਪਿ’ ਦੋ ਵੱਖੇ ਵੱਖਰੇ ਸ਼ਬਦ ਹਨ।

ਤਨੁ ਰੈਨੀ ਮਨੁ ‘ਪੁਨ’ ‘ਰਪਿ’ ਕਰਿ ਹਉ ਪਾਚਉ ਤਤ ਬਰਾਤੀ ॥੧॥੨॥੨੪॥

(ਆਸਾ ਕਬੀਰ ਜੀ, ਪੰਨਾ ੮੯੨)

ਉਪਰਲੇ ਅੰਕ ੧ ਵਿਚ ਦੱਸਿਆ ਗਿਆ ਹੈ ਕਿ ਸੰਸਕ੍ਰਿਤ ਸ਼ਬਦ ‘ਪੁਨਹ’ ਦਾ ਅਰਥ ਹੈ ‘ਫਿਰ’। ਇਹ ਸ਼ਬਦ ਆਪਣੇ ਅਸਲੀ ਸੰਸਕ੍ਰਿਤ ਰੂਪ ‘ਪੁਨਹ’ ਵਿਚ ਭੀ ਗੁਰਬਾਣੀ ਵਿਚ ਮਿਲਦਾ ਹੈ, ਜਿਵੇਂ :

‘ਪੁਨਹ ਪੁਨਹ ਬਲਿਹਾਰੁ’

ਇਸ ਸ਼ਬਦ ਦਾ ਪ੍ਰਾਕ੍ਰਿਤ-ਰੂਪ ਜੋ ਗੁਰਬਾਣੀ ਵਿਚ ਮਿਲਦਾ ਹੈ ਉਹ ‘ਛੁਨਿ’ ਹੈ, ਜਿਵੇਂ :

‘ਛੁਨਿ’ ਬਹੁਤ੍ਰਿ ਨ ਆਵਣ ਵਾਰ ॥੧॥ਰਹਾਉ॥

ਊਚਾ ਤੇ ‘ਛੁਨਿ’ ਨੌਚੁ ਕਰਤੁ ਹੈ ਨੌਚ ਕਰੈ ਸੁਲਤਾਨੁ ॥੨॥੯॥

(ਪ੍ਰਭਾਤੀ ਮ: ੧, ਪੰਨਾ ੧੩੨੯)

ਕੇਵਲ ‘ਰਾਗਮਾਲਾ’ ਵਿਚ ਇਸ ਦਾ ਰੂਪ ‘ਪੁਨਿ’ ਮਿਲਦਾ ਹੈ; ‘ਪੁਨਿ’ ਅਸਲੇਖੀ ਕੀ ਭਈ ਬਾਰੀ ॥ ‘ਪੁਨਿ’ ਆਇਆਉ ਹਿੰਡੇਲ ਪੰਚ ਨਾਰਿ ਸੰਗਿ ਅਸਟ ਸੁਤ ॥ ‘ਪੁਨਿ’ ਆਈ ਦੀਪਕ ਕੀ ਬਾਰੀ ॥ ‘ਪੁਨਿ’ ਗਾਵਹਿ ਸੰਕਰ ਅਉ ਸਿਆਮਾ ॥

ਇਹ ਭੀ ਇਕਾਰਾਂਤ (f-ਅੰਤ) ਹੈ।

ਅੰਕ ਨੰ: ੨ ਪ੍ਰਮਾਣ ਵਿਚ ਸ਼ਬਦ 'ਪੁਨ' ਨਾਂਵ ਹੈ; ਅਤੇ ਪੁਲਿੰਗ, ਬਹੁ-ਵਚਨ ਹੈ; ਇਸ ਦਾ ਇਕ-ਵਚਨ ਹੈ 'ਪੁਨ', ਜਿਵੇਂ :

ਕਰਿ ਸਾਧੁ ਅੰਜਲੀ 'ਪੁਨ' ਵਡਾ ਹੋ ॥
ਕਰਿ ਡੰਡਉਤ 'ਪੁਨ' ਵਡਾ ਹੋ ॥੧॥ਰਹਾਉ॥

(ਗਊੜੀ ਪੁਰਖੀ ਮ: ੮, ਸੋਹਿਲਾ)

'ਪੁਨ' 'ਰਪਿ' ਕਰਿ ਹਉ—ਮੈਂ ਪੁੰਨਾਂ ਨਾਲ (ਸੁਭ ਗੁਣਾਂ ਨਾਲ) ਰੰਗਾਂਗਾ ।

ਪਰੁ, ਪਰ

(੧) ਪਰੁ—

(ਉ) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ
ਮਨ ਸਰਨੀ 'ਪਰੁ' ਠਾਕੁਰ ਪ੍ਰਭ ਤਾ ਕੈ ॥੩॥੩॥੩॥ (ਗਊੜੀ ਸੁਖਮਨੀ)

(ਅ) ਯੋਜਕ

ਇਸਨਾਨੁ ਕਰੈ 'ਪਰੁ' ਮੈਲੁ ਨ ਜਾਈ ॥੬॥੩੧॥੩੨॥

(ਮਾਝ ਮ: ੩ ਅਸਟਪਦੀਆ, ਪੰਨਾ ੧੨੯)

(੨) ਪਰ—(ਪਰਾਈ)

(ਉ) ਪੜਨਾਂਵੀ ਵਿਸ਼ੇਸ਼ਣ

ਕਾਈ ਆਸ ਨ ਪੁੰਨੀਆ ਨਿਤ 'ਪਰ' ਮਲੁ ਹਿਰਤੇ ॥੩੨॥

(ਗਊੜੀ ਕੀ ਵਾਰ ਮ: ੮, ਪੰਨਾ ੩੧੭)

(ਅ) ਪੜਨਾਂਵ

ਜਿਉ ਤਨੁ ਬਿਧਵਾ 'ਪਰ' ਕਉ ਦੇਈ ॥੬॥੧੧॥

(ਗਊੜੀ ਮ: ੧ ਅਸਟਪਦੀਆ, ਪੰਨਾ ੨੨੬)

(ਇ) ਨਾਂਵ (ਖੰਭ)

ਆਵਤ ਜਾਤ ਨ ਦੀਸਹੀ ਨਾ 'ਪਰ' ਪੱਖੀ ਤਾਹਿ ॥੨॥੬॥

(ਬਿਹਾਗੜੇ ਕੀ ਵਾਰ, ਪੰਨਾ ੫੫੦)

ਪਰ ਮਲੁ, ਪਰਮਲ

(੧) ਪਰ ਮਲੁ—ਪਰਾਈ ਮੈਲ

ਪਰਨਿੰਦਾ ‘ਪਰ ਮਲੁ’ ਮੁਖ ਸੁਧੀ ਅਗਨਿ ਕ੍ਰੋਧ ਚੰਡਾਲੁ ॥੧॥੪॥

(ਸਿਰੀਰਾਗ ਮਹਲਾ ੧, ਪੰਨਾ ੧੫)

(੨) ਪਰਮਲ—ਸੁਗੰਧੀ ਦੇਣ ਵਾਲਾ ਪਦਾਰਥ (ਪੁਲਿੰਗ, ਇਕ-ਵਚਨ)

ਰਸੁ ਸੁਇਨਾ ਰਸੁ ਭੁਪਾ ਕਾਮਣਿ ਰਸੁ ‘ਪਰਮਲ’ ਕੀ ਵਾਸੁ ॥੨॥੪॥

(ਸਿਰੀਰਾਗ ਮਹਲਾ ੧, ਪੰਨਾ ੧੫)

ਬਹਣਿ, ਬਹਿਣ

(੧) ਬਹਣਿ—ਕ੍ਰਿਆ, ਸਹਾਇਕ ਕ੍ਰਿਆ

ਅਉਗੁਣਵੰਤੀ ਗੁਣ ਕੋ ਨਹੀ

‘ਬਹਣਿ’ ਨ ਮਿਲੈ ਹਦੂਰਿ ॥੨॥੨੯॥੫੮॥

(ਸਿਰੀਰਾਗ ਮ: ੩, ਪੰਨਾ ੩੭)

(੨) ਬਹਿਣ—ਨਾਂਵ, ਇਸਤ੍ਰੀ ਲਿੰਗ (= ਭੈਣ)

ਬੀਰ ਚਲੇ ਘਰਿ ਆਪਣੇ ‘ਬਹਿਣ’ ਬਿਰਹਿ ਜਲਿ ਜਾਇ ॥੪੦॥

(ਓਅੰਕਾਰ, ਪੰਨਾ ੯੩੫)

ਬਖਸ, ਬਖਸਿ

(੧) ਬਖਸਿ—ਕ੍ਰਿਆ (ਬਖਸ਼ ਕੇ)

ਆਪੇ ‘ਬਖਸਿ’ ਮਿਲਾਇਅਨੁ ਪੂਰੈ ਗੁਰ ਕਰਤਾਰਿ ॥੮॥੯॥੨੩॥

ਸਿਰੀਰਾਗ ਮ: ੩ ਅਸਟਪਦੀਆ, ਪੰਨਾ ੬੮)

(੨) ਬਖਸ—ਨਾਂਵ, ਇਸਤ੍ਰੀ ਲਿੰਗ (ਬਖਸ਼ਸ)

ਨਾਉ ਬੀਜਣ ਲਗਾ ਆਸ ਕਰਿ

ਹਰਿ ਬੋਹਲ ‘ਬਖਸ’ ਜਮਾਇ ਜੀਉ ॥੨॥੨॥

(ਸਿਰੀਰਾਗ ਮ: ੫ ਘਰ ੩, ਪੰਨਾ ੭੩)

(ਬਾਣ) ਬਾਣੂ, ਬਾਣਿ

(੧) ਬਾਣੂ—ਨਾਂਵ, ਪੁਲਿੰਗ (ਤੀਰ)

ਪਣਖੁ ਚਜਾਇਓ ਸਤ ਦਾ ਜਸ ਹੰਦਾ ‘ਬਾਣੂ’ ॥੯॥੧॥

(ਰਾਮਕਲੀ ਸਤੇ ਬਲਵੰਡ ਕੀ ਵਾਰ, ਪੰਨਾ ੮੬੮)

ਕਬੀਰ ਸਤਿਗੁਰ ਸੂਰਮੇ ਬਾਹਿਆ ‘ਬਾਣੂ’ ਜੁ ਏਕ ॥੧੯੪॥

(ਸਲੋਕ ਕਬੀਰ ਜੀ, ਪੰਨਾ ੧੩੭੪)

(੨) ਬਾਣਿ—ਨਾਂਵ, ਇਸਤ੍ਰੀ ਲਿੰਗ (ਅਵਾਜ਼)

ਹੰਤੀ ਵੰਵਾ ਛੁਮਣੀ ਰੋਵਾ ਝੀਣੀ ‘ਬਾਣਿ’ ॥੨॥੨੪॥

(ਸਿਰੀਰਾਗ ਮ: ੧ ਘਰੁ ੨, ਪੰਨਾ ੨੩)

ਬਾਦੂ, ਬਾਦਿ

(੧) ਬਾਦੂ—ਨਾਂਵ, ‘ਪੁਲਿੰਗ’ (= ਝਰੜਾ)

ਸਤਸੰਗਤਿ ਸਿਉ ‘ਬਾਦੂ’ ਰਥਾਏ ॥੩॥੧੪॥ (ਸਿਰੀਰਾਗ ਕੀ ਵਾਰ, ਪੰਨਾ ੮੮)

(੨) (ਬਾਦਿ)—ਕ੍ਰਿਆ ਵਿਸ਼ੇਸ਼ਣ (= ਵਿਅਰਥ)

ਬਿਨੁ ਨਾਵੈ ਧਨੁ ‘ਬਾਦਿ’ ਹੈ ਤੂਲੋ ਮਾਰਗਿ ਆਥਿ ॥੯॥੧੦॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੫੯)

ਬਿਨੁ, ਬਿੰਨਿ

(੧) ਬਿਨੁ—ਸੰਬੰਧਕ

ਏਤੇ ਚਾਨਣ ਹੋਦਿਆ ਗੁਰ ‘ਬਿਨੁ’ ਘੋਰੁ ਅੰਧਾਰੁ ॥੨॥੧॥

(ਮ: ੨, ਆਸਾ ਦੀ ਵਾਰ)

(੨) ਬਿੰਨਿ—ਕ੍ਰਿਆ, ਪੂਰਨ ਕਾਰਦੰਤਕ (ਪਛਾਣ ਕੇ)

ਇਕੁ ‘ਬਿੰਨਿ’ ਦੁਗਣ ਜੁ ਤਉ ਰਹੈ ਜਾ ਸੁਮੰਤ੍ਰੀ ਮਾਨਵਹਿ ਲਹਿ ॥੫॥੧੪॥

(ਸਵਈਏ ਮਹਲੇ ਤੌਜੇ ਕੇ, ਜਾਲਪ, ਪੰਨਾ ੧੩੬੫)

ਨੋਟ : ਸੰਸਕ੍ਰਿਤ ਧਾਰੂ ‘ਬਿੰਦ’ ਦਾ ਅਰਥ ਹੈ, ‘ਜਾਨਣਾ’ ‘ਪਛਾਨਣਾ’, ਇਸ ਤੋਂ ਪ੍ਰਕਿਤ ਅਤੇ ਪੰਜਾਬੀ ਰੂਪ ਹਨ ‘ਬਿੰਨ’ ਅਤੇ ‘ਬੀਨ’। ਪੜਨਾਂਵ ‘ਇਕੁ’

ਕਰਮ ਕਾਰਕ, ਇਕ-ਵਚਨ ਹੈ ਅਤੇ ਕ੍ਰਿਆ ‘ਬਿੰਨਿ’ ਦਾ ਜੋੜ ਹੀ ਦੱਸਦਾ ਹੈ ਕਿ ਇਹ ਸੰਬੰਧਕ ‘ਬਿਨੁ’ ਤੋਂ ਵਿਲੱਖਣ ਹੈ; ਦੂਜੇ ਜੇ ਇਹ ਸੰਬੰਧਕ ਹੁੰਦਾ, ਤਾਂ ਪੜਨਾਂਵ ‘ਇਕੁ’ ਦੇ ਅੰਤ ਵਿਚ (_) ਨਾ ਰਹਿੰਦਾ।

ਮਤੁ, ਮਤਿ, ਮਤ

(੧) ਮਤੁ—

(ਉ) ਨਾਂਵ, ਇਕ-ਵਚਨ

ਕਹੁ ਨਾਨਕ ਨਿਜ ‘ਮਤੁ’ ਸਾਧਨ ਕਥੀ ਭਾਖਿਓ ਤੋਹਿ ਪੁਕਾਰਿ ॥੨॥੮॥

(ਸੋਗਠਿ ਮ: ੫, ਪੰਨਾ ੬੩੩)

(ਅ) ਮਤ—(‘ਮਤੁ’ ਦਾ ਬਹੁ-ਵਚਨ)

ਬੇਦ ਪੁਰਾਨ ਸਭੈ ‘ਮਤ’ ਸੁਨਿ ਕੈ ਕਰੀ ਕਰਮ ਕੀ ਆਸਾ ॥੧॥੩॥

(ਸੋਗਠਿ ਕਬੀਰ ਜੀ, ਪੰਨਾ ੬੪੮)

(੨) ਮਤਿ—ਨਾਂਵ, ਇਸਤ੍ਰੀ ਲਿੰਗ (= ਅਕਲਿ)

ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ‘ਮਤਿ’ ਸਾਈ ॥੧॥੧॥

(ਸੋਗਠਿ ਮ: ੧ ਅਸਟਪਦੀਆ, ਪੰਨਾ ੬੩੮)

ਨੋਟ : ਇਹ ਤਿੰਨੇ ਸ਼ਬਦ (‘ਮਤਿ, ਮਤੁ, ਮਤ’) ਕ੍ਰਿਆ ਵਿਸ਼ੇਸ਼ਣ ਭੀ ਹਨ। (ਵੇਖੋ ਵਾਕ-ਰਚਨਾ ਵਿਚਾਰ—ਮਤਿ, ਮਤੁ, ਮਤ)।

ਮਧਿ, ਮਧੁ

(੧) ਮਧਿ—(= ਵਿਚ) ਸੰਬੰਧਕ

ਸਭ ਕੈ ‘ਮਧਿ’ ਸਭਹੂ ਤੇ ਬਾਹਰਿ ਰਾਗ ਦੇਖ ਤੇ ਨਿਆਰੋ ॥੩॥੧॥੧੧॥

(ਸੁਹੀ ਮ: ੫ ਛੱਤ, ਪੰਨਾ ੨੯੮)

(੨) ਮਧੁ—(ਸ਼ਹਿਦ) ਨਾਂਵ, ਪੁਲਿੰਗ, ਇਕ-ਵਚਨ

ਜਿਉ ‘ਮਧੁ’ ਮਾਖੀ ਸੰਚੈ ਅਪਾਰ ॥

‘ਮਧੁ’ ਲੀਨੇ ਮੁਖ ਦੀਨੀ ਡਾਰੁ ॥੨॥੧॥

(ਸਾਰੰਗ ਨਾਮਦੇਵ ਜੀ, ਪੰਨਾ ੧੨੫੨)

ਮਨਮੁਖਿ, ਮਨਿ ਮੁਖਿ

(੧) ਮਨਮੁਖਿ—ਉਹ ਮਨੁੱਖ ਜੋ ਆਪਣੇ ਮਨ ਦੇ ਪਿਛੇ ਟੁਰਦਾ ਹੈ, ਜਿਸ ਦਾ ਰੁਖ 'ਮੁਖ' ਆਪਣੇ ਮਨ ਵੱਲ ਹੈ।

ਸੁਖੇ ਕਉ ਦੁਖੁ ਅਗਲਾ 'ਮਨਮੁਖਿ' ਬੁਝ ਨ ਹੋਇ ॥੫॥੭॥

(ਸਿੰਗੀਰਾਗੁ ਮ: ੧ ਅਸਟਪਦੀਆ, ਪੰਨਾ ੫੭)

(੨) ਮਨਿ ਮੁਖਿ—ਮਨ ਵਿਚ, (ਅਤੇ) ਮੁਖ ਵਿਚ। ਇਹ ਦੋਵੇਂ ਸ਼ਬਦ ਵੱਖੋਂ ਵੱਖਰੇ ਹਨ ਅਤੇ ਦੋਵੇਂ ਅਧਿਕਰਣ ਕਾਰਕ, ਇਕ-ਵਚਨ ਹਨ।

‘ਮਨਿ’ ‘ਮੁਖਿ’ ਸੁਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੮॥੮॥

(ਸਿੰਗੀਰਾਗੁ ਮ: ੧ ਅਸਟਪਦੀਆ, ਪੰਨਾ ੫੫)

ਮੂਰਤਿ, ਮੂਰਤ੍ਰ

ਮੂਰਤਿ—ਸਰੂਪ (ਇਸਤ੍ਰੀ ਲਿੰਗ)।

ਮੂਰਤ੍ਰ—ਪਲਕ ਮਾੜ ਸਮਾ; ਥੋੜਾ ਜਿਹਾ ਸਮਾ; ਸਮਾ। ਪੁਲਿੰਗ, ਇਕ-ਵਚਨ।

(੧) ਮੂਰਤ੍ਰ—

(ੴ) ਇਕ-ਵਚਨ

ਸੋ 'ਮੂਰਤ੍ਰ' ਭਲਾ ਸੰਜੋਗੁ ਹੈ ਜਿਤ੍ਰ ਮਿਲੈ ਗੁਸਾਈ ॥੧੫॥

(ਜੈਤਸਰੀ ਕੀ ਵਾਰ, ਪੰਨਾ ੨੦੯)

(ਅ) ਬਹੁ-ਵਚਨ

‘ਮੂਰਤ’ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ ॥੨॥

(ਸਵਯੋ ਸ੍ਰੀ ਮੁਖ ਬਾਕੁ ਮ: ੫, ਪੰਨਾ ੧੩੯)

(੨) ਮੂਰਤਿ (ਇਸਤ੍ਰੀ ਲਿੰਗ)

ਸੇਵਾ ਪੁਜ ਕਰਉ ਤਿਸੁ 'ਮੂਰਤਿ' ਕੀ ਨਾਨਕ ਤਿਸੁ ਪਰਾ ਚਾਟੈ ॥੫॥੧੧॥੧੩੨॥

(ਗਊੜੀ ਮ: ੫, ਪੰਨਾ ੨੦੯)

ਮਲੁ, ਮਲਿ, ਮਲ

(੧) ਮਲ—ਨਾਂਵ, ਪੁਲਿੰਗ, ਬਹੁ-ਵਚਨ (ਭਲਵਾਨ)

‘ਮਲ’ ਲਵੇ ਲੈਦੇ ਫੇਰੀਆ ॥੧੮॥੨੯॥

(ਸਿੰਗੀਰਾਗੁ ਮ: ੫, ਪੰਨਾ ੨੪)

(੨) ਮਲਿ—ਕ੍ਰਿਆ ਵਿਸ਼ੇਸ਼ਣ (= ਮਲ ਕੇ)

ਪਾਵ ਮਲੋਵਾ, 'ਮਲਿ ਮਲਿ' ਧੋਵਾ ॥੨॥੬॥ (ਮਾਝ ਮ: ੪, ਪੰਨਾ ੯੬)

(੩) ਮਲਿ—ਕ੍ਰਿਆ (= ਮੱਲ ਕੇ)

ਜਿਸ ਤੂੰ ਮੇਲਹਿ ਸੋ ਮਿਲੇ ਜਾਇ ਸਚਾ ਪਿੜ੍ਹੁ 'ਮਲਿ' ॥੮॥੧੧॥

(ਸਿਰੀਰਾਗ ਮ: ੧ ਅਸਟਪਦੀਆ, ਪੰਨਾ ੬੦)

(੪) ਮਲੁ—ਨਾਂਵ, ਇਸਤ੍ਰੀ ਲਿੰਗ (ਮੈਲ)

ਕਥਾ ਸੁਣਤ 'ਮਲੁ' ਸਰਗਲੀ ਖੇਡੈ ॥੨॥੨੩॥ (ਮਾਝ ਮ: ੫, ਪੰਨਾ ੧੦੮)

ਮਲਨ, ਮਲਿਨ

(੧) ਮਲਨ—ਮਲ ਦੇਣ ਵਾਲੇ, ਕਮਜ਼ੋਰ ਕਰ ਦੇਣ ਵਾਲੇ

'ਮਲਨ' ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ ॥੩॥੨॥

(ਬਿਲਾਵਲੁ ਮ: ੫ ਛੰਤ, ਪੰਨਾ ੮੪੬)

ਮੋਹ 'ਮਲਨ' ਨੌਜਵਾਨ ਤੇ ਛੁਟਕੀ ਕਉਨੁ ਅਨੁਗ੍ਰਹੁ ਭਏਓ ਗੀ ॥੧੨॥੫੧॥

(ਆਸਾ ਮ: ੫, ਪੰਨਾ ੩੮੩)

(੨) ਮਲਿਨ—'ਮਲੁ' ਤੋਂ ਵਿਸ਼ੇਸ਼ਣ

'ਮਲਿਨ' ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥੨॥੧॥

(ਸਲੋਕ ਮ: ੪, ਗਊੜੀ ਗਵਿਦਾਸ ਜੀ, ਪੰਨਾ ੩੪੬)

ਰਖ, ਰਖੁ, ਰਖਿ

(੧) ਰਖ—ਨਾਂਵ, ਇਸਤ੍ਰੀ ਲਿੰਗ

ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੇ 'ਰਖ' ਕਰਾਵੈ ॥੧॥੮॥

(ਗਊੜੀ ਕੀ ਵਾਰ ਮ: ੪, ਪੰਨਾ ੩੦੩)

(੨) ਰਖੁ—ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਜਿਉ ਭਾਵੈ ਤਿਉ 'ਰਖੁ' ਤੂ ਜਨ ਨਾਨਕ ਨਾਮੁ ਬਖਸਿ ॥੧॥੨੫॥

(ਸਲੋਕ ਮ: ੪, ਗਊੜੀ ਕੀ ਵਾਰ ਮ: ੪, ਪੰਨਾ ੩੧੮)

(੩) ਰਖ—ਨਾਂਵ, ਪੁਲਿੰਗ (ਰਾਖਾ)

ਨਾਮੁ ਬੀਜੁ ਸੰਤੋਖੁ ਸੁਹਾਗਾ 'ਰਖੁ' ਗਰੀਬੀ ਵੇਸੁ ॥੧॥੨॥

(ਸੋਗਠਿ ਮ: ੧, ਪੰਨਾ ੫੯੫)

ਰਤੁ, ਰਤ, ਰਤਿ

(੧) ਰਤੁ—

(ਉ) ਵਿਸ਼ੇਸ਼ਣ (ਰੱਤਾ ਹੋਇਆ)

ਨਾਮ 'ਰਤੁ' ਸੋ ਭਗਤੁ ਪਾਵਾਨ ॥੨॥੧੧੮॥ (ਗਊੜੀ ਮ: ੫, ਪੰਨਾ ੧੮੮)

(ਅ) ਨਾਂਵ, ਇਸਤ੍ਰੀ ਲਿੰਗ (ਲਹੂ)

ਫਰੀਦਾ ਰਤੀ 'ਰਤੁ' ਨ ਨਿਕਲੈ ਜੇ ਤਨੁ ਚੀਰੈ ਕੋਇ ॥੫੧॥

(ਸਲੋਕ ਫਰੀਦ ਜੀ, ਪੰਨਾ ੧੩੮੦)

(੨) ਰਤ—ਵਿਸ਼ੇਸ਼ਣ (ਰੱਤੇ ਹੋਏ)

ਹਉ ਹਉ ਕਰਤੇ ਕਰਮ 'ਰਤ' ਤਾ ਕੇ ਭਾਨੁ ਅਫਾਨੁ ॥੯॥

(ਗਊੜੀ ਬਾਵਨ ਅਖਰੀ ਮ: ੫, ਪੰਨਾ ੨੫੨)

(੩) ਰਤਿ—ਨਾਂਵ, ਇਸਤ੍ਰੀ ਲਿੰਗ (ਪ੍ਰੀਤ)

ਜਉਪੈ ਰਾਮ ਨਾਮ 'ਰਤਿ' ਨਾਹੀ ॥੫॥ (ਗਊੜੀ ਕਬੀਰ ਜੀ, ਪੰਨਾ ੩੨੪)

ਲਾਜ, ਲਾਜੁ (ਲਜ)

(੧) ਲਾਜੁ—ਨਾਂਵ, ਇਸਤ੍ਰੀ ਲਿੰਗ

ਸੰਸਕ੍ਰਿਤ ਸ਼ਬਦ 'ਰੱਜੁ' ਤੋਂ ਵਿਗੜ ਕੇ ਪੰਜਾਬੀ ਸ਼ਬਦ 'ਲੱਜ', 'ਲਾਜੁ' ਬਣ ਗਿਆ ਹੈ। ਸੰਸਕ੍ਰਿਤ ਸ਼ਬਦ 'ਪੁਲਿੰਗ' ਹੈ; ਪਰ ਪੰਜਾਬੀ ਵਿਚ 'ਇਸਤ੍ਰੀ ਲਿੰਗ' ਹੋ ਗਿਆ ਹੈ, ਭਾਵੇਂ ਅੰਤਲਾ (_) ਕਾਇਮ ਰਿਹਾ ਹੈ (ਵੇਖੋ, 'ਵਾਕ ਰਚਨਾ ਵਿਚਾਰ, ਲਿੰਗ')।

ਟੂਟੀ 'ਲਾਜੁ' ਭਰੈ ਮਤ ਹਾਰੀ ॥੩॥੧੨॥

(ਗਊੜੀ ਕਬੀਰ ਜੀ, ਪੰਨਾ ੩੨੫)

'ਲਾਜੁ' ਘੜੀ ਸਿਉ ਝੂਟਿ ਪੜੀ ਉਠਿ ਚਲੀ ਪਨਿਹਾਰੀ ॥੨॥੬॥੫੦॥

(ਗਊੜੀ ਕਬੀਰ ਜੀ, ਪੰਨਾ ੩੩੩)

ਰਾਤਿ ਅਨੇਗੀ ਸੂਝਸਿ ਨਾਹੀ 'ਲਜ਼' ਟੂਕਸਿ ਮੁਸਾ ਭਾਈ ਰੇ ॥੧੦॥੧੯॥
(ਗਊੜੀ ਚੇਤੀ ਮ: ੧, ਪੰਨਾ ੧੫੬)

(੨) ਲਾਜ—ਨਾਂਵ, ਇਸਤ੍ਰੀ ਲਿੰਗ—(ਸੰ: ਲੱਜਾ)

ਤਸਬੀ ਸਾ ਤਿਨ੍ਹੁ ਭਾਵਸੀ ਨਾਨਕ ਰਖੈ 'ਲਾਜ' ॥੧॥੨॥

(ਮ: ੧, ਮਾਝ ਕੀ ਵਾਰ, ਪੰਨਾ ੧੮੦)

ਨੋਟ : ਸ਼ਬਦ 'ਲਾਜ' ਮੁਕਤਾ-ਅੰਤ ਇਸਤ੍ਰੀ-ਲਿੰਗ ਹੈ; ਪਰ ਜਦੋਂ ਇਹ ਕਿਸੇ 'ਸਮਾਸ' ਵਿਚ ਵਰਤਿਆ ਜਾਏ, ਤਾਂ ਲੋੜ ਅਨੁਸਾਰ ਸਾਰਾ ਸਮਾਸੀ ਸ਼ਬਦ ਪੁਲਿੰਗ ਭੀ ਹੋ ਜਾਂਦਾ ਹੈ, ਜਿਵੇਂ :

ਬੱਡੇ 'ਨਿਲਾਜੁ' ਅਜਹੂ ਨਹੀ ਹਾਰਿਓ ॥੫॥੧॥

(ਜੈਤਸਰੀ ਰਵਿਦਾਸ ਜੀ, ਪੰਨਾ ੨੧੦)

ਵਿਚਿ, ਵਿਚੁ

(੧) ਵਿਚੁ—ਨਾਂਵ—(ਵਿਚੋਲਾ-ਪਨ)

'ਵਿਚੁ' ਨ ਕੋਈ ਕਰਿ ਸਕੈ ਕਿਸਥੈ ਰੋਵਹਿ ਰੋਜ ॥੯॥

(ਬਾਰਹਮਾਹਾ ਮਾਝ ਮ: ੫, ਪੰਨਾ ੧੩੫)

(੨) ਵਿਚਿ—ਸੰਬੰਧਕ

ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ 'ਵਿਚਿ' ਪਾਹਿ ॥੧॥੨੮॥

(ਮਾਝ ਕੀ ਵਾਰ, ਪੰਨਾ ੧੪੬)

(੩) ਬੀਚੁ—ਨਾਂਵ

ਹਮ ਤੁਮ 'ਬੀਚੁ' ਭਇਓ ਨਹੀ ਕੋਈ ॥੩॥੩੫॥

(ਆਸਾ ਕਬੀਰ ਜੀ, ਪੰਨਾ ੪੦੪)

'ਬੀਚੁ' ਨ ਕੋਇ ਕਰੇ ਅਕ੍ਰਿਤਘਣੁ ਵਿਛੁੜਿ ਪਇਆ ॥੩॥੪॥੧॥

(ਬਿਹਾਗੜਾ ਮ: ੫ ਛੰਤ ਘਰੂ ੨, ਪੰਨਾ ੪੮੬)

ਵੇਲ, ਵੇਲਿ

(੧) ਵੇਲ—ਵੱਲ, ਸਾਖ, ਲੜੀ

ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ 'ਵੇਲ' ਵਧੰਦੀ ॥੫॥੧॥

(ਸਿਗੀਰਾਗੁ ਮ: ੮ ਛੰਤ ਘਰੂ ੨, ਪੰਨਾ ੨੬)

(੨) ਵੇਲਿ—ਇਸਤ੍ਰੀ, ਲੜੀ

‘ਵੇਲਿ’ ਪਰਾਈ ਜੋਹਹਿ ਜੀਅੜੇ ਕਰਹਿ ਚੌਰੀ ਬੁਰਿਆਈ ॥੨॥੧੩॥

(ਗਊੜੀ ਚੇਤੀ ਮ: ੧, ਪੰਨਾ ੧੫੫)

ਗੁਰਮੁਖਿ ਹਰਿ ਹਰਿ ‘ਵੇਲਿ’ ਵਧਾਈ ॥

ਢਲ ਲਾਗੇ ਹਰਿ ਰਸਕ ਰਸਾਈ ॥੧॥੭॥ਪੰਦੀ॥ (ਆਸਾ ਮ: ੪, ਪੰਨਾ ੩੬੭)

ਬਹੁ-ਵਾਕਾਂਗ ਸ਼ਬਦ

(Words used in different Parts of Speech)

ਅੰਤਰੁ, ਅੰਤਰ, ਅੰਤਰਿ

(੧) ਨਾਂਵ—ਅੰਤਰੁ—ਵਿੱਥ, ਫਰਕ, ਭੇਤ

ਤੋਹੀ ਮੋਹੀ ਮੋਹੀ ਤੋਹੀ ‘ਅੰਤਰੁ’ ਕੈਸਾ ॥

ਕਨਕ ਕਟਿਕ ਜਲ ਤਰੰਗ ਸੈਸਾ ॥੧॥

(ਸਿਗੀਰਾਗੁ ਗਵਿਦਾਸ ਜੀ, ਪੰਨਾ ੯੩)

(੨) ਸੰਬੰਧਕ—ਅੰਤਰਿ

ਘਟ ਘਟ ‘ਅੰਤਰਿ’ ਢੂੰ ਹੈ ਝੁਠਾ ॥੩॥੮॥

(ਮਾਝ ਮ: ੫, ਪੰਨਾ ੯੭)

(੩) ਕਿਆ ਵਿਸ਼ੇਸ਼ਣ—ਅੰਤਰਿ

‘ਅੰਤਰਿ ਬਾਹਰਿ’ ਤੇਰੀ ਬਾਣੀ ॥੩॥੧੭॥

(ਮਾਝ ਮ: ੫, ਪੰਨਾ ੯੯)

(੪) ਵਿਸ਼ੇਸ਼ਣ—ਅੰਤਰ

ਪੁੰਨ ਦਾਨ ਅਨੇਕ ਨਾਵਣ ਕਿਉਂ ‘ਅੰਤਰ ਮਲੁ’ ਧੋਵੇ ॥੩॥੨॥

(ਗਊੜੀ ਪੁਰਖੀ ਛੰਤ ਮ: ੧, ਪੰਨਾ ੨੪੩)

ਅੰਦਰੁ, ਅੰਦਰਿ

(੧) ਅੰਦਰੁ—ਨਾਂਵ (ਹਿਰਦਾ)

ਪੰਧ ਚੁਲੰਦੜੀ ਮੇਰਾ ‘ਅੰਦਰੁ’ ਠੰਡਾ ਗੁਰ ਦਰਸਨੁ ਦੇਖਿ ਨਿਹਾਲੀ ॥੧॥੧੭॥

(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੮)

‘ਅੰਦਰੂ’ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿੱਠੋਮਿ ॥੨॥੨੨॥

(ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੬)

(੨) ਅੰਦਰਿ—ਸੰਬੰਧਕ

ਕਾਇਆ ‘ਅੰਦਰਿ’ ਗੜ੍ਹ ਕੋਟੁ ਹੈ ਸਤਿ ਦਿਸੰਤਰ ਦੇਸਾ ॥੧੯॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੪੮)

ਅਨਤ

(੧) ਵਿਸ਼ੇਸ਼ਣ (ਅਨੰਤ)

ਰਾਜਾ ਰਾਮੁ ਮਉਲਿਆ ‘ਅਨਤ’ ਭਾਇ ॥੧॥

(ਬਸੰਤੁ ਕਬੀਰ ਜੀ, ਪੰਨਾ ੧੧੬੩)

(੨) ਕ੍ਰਿਆ ਵਿਸ਼ੇਸ਼ਣ (ਕਿਸ ਹੋਰ ਥਾਂ, ਸੰ: ਅਨਜੜ੍ਹ)

ਜਨ ਨਾਨਕ ਪਾਇਆ ਅਗਾਮ ਰੂਪੁ ‘ਅਨਤ’ ਨ ਕਾਹੂ ਜਾਇ ॥੧॥੪॥

(ਸਲੋਕ ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੫੮)

ਸਾ

(੧) ਵਿਸ਼ੇਸ਼ਣ—(ਉਹ, ਅਜਿਹੀ)

‘ਸਾ’ ਮਤਿ ਨਿਰਮਲ ਕਹੀਅਤ ਧੀਰ ॥੧॥੧੬੧॥ (ਗਊੜੀ ਮ: ੫, ਪੰਨਾ ੧੬੧)

(੨) ਸੰਬੰਧਕ—(= ਵਰਗਾ)

ਸਿਮਰਿ ਸੁਆਮੀ ਹਰਿ ‘ਸਾ’ ਮੀਤ ॥੪॥੧੬੦॥

(ਗਊੜੀ ਮ: ੫, ਪੰਨਾ ੧੬੦)

(੩) ਪੜਨਾਂਵ—(= ਉਹ)

ਪਾਰਬ੍ਰਹਮਿ ‘ਸਾ’ ਅਗਾਨਿ ਮਹਿ ਸਾਚੀ ॥੧॥੧੬੨॥

(ਗਊੜੀ ਮ: ੫, ਪੰਨਾ ੧੬੨)

(੪) ਕ੍ਰਿਆ—(ਸੀ)

ਹੋਣਾ ‘ਸਾ’ ਸੋਈ ਛੁਨਿ ਹੋਸੀ ਸੁਖ ਦੁਖ ਕਹਾ ਦਿਖਾਇਓ ॥੨॥੨॥੧੨੩॥

(ਗਊੜੀ ਪੁਰਖੀ ਮ: ੫, ਪੰਨਾ ੨੦੫)

ਸੋ

(੧) ਕ੍ਰਿਆ, ਭੂਤ ਕਾਲ, ਪੁਲਿੰਗ, ਅੱਨ ਪੁਰਖ, ਇਕ-ਵਚਨ

ਜਥ ਇਹੁ ਨ 'ਸੋ' ਤਥ ਕਿਨਹਿ ਉਪਾਇਆ ॥੨॥੩੮॥

(ਭੈਰਵੀ ਮ: ੫, ਪੰਨਾ ੧੧੬੧)

(੨) ਪੜਨਾਂਵੀ ਵਿਸ਼ੇਸ਼ਣ

'ਸੋ ਸਹੁ' ਸਚਾ ਵੀਸਰੈ ਪਿਗੁ ਜੀਵਣੁ ਸੰਸਾਰਿ ॥੧੩॥੧॥੩॥

(ਸੁਹੀ ਮ: ੩ ਘਰੁ ੧੦ ਅਸਟਪਦੀਆ, ਪੰਨਾ ੨੪੫)

(੩) ਪੜਨਾਂਵ

'ਸੋ' ਜਾਨੈ ਜਿਨਿ ਚਖਿਆ ਹਰਿ ਨਾਮੁ ਅਮੇਲਾ ॥੩॥੩॥੩੩॥

(ਬਿਲਾਵਲੁ ਮ: ੫, ਪੰਨਾ ੯੦੮)

ਸਉ

(੧) ਕ੍ਰਿਆ ਵਿਸ਼ੇਸ਼ਣ (ਸਉ—ਸਉ ਵਾਰੀ)

ਜੇ 'ਸਉ' ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥੪॥੨॥

(ਸਿਰੀਰਾਗੁ ਮ: ੩ ਅਸਟਪਦੀਆ, ਪੰਨਾ ੬੫)

ਜੇ 'ਸਉ' ਪ੍ਰਾਨੀ ਲੋਚੈ ਕੋਇ ॥੧॥੧੫॥ (ਸੁਖਮਨੀ)

(੨) ਸੰਬੰਧਕ (ਸਉ—ਸਿਉ, ਨਾਲ)

ਇਹੁ ਮਨੁ ਬਡਾ ਕਿ ਜਾ 'ਸਉ' ਮਨੁ ਮਾਨਿਆ ॥੧॥੪੨॥

(ਗਊੜੀ ਕਬੀਰ ਜੀ, ਪੰਨਾ ੩੩੧)

ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ 'ਸਉ' ਕਹਉ ਰੇ ॥

(ਆਸਾ ਕਬੀਰ ਜੀ, ਪੰਨਾ ੪੯੨)

(੩) ਕ੍ਰਿਆ (= ਸੌਂ ਰਹੁ)

ਹਰਿ ਭਗਤਾ ਕਾ ਮੇਲੀ ਸਰਬਤ, 'ਸਉ' ਨਿਸੁਲ ਜਨ ਟੰਗ ਧਰਿ ॥੨॥

(ਬਿਲਾਵਲ ਕੀ ਵਾਰ, ਪੰਨਾ ੯੪੯)

(੪) ਵਿਸ਼ੇਸ਼ਣ

ਜੇ 'ਸਉ' ਚੰਦਾ ਉਗਾਵਹਿ ਸੂਰਜ ਚੜਹਿ ਹਜਾਰ ॥੨॥੧॥

(ਆਸਾ ਦੀ ਵਾਰ)

ਸਾਜ਼, ਸਾਜਿ

(੧) ਨਾਂਵ

ਜੈਸਾ ਦੇਖੁ ਕਰਾਵੈ ਬਾਜੀਗਰੁ ਓਹੁ ਤੋਂਗੇ ਹੀ 'ਸਾਜ਼' ਆਨੈ ॥੩॥੫॥੧੨੯॥
(ਗਊੜੀ ਮ: ੫, ਪੰਨਾ ੨੦੬)

(੨) ਕ੍ਰਿਆ

ਜਿਨਿ ਤੂ 'ਸਾਜਿ' ਸਵਾਰਿ ਸਿਗਾਰਿਆ ॥੧॥੮॥
(ਸੁਖਮਨੀ)

ਸਾਬ, ਸਾਬੁ, ਸਾਬਿ

(੧) ਸਾਬੁ—ਨਾਂਵ, ਪੁਲਿੰਗ

ਵਾਟ ਵਟਾਉ ਆਇਆ ਨਿਤ ਚਲਦਾ 'ਸਾਬੁ' ਦੇਖੁ ॥੨॥੧੩॥
(ਸਿੰਗੀਰਾਗੁ ਮ: ੧ ਅਸਟਪਦੀਆ, ਪੰਨਾ ੯੧)

ਮੁਠਾ ਆਪਿ ਮੁਹਾਏ 'ਸਾਬੇ' ॥੧॥੫॥
(ਮਾਝ ਕੀ ਵਾਰ, ਪੰਨਾ ੧੪੦)

(੨) ਸਾਬ—ਨਾਂਵ, ਇਸਤ੍ਰੀ ਲਿੰਗ

ਚੰਦੁ ਸੂਰਜੁ ਦੁਇ 'ਸਾਬ' ਚਲਾਈ ॥੨॥੩੯॥
(ਆਸਾ ਕਬੀਰ ਜੀ, ਪੰਨਾ ੪੮੪)

(੩) ਕ੍ਰਿਆ ਵਿਸ਼ੇਸ਼ਣ—ਸਾਬਿ (ਨਾਲਿ)

ਅਨਿਕ ਰੰਗ ਮਾਇਆ ਕੇ ਪੇਖੇ ਕਿਛੁ 'ਸਾਬਿ' ਨ ਚਾਲੈ ਭੋਰਾ ॥੧॥੨॥੧੧॥
(ਗੁਜਰੀ ਮ: ੫ ਘਰੁ ੨, ਪੰਨਾ ੪੬੯)

'ਸਬਦ'

ਇਸ ਸ਼ਬਦ ਨੂੰ ਚੰਗੀ ਤਰ੍ਹਾਂ ਨਾ ਸਮਝਣ ਕਰਕੇ ਕਈ ਥਾਈਂ ਗੁਰਬਾਣੀ ਦੇ ਅਰਥ ਕਰਨ ਵਿਚ ਬੜਾ ਭੁਲੇਖਾ ਪੈ ਜਾਂਦਾ ਹੈ, ਸੋ ਖੱਜੀ ਸੱਜਣ ਇਸ ਵਲ ਵਧੀਕ ਧਿਆਨ ਦੇਣ।

(੧) ਨਾਂਵ—ਕਰਤਾ ਕਾਰਕ

ਗੁਰ ਕਾ 'ਸਬਦ' ਮਨੈ ਮਹਿ ਮੁੰਦਾ ਖਿੰਬਾ ਖਿਮਾ ਹਢਾਵਉ ॥੧॥੩॥੩੦॥
(ਆਸਾ ਮ: ੧, ਪੰਨਾ ੩੫੯)

(੨) ਨਾਂਵ—ਕਰਮ ਕਾਰਕ

ਸਹੀ ਸਲਾਮਤਿ ਸਭਿ ਬੋਕ ਉਬਾਰੇ ਗੁਰ ਕਾ 'ਸ਼ਬਦੁ' ਵੀਚਾਰੇ ॥ਰਹਾਉ॥੯੫॥
(ਸੋਗਠਿ ਮ: ੫ ਘਰੂ ੩, ਪੰਨਾ ੬੨੫)

(੩) ਨਾਂਵ—ਕਰਣ ਕਾਰਕ

ਗੁਰ ਕੈ 'ਸ਼ਬਦਿ' ਵਿਚਹੁ ਮੈਲੁ ਗਾਵਾਇ ॥੨॥੮॥

(ਵਡਹੰਸੁ ਮ: ੩, ਪੰਨਾ ੫੬੦)

(੪) ਨਾਂਵ—ਅਧਿਕਰਣ ਕਾਰਕ

ਗੁਰ ਕੈ 'ਸ਼ਬਦਿ' ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ॥੯॥੧॥

(ਸੁਹੀ ਮ: ੩ ਘਰੂ ੧ ਅਸਟਪਦੀਆ, ਪੰਨਾ ੨੫੩)

(੫) 'ਸ਼ਬਦ' ਸੰਸਕ੍ਰਿਤ ਲਫਜ਼ ਹੈ, ਅਤੇ 'ਨਾਂਵ' ਹੈ। ਇਸ ਦਾ ਮੂਲ ਧਾਰੂਰੀ 'ਸ਼ਬਦ' ਹੈ, ਇਸ ਦਾ ਅਰਥ ਹੈ, 'ਉੱਚਾਰਨਾ, ਬੁਲਾਉਣਾ, ਨਾਮ ਰੱਖਣਾ'। ਸੋਂ, ਇਹ ਲਫਜ਼ 'ਨਾਂਵ' ਭੀ ਹੈ ਤੇ 'ਕ੍ਰਿਆ' ਭੀ ਹੋ ਸਕਦਾ ਹੈ। ਇਸ ਦਾ ਪ੍ਰਾਕ੍ਰਿਤ ਰੂਪ 'ਸੱਦ' ਹੈ, ਜੋ 'ਸ਼ਬਦ' ਵਾਂਗ 'ਨਾਂਵ' ਭੀ ਹੈ ਤੇ 'ਕ੍ਰਿਆ' ਭੀ। ਸ਼ਬਦ 'ਸੱਦ' 'ਨਾਂਵ' ਰੂਪ ਵਿਚ ਗੁਰਬਾਣੀ ਵਿਚ ਵਰਤਿਆ ਗਿਆ ਹੈ। ਜਿਵੇਂ, ਰਾਮਕਲੀ 'ਸਦੁ'।

ਘਰਿ ਘਰਿ ਏਹੋ ਪਾਹੁਚਾ 'ਸਦੜੇ' ਨਿਤ ਪਦੰਨਿ ॥੮॥੧॥

(ਸੋਹਿਲਾ ਰਾਗ ਗਊੜੀ ਦੀਪਕੀ ਮ: ੧)

(੬) ਜਿਵੇਂ ਉੱਪਰਲੀਆਂ ਤੁਕਾਂ ਵਿਚ 'ਸਦੁ' ਅਤੇ 'ਸਦੜੇ' ਦੇ ਅਰਥ ਹਨ 'ਸਨੇਹਾ', ਤਿਵੇਂ ਲਫਜ਼ 'ਸ਼ਬਦ' ਭੀ 'ਸਨੇਹਾ' ਅਰਥ ਵਿਚ ਵਰਤਿਆ ਮਿਲਦਾ ਹੈ, ਜਿਵੇਂ :

ਧਨ ਵਾਢੀ ਪਿਰੁ ਏਸ ਨਿਵਾਸੀ ਸਚੇ ਗੁਰ ਪਹਿ 'ਸ਼ਬਦੁ' ਪਠਾਈ ॥੫॥੧॥

(ਮਲਾਰ ਮ: ੧ ਅਸਟਪਦੀਆ, ਪੰਨਾ ੧੨੨੩)

'ਸ਼ਬਦ' ਧਾਰੂਰੀ ਦੇ ਪ੍ਰਾਕ੍ਰਿਤ ਰੂਪ 'ਸੱਦ' ਧਾਰੂਰੂ ਤੋਂ ਕ੍ਰਿਆ 'ਰਾਮਕਲੀ ਸਦੁ' ਵਿਚ ਇਉਂ ਵਰਤੀ ਗਈ ਹੈ :

ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ 'ਸਦਾਇਆ' ॥੮॥.....

ਕੇਸੇ ਗੁਪਾਲ ਪੰਡਿਤ 'ਸਦਿਅਹੁ' ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥੫॥

(ਪੰਨਾ ੯੨੩)

(੨) ਜਿਵੇਂ ਲਫਜ਼ 'ਸ਼ਬਦ' ਸੰਸਕ੍ਰਿਤ ਧਾਰੂ ਦਾ ਪ੍ਰਾਕ੍ਰਿਤ ਰੂਪ 'ਸੱਦ' 'ਕ੍ਰਿਆ' ਰੂਪ ਵਿਚ ਵਰਤਿਆ ਗਿਆ ਹੈ, ਇਸੇ ਤਰ੍ਹਾਂ ਧਾਰੂ 'ਸ਼ਬਦ' ਭੀ 'ਕ੍ਰਿਆ' ਰੂਪ ਵਿਚ ਮਿਲਦਾ ਹੈ, ਜਿਵੇਂ :

ਅਪੇ ਦੇਵੈ 'ਸਬਦਿ' ਬੁਲਾਏ ॥
 ਮਹਲੀ ਮਹਲ ਸਰਜ ਸੁਖੁ ਪਾਏ ॥
 ਨਾਨਕ ਨਾਮਿ ਮਿਲੈ ਵਡਿਆਈ
 ਅਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥
 ਸਬਦਿ—ਸੱਦ ਕੇ । (ਮਾਝ ਮ: ੩ ਅਸਟਪਦੀਆ, ਪੰਨਾ ੧੧੭)

ਇਹ ਲਫਜ਼ 'ਸ਼ਬਦਿ' 'ਕ੍ਰਿਆ' ਹੈ ਜਾਂ 'ਨਾਂਵ, ਕਰਣ ਕਾਰਕ' ? ਇਸ ਸੰਸੇ ਦੀ ਨਿਵਿਰਤੀ ਵਾਸਤੇ ਹੇਠ-ਲਿਖਿਆ ਪ੍ਰਮਾਣ ਕਾਫੀ ਹੈ। ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਦੋਵੇਂ ਸ਼ਬਦ ਸਾਹਿਬ ਗੁਰੂ ਅਮਰਦਾਸ ਜੀ ਦੇ ਉਚਾਰੇ ਹੋਏ ਹਨ, ਇਸੇ ਮਾਝ ਰਾਗ ਦੀਆਂ ਅਸਟਪਦੀਆਂ ਵਿਚ ਹੀ ਹਨ। ਦੋਹਾਂ ਤੁਕਾਂ ਦਾ ਇਕ ਇਕ ਅੱਖਰ ਮਿਲਦਾ ਹੈ :

ਅਪੇ ਦੇਵੈ 'ਸਦਿ' ਬੁਲਾਏ ॥
 ਆਪਣਾ ਨਾਉ ਮੰਨਿ ਵਸਾਏ ॥
 ਨਾਨਕ ਨਾਮੁ ਮਿਲੈ ਵਡਿਆਈ
 ਅਨਦਿਨੁ ਸਦਾ ਗੁਣ ਗਾਵਣਿਆ ॥੯॥੨੮॥੨੯॥

(ਮਾਝ ਮ: ੩ ਅਸਟਪਦੀਆ, ਪੰਨਾ ੧੨੭)

ਹਉ

(੧) ਪੜਨਾਂਵ (ਹਉ = ਮੈਂ)

'ਹਉ' ਆਇਆ ਦੂਰਹੁ ਚਲਿ ਕੈ ਮੈਂ ਤਕੀ ਤਉ ਸਰਣਾਇ ਜੀਉ ॥੩॥
 (ਸੂਹੀ ਮ: ੫ ਗੁਣਵੰਤੀ, ਪੰਨਾ ੨੬੩)

(੨) ਨਾਂਵ (ਹਉ = ਹਉਮੈ)

'ਹਉ' ਛੁਟਕੈ ਹੋਇ ਅਨੰਦੁ ਤਿਹ, 'ਹਉ' ਨਾਹੀ ਤਹ ਆਪਿ ॥੫੧॥
 (ਗਉੜੀ ਬਾਵਨ ਅਖਰੀ ਮ: ੫, ਪੰਨਾ ੨੬੦)

ਖੇਜੂ

(੧) ਨਾਂਵ, ਪੁਲਿੰਗ

ਹਰਿ ਦਸਹੁ ਸੰਤਹੁ ਜੀ ਹਰਿ 'ਖੇਜੂ' ਪਵਾਈ ਜੀਉ ॥੩॥੭੦॥

(ਗਊੜੀ ਮਾਝ ਮ: ੪, ਪੰਨਾ ੧੭੫)

ਹਮਰੈ 'ਖੇਜੀ' ਪਰਹੁ ਮਤਿ ਕੋਈ ॥੩॥ (ਗਊੜੀ ਕਬੀਰ ਜੀ, ਪੰਨਾ ੩੨੪)

ਨਦੀ ਤਰੰਦੜੀ ਮੇਡਾ 'ਖੇਜੂ' ਨ ਖੁੱਡੈ ਮੰਝਿ ਮੁਹਬਤਿ ਤੇਰੀ ॥੧॥੯॥

(ਸਲੋਕ ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੨੦)

(੨) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਆਵੈ ਨ ਜਾਇ ਮਰੈ ਨ ਜੀਵੈ ਤਾਸੁ 'ਖੇਜੂ' ਬੈਰਾਗੀ ॥੧॥੩॥੪੭॥

(ਗਊੜੀ ਕਬੀਰ ਜੀ, ਪੰਨਾ ੩੩੩)

ਜੋਗੁ

(੧) ਨਾਂਵ

'ਜੋਗੁ' ਨ ਭਗਵੀ ਕਪੜੀ 'ਜੋਗੁ' ਨ ਮੇਲੇ ਦੇਸਿ ॥੯੮॥

(ਵਾਰਤ ਤੇ ਵਧੀਕ ਸਲੋਕ ਮ: ੩, ਪੰਨਾ ੧੪੨੦)

(੨) ਸੰਬੰਧਕ

ਮਨ ਮਹਿ ਝੂਰੈ ਰਾਮਚੰਦ੍ਰ ਸੀਤਾ ਲਛਮਣ 'ਜੋਗੁ' ॥੨੭॥

(ਵਾਰਤ ਤੇ ਵਧੀਕ ਸਲੋਕ ਮ: ੧, ਪੰਨਾ ੧੪੧੨)

(੩) ਵਿਸ਼ੇਸ਼ਣ

ਤੇਰਾ ਕੀਤਾ ਜਾਤੇ ਨਾਹੀ ਮੈਨੇ 'ਜੋਗੁ' ਕੀਤੋਈ ॥੧॥

(ਸਲੋਕ ਮ: ੫, ਪੰਨਾ ੧੪੨੯)

ਜਿਨਿ

(੧) ਪੜਨਾਂਵ, ਸੰਬੰਧ ਵਾਚਕ, ਕਰਤਾ ਕਾਰਕ, ਇਕ-ਵਚਨ

'ਜਿਨਿ' ਰਾਮੁ ਜਾਨਿਆ ਤਿਨਹਿ ਪਛਾਨਿਆ ॥੧॥੧੮॥

(ਗਊੜੀ ਕਬੀਰ ਜੀ, ਪੰਨਾ ੩੨੭)

(੨) ਕ੍ਰਿਆ ਵਿਸ਼ੇਸ਼ਣ (ਜਿਨਿ = ਮਤ)

ਪਨੁ ਦਾਰਾ ਸੰਪਤਿ ਸਗਲ 'ਜਿਨਿ' ਅਪੁਨੀ ਕਰਿ ਮਾਨਿ ॥੫॥

(ਸਲੋਕ ਮ: ੯, ਪੰਨਾ ੧੪੨੬)

ਮੇਰੀ ਪ੍ਰੀਤਿ ਗੋਬਿੰਦ ਸਿਉ 'ਜਿਨਿ' ਘਟੈ ॥੨॥

(ਧਨਾਸਰੀ ਰਵਿਦਾਸ ਜੀ, ਪੰਨਾ ੬੯੪)

ਤੈ

(੧) ਅਨੁਸੰਬੰਧਕ ਪੜਨਾਂਵ ('ਤਿਸੁ' ਤੋਂ), 'ਸੰਪ੍ਰਦਾਨ ਕਾਰਕ' ਇਕ-ਵਚਨ
ਸਭ ਨਦਰੀ ਅੰਦਰਿ ਵੇਖਦਾ ਜੇ ਭਾਵੈ 'ਤੈ' ਦੇਣਿ ॥੨॥੨੪॥੫॥

(ਸਿਗੀਰਾਗੁ ਮ: ੩, ਪੰਨਾ ੩੬)

(੨) ਪੁਰਖ ਵਾਚਕ ਪੜਨਾਂਵ, ਮੱਧਮ ਪੁਰਖ, ਇਕ-ਵਚਨ

ਊਠਿ ਢੰਡੁ ਛਟਾਊਂਕਿਆ 'ਤੈ' ਕਿਆ ਚਿਰੁ ਲਾਇਆ ॥੧॥੨॥੧੧॥

(ਆਸਾ ਮ: ੫ ਛੰਤ ਘਰੁ ੨, ਪੰਨਾ ੮੫੯)

(੩) ਯੋਜਕ

ਜੇਤਾ ਉਡਹਿ ਦੁਖ ਘਣੇ ਨਿਤ ਦਾਖਹਿ 'ਤੈ' ਬਿਲਲਾਹਿ ॥੨॥੩॥੨੦॥

(ਸਿਗੀਰਾਗੁ ਮ: ੩ ਅਸਟਪਦੀਆ, ਪੰਨਾ ੬੬)

ਤਉ

(੧) ਪੜਨਾਂਵ—

(ੳ) ਸੰਬੰਧ ਕਾਰਕ (= ਤੇਰੀ)

ਫਿਰਤ ਫਿਰਤ ਪ੍ਰਭ ਆਇਆ ਪਰਿਆ 'ਤਉ' ਸਰਨਾਇ ॥੧॥੨੦॥

(ਸੁਖਮਨੀ ਮ: ੫)

(ਅ) ਪੜਨਾਂਵ; ਕਰਮ ਕਾਰਕ (= ਤੈਨੂੰ)

ਰੇ ਮਨ ਮੈ 'ਤਉ' ਛਿਨ ਛਿਨ ਸਮਝਾਵਾ ॥੧੩॥

(ਗਊੜੀ ਬਾਵਨ ਅਖਰੀ ਕਬੀਰ ਜੀ, ਪੰਨਾ ੩੪੦)

(੨) ਕਰਤਾ ਕਾਰਕ (= ਤੈਂ, ਤੂੰ)

ਜਿਨ ਕਉ ਪ੍ਰਮੁ ਧਿਆਨੁ 'ਤਉ' ਆਪੇ ਲਾਇਆ ਕਰਮੁ ਕਰਿ ॥੧੩॥
(ਵਾਰਾਂ ਤੇ ਵਧੀਕ ਸਲੋਕ ਮ: ੪, ਪੰਨਾ ੧੪੨੨)

(੩) ਕ੍ਰਿਆ ਵਿਸ਼ੇਸ਼ਣ (= ਤਾਂ, ਤਦੋਂ)

ਖੇਲੁ ਸੰਕੋਚੇ 'ਤਉ' ਨਾਨਕ ਏਕੈ ॥੭॥੨੧॥ (ਗਊੜੀ ਸੁਖਮਨੀ)

ਨਾਵਣ, ਨਾਵਣੁ

(੧) ਨਾਵਣ—ਭਾਵਾਰਬਕ ਕਾਰਦੰਤਕ

'ਨਾਵਣੁ' ਬਲੇ ਤੌਰਥੀ ਮਨਿ ਥੱਟੇ ਤਨਿ ਚੌਰਿ ॥੨॥੧੨॥
(ਮ: ੧, ਸੁਹੀ ਕੀ ਵਾਰ ਮ: ੩, ਪੰਨਾ ੨੮੯)

(੨) ਨਾਵਣੁ—ਨਾਵਣ, ਪੁਲਿੰਗ, ਇਕ-ਵਚਨ, ਕਰਤਾ ਕਾਰਕ

'ਨਾਵਣੁ' ਪੁਰਭੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥੧॥੮॥੧੦॥
(ਤੁਖਾਰੀ ਮ: ੮ ਛੰਤ, ਪੰਨਾ ੧੧੧੬)

ਬਾਹਰੁ, ਬਾਹਰਿ

(੧) ਬਾਹਰੁ—ਨਾਵਣ

ਅੰਤਰਿ ਵਸਤੁ ਮੁੜਾ 'ਬਾਹਰੁ' ਭਾਲੇ ॥੭॥੧੩॥੧੪॥
(ਮਾਝ ਮ: ੩ ਅਸਟਪਦੀਆ, ਪੰਨਾ ੧੧੭)

(੨) ਬਾਹਰਿ—ਕ੍ਰਿਆ ਵਿਸ਼ੇਸ਼ਣ

ਜੇਹਾ ਅੰਦਰਿ ਪਾਏ ਤੇਹਾ ਫਰਤੈ ਆਪੇ 'ਬਾਹਰਿ' ਪਾਵਲਿਆ ॥੭॥੧੪॥੧੫॥
(ਮਾਝ ਮ: ੩ ਅਸਟਪਦੀਆ, ਪੰਨਾ ੧੧੮)

ਮੇ

(੧) ਸੰਬੰਧਕ (= ਵਿਚ)

ਜੇ ਸੰਪਤਿ ਅਪਨੀ ਕਰਿ ਮਾਨੀ ਛਿਨ 'ਮੇ' ਭਈ ਪਰਾਈ ॥੨॥੨॥
(ਮਾਰੁ ਮ: ੬, ਪੰਨਾ ੧੦੦੮)

(੨) ਪੜਨਾਂਵ (ਮੇ ਕਉ—ਮੈਨੂੰ)

ਨੋਟ : (ਸੰਬੰਧਕਾਂ ਦੇ ਨਾਲ ਵਰਤਿਆ ਜਾਣ ਵਾਲਾ ਰੂਪ।)

‘ਮੇ’ ਕਉ ਸਤਿਗੁਰ ਸਬਦਿ ਬੁਝਾਇਓ ॥੧॥ ਰਹਾਉ ॥੧੩੨॥

(ਗਊੜੀ ਮ: ੫, ਪੰਨਾ ੨੦੯)

ਬਹੁ-ਅਰਥਕ ਸ਼ਬਦ

ਅਮਲੁ

(੧) ਅਮਲੁ—ਨਸ਼ਾ

‘ਅਮਲੁ’ ਗਲੇਲਾ ਕੁੜ ਕਾ ਦਿਤਾ ਦੇਵਣਹਾਰਿ ॥੧॥੫॥

(ਸਿਰੀਰਾਗ ਮ: ੧, ਪੰਨਾ ੧੫)

(੨) ਅਮਲੁ—ਕੰਮ

‘ਅਮਲੁ’ ਕਰਿ ਧਰਤੀ ਬੀਜੁ ਸਬਦੇ ਕਰਿ

ਸਚ ਕੀ ਆਖ ਨਿਤ ਦੇਹਿ ਪਾਣੀ ॥੧॥੨੭॥ (ਸਿਰੀਰਾਗ ਮ: ੧, ਪੰਨਾ ੨੩)

ਸੋਇ

(੧) ਪੜਨਾਂਵੀ ਵਿਸ਼ੇਸ਼ਣ—(ਉਹ)

ਚਉਥੇ ਪਹਰੈ ਰੈਣਿ ਕੈ ਵਣਜਾਰਿਆ ਮਿੜਾ

ਦਿਨੁ ਨੇੜੈ ਆਇਆ ‘ਸੋਇ’ ॥੮॥੧॥੮॥

(ਸਿਰੀਰਾਗ ਪਹਰੈ ਮ: ੫, ਪੰਨਾ ੭੭)

(੨) ਪੜਨਾਂਵ (= ਉਹ)

ਕੁਦਰਤਿ ਕਰਿ ਕੈ ਵਸਿਆ ‘ਸੋਇ’ ॥੧॥੮॥

(ਸਿਰੀਰਾਗ ਕੀ ਵਾਰ ਮ: ੮, ਪੰਨਾ ੮੪)

(੩) ਨਾਂਵ—(ਸੋਇ—ਸੋਭਾ)

ਸੁਣਿ ਸੁਣਿ ਜੀਵਾ ‘ਸੋਇ’ ਤੁਮਾਰੀ ॥੧॥੩੩॥ (ਮਾਝ ਮ: ੫, ਪੰਨਾ ੧੦੮)

(8) ਕ੍ਰਿਆ

ਦ੍ਰਿਸ਼ਟਿ ਨ ਆਵਹਿ ਅੰਧ ਅਗਿਆਨੀ
 ‘ਸੋਇ ਰਹਓ’ ਮਦ ਮਾਵਤ ਹੈ ॥੩॥੨॥੮॥

(ਬਿਲਾਵਲੁ ਮ: ੫, ਪੰਨਾ ੯੨੨)

ਸਾਹੁ

(1) ਸਾਹੁ—ਸੁਆਸ

ਜੀਉ ਪਿੰਡੁ ਸਭੁ ਤਿਸ ਦਾ ‘ਸਾਹੁ’ ਤਿਨੈ ਵਿਚਿ ਪਾਇਆ ॥੪॥੫॥

(ਮਾਨੁ ਮ: ੧ ਅਸਟਪਦੀਆ, ਪੰਨਾ ੧੦੧੧)

(2) ਸਾਹੁ—ਸ਼ਾਹ, ਰਾਸ ਪੂੰਜੀ ਦੇਣ ਵਾਲਾ

ਗੁਰੂ ਸਤਿਗੁਰੂ ਸਚਾ ‘ਸਾਹੁ’ ਹੈ ਸਿਖ ਦੇਇ ਹਰਿ ਰਾਮੇ ॥੧॥੩॥੧੦॥

(ਆਸਾ ਮ: ੮ ਛੰਤ ਘਰੁ ੮, ਪੰਨਾ ੮੪੯)

ਸਿਖ, ਸਿਖੁ

(1) ਨਾਂਵ—ਇਸਤ੍ਰੀ ਲਿੰਗ (ਸਿਖ—ਸਿੱਖਿਆ)

ਨਾਨਕੁ ‘ਸਿਖ’ ਦੇਇ ਮਨ ਪ੍ਰੀਤਮ ਸਾਧ ਸੰਗਿ ਝੁਮੁ ਜਾਲੇ ॥੧॥੧॥੨॥

(ਸਿੰਗੀਰਾਗੁ ਮ: ੫ ਛੰਤ, ਪੰਨਾ ੨੯)

(2) ਨਾਂਵ, ਪੁਲਿੰਗ (ਇਕ-ਵਚਨ—ਸਿਖੁ)

ਤਿਸ ਕੈ ਸੰਗਿ ‘ਸਿਖੁ’ ਉਧਰੈ ਨਾਨਕ ਹਰਿ ਗੁਨ ਗਾਉ ॥੧(ਸਲੋਕ)||੧੮॥

(ਗਊੜੀ ਸੁਖਮਨੀ ਮ: ੫, ਪੰਨਾ ੨੯੬)

(ਬਹੁ-ਵਚਨ—ਸਿਖ)

ਸਚਿਆਰ ‘ਸਿਖ’ ਬਹਿ ਸਤਿਗੁਰ ਪਾਂਜ ਘਾਲਨਿ

ਕੁੜਿਆਰ ਨ ਲਭਨੀ ਕਿਤੇ ਬਾਇ ਭਾਲੈ ॥੧॥੧੦॥

(ਗਊੜੀ ਕੀ ਵਾਰ ਮ: ੮, ਪੰਨਾ ੩੦੫)

(ਸਿਖੁ—ਸਿਖ ਨੇ)

ਗੁਰ ਕੈ ‘ਸਿਖੁ’ ਸਤਿਗੁਰੂ ਧਿਆਇਆ ॥੯॥੧॥

(ਗੌੜ ਮ: ੫ ਅਸਟਪਦੀਆ, ਪੰਨਾ ੯੬੯)

(੩) ਸਿਖ—ਕ੍ਰਿਆ; ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ।

ਗੁਰ ਮਿਲ ਚਜੁ ਅਚਾਰੁ 'ਸਿਖ' ਤੁਧੁ ਕਦੇ ਨ ਲਗੈ ਦੂਖ ॥੩॥੨੩॥੯੩॥
(ਸਿਰੀਰਾਗੁ ਮ: ੫, ਪੰਨਾ ੫੦)

(੪) ਨਾਂਵ, ਇਸਤ੍ਰੀ ਲਿੰਗ : (ਚੋਟੀ, ਬੋਦੀ)

ਮੁੰਡੁ ਮੁਡਾਇ ਜਟਾ 'ਸਿਖ' ਬਾਪੀ ਮੌਨਿ ਰਹੈ ਅਡਿਮਾਨਾ ॥੫॥੭॥
(ਮਾਤ੍ਰੁ ਮ: ੧ ਅਸਟਪਦੀਆ, ਪੰਨਾ ੧੦੧੩)

ਸੇਤੁ

(੧) ਵਿਸ਼ੇਸ਼ਣ—ਸੰਸਕ੍ਰਿਤ ਸ਼ਬਦ ਸ਼੍ਰੋਤ = ਚਿੱਟਾ, ਸਫੈਦ

ਹਥ ਮਰੋੜੈ ਤਨੁ ਕਪੈ ਸਿਆਹਹੁ ਹੋਆ ਸੇਤੁ ॥੭॥

(ਬਾਰਹਮਾਹਾ ਮਾਂਝ ਮ: ੫, ਪੰਨਾ ੧੩੪)

(੨) ਨਾਂਵ—ਸੰਸਕ੍ਰਿਤ ਸ਼ਬਦ 'ਸੇਤੁ' = ਪੁਲ

ਗੁਰਮੁਖਿ ਬਾਂਧਿਓ 'ਸੇਤੁ' ਬਿਧਾਤੇ ॥੪੦॥ (ਸਿਧ ਗੋਸਟਿ, ਪੰਨਾ ੯੪੨)

ਸਭਾ

(੧) ਨਾਂਵ, ਇਸਤ੍ਰੀ ਲਿੰਗ (= ਮਜਲਸ, ਇਕੱਠ, ਸੰਗ, ਸੰਗਤਿ)

ਬਾਨੁ ਸੁਹਾਵਾ ਪਵਿਤੁ ਹੈ ਜਿਥੇ ਸੰਤ 'ਸਭਾ' ॥੪॥੬॥੭੬॥

(ਸਿਰੀਰਾਗੁ ਮ: ੫, ਪੰਨਾ ੪੪)

ਗੁਰ 'ਸਭਾ' ਏਵੁ ਨ ਪਾਈਐ ਨਾ ਨੇੜੈ ਨਾ ਦੂਰਿ ॥੨॥੮॥

(ਮ: ੩, ਸਿਰੀਰਾਗੁ ਕੀ ਵਾਰ, ਪੰਨਾ ੮੪)

ਸਿਧ 'ਸਭਾ' ਕਰਿ ਆਸਾਣਿ ਬੈਠੇ ਸੰਤ 'ਸਭਾ' ਜੈਕਾਰੇ ॥

(ਸਿਧ ਗੋਸਟਿ, ਪੰਨਾ ੯੩੯)

(੨) ਵਿਸ਼ੇਸ਼ਣ (= ਸਾਰੀ)

ਜਾ ਪਤਿ ਲੇਖੈ ਨਾ ਪਵੈ 'ਸਭਾ' ਪੁਜ ਖੁਆਰੁ ॥੨॥੮॥

(ਸਿਰੀਰਾਗੁ ਮਹਲਾ ੧, ਪੰਨਾ ੧੭)

ਹਉਮੈ 'ਸਭਾ' ਗਣਤ ਹੈ ਗਣਤੈ ਨਉ ਸੁਖ ਨਾਹਿ ॥

(ਸਿਰੀਰਾਗੁ ਮ: ੩, ਪੰਨਾ ੩੬)

ੴ

- (੧) ਨਾਂਵ, ਪੁਲਿੰਗ, ਕਰਣ ਕਾਰਕ, ਬਹੁ-ਵਚਨ
 ‘ਹਬੀ’ ਸਿਰੁ ਖੇਹਾਇ, ਨ ਭਦ੍ਦ ਕਰਾਇਆ ॥੧੯੮॥
 ਹਬੀ—ਹੱਥਾਂ ਨਾਲ। (ਮਲਾਰ ਕੀ ਵਾਰ ਮ: ੧, ਪੰਨਾ ੧੨੯੫)

(੨) ਨਾਂਵ, ਇਸਤ੍ਰੀ ਲਿੰਗ (ਤਲੀ, ਚੂੰਢੀ, ਦਵਾਈ)
 ‘ਹਬੀ’ ਦਿਤੀ ਪ੍ਰਤਿ ਦੇਵਣਹਾਰੈ ॥
 ਜਨਮ ਮਰਣ ਰੋਗ ਸਭਿ ਨਿਵਾਰੇ ॥੪॥੩੫॥੪੨॥ (ਮਾਝ ਮ: ੫, ਪੰਨਾ ੧੦੬)

हाथ, हाथ

- (੧) ਹਾਥ—ਨਾਂਵ, ਇਸਤ੍ਰੀ ਲਿੰਗ (ਛੂਘਾਈ)
 ਤੇਰੀ ਕੀਮਤਿ ਨ ਪਦੈ ਸਭ ਛਠੀ ਠੋਕਿ ਫਜਾਇ ॥
 ਕਹਣੈ ‘ਹਾਥ’ ਨ ਲਭਈ ਸਚਿ ਟਿਕੈ ਪਤਿ ਪਾਇ ॥੫॥੧੩॥
 (ਸਿਗੀਰਾਗੁ ਮ: ੧ ਅਸਟਪਦੀਆ, ਪੰਨਾ ੬੧)

(੨) ਹਾਥੁ—
 (ਉ) ਨਾਂਵ, ਪੁਲਿੰਗ, ਇਕ-ਵਚਨ
 ‘ਹਾਥੁ’ ਦੇਇ ਰਾਖੈ ਪਰਮੇਸ਼ਰਿ ਸਗਲਾ ਸੁਰਜੁ ਮਿਟਾਇਆ ॥੧॥੨੩॥
 (ਦੇਵਗੰਧਾਰੀ ਮ: ੫, ਪੰਨਾ ੫੩੨)

(ਅ) (ਹਾਥਿ—ਹੱਥ ਵਿਚ)
 ‘ਹਾਥਿ’ ਹਮਾਰੇ ਕਛੂਅੰਦੇ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥੬੨॥
 (ਮਾਰੂ ਮ: ੫ ਸੌਲਹੇ, ਪੰਨਾ ੧੦੮੬)

(ਇ) ਨਾਂਵ, ਬਹੁ-ਵਚਨ—(ਹੱਥਾਂ ਵਿਚ)
 ‘ਹਾਥ’ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਗੀ ॥੯॥੭॥
 (ਮਾਰੂ ਮ: ੧ ਅਸਟਪਦੀਆ, ਪੰਨਾ ੧੦੧੩)

४८

- (੧) ਵਿਸ਼ੇਸ਼ਣ—ਖੋੜ—ਸੋਲਾਂ
 ‘ਖੋੜ’ ਸੀਗਾਰ ਕਰੈ ਅਤਿ ਪਿਆਰੀ ॥੩॥੧੦॥
 (ਗਊੜੀ ਮ: ੧ ਅਸਟਪਦੀਆ, ਪੰਨਾ ੨੨੫)

(੨) ਨਾਂਵ

ਖਥਾ ਇਹੈ 'ਖੜਿ' ਮਨੁ ਆਵਾ ॥
 'ਪੱਝੈ' ਡਾਡਿ ਨ ਦਹਦਿਸ ਧਾਵਾ ॥੮॥

(ਗਊੜੀ ਬਾਵਨ ਅਖਰੀ ਕਬੀਰ ਜੀ, ਪੰਨਾ ੩੪੦)

ਜੀਉ

(੧) ਨਾਂਵ

ਜਿਸੁ ਮਿਲਿ ਜਪੀਐ ਨਾਉਂ, ਤਿਸੁ 'ਜੀਉ' ਅਰਪੀਐ ॥੧੭॥

(ਗੁਜਰੀ ਕੀ ਵਾਰ ਮ: ੫, ਪੰਨਾ ੫੨੨)

(੨) ਕ੍ਰਿਆ

ਉਦਮ ਕਰੇਦਿਆ 'ਜੀਉ' ਤੂੰ ਕਮਾਵਦਿਆ ਸੁਖ ਭੁੱਖੁ ॥੧॥੧੭॥

(ਸਲੋਕੁ ਮ: ੫, ਗੁਜਰੀ ਕੀ ਵਾਰ ਮ: ੫, ਪੰਨਾ ੫੨੨)

(੩) ਵਿਸਮਿਕ—(ਕਿਸੇ ਨੂੰ ਆਦਰ ਨਾਲ ਬੁਲਾਣ ਵਾਸਤੇ)

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ 'ਜੀਉ' ॥

(ਸਵਈਏ ਮਹਲੇ ਚਉਥੇ ਕੇ, ਗਯੰਦ, ਪੰਨਾ ੧੪੦੨)

ਜੋਏ

(੧) ਕ੍ਰਿਆ; ਪੂਰਬ ਪੂਰਣ ਕਾਰਦੰਤਕ (ਜੋਏ—ਖੋਜ ਕੇ)

ਬੇਦ ਪੁਰਾਨ ਸਭ ਦੇਖੇ 'ਜੋਏ' ॥੨॥੧॥

(ਬਸੰਤੁ ਰਾਮਾਨੰਦ ਜੀ, ਪੰਨਾ ੧੧੪੫)

(੨) ਨਾਂਵ—ਇਸਤ੍ਰੀ ਲਿੰਗ (ਜੋਏ—ਇਸਤ੍ਰੀ)

'ਜੋਏ' ਖਸਮੁ ਹੈ ਜਾਇਆ ॥੧॥੩॥

(ਬਸੰਤੁ ਕਬੀਰ ਜੀ, ਪੰਨਾ ੧੧੪੬)

ਜਾਗੁ

(੧) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਕਿਆ ਤੂੰ ਸੋਇਆ 'ਜਾਗੁ' ਇਆਨਾ ॥੩॥੨॥

(ਸੂਹੀ ਰਵਵਦਾਸ ਜੀ, ਪੰਨਾ ੨੫੪)

(੨) ਭਵਿੱਖਤ ਕਾਲ, ਅੱਨ ਪੁਰਖ, ਇਕ-ਵਚਨ (ਜਾਇਗਾ)

ਹਉਮੈ ਰੋਗੁ ਜ੍ਰਮੁ ਕਟੀਐ ਨਾ ਆਵੈ ਨ 'ਜਾਗੁ' ॥੨॥੧੫॥੧੮॥

(ਸਿਗੀਰਾਗੁ ਮ: ੫, ਪੰਨਾ ੪੭)

ਜਲੁ

(੧) ਕ੍ਰਿਆ

ਦੁਰਜਨ ਤੂ 'ਜਲੁ' ਭਾਹੜੀ ਵਿਛੋੜੇ ਮਰਿ ਜਾਹਿ ॥੨॥੨॥

(ਮ: ੫, ਮਾਰੁ ਕੀ ਵਾਰ ਮ: ੫, ਪੰਨਾ ੧੦੬੪)

(੨) ਨਾਂਵ

ਨਾਨਕ ਗੁਰਪ੍ਰਖਿ ਸਹਜਿ ਮਿਲਾਏ ਜਿਉ 'ਜਲੁ' ਜਲਹਿ ਸਮਾਵੈ ॥੮॥੧॥੯॥

(ਬਸੰਤੁ ਰਿੰਡੋਲੁ ਮ: ੪ ਘਰੁ ੨ ਅਸਟਪਦੀ, ਪੰਨਾ ੧੧੬੧)

ਤਾਮਿ

(੧) ਨਾਂਵ

ਗੁਰੁ ਪਾਸਹੁ ਫਿਰਿ ਚੇਲਾ ਖਾਇ ॥

'ਤਾਮਿ' ਪਰੀਤਿ ਵਸੈ ਘਰਿ ਆਇ ॥੨॥੪॥

(ਆਸਾ ਮ: ੧ ਚਉਪਦੇ ਘਰੁ ੨, ਪੰਨਾ ੩੪੬)

ਨੋਟ : 'ਤਾਮਿ' (ਨਾਂਵ) ਫਾਰਸੀ ਦਾ ਲਫਜ਼ 'ਤੁਆਮਿ' ਹੈ, ਜਿਸ ਦਾ ਅਰਥ ਹੈ 'ਖਾਣਾ'।

(੨) ਕ੍ਰਿਆ ਵਿਸ਼ੇਸ਼ਣ (ਤਾਮਿ—ਤਦੋਂ)

ਜਬ ਸਾਚ ਅੰਦਰਿ ਹੋਇ ਸਾਚਾ 'ਤਾਮਿ' ਸਾਚਾ ਪਾਈਐ ॥੧॥

(ਵਡਹੰਸੁ ਮ: ੧ ਛੰਤ, ਪੰਨਾ ੫੬੬)

ਦੁਇ

(੧) ਸੰਖਿਅਕ ਵਿਸ਼ੇਸ਼ਣ :

ਨਾਨਕ ਤਰਡੁ, ਏਕੁ ਵਲੁ, 'ਦੁਇ' ਪੰਖੇਕੁ ਆਹਿ ॥੨॥੯॥

(ਬਿਹਾਗੜੇ ਕੀ ਵਾਰ, ਪੰਨਾ ੫੫੦)

ਖਾਰੂ ਸਮੁਦ੍ਰ ਢੰਢੋਲੀਐ ਇਕੁ ਮਣੀਆ ਪਾਵੈ ॥
 ‘ਦੁਇ’ ਦਿਨ ਚਾਰਿ ਸੁਹਾਫਣਾ ਮਾਟੀ ਤਿਸੁ ਖਾਵੈ ॥੯॥੬॥

(ਮਾਰੂ ਮ: ੧ ਅਸਟਪਦੀਆ, ਪੰਨਾ ੧੦੧੨)

(੨) ਨਾਂਵ

ਕਬੀਰ ਧਰਤੀ ਅਤੁ ਆਕਾਸ ਮਹਿ ‘ਦੁਇ’ ਤੂੰ ਬਰੀ ਅਥਧ ॥੨੦੨॥
 (ਸਲੋਕ ਕਬੀਰ ਜੀ, ਪੰਨਾ ੧੩੭)

ਦੁਇ—ਸੰਬੋਧਨ, ਇਕ-ਵਚਨ (ਹੇ ਦੁਇ ! ਹੇ ਦ੍ਰੈਤ !)

ਨਉ

(੧) ਵਿਸ਼ੇਸ਼ਣ (ਸੰਖਿਅਕ)

‘ਨਉ’ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨ੍ਹਪ ਨ ਪਾਈ ॥੩॥੨੨॥੭੩॥
 (ਗਊੜੀ ਕਬੀਰ ਜੀ, ਪੰਨਾ ੩੩)

(੨) ਸੰਬੰਧਕ

ਏਸ ‘ਨਉ’ ਹੋਰੁ ਥਾਉ ਨਾਹੀ ਸਥਾਦਿ ਲਾਗਿ ਸਵਾਰੀਆ ॥੯॥
 (ਗਮਕਲੀ ਮ: ੩ ਅਨੰਦ)

ਜਿਸ ‘ਨਉ’ ਆਪਿ ਦਇਆਲੁ ਹੋਇ ਸੁ ਗੁਰਮੁਖਿ ਨਾਮਿ ਸਮਾਇ ॥੨॥੩॥੩੮॥
 (ਸਿਰੀਰਾਗ ਮ: ੩, ਪੰਨਾ ੨੨)

ਨਿਆਈ

(੧) ਨਾਂਵ, ਪੁਲਿੰਗ (ਨਿਆਉ ਕਰਨ ਵਾਲਾ)

ਆਪੇ ਤਖਤਿ ਬਹੈ ਸਚੁ ‘ਨਿਆਈ’ ॥੩॥੧੦॥ (ਮਾਝ ਮ: ੫, ਪੰਨਾ ੯੭)

(੨) ਸੰਬੰਧਕ

ਬਿਲਪ ਕਰੇ ਚਾਤ੍ਰਕ ‘ਕੀ ਨਿਆਈ’ ॥੧॥੮॥ (ਮਾਝ ਮ: ੫, ਪੰਨਾ ੯੬)
 ਹੋਏ ਕ੍ਰਿਪਾਲ ਮਾਤ ਪਿਤ ‘ਨਿਆਈ’ ਬਾਰਿਕ ਜਿਉ ਪ੍ਰਤਿਪਾਰਿਆ ॥੧॥੯॥੮੫॥
 (ਆਸਾ ਮ: ੫ ਘਰੂ ੬, ਪੰਨਾ ੩੮)

ਨੀਰਿ

(੧) ਨਾਂਵ—

(ਉ) ਕਰਣ ਕਾਰਕ, ਇਕ-ਵਚਨ (ਨੀਰ ਨਾਲ)

ਜੇਤਾ ਸਮੁੰਦ੍ਰ ਸਾਗਰ 'ਨੀਰਿ' ਭਰਿਆ ਤੇਤੇ ਅਉਗਣ ਹਮਾਰੇ ॥੫॥੫॥ ੧੭॥

(ਗਊੜੀ ਚੇਤੀ ਮ: ੧, ਪੰਨਾ ੧੫੬)

(ਅ) ਅਧਿਕਰਣ ਕਾਰਕ, ਇਕ-ਵਚਨ (ਨੀਰ ਵਿਚ)

ਐਸਾ ਦੀਵਾ 'ਨੀਰਿ' ਤਰਾਇ ॥੧॥ (ਰਾਮਕਲੀ ਮ: ੧, ਪੰਨਾ ੮੭੯)

(੨) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਨਾਮੁ ਨਿਰੰਜਨੁ 'ਨੀਰਿ' ਨਰਾਇਣ ॥੧੯॥ (ਗੋੜ ਮ: ੫, ਪੰਨਾ ੮੬੯)
ਨੀਰਿ—ਸਿੰਜ।

ਪਾਹਿ, ਪਾਹੀ

(੧) ਪਾਹਿ—

(ਉ) ਕ੍ਰਿਆ, ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ (= ਪਾਂਦੇ ਹਨ)

ਮਾਰਣ 'ਪਾਹਿ' ਹਵਾਮ ਮਹਿ ਹੋਇ ਹਲਾਲੁ ਨ ਜਾਇ ॥੨॥੧॥

(ਮਾਝ ਕੀ ਵਾਰ, ਪੰਨਾ ੧੪੧)

(ਅ) ਸੰਬੰਧਕ (= ਪਾਸ)

ਕਹੁ ਬੇਨੰਤੀ ਅਪੁਨੇ ਸਤਿਗੁਰ 'ਪਾਹਿ' ॥੨੧॥੯॥

(ਗਊੜੀ ਮ: ੫, ਪੰਨਾ ੧੯੨)

(੨) ਪਾਹੀ—

(ਉ) ਨਾਂਵ (ਪਾਹੀ—ਜੁੱਤੀਆਂ)

ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥

ਧੋਤੇ ਮੂਲਿ ਨ ਉਤਰਹਿ ਜੇ ਸਥੂ ਧੋਵਣ ਪਾਹਿ ॥

ਨਾਨਕ ਬਖਸੇ ਬਖਸੀਆਹਿ ਨਾਹਿ ਤ 'ਪਾਹੀ' ਪਾਹਿ ॥

(ਮਾਝ ਕੀ ਵਾਰ, ਪੰਨਾ ੧੪੯)

(ਅ) ਸੰਬੰਧਕ (ਪਾਹੀ—ਪਾਸ)

ਜਿਸੁ ਜਲਨਿਧਿ ਕਾਰਣਿ ਤੁਮ ਜਗਿ ਆਏ
ਸੋ ਅੰਮ੍ਰਿਤੁ ਗੁਰ 'ਪਾਹੀ' ਜੀਉ ॥੧॥੯॥ (ਸੋਰਠਿ ਮ: ੧, ਪੰਨਾ ੫੯੮)

ਬਿਰਥਾ

(੧) ਨਾਂਵ—(ਪੀੜਾ)

ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ 'ਬਿਰਥਾ' ਸਾਰੇ ॥੨॥
(ਸਿਰੀਰਾਗੁ ਕੇ ਛੰਤ ਮ: ੫ ਭਖਣਾ, ਪੰਨਾ ੮੦)

(੨) ਕ੍ਰਿਆ ਵਿਸ਼ੇਸ਼ਣ—(= ਵਿਅਰਥ)

ਮਰਿ ਮਰਿ ਜਨਮੈ ਪਤਿ ਗਵਾਏ ਆਪਣੀ
'ਬਿਰਥਾ' ਜਨਮੁ ਗਵਾਵਣਿਆ ॥੩॥੧੯॥

(ਮਾਝ ਮ: ੩ ਅਸਟਪਦੀਆ, ਪੰਨਾ ੧੨੦)

ਮੈ

(੧) ਸੰਬੰਧਕ—(ਮਹਿ, ਵਿਚ)

ਰਾਮ ਨਾਮ ਨਰ ਨਿਸਿ ਬਾਸੁਰ 'ਮੈ' ਨਿਮਖ ਏਕ ਉਰਪਾਰੈ ॥੩॥੨॥
(ਰਾਮਕਲੀ ਮ: ੯, ਪੰਨਾ ੯੦੨)

(੨) ਪੜਨਾਂਵ—

(ਓ) ਕਰਤਾ ਕਾਰਕ, ਇਕ-ਵਚਨ

ਹਉ ਆਇਆ ਚੂਰਹੁ ਚਲਿ ਕੈ 'ਮੈ' ਤਕੀ ਤਉ ਸਰਣਾਇ ਜੀਉ ॥
'ਮੈ' ਆਸਾ ਰਖੀ ਚਿਤ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥

(ਸੂਹੀ ਮ: ੫, ਗੁਣਵੰਤੀ, ਪੰਨਾ ੨੬੩)

(ਅ) ਸੰਪ੍ਰਦਾਨ ਕਾਰਕ, ਇਕ-ਵਚਨ (= ਮੈਨੂੰ)

'ਮੈ' ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥

(ਸੂਹੀ ਮਹਲਾ ੧ ਕਾਢੀ ਘਰ ੧੦, ਪੰਨਾ ੨੫੨)

(੪) ਸੰਬੰਧ ਕਾਰਕ, ਇਕ-ਵਚਨ (=ਮੇਰਾ)

‘ਮੇ’ ਸਹੁ ਦਾਤਾ ਏਕੁ ਹੈ ਅਵਹੁ ਨਹੀਂ ਕੋਈ ॥ਰਹਾਉ॥੫੨॥

(ਆਸਾ ਘਰੁ ੮ ਕਾਢੀ ਮ: ੩, ਪੰਨਾ ੩੬੫)

ਮਨਹਿ

(੧) ਕ੍ਰਿਆ ਵਿਸ਼ੇਸ਼ਣ—(ਮਨਹਿ ਕਰਨਾ, ਵਰਜਣਾ)

ਭਾਣੈ ਭੋਗ ਭੋਗਾਇਦਾ ਭਾਣੈ ‘ਮਨਹਿ’ ਕਰੋਇ ॥੨॥੧੨॥

(ਮ: ੫, ਰਾਮਕਲੀ ਕੀ ਵਾਰ ਮ: ੫, ਪੰਨਾ ੯੬੩)

(੨) ਨਾਂਵ, ਅਧਿਕਰਣ ਕਾਰਕ (ਮਨ ਵਿਚ)

ਹਰਿ ਕੀ ਭਗਤਿ ਕਰਹੁ ਜਨ ਭਾਈ ॥

ਅਕਥੁ ਕਥਹੁ ਮਨੁ ‘ਮਨਹਿ’ ਸਮਾਈ ॥

ਊਠਿ ਚਲਤਾ ਠਾਕਿ ਰਖਹੁ ਘਰਿ ਅਪਨੈ

ਦੁਖੁ ਕਾਟੈ ਕਾਟਣਹਾਰਾ ਹੈ ॥੧੯॥੮॥੧੦॥

(ਮਾਰੁ ਮ: ੧ ਸੌਲਹੇ, ਪੰਨਾ ੧੦੩੧)

ਰੰਗਿ

(੧) ਕ੍ਰਿਆ, ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ

ਇਹੁ ਮਨੁ ਸ੍ਰੀਦਰਿ ਆਪਣਾ ਹਰਿ ਨਾਮਿ ਮਜੀਠੈ ‘ਰੰਗਿ’ ਰੀ ॥੧੯॥੧੧੮॥

(ਆਸਾ ਮ: ੫, ਪੰਨਾ ੮੦੦)

(੨) ਨਾਂਵ, ਅਧਿਕਰਣ ਕਾਰਕ, ਇਕ-ਵਚਨ (ਰੰਗ ਵਿਚ)

ਨਾਮ ‘ਰੰਗਿ’ ਇਹੁ ਮਨੁ ਕ੍ਰਿਪਤਾਨਾ

ਬਹੁਰਿ ਨ ਕਤਹੂੰ ਧਾਵਹੂੰ ਕੇ ॥੧॥੨॥੧੩੧॥

(ਆਸਾ ਮ: ੫ ਘਰੁ ੧੧, ਪੰਨਾ ੮੦੮)

ਲਾਗਿ

(੧) ਕ੍ਰਿਆ, ਪੂਰਬ ਪੂਰਣ ਕਾਰਦੰਤਕ (=ਲੱਗ ਕੇ),

(੨) ਨਾਂਵ, ਇਸਤ੍ਰੀ ਲਿੰਗ (=ਪਾਹ)

ਜਿਨਿ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਾਗਿ ਬੈਰਾਗਿ ॥
 ਮਨਮੁਖ ਫਿਰਹਿ ਨ ਜਾਣਹਿ ਸਤਿਗੁਰੁ ਹਉਮੈ ਅੰਦਰਿ ‘ਲਾਗਿ’ ॥
 ਨਾਨਕ ਸਥਦ ਰਤੇ ਹਰਿ ਨਾਮਿ ਰੰਗਾਏ ਬਿਨੁ ਤੈ ਕੇਹੀ ‘ਲਾਗਿ’ ॥੪॥੮॥੪੧॥

(ਸਿੰਗੀਰਾਗੁ ਮ: ੩, ਪੰਨਾ ੨੯)

ਨੋਟ : ਦੂਜੀ ਤੁਕ ਵਿਚ ਦਾ ਲਫਜ਼ ‘ਲਾਗਿ’ ਕ੍ਰਿਆ ਹੈ, ਅਤੇ ਤੀਜੀ ਤੁਕ ਵਿਚ ਦਾ ‘ਲਾਗਿ’ ਨਾਂਵ ਹੈ।

ਵਾਇ

(੧) (ਵਜਾ ਕੇ)

ਪੰਚ ਸਥਦੁ ਕੁਣਕਾਰੁ ਨਿਰਾਲਮੁ
 ਪ੍ਰਤਿ ਆਪੇ ‘ਵਾਇ’ ਸੁਣਾਇਆ ॥੮॥੨॥੧੯੯॥

(ਮਾਤ੍ਰ ਮ: ੧ ਸੋਲਹੇ, ਪੰਨਾ ੧੦੪੦)

(੨) ਨਾਂਵ (ਹਵਾ)

ਅਪੁ ਤੇਜ਼ ‘ਵਾਇ’ ਪ੍ਰਿਥਮੀ ਆਕਾਸਾ ॥
 ਤਿਨ ਮਹਿ ਪੰਚ ਤੜ੍ਹ ਘਰਿ ਵਾਸਾ ॥੯॥੫॥੧੧॥

(ਮਾਤ੍ਰ ਮ: ੧ ਸੋਲਹੇ, ਪੰਨਾ ੧੦੩੧)

ਵਜਹੁ

(੧) ਸੰਬੰਧਕ (= ਦੇ ਤੌਰ 'ਤੇ)

ਬਖਸੀਸ ‘ਵਜਹੁ’ ਮਿਲਿ ਏਕੁ ਨਾਮੁ ॥੩॥੧੪੧॥

(ਗਊੜੀ ਮ: ੫, ਪੰਨਾ ੨੧੦)

(੨) ਨਾਂਵ (= ਤਨਮਾਹ)

ਲਸਕਰੀਆ ਘਰ ਸੰਮਲੇ ਆਏ ‘ਵਜਹੁ’ ਲਿਖਾਇ ॥
 ‘ਵਜਹੁ’ ਗਵਾਇ ਆਪਣਾ ਤਖਤਿ ਨ ਬੇਸਹਿ ਸੇਇ ॥੮੫॥

(ਓਅੰਕਾਰੁ, ਪੰਨਾ ੯੩੬)

ਵਾਤ

(੧) ਨਾਂਵ, ਪੁਲਿੰਗ, ਬਹੁ-ਵਚਨ (= ਵਾਜੇ)

‘ਵਾਤ’ ਵਜਨਿ ਟੰਮਕ ਭੇਰੀਆ ॥

ਮਲ ਲਬੇ ਲੈਦੇ ਫੇਰੀਆ ॥੧੮॥੨੯॥

(ਸਿਰੀਰਾਗ ਮ: ੫ ਘਰੂ ੩, ਪੰਨਾ ੨੪)

(੨) ਨਾਂਵ, ਪੁਲਿੰਗ, ਅਧਿਕਰਣ ਕਾਰਕ, ਇਕ-ਵਚਨ (ਮੂੰਹ ਵਿਚ)

ਜਿਨ ਕਉ ਪੇਤੇ ਪੁੰਨੁ ਹੈ ਤਿਨ੍ਹ ‘ਵਾਤਿ’ ਸਿਪੀਤੀ ॥੧੦॥

(ਗਮਕਲੀ ਕੀ ਵਾਰ ਮ: ੩, ਪੰਨਾ ੬੫੧)

(੩) ਨਾਂਵ, ਇਸਤ੍ਰੀ ਲਿੰਗ (ਭਖਰ)

ਹਿਕਸੁ ਕੰਤੇ ਬਾਹਰੀ ਮੇਡੀ ‘ਵਾਤ’ ਨ ਪੁਛੋ ਕੋਇ ॥੧॥੩॥

(ਭਖਣੇ ਮ: ੫, ਮਾਰੂ ਕੀ ਵਾਰ ਮ: ੫, ਪੰਨਾ ੧੦੫)

ਵਰ

(੧) ਵਰ—ਨਾਂਵ

ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ‘ਵਰੁ’ ਆਣਿ ਮਿਲਾਵੈ ॥੧॥੮॥੨॥

(ਮਲਾਰ ਮ: ੧, ਪੰਨਾ ੧੨੫੮)

(੨) ਵਰਿ—ਵਰ ਕੇ (ਕ੍ਰਿਆ)

ਹਰਿ ‘ਵਰਿ’ ਨਾਰਿ ਭਣੀ ਸੋਹਾਗਾਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥੨॥

(ਮਲਾਰ ਮ: ੧, ਪੰਨਾ ੧੨੫੮)

(੩) ਵਰ—ਵਿਸ਼ੇਸ਼ਣ (= ਸੋਸਟ)

ਆਪਸ ਕਉ ‘ਮੁਨਿ ਵਰ’ ਕਰਿ ਬਾਪਹੁ ਕਾ ਕਉ ਕਹਹੁ ਕਸਾਈ ॥੨॥੧॥

(ਮਾਰੂ ਕਬੀਰ ਜੀ, ਪੰਨਾ ੧੧੦੩)

